

ਅਕਾਲੀ ਹਿੰਦ ਸਿੰਘ

ਜੀਵਨ, ਵਿਆਕਤਿਤੁ ਤੇ ਸਾਹਿਤ-ਰਚਨਾ

ਹਿੰਮਤ ਸਿੰਘ



ਪਬਲੀਕੇਸ਼ਨ ਬਿਊਰੋ
ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਕਾਲੀ ਕੌਰ ਸਿੰਘ

ਅਕਾਲੀ ਕੌਰ ਸਿੰਘ

ਜੀਵਨ, ਵਿਅਕਤਿਤ੍ਰ ਤੇ ਸਾਹਿਤ-ਰਚਨਾ

ਹਿੰਮਤ ਸਿੰਘ



ਪਬਲੀਕੇਸ਼ਨ ਬਿਊਰੋ
ਪੰਜਾਬੀ ਯੂਨੀਵਰਸਿਟੀ, ਪਟਿਆਲਾ

©

ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ

AKALI KAUR SINGH (*Punjabi*)
by
HIMMAT SINGH

ISBN 81-7380-658-6

2000
ਦੂਜੀ ਵਾਰ : 1100
ਪੈਸ਼ਨ : 90-00 ਕ੍ਰਾਪੋ

ਡਾ. ਬਲਬੀਰ ਸਿੰਘ ਭਾਟੀਆ, ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪਰਕਾਸ਼ਿਤ
ਕੀਤੀ ਅਤੇ ਸੈਸਰਜ ਰਾਮ ਪ੍ਰਿੰਟੇਗ੍ਰਾਫਸ, ਨਵੀਂ ਦਿੱਲੀ ਵਿਖੇ ਡਾਪੀ

ਭੂਮਿਕਾ (ਪਹਿਲੀ ਵਾਰ ਦੀ)

ਅਕਾਲੀ ਕੋਰ ਸਿੰਘ ਜੀ ਦਾ ਦੇਹਾਂਤ ਪਟਿਆਲਾ ਵਿਖੇ 23 ਜਨਵਰੀ 1953 ਨੂੰ ਹੋਇਆ ਸੀ; ਇਹ ਕਲੁ ਦੀ ਗੱਲ ਹੈ। ਅਨੇਕਾਂ ਸਹਵਰਤੀ ਹੁਣ ਹਨ ਜਿਹੜੇ ਆਪ ਨਾਲ ਤੁਰਦੇ-ਫਿਰਦੇ, ਹੰਢਦੇ-ਵਰਤਦੇ, ਤੇ ਗੱਲਾਂ-ਬਾਤਾਂ ਕਰਦੇ ਰਹੇ ਹਨ; ਅਨੇਕਾਂ ਨੇ ਆਪ ਦੇ ਦਰਸ਼ਨ ਕੀਤੇ ਹਨ। ਆਪ ਦੇ ਕੁਝ ਸਾਕ-ਸੰਬੰਧੀ ਪਟਿਆਲਾ ਵਿਖੇ ਹੁਣ ਵੀ ਵਸਦੇ ਹਨ। ਅਕਾਲੀ ਜੀ ਦੇ ਭਤੀਜੇ ਸ. ਜ਼ਿੰਗਿੰਦਰ ਸਿੰਘ ਇਕ ਸੁਹਿਰਦ ਸਜਣ ਹਨ। ਪਰ ਤਦ ਵੀ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਸ ਮਹਾਪੁਰਖ ਦੀ ਜੀਵਨ-ਕਥਾ ਇਥੇ ਅੰਕਤ ਕੀਤੀ ਗਈ ਹੈ, ਉਹ ਕੋਈ ਅਰਸਵਾਸੀ ਸੀ, ਫਰਸਵਾਸੀ ਨਹੀਂ ਸੀ; ਕੋਈ ਦੇਵਤਾ ਸੀ, ਸਾਡੇ ਵਰਗਾ ਮਨੁਖ ਨਹੀਂ ਸੀ। ਉਸ ਦੀ ਜੀਵਨ-ਕਥਾ ਅਦਭੂਤ ਹੈ, ਜਿਵੇਂ ਪੂਰਨ ਕਰਮਯੋਗੀ ਸੰਤਾਂ, ਮਹਾਤਮਾਂ ਦੀ ਹੁੰਦੀ ਹੈ, ਜੋ ਆਪਣਾ ਆਪ ਮਾਨਵ-ਸੇਵਾ ਦੇ ਅਰਪਣ ਕਰ ਚੁਕੇ ਹੁੰਦੇ ਹਨ। ਇਹ ਕਥਾ ਪਰਤੀ ਤੇ ਤੁਰਦੇ ਫਿਰਦੇ ਫਾਰਸਤੇ ਦੀ ਹੈ। ਅਕਾਲੀ ਕੋਰ ਸਿੰਘ ਜੀ ਸਾਂਧੂ ਸਨ, ਸਮਾਜ ਸੁਧਾਰਕ ਸਨ, ਪੰਥ ਹਿਤੈਸ਼ੀ ਸਨ, ਕਸ਼ਮੀਰੀ ਜਨਤਾ ਦਾ ਦਰਦ ਰਖਦੇ ਸਨ, ਏਸ-ਭਗਤ ਸਨ, ਦੁਰਦਰਸ਼ੀ ਸਾਹਿਤਕਾਰ ਸਨ, ਸੁਝਵਾਨ ਸੰਪਾਦਕ ਸਨ, ਉੱਜਲ-ਦੀਦਾਰੀ, ਕਥਨੀ-ਕਰਨੀ ਦੇ ਪੂਰੇ ਆਲਮ-ਬਾਅਮਲ ਪ੍ਰਚਾਰਕ ਸਨ, ਗ੍ਰਹਸਤ ਵਿਚ ਉਦਾਸ ਰਹਿਣ ਵਾਲੇ ਰਾਜ ਜੋਗੀ ਸਨ ਜੋ ਦਿਲ ਦੇ ਮੀਰ ਸਨ ਅਤੇ ਪੀਰ ਕਰਕੇ ਸਤਿਕਾਰੇ ਜਾਂਦੇ ਸਨ।

ਹੱਲੀ ਪੁਸਤਕ ਦੇ ਸੰਕਲਨ, ਉਤਪਤੀ ਤੇ ਰਚਨਾ ਦੀ ਵਿਖਿਆ ਇਸ ਤਰ੍ਹਾਂ ਹੈ। ਸ੍ਰੀ ਮਾਨ ਗਿਆਨੀ ਖੇਮ ਸਿੰਘ ਜੀ ਅਕਾਲੀ ਕੋਰ ਸਿੰਘ ਜੀ ਦੇ ਭਾਣਜੇ ਹਨ। ਆਪ ਚਕਾਰ ਆਸ਼੍ਵਮ ਦੇ ਸੁਪਰਿੰਟੈਂਡੈਂਟ ਵੀ ਰਹੇ ਹਨ। ਵਿਰ ਆਪ ਅਧਿਆਪਕ ਸਨ। ਇਸ ਵੇਲੇ ਆਪ ਸਹਿਤ ਪਰਿਵਾਰ ਪਟਿਆਲਾ ਵਿਖੇ ਹੀ ਰਹਿੰਦੇ ਹਨ* (ਮਕਾਨ ਨੰ: 683, ਤਿੰਡੀ ਟਾਊਨ, ਪਟਿਆਲਾ)। ਆਪ ਨੇ ਆਪਣੇ ਉਤਸਾਹ ਨਾਲ ਅਕਾਲੀ ਜੀ ਦੀ ਜੀਵਨੀ ਲਿਖੀ। ਆਪ ਨੇ ਜੀਵਨੀ ਦਾ ਖਰੜਾ ਪੰਜਾਬੀ ਯੂਨੀਵਰਸਿਟੀ ਨੂੰ ਪੇਸ਼ ਕੀਤਾ ਅਤੇ ਛਾਪਣ ਤੇ ਪ੍ਰਕਾਸ਼ਤ ਕਰਨ ਲਈ ਬੇਨਤੀ ਕੀਤੀ। ਉਸ ਖਰੜੇ ਵਿਚ ਬੜੀ ਅਮੇਲਕ ਸਾਮੱਗ੍ਰੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੀ ਸਲਾਹਕਾਰ ਕਮੇਟੀ ਨੇ ਉਸ ਖਰੜੇ ਨੂੰ ਉਸ ਦੇ ਆਪਣੇ ਰੂਪ ਵਿਚ ਪ੍ਰਕਾਸ਼ਤ ਕਰਨਾ ਸੰਭਵ ਨਾ ਸਮਝਿਆ ਪਰ ਇਹ ਗੱਲ ਉਸ ਤੋਂ ਹੀ ਪ੍ਰੇਰਿਤ ਹੋ ਕੇ ਅਨੁਭਵ ਅਤੇ ਦ੍ਰਿੜ੍ਹ ਕੀਤੀ ਕਿ ਯੂਨੀਵਰਸਿਟੀ ਆਪ ਅਕਾਲੀ ਜੀ ਦੀ ਜੀਵਨੀ ਪ੍ਰਕਾਸ਼ਿਤ ਕਰੇ ਜਿਸ ਵਿਚ ਜਿਥੇ ਉਨ੍ਹਾਂ ਦੀ ਜੀਵਨੀ ਤੇ ਵਿਅਕਤਿਤ੍ਰ ਤੇ ਪੂਰਾ ਬੱਲ

*ਹੁਣ ਸੁਰਗਵਾਸ ਹੋ ਚੁਕੇ ਹਨ।

ਦਿੱਤਾ ਜਾਵੇ ਉਥੇ ਉਨ੍ਹਾਂ ਦੀ ਸਾਹਿਤਕ ਰਚਨਾ ਦਾ ਮੁੱਲਕਣ ਵੀ ਕੀਤਾ ਜਾਵੇ। ਇਸ ਨਿਰਣੇ ਪਿਛੇ ਕੰਮ ਕਰਦੀ ਇਕ ਭਾਵਨਾ ਇਹ ਵੀ ਸੀ ਕਿ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਗੁਰੂ ਗ੍ਰੰਥ ਸਾਹਿਬ ਸੰਬੰਧੀ ਹਵਾਲਾ ਤੇ ਸੰਕੇਤ ਸਾਹਿਤ (Reference Literature) ਦਾ ਨਿਰਮਾਣ ਕਰ ਰਿਹਾ ਹੈ ਉਥੇ ਜੋ ਮਹਾਂਪੁਰਖ ਪਹਿਲਾਂ ਗੁਰੂ ਗ੍ਰੰਥ ਸਾਹਿਬ ਸੰਬੰਧੀ ਹਵਾਲਾ ਸਾਹਿਤ ਦਾ ਨਿਰਮਾਣ ਕਰ ਚੁਕੇ ਹਨ, ਉਨ੍ਹਾਂ ਨੂੰ ਸ਼ਰਪਾਂਜਲੀ ਅਰਪਣ ਕਰੇ। ਇਸ ਸ਼ਰਪਾਂਜਲੀ ਲਈ ਅਕਾਲੀ ਜੀ ਦਾ ਪਵਿੱਤ੍ਰ ਨਾਮ ਹੀ ਇਸ ਉੱਪਰ ਦੱਸੀ ਸਥਿਤੀ ਅਨੁਸਾਰ ਸਾਮੁਣੇ ਆ ਜਾਣਾ ਕੁਦਰਤੀ ਸੀ। 'ਸ੍ਰੀ ਗੁਰੂ ਸਬਦ ਰਤਨ ਪ੍ਰਕਾਸ਼' ਰਚਨਾ ਦੇ ਰੂਪ ਵਿਚ ਆਪ ਦੀ ਕੀਤੀ ਅਕਾਦਮਿਕ ਸੇਵਾ ਮਹਾਨ ਹੈ। ਸੋ ਇਹ ਨਿਰਣਾ ਹੋ ਗਿਆ ਤੇ ਕੰਮ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਸਹੂਰਦ ਹੋ ਗਿਆ।

ਮੈਨੂੰ ਇਸ ਯੋਜਨਾ ਨੂੰ ਪੂਰੇ ਕਰਨ ਲਈ ਆਪਣੇ ਸਹਿਯੋਗੀ ਸ. ਹਿੰਮਤ ਸਿੰਘ ਜੀ ਦਾ ਖਿਆਲ ਆਉਣਾ ਬਹੁਤ ਕੁਦਰਤੀ ਸੀ। ਉਹ ਵੀ ਕਸ਼ਮੀਰ ਦੇ ਜੰਮ-ਪਲ ਹਨ। ਉਨ੍ਹਾਂ ਅਕਾਲੀ ਜੀ ਦੇ ਨੇੜਿਓਂ ਦਰਸ਼ਨ ਵੀ ਕੀਤੇ ਹਨ, ਉਨ੍ਹਾਂ ਦੇ ਬਚਨ ਸੁਣੇ ਹਨ, ਉਨ੍ਹਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹਨ। ਉਹ ਵੀ ਬ੍ਰਾਹਮਣ ਵਿਰਸੇ ਵਿਚੋਂ ਸਿੰਘ ਸਜੇ ਹਨ। ਮੈਨੂੰ ਉਹ ਇਹ ਜੀਵਨੀ ਲਿਖਣ ਲਈ ਹਰ ਤਰ੍ਹਾਂ ਯੋਗ ਜਾਪੇ।

ਸ੍ਰੀ ਮਾਨ ਗਿਆਨੀ ਖੇਮ ਸਿੰਘ ਜੀ ਦਾ ਖਰੜਾ ਸਾਡੇ ਪਾਸ ਸੀ। ਇਹ ਬਹੁਤ ਸਾਰੀ ਸਹਾਇਤਾ ਦੇ ਸਕਦਾ ਸੀ। ਸ. ਅਤਰ ਸਿੰਘ ਅਕਾਲੀ ਜੀ ਦੇ ਬੜੇ ਪ੍ਰੀਤਵਾਨ ਹਨ; ਉਨ੍ਹਾਂ ਨੇ ਆਪ ਜੀ ਦੀ ਜੀਵਨ ਕਥਾ 'ਜੀਵਨ ਬਿਤਾਂਤ' ਦੇ ਰੂਪ ਵਿਚ ਪ੍ਰਕਾਸ਼ਿਤ ਕੀਤੀ ਹੋਈ ਹੈ। ਉਸ ਪੁਸਤਕ ਤੋਂ ਬੜੀ ਸਹਾਇਤਾ ਮਿਲੀ ਹੈ। ਸ. ਅਤਰ ਸਿੰਘ ਜੀ ਤੇ ਉਨ੍ਹਾਂ ਦੀ ਸੁਪਤਨੀ ਬੀਬੀ ਭਾਗਵੰਤ ਕੋਰ ਜੀ ਨੇ ਅਕਾਲੀ ਜੀ ਦੀਆਂ ਕਈ ਵਸਤਾਂ ਸੁਰੱਖਿਅਤ ਰਖੀਆਂ ਹੋਈਆਂ ਹਨ* ਜਿਨ੍ਹਾਂ ਵਿਚੋਂ ਆਪ ਦੇ ਹੱਥ ਲਿਖਤੀ ਕੁਝ ਲੇਖ ਤੇ ਹੋਰ ਖਤ-ਪੜ੍ਹ ਸਨ। ਆਪ ਦੇ ਬੜੀ ਉਦਾਰਤਾ ਸਹਿਤ ਉਹ ਸਾਮੱਗ੍ਰੀ ਵੀ ਸਾਨੂੰ ਦਿਖਾਈ ਤੇ ਉਸ ਵਿਚੋਂ ਕੁਝ ਭਾਗ ਵਰਤਨ ਦੀ ਖੁਲ੍ਹੀ ਵੀ ਦਿੱਤੀ। ਗਿਆਨੀ ਗੁਰਦਿਤ ਸਿੰਘ ਜੀ ਦਾ ਅਕਾਲੀ ਜੀ ਨਾਲ ਬਹੁਤ ਨਿਕਟੀ ਸੰਬੰਧ ਰਿਹਾ ਹੈ ਅਤੇ ਆਪ ਉਨ੍ਹਾਂ ਦੀ ਜੀਵਨੀ ਲਿਖਣ ਦਾ ਉਪਰਾਲਾ ਕਰ ਰਹੇ ਸਨ। ਆਪ ਦੇ ਪੱਤਰ "ਪ੍ਰਕਾਸ਼" ਵਿਚ ਅਕਾਲੀ ਜੀ ਬਾਰੇ ਬਹੁਤ ਸਾਰੇ, ਜਾਣਕਾਰੀ ਨਾਲ ਭਰਪੂਰ, ਲੇਖ ਛਪਦੇ ਰਹੇ ਹਨ। ਇਨ੍ਹਾਂ ਦਾ ਸਹਿਯੋਗ ਸਾਨੂੰ ਪ੍ਰਾਪਤ ਹੋ ਗਿਆ ਅਤੇ ਸਾਮੱਗ੍ਰੀ ਵੀ ਮਿਲ ਗਈ। ਯੂਨੀਵਰਸਿਟੀ ਦੀ ਭਾਈ ਮੋਹਨ ਸਿੰਘ ਵੈਦ ਲਾਇਬ੍ਰੇਰੀ ਵਿਚੋਂ ਅਕਾਲੀ ਜੀ ਦੀਆਂ ਰਚਨਾਵਾਂ ਮਿਲ ਗਈਆਂ। ਆਪ ਦੀ ਪੁਸਤਕ 'ਇਸਤ੍ਰੀ ਸੰਕਟ ਮੇਚਨ' ਦੀ ਕਾਪੀ ਸਿੰਘ ਸਭਾ ਜ਼ਿੰਮਲੇ ਨੇ ਕੁਝ ਸਮੇਂ ਲਈ ਸਾਨੂੰ ਦੇ ਦਿੱਤੀ। ਪਤਰਾਂ ਵਿਚੋਂ ਆਪ ਜੀ ਬਾਰੇ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੋ ਗਈ, ਜਿਵੇਂ ਕਿ :

1. ਗੁਰਮਤਿ ਦੇ ਮਸਲਿਆਂ ਵਿਚ ਆਪ ਦੀ ਗੁੜੀ ਦਿਲਚਸਪੀ,
2. ਸਿੱਖ ਰਾਜਨੀਤੀ ਦੇ ਸੁਧਾਰ ਵਿਚ ਆਪ ਦੀ ਲਗਨ,
3. ਕਸ਼ਮੀਰ ਦੇ ਸ਼ਰਨਾਰਥੀਆਂ ਦੀ ਭਲਾਈ ਲਈ ਆਪ ਵੱਲੋਂ ਸਹੇ ਗਏ ਕਸ਼ਟਾਂ ਦਾ ਵੇਰਵਾ, ਅਗਦਿ ਬਾਰੇ।

*ਭਾਗ ਜੀ ਨੇ ਅਕਾਲੀ ਜੀ ਦੀ ਸ੍ਰੀ ਸਾਹਿਬ, ਪੱਤ੍ਰ ਦਾ ਕੋਟ-ਪਜਾਮਾ, ਲਿਖਤ-ਨਮੂਨੇ, ਫੋਟੋ ਆਦਿ ਯੂਨੀਵਰਸਿਟੀ ਮਿਊਜ਼ੀਅਮ ਵਿਚ ਸੁਰੱਖਿਅਤ ਕਰਨ ਲਈ ਤੈਟ ਕਰ ਦਿੱਤੇ ਸੀ।

ਇਸ ਸਾਰੀ ਸਾਖੋਗ੍ਰੀ ਨੂੰ ਵਰਤ ਕੇ ਇਹ ਪੁਸਤਕ ਤਿਆਰ ਹੋਈ ਹੈ। ਪ੍ਰਥਮ ਰੂਪ ਵਿਚ ਧੰਨਵਾਦ ਸ੍ਰੀ ਮਾਨ ਗਿਆਨੀ ਖੇਮ ਸਿੰਘ ਜੀ ਦਾ ਹੈ, ਪਰ ਹੋਰ ਸਭ ਦੇ ਵੀ ਅਸੀਂ ਬਹੁਤ ਧੰਨਵਾਦੀ ਹਾਂ।

ਅਕਾਲੀ ਕੋਈ ਸਿੰਘ ਜੀ ਦੀ ਕਲਮੀ ਘਾਲਨਾ ਬਹੁਤ ਮਹਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੁਕ-ਤਤਕਰਾ ਤਿਆਰ ਕਰਨ ਲਈ ਇਕੱਲੇ ਨੂੰ ਦਰਜਨਾ ਬੰਦਿਆਂ ਦਾ ਕੰਮ ਕਰਨਾ ਪਿਆ ਹੋਣਾ ਹੈ ਅਤੇ ਕਲਮ ਨੂੰ ਨਿਰੰਤਰ ਚਲਾਣਾ ਪਿਆ ਹੋਣਾ ਹੈ। ਇਹ ਸਾਹਿਤ 'ਸਿਰਜਣ' ਦਾ ਕਾਰਜ ਨਹੀਂ ਸੀ, 'ਸੰਪਾਦਕੀ' ਕਰਵਤ ਹੈ, ਪਰ ਮਹਾਨ ਕਰਤਵ, ਜੋ ਕੋਈ ਸੂਰਮਾ ਹੀ ਨਿਭਾ ਸਕਦਾ ਹੈ। ਇਸ ਤੁਤਕਰੇ ਤੋਂ ਅਨੇਕਾਂ ਹੀ ਜਿਗਿਆਸੂ, ਵਿਦਵਾਨ ਤੇ ਖੋਜੀ ਲਾਭ ਉਠਾਂਦੇ ਰਹਿਣਗੇ ਅਤੇ ਇਹ ਕੰਮ ਸਦਾ ਹੀ ਮਹਾਨ, ਤਾਜ਼ਾ, ਲਾਹੋਵੰਦਾ ਤੇ ਲੋੜੀਦਾ ਰਹੇਗਾ। ਇਹ ਮਿਹਨਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰ ਵਾਕ ਦੀ ਦੱਸ ਸਦਾ ਪਾਉਂਦੀ ਰਹੇਗੀ। ਕਿਉਂ ਕੋਈ ਹੋਰ ਸਿਰਜੀ ਉਠੇਗਾ ਜੋ ਹਰ ਚਰਣ ਦੀ ਤੁਕ ਦਾ ਪੂਰਾ ਗੁਪ ਹੀ ਦਰਜ ਕਰਕੇ ਤੁਤਕਰਾ ਛਾਪ ਦੇਵੇਗਾ। ਕਿਸੇ ਤੁਕ ਦਾ ਆਰੰਭਕ ਸ਼ਬਦ ਪਤਾ ਹੋਵੇ ਤਾਂ ਸਾਰੀ ਤੁਕ ਲਭਣ ਲਈ ਇਸ ਤੁਤਕਰੇ ਤੋਂ ਪਤਾ ਲਗ ਸਕਦਾ ਹੈ ਕਿ ਉਹ ਤੁਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਥੇ ਵਿਦਾਮਾਨ ਹੈ। ਤੁਤਕਰੇ ਤੋਂ ਸਾਰੀ ਤੁਕ ਨਹੀਂ ਮਿਲ ਸਕਦੀ ਉਸ ਦਾ ਬਹੁਤਾ ਮਿਲ ਸਕਦਾ ਹੈ। ਕਈ ਵਾਰੀ ਇਹ ਵੀ ਹੁੰਦਾ ਹੈ ਕਿ ਕਿਸੇ ਨੂੰ ਚਰਣ ਜਾਂ ਤੁਕ ਦਾ ਪਿਛਲਾ ਅੱਧਾ ਹਿਸਾ ਯਾਦ ਹੁੰਦਾ ਹੈ ਤੇ ਉਸ ਨੂੰ ਪਹਿਲੇ ਅੱਧੇ ਹਿਸੇ ਦੀ ਭਾਲ ਹੁੰਦੀ ਹੈ। ਕੋਈ ਸੂਰਮਾ ਤੁਕਾਂ ਦੇ ਪਿਛਲੇ ਅੱਧੇ ਭਾਗ ਅਨੁਸਾਰ ਵੀ ਤੁਤਕਰਾ ਬਣਾ ਦੇਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਅਨੁਕ੍ਰਮਣਿਕਾ ਇਸੇ ਵਿਭਾਗ ਨੇ ਪ੍ਰਕਾਸ਼ਿਤ ਕੀਤੀ। ਅਮਲੀ ਤੌਰ ਤੇ ਉਸ ਤੋਂ ਪੂਰਾ ਲਾਭ ਪੰਨਿਆਂ ਦੀ ਦੱਸ ਨਾ ਹੋਣ ਕਰਕੇ ਨਹੀਂ ਹੋ ਰਿਹਾ। ਕਿਧਰੇ ਕੋਈ ਇਸ ਹਵਾਲਾ ਪੁਸਤਕ ਦੀ ਘਾਟ ਵੀ ਪੂਰੀ ਕਰ ਸਕੇਗਾ। ਇਹ ਐਸੇ ਸਾਹਿਤਕ ਕਾਰਜ ਹਨ ਜਿਨ੍ਹਾਂ ਲਈ ਵੱਡੇ ਜਿਗਰੇ ਦੀ ਲੋੜ ਹੈ, ਲੰਮੀ ਘਾਲਣਾ ਦੀ ਲੋੜ ਹੈ। ਅਕਾਲੀ ਜੀ ਨੇ ਪੂਰੀ ਸੰਸਥਾ ਦਾ ਕੰਮ ਕਰ ਵਿਖਾਇਆ ਹੈ, ਅਨੁਕ੍ਰਮਣਿਕਾ ਦੇ ਕਰਤਾ ਤਾਂ ਗੁਰਸਰਨ ਸਿੰਘ ਜੀ ਨੇ ਪੂਰੀ ਟੀਮ ਦਾ ਕੰਮ ਕਰ ਦਸਿਆ ਹੈ। ਅਕਾਲੀ ਜੀ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ, ਕਬਿਤ ਸਵੱਈਆਂ, ਦਾ ਵੀ ਤੁਕ-ਤਤਕਰਾ ਤਿਆਰ ਕੀਤਾ ਸੀ। ਆਕਾਰ ਤੇ ਪ੍ਰਕਾਰ ਕਰਕੇ ਇਹ ਵੀ ਸੰਸਥਾ ਦਾ ਕੰਮ ਹੈ। ਇਨ੍ਹਾਂ ਤੁਤਕਰਿਆਂ ਨੇ ਚਿੰਤਕਾ, ਖੋਜੀਆਂ ਤੇ ਸਾਹਿਤਕਾਰਾਂ ਦਾ ਰਾਹ ਮੋਕਲਾ ਤੇ ਸਾਫ਼ ਕੀਤਾ ਹੈ, ਉਨ੍ਹਾਂ ਦਾ ਸਮਾਂ ਬਚਾਇਆ ਹੈ, ਉਨ੍ਹਾਂ ਲਈ ਖੋਜ-ਸਹਾਇਕ ਦਾ ਕੰਮ ਕੀਤਾ ਹੈ।

ਅਕਾਲੀ ਜੀ ਨੇ ਮਨੋਰੰਜਨ ਲਈ ਕੋਈ ਸਾਹਿਤ ਨਹੀਂ ਰਚਿਆ। ਜੋ ਮੌਲਿਕ ਰਚਨਾ ਕੀਤੀ ਹੈ ਉਹ ਸਮੇਂ ਦੀ ਦੀਰਘ ਲੋੜ ਅਨੁਸਾਰ ਤੇ ਸਿਖੀ ਦੀ ਸੇਵਾ ਲਈ ਕੀਤੀ ਹੈ, ਉਹ ਲੋਕ-ਦਰਦ ਵਿਚੋਂ ਉਪਜੀ ਹੈ, ਉਸ ਵਿਚ ਲੋਕਾਂ ਦੇ ਹਾਂਝੇ ਤੇ ਹੀਲੇ, ਆਸ਼ਾ ਤੇ ਨਿਰਾਸਾ, ਦੁਖ ਤੇ ਦਰਦ ਹਨ। 'ਹਜੂਰੀ ਸਾਥੀ', 'ਇਸਤ੍ਰੀ ਸੰਕਟ ਮੋਚਨ' ਤੇ ਬਹੁਤ ਸਾਰੇ 'ਲੇਖ' ਇਸ ਭਾਵਨਾ ਦੇ ਹਨ। ਅਕਾਲੀ ਜੀ 'ਵਖ਼ਤੇ ਉਪੱਖਰ ਲੜ੍ਹ ਮਰਨ' ਵਾਲੇ ਸੂਰਮੇ ਸਨ। ਜੋ ਕੁਝ ਆਪ ਨੇ ਦੇਸ਼-ਵੰਡਾਰੇ ਮਗਰੇ ਲਿਖਿਆ ਹੈ ਉਸ ਵਿਚ ਕਸ਼ਮੀਰੀ ਤੇ ਹੋਰ ਜਨਤਾ ਦੇ ਦੁਖੜੇ ਹਰਨ ਦਾ ਉਪਰਾਲਾ ਹੈ, ਜਾਂ ਦੁਖੀਆਂ ਲਈ ਸੰਜੀਵਨੀ ਹੈ।

ਅਕਾਲੀ ਜੀ ਮਹਾਨ ਸਾਹਿਤਕਾਰ ਸਨ, ਪਰ ਉਨ੍ਹਾਂ ਦਾ ਸਾਹਿਤ ਉਨ੍ਹਾਂ ਦੇ ਬਚਨ ਸਨ। ਉਹ ਨਿਰੰਤਰ ਸਾਹਿਤਕ ਰਚਨਾ ਕਰਨ ਵਾਲੇ ਸਾਹਿਤਕਾਰ ਸਨ ਤੇ ਇਹ ਰਚਨਾ ਉਨ੍ਹਾਂ ਦੇ ਮਿਠੇ, ਸਚੇ-

ਅਕਾਲੀ ਕੋਰ ਸਿੰਘ

, ਪੂਰੇ ਤੇਲ ਵਾਲੇ ਬਚਨ ਸਨ। ਭਗਤ, ਹਰਿਜਨ, ਸਾਧੂ, ਸੰਤ, ਬ੍ਰਹਮ ਗਿਆਨੀ ਇਸੇ ਸਾਹਿਤ
ਧਨੀ ਹੁੰਦੇ ਹਨ। ਉਨ੍ਹਾਂ ਦੇ ਬਚਨ ਲੋਕ ਹਿਰਦਿਆਂ ਵਿਚ ਸਾਡੇ ਪਏ ਹਨ, ਕਾਗਜ਼ਾਂ ਵਿਚ ਨਹੀਂ।
ਸ੍ਰੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ:

ਕਲਉ ਅਸਾਸਨੀ ਕਿਆ ਸਦਾਈਐ
ਹਿਰਦੈ ਹੀ ਲਿਖਿ ਲੇਹੁ।

(ਵਾਰ ਸਿਰੀ ਰਾਗ ਮ: ੪)

ਇਹ ਸਾਹਿਤਕਾਰ ਤੇ ਪ੍ਰਭੂ ਦਾ ਕਰਤੱਥੁ ਹੀ ਨਿਭਾਉਂਦੇ ਹਨ ਜੋ ਆਪ ਹੀ ਪੱਟੀ ਹੈ, ਆਪ ਹੀ

ਕਲਮ ਹੈ, ਆਪ ਹੀ ਲੇਖ ਹੈ।

ਆਪੇ ਪਟੀ ਕਲਮ ਆਖਿ ਆਪਿ ਲਿਖਣਹਾਰਾ ਹੋਆ।
ਸੰਤ-ਬਚਨ ਹੀ ਅਸਲ ਸਾਹਿਤ ਹਨ। 'ਸਾਧ ਬਚਨ ਅਟਲਾਧਾ' ਹੈ ਤੇ ਅਨੇਕ

ਪੁਸਤਕਾਲਿਆਂ ਨਾਲੋਂ, ਜੀਵਨ-ਦਾਨ ਦੇਣ ਲਈ, ਵਧ ਅਮੇਲਕ ਹੈ। ਅਕਾਲੀ ਜੀ ਦੇ ਬਚਨ
'ਸਾਧ ਬਚਨ' ਹਨ।

ਅਕਾਲੀ ਜੀ ਦੀ ਜੀਵਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਥਾਪਨੀ ਸੰਕੇਤ-ਸਾਹਿਤ ਅਤੇ ਗੁਰਮਤਿ
ਨਿਰਣੇ ਲਈ ਸਦਾ ਪ੍ਰੇਰਨਾ ਦਿੰਦੀ ਰਹੇਗੀ।

ਸੰਤ ਸਿੰਘ ਜੀ ਨੇ ਉਨ੍ਹਾਂ ਨੂੰ ਸੌਂਪਿਆ ਗਿਆ ਕੰਮ ਸ਼ਰਧਾ, ਪ੍ਰੇਮ ਤੇ ਲਗਨ ਨਾਲ ਕੀਤਾ
ਹੈ। ਮੈਂ ਉਨ੍ਹਾਂ ਦੀ ਮਿਹਨਤ ਦੀ ਪ੍ਰਸੰਸਾ ਕਰਦਾ ਹਾਂ। ਜਿਥੋਂ ਕਿਧਰੋਂ ਵੀ ਇਸ ਕੰਮ ਨੂੰ ਨੈਪਰੇ ਚਾੜ੍ਹਨ
ਲਈ ਸਹਾਇਤਾ ਮਿਲੀ ਹੈ ਉਨ੍ਹਾਂ ਸਾਹਿਤਿਆਂ ਦਾ ਧੰਨਵਾਦ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ

ਤਾਰਨ ਸਿੰਘ
ਪ੍ਰੇਹੈਸਰ ਅਤੇ ਮੁਖੀ

ਤਲੀਆਂ ਉੱਪਰ ਧਰ ਕੇ ਮੁਕ ਜਿਹਾ ਰਹੱਸ ਮਹਿਸੂਸ ਕਰਦੇ ਅਤੇ ਮੈਨੂੰ ਲਗਦਾ ਜਿਵੇਂ ਅਸੀਂ ਵੀ ਇਕ ਅਗੰਮੀ ਸ਼ਖਸੀਅਤ ਦੇ ਨੇੜੇ ਰਹਿ ਕੇ ਸਹਿਮ ਭਰੀ ਖੁਸ਼ੀ ਮਹਿਸੂਸ ਕਰਦੇ ਹੋਈਏ। ਇਨ੍ਹਾਂ ਦਿਨਾਂ ਵਿਚ ਸਾਡੇ ਕੰਨੀ ਉਹ ਗੱਲਾਂ ਪੈਂਦੀਆਂ ਰਹਿੰਦੀਆਂ ਗੱਲਾਂ ਨੂੰ ਨਜ਼ਿਠਣ ਲਈ ਅਕਾਲੀ ਜੀ ਸਕ੍ਰਿਯ ਸਨ, ਜਿਹਾ ਕਿ ‘ਸੰਗਰੂਰ ਕੈਪ’, ‘ਤ੍ਰਿਪੜੀ (ਪਟਿਆਲਾ) ਦਸਤਕਾਰੀ ਸਕੂਲ’ ਅਤੇ ਜੰਮ੍ਹ ਕਸਮੀਰ ਦੇ ਸ਼ਰਨਾਰਥੀ ਆਇ। ਮੇਰੀ ਬਾਲਕ ਸ਼ਖਸੀਅਤ ਨੇ ਇਹ ਝਾਕੀ ਕੁਝ ਕੁ ਮਹੌਨੇ ਵੇਖੀ ਅਤੇ ਅਸੀਂ ਮੁੜ ਕਸਮੀਰ ਚਲੇ ਗਏ।

ਉਪਰੋਕਤ ਦੋਹਾਂ ਝਾਕੀਆਂ ਵਿਚ ਟਿਕੀ ਹੋਈ ਤਸਵੀਰ ਅਗਲੇਰੀ ਉਮਰੇ ਘੜੀ-ਮੁੜੀ ਅੱਖਾਂ ਸਾਮ੍ਹਣੇ ਆ ਜਾਂਦੀ ਰਹੀ ਅਤੇ ਕੁਝ ਨਾ ਕੁਝ ਪ੍ਰਭਾਵ ਛਡ ਜਾਂਦੀ ਰਹੀ। ਫਿਰ ਖਿਆਲ ਆਉਂਦਾ ਕਿ ਕਸਮੀਰ ਦੀ ਧਰਤੀ ਉੱਪਰ ਕਿਹਾ ਆਮੇਲਕ ਜੀਵ ਪੈਦਾ ਹੋਇਆ, ਜੇ ਨਾ ਸਿਰਫ ਕਸਮੀਰ ਸਗੋਂ ਪੰਜਾਬ ਅਤੇ ਭਾਰਤ ਦੀਆਂ ਨਜ਼ਰਾਂ ਉੱਪਰ ਚੜ੍ਹ ਗਿਆ; ਕਿਉਂ ਨਾ ਇਸ ਅਨਮੇਲਕ ਹੀਰੇ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ ਅਤੇ ਦੁਜਿਆਂ ਤੀਕ ਪੁਰੀਏਂਦੀ ਜਾਵੇ। ਇਹ ਪ੍ਰਸ਼ਨ ਮੇਰੇ ਅੰਦਰ ਘੜੀ ਮੁੜੀ ਉਠਦੇ ਪਰ ਮੁੜ ਬਹਿ ਜਾਂਦੇ ਕਿਉਂਕਿ ਮਾਹੋਲ ਨੂੰ ਮੇਰੀਆਂ ਇਹ ਉੰਗਿਆਂ ਪ੍ਰਵਾਨ ਨਹੀਂ ਸਨ।

ਆਖਰ ਸਮਾਂ ਆ ਗਿਆ। ਗਿਆਨੀ ਖੇਮ ਸਿੰਘ ਜੀ ਵਸੀਲਾ ਬਣੇ ਆਪਣਾ ਲਿਖਿਆ ਖਰੜਾ ਲੈ ਆਏ। ਯੂਨੀਵਰਸਿਟੀ ਵੱਲੋਂ ਖਰੜਾ ਵਾਚ ਕੇ ਅਕਾਲੀ ਜੀ ਉੱਪਰ ਲਿਖਣ ਲਈ ਆਦੇਸ਼ ਹੋਇਆ, ਵਿਭਾਗ ਦੇ ਮੁਖੀ ਡਾਕਟਰ ਤਾਰਨ ਸਿੰਘ ਜੀ ਨੇ ਸੇਵਾ ਲਈ ਮੋਕਾ ਦਿੱਤਾ। ਇਸ ਤੋਂ ਪਹਿਲਾਂ ਸ. ਅਤਰ ਸਿੰਘ ਅਤੇ ਬੀਬੀ ਭਾਗਵੰਤ ਕੋਰ ਜੀ ਨੇ ਅਕਾਲੀ ਜੀ ਦਾ ਬਿਤਾਂਤ ਲਿਖਿਆ ਹੋਇਆ ਸੀ ਜਿਸ ਵਿਚ ਚੰਗੀ ਸਮਾਂਗ੍ਰੀ ਸੀ ਪਰ ਕਾਫੀ ਨਹੀਂ ਸੀ; ਉਪਰਾਲਾ ਕੀਤਾ, ਸਮਾਂਗ੍ਰੀ ਇੱਕੜ੍ਹ ਹੋਈ ਅਤੇ ਹੋਲੀ ਹੋਲੀ ਇਕ ਹੋਰ ਅਕਾਲੀ ਕੋਰ ਸਿੰਘ ਜੀ ਦੀ ਤਸਵੀਰ ਉਭਰਨੀ ਸ਼ੁਰੂ ਹੋ ਗਈ। ਇਹ ਸੀ—ਸਾਹਿਤਕਾਰ ਅਕਾਲੀ ਕੋਰ ਸਿੰਘ, ਸੁਧਾਰਕ ਅਕਾਲੀ ਕੋਰ ਸਿੰਘ, ਰਾਜਨੀਤੀਵੇਤਾ ਅਕਾਲੀ ਕੋਰ ਸਿੰਘ, ਕੁਰਬਾਨੀ ਦਾ ਪੁਤਲਾ ਅਕਾਲੀ ਕੋਰ ਸਿੰਘ, ਆਦਿ, ਆਇ।

ਬੇਅੰਤ ਪਾਸਾਰਾਂ ਵਾਲੇ ਅਕਾਲੀ ਕੋਰ ਸਿੰਘ ਜੀ ਦੀ ਸ਼ਖਸੀਅਤ ਨੂੰ ਪਹੁੰਚ ਸਕਣਾ ਅਤਿਅੰਤ ਕਠਿਨ ਕੰਮ ਹੈ। ਇਲਾਹੀ ਸ਼ਖਸੀਅਤਾਂ ਕਿਸੇ ਇਤਿਹਾਸ ਵਿਚ ਬੰਦ ਨਹੀਂ ਹੋ ਸਕਦੀਆਂ। ਅਸੀਂ ਸੀਮਤ ਬੁਧਿ ਵਾਲੇ ਅਤੇ ਨਿਰਬਲ ਨੂੰ ਲੇਕ ਇਸ ਲਈ ਉਨ੍ਹਾਂ ਨੂੰ ਇਤਿਹਾਸ ਵਿਚ ਬੰਦ ਕਰਦੇ ਹਾਂ ਤਾਂ ਜੋ ਅਸਾਂ ਨਿਰਬਲਾਂ ਉਨ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਕੇ ਬਲ ਮਿਲੇ। ਤਾਈਓਂ ਕਿਹਾ ਹੈ ‘ਬਾਬਾਣੀਆਂ ਕਹਾਣੀਆਂ ਪੁਤ ਸਪੁਤ ਕਰੇਨ’। ਸੌ, ਪੁਤ-ਸਪੁਤਾਂ ਦੇ ਕਾਰਜ ਨੂੰ ਅਗਾਂਹ ਤੋਰਨ ਦਾ ਹੀ ਇਕ ਉਪਰਾਲਾ ਹੈ। ਮੇਰੀ ਸੀਮਤ ਸ਼ਖਸੀਅਤ ਕੀ ਕੁਝ ਕਰ ਸਕੀ ਹੈ? ਇਹ ਪ੍ਰਸ਼ਨ ਨਿਸਚੈ ਹੀ ਉੱਤਰ ਲਭਦਾ ਹੈ। ਇਕ ਉੱਤਰ ਇਹ ਜ਼ਰੂਰ ਹੈ ਕਿ ਕੰਮ ਕਰਦਿਆਂ ਇਲਾਹੀ ਆਨੰਦ ਮਹਿਸੂਸ ਹੋਇਆ ਹੈ, ਅਗੋਂ ਕੁਝ ਕਰਨ ਦੀ ਪੇਰਨਾ ਲੱਭੀ ਹੈ; ਆਪਣੇ ਉਣੈਂ-ਪਨ ਦੀ ਸੂਹ ਮਿਲੀ ਹੈ।

ਇਸ ਕਾਰਜ ਦੀ ਪੂਰਤੀ ਲਈ ਕਈ ਵਸੀਲੇ ਸਹਾਈ ਹੋਏ, ਗਿਆਨੀ ਰਘਬੀਰ ਸਿੰਘ ਜੀ (ਕਠੂਆ, ਜੰਮ੍ਹ), ਸ. ਜੋਗਿੰਦਰ ਸਿੰਘ ਜੀ (ਪਟਿਆਲਾ), ਅਕਾਲੀ ਜੀ ਦੇ ਭਰਾਤਾ (ਸ. ਨਿਰਜਨ ਸਿੰਘ ਜੀ) ਦਾ ਪਹਿਵਾਰ, ਆਇ। ਉਪਰੋਕਤ ਸਾਰੇ ਵਸੀਲਿਆਂ ਅਤੇ ਵਿਅਕਤੀਆਂ ਦਾ ਹਾਰਦਿਕ ਧੰਨਵਾਦ ਹੈ।

ਸਾਰੇ ਵਸੀਲਿਆਂ ਤੋਂ ਸਾਮੱਗ੍ਰੀ ਕਾਫੀ ਇਕੱਤਰ ਹੋ ਗਈ ਪਰ ਸਾਰੀ ਸਮੱਗ੍ਰੀ ਦਾ ਠੋਸ ਰੂਪ ਹੀ ਪੁਸਤਕ ਦਾ ਸਰੂਪ ਗ੍ਰਹਿਣ ਕਰ ਸਕਿਆ।

ਹਿੰਮਤ ਸਿੰਘ

ਆਪਣੇ ਵੱਲੋ

(ਪਹਿਲੀ ਵਾਰ)

ਅਕਾਲੀ ਜੀ ਦੀ ਸ਼ਖਸੀਅਤ ਦੀ ਪਹਿਲੀ ਛਾਪ ਮੇਰੇ ਉੱਪਰ ਉਦੋਂ ਲੱਗੀ ਜਦ ਮੇਰੀ ਉਮਰ ਅੜੇ ਚਾਰ-ਪੰਜ ਸਾਲ ਦੀ ਸੀ, ਭਾਵ 1947 ਦੇ ਦਿਨਾਂ ਵਿਚ। ਮੇਰੀ ਨਿਕੀ ਜਿਹੀ ਚਿਤਵਨੀ ਨੂੰ ਪਤਾ ਲੱਗਾ ਕਿ ‘ਅਕਾਲੀ ਕੋਰ ਸਿੰਘ’ ਨਾਮੀ ਕੋਈ ਸ਼ਖਸੀਅਤ ਓਥੇ (ਬਾਰਾਮੂਲਾ ਕਸ਼ਮੀਰ) ਆ ਰਹੀ ਹੈ। ਨਿਆਣੀ ਸੂਝ ਨੂੰ ਅਜੇ ਤੀਕ ਦੁਨੀਆਂ ਦੀਆਂ ਘੁਣਤਰ-ਬਾਜ਼ੀਆਂ ਦਾ ਇਲਮ ਨਹੀਂ ਸੀ। ਚਾਣੇ-ਚਾਣੇ ਸਾਰੇ ਓਸ ਮੈਦਾਨ ਵਿਚ ਪਹੁੰਚੇ ਜਿਥੇ ਸੈਕੜੇ ਬੇ-ਆਸਰੇ ਸਰਨਾਰਥੀ ਇੱਕਠੇ ਹੋਏ ਪਏ ਸਨ। ਮੇਰੀਆਂ ਸਜ਼ਰੀਆਂ ਅੱਖਾਂ ਸਜਰੇ ਕੰਨਾਂ ਤੋਂ ਸੁਣੇ ਨਾਮ ‘ਅਕਾਲੀ ਕੋਰ ਸਿੰਘ’ ਨੂੰ ਭਾਲ ਰਹੀਆਂ ਸਨ। ਨਿਆਣੀ ਬੁਧਿ ਨੇ ਸਮਝ ਲਿਆ ਸੀ ਕਿ ਇਹ ਕੋਈ ‘ਇਸਤ੍ਰੀ’ ਹੋਵੇਗੀ ਕਿਉਂਕਿ ਉਸ ਉਮਰ ਦੀ ਸੂਝ ਸਿਰਫ ਇਧੋਂ ਤਕ ਸੀਮਤ ਸੀ ਕਿ ‘ਕੋਰ’ ਇਸਤ੍ਰੀਆਂ ਨਾਲ ਲੱਗਦਾ ਹੈ।

ਇਨ੍ਹੇ ਨੂੰ ਖਾਲਸਾ ਬੋਰਡਿੰਗ ਦੇ ਅਹਾਤੇ ਅੰਦਰ ਇਕ ਸ਼ਹਿਡੂਤ ਦੇ ਬੂਟੇ ਹੇਠਾਂ ਟਿਕਾਏ ਹੋਏ ਚੌਕ (ਵੱਡੇ ਮੇਜ਼) ਉਪਰੋਂ ਇਕ ਜੀਉਂ-ਦੀ-ਜਾਗਦੀ ਤਸਵੀਰ ਨਜ਼ਰੀ ਪਈ; ਅਨੇਖੀ ਤਸਵੀਰ, ਜਿਸ ਨੇ ਮੇਰੀ ਨਿਕੀ ਜਿਹੀ ਹੋਈ ਨੂੰ ਸੰਸਕਾਰਾਂ ਦੇ ਪਿਛੋਕੜ ਵਿਚ ਲੁਕੀ ਇਕ ਹੋਰ ਤਸਵੀਰ ਨਾਲ ਜੋੜ ਦਿੱਤਾ; ਇਹ ਦੂਜੀ ਤਸਵੀਰ ਗੁਰੂ ਗੋਬਿੰਦ ਸਿੰਘ ਤੇ ਉਨ੍ਹਾਂ ਦੀਆਂ ਲਾਡਲੀਆਂ ਫੋਜ਼ਾਂ ਦੇ ਪਹਿਨਾਵੇ ਵਾਲੀ ਤਸਵੀਰ ਸੀ। ਅਕਲ ਦੀ ਦੁਨੀਆਂ ਵਿਚ ਨਵਾਂ-ਨਵਾਂ ਪੈਰ ਪਰ ਰਿਹਾ ਮੇਰਾ ਨਿਆਣਾ ਆਪਾ ਇਕ ਚੁਪ ਵਿਚ ਛੁਬ ਗਿਆ ਕਿਉਂਕਿ ਹੁਣ ‘ਕੋਰ’ ਕਿਸੇ ਇਸਤ੍ਰੀ-ਲਿੰਗ ਦਾ ਵਾਚਕ ਨਹੀਂ ਸੀ, ਇਹ ਹੁਣ ਇਕ ਇਲਾਗੀ ਪੁਲਿੰਗ ਸੀ ਜਿਹਾਂ ਪੁਲਿੰਗ ਸਾਰੇ ਖਾਲਸੇ ਦਾ ਪ੍ਰਤੀਕ ਹੋ ਕੇ ਕਸ਼ਮੀਰ ਦੀ ਸੜ ਰਹੀ ਧਰਤੀ ਦੀ ਅੱਗ ਬੁਝਾਉਣ ਆਇਆ ਸੀ। ਆਪ ਦੇ ਇਨ੍ਹਾਂ ਦਿਨਾਂ ਦੀ ਇਸ ਫੇਰੀ ਦੇ ਰੁਕੇਵੇਂ ਆਪ ਦੇ ਚਿੱਠੀ-ਪੱਤਰਾਂ ਤੋਂ ਸਪੱਸ਼ਟ ਹੁੰਦੇ ਹਨ।

ਇਸ ਇਲਾਹੀ ਪਹਿਨਾਵੇ ਵਾਲੀ ਹਸਤੀ ਦੀ ਢੂਜੀ ਝਲਕ ਮੈਂਹੁੰ 1950 ਈ. ਵਿਚ ਪਈ। ਉਦੋਂ ਵੀ ਮੈਂ ਅਜੇ ਅਠ ਸਾਲ ਦਾ ਬਾਲਕ ਹੀ ਸਾਂ ਪਰ ਭੈਣ ਨਾਲ ਪਟਿਆਲੇ ਆ ਗਿਆ ਸਾਂ। ਅਸੀਂ ਉਸੇ ਹੀ ਮਕਾਨ ਵਿਚ ਟਿਕਾਣਾ ਕੀਤਾ ਜਿਸ ਵਿਚ ਅਕਾਲੀ ਜੀ ਟਿਕੇ ਹੋਏ ਸਨ। ਇਹ ਮਹਲਾ ਖਰਾਸੀਆਂ ਵਿਖੇ ਅਕਾਲੀ ਜੀ ਦੇ ਭਰਤਾਂ ਦਾ ਮਕਾਨ ਸੀ। ਅਕਾਲੀ ਜੀ ਦੇ ਨੂਰਾਨੀ ਅਤੇ ਚਮਕਦੇ ਚਿਹਰੇ ਵੱਲ ਝਾਕਣ ਦੀ ਸੁਰਅਤ ਪੈਣੀ ਬੜੀ ਮੁਸ਼ਕਿਲ ਹੁੰਦੀ ਸੀ ਪਰ ਸ਼ਾਇਦ ਅਜੇ ਬਾਲਪਨ ਦਾ ਨਿਰ-ਝਜ਼ਕਪਨ ਮੁਕਿਆਂ ਨਹੀਂ ਸੀ ਜਿਸ ਕਾਰਨ ਮੈਂ ਪਉੜੀਆਂ ਚੜ੍ਹ ਕੇ ਹਮੇਸ਼ ਕਿਸੇ ਨਾ ਕਿਸੇ ਕੰਮ ਵਿਚ ਰੁਝੇ ਰਹਿੰਦੇ ਅਕਾਲੀ ਜੀ ਦੇ ਚਿਹਰੇ ਵੱਲ ਉਤਕੰਠਾ ਭਰੀਆਂ ਨਜ਼ਰਾਂ ਨਾਲ ਵੇਖ ਹੀ ਲੈਂਦਾ ਸਾਂ। ਉਹ ਆਪਣੀਆਂ ਦਵਾਈਆਂ ਆਪ ਹੀ ਕੁੱਟਦੇ ਰਹਿੰਦੇ ਅਤੇ ਦਾਨ ਕਰਦੇ ਰਹਿੰਦੇ ਸਨ। ਸਾਨੂੰ ਬਾਲਾਂ ਨੂੰ ਬੁਲਾ ਕੇ ਆਪਣੇ ਤਿਆਰ ਕੀਤੇ ਭੇਜਨ ‘ਚੋ ਬੁਰਕੀ ਬੁਰਕੀ ਸਾਡੀਆਂ ਨਿਕੀਆਂ ਤੇ ਸਜ਼ਰੀਆਂ

(viii)

ਅਕਾਲੀ ਕੋਰ ਸਿੰਘ

ਸੁਚੇ, ਪੂਰੇ ਤੋਲ ਵਾਲੇ ਬਚਨ ਸਨ। ਭਗਤ, ਹਰਿਜਨ, ਸਾਧੂ, ਸੰਤ, ਬ੍ਰਹਮ ਗਿਆਨੀ ਇਸੇ ਸਾਹਿਤ ਦੇ ਧਨੀ ਹੁੰਦੇ ਹਨ। ਉਨ੍ਹਾਂ ਦੇ ਬਚਨ ਲੋਕ ਹਿਰਦਿਆਂ ਵਿਚ ਸਾਂਭੇ ਪਏ ਹਨ, ਕਾਗਜ਼ਾਂ ਵਿਚ ਨਹੀਂ। ਸ੍ਰੀ ਗੁਰੂ ਅਮਰਦਾਸ ਜੀ ਦਾ ਛੁਰਮਾਨ ਹੈ :

ਕਲਉ ਅਸਾਜਨੀ ਕਿਆ ਸਦਾਈਐ

ਹਿਰਦੈ ਹੀ ਲਿਖ ਲੇਹੁ। (ਵਾਰ ਸਿਰੀ ਰਾਗ ਮ: 8)

ਇਹ ਸਾਹਿਤਕਾਰ ਤੇ ਪੜ੍ਹ ਦਾ ਕਰਤੱਵ ਹੀ ਨਿਭਾਉਂਦੇ ਹਨ ਜੋ ਆਪ ਹੀ ਪੱਟੀ ਹੈ, ਆਪ ਹੀ ਕਲਮ ਹੈ, ਆਪ ਹੀ ਲੇਖ ਹੈ :

ਆਪੇ ਪੱਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ।

ਸੰਤ-ਬਚਨ ਹੀ ਅਸਲ ਸਾਹਿਤ ਹਨ। ‘ਸਾਧ ਬਚਨ ਅਟਲਾਧਾ’ ਹੈ ਤੇ ਅਨੇਕ ਪ੍ਰਸਤਕਾਲਿਆਂ ਨਾਲੋਂ, ਜੀਵਨ-ਦਾਨ ਦੇਣ ਲਈ, ਵਧ ਅਮੇਲਕ ਹੈ। ਅਕਾਲੀ ਜੀ ਦੇ ਬਚਨ ‘ਸਾਧ ਬਚਨ’ ਹਨ।

ਅਕਾਲੀ ਜੀ ਦੀ ਜੀਵਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਸੰਕੇਤ-ਸਾਹਿਤ ਅਤੇ ਗੁਰਮਤਿ ਨਿਰਣੇ ਲਈ ਸਦਾ ਪ੍ਰੇਰਨਾ ਦਿੰਦੀ ਰਹੇਗੀ।

ਸ. ਹਿੰਮਤ ਸਿੰਘ ਜੀ ਨੇ ਉਨ੍ਹਾਂ ਨੂੰ ਸੌਂਪਿਆ ਗਿਆ ਕੰਮ ਸ਼ਰਧਾ, ਪ੍ਰੇਮ ਤੇ ਲਗਨ ਨਾਲ ਕੀਤਾ ਹੈ। ਮੈਂ ਉਨ੍ਹਾਂ ਦੀ ਮਿਹਨਤ ਦੀ ਪ੍ਰਸੰਸਾ ਕਰਦਾ ਹਾਂ। ਜਿਥੋਂ ਕਿਧਰੋਂ ਵੀ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਸਹਾਇਤਾ ਮਿਲੀ ਹੈ ਉਨ੍ਹਾਂ ਸਾਹਿਆਂ ਦਾ ਧੰਨਵਾਦ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ

ਤਾਰਨ ਸਿੰਘ
ਪ੍ਰੋਫੈਸਰ ਅਤੇ ਮੁੱਖੀ

ਇਸ ਸਾਰੀ ਸਾਮੱਗ੍ਰੀ ਨੂੰ ਵਰਤ ਕੇ ਇਹ ਪੁਸਤਕ ਤਿਆਰ ਹੋਈ ਹੈ। ਪ੍ਰਥਮ ਰੂਪ ਵਿਚ ਪੰਨਵਾਦ ਸ੍ਰੀ ਮਾਨ ਗਿਆਨੀ ਖੇਮ ਸਿੰਘ ਜੀ ਦਾ ਹੈ, ਪਰ ਹੋਰ ਸਭ ਦੇ ਵੀ ਅਸੀਂ ਬਹੁਤ ਧੰਨਵਾਦੀ ਹਾਂ।

ਅਕਾਲੀ ਕੋਰ ਸਿੰਘ ਜੀ ਦੀ ਕਲਮੀ ਘਾਲਨਾ ਬਹੁਤ ਮਹਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੁਕ-ਤਤਕਰਾ ਤਿਆਰ ਕਰਨ ਲਈ ਇਕੱਲੇ ਨੂੰ ਦਰਜਨਾ ਬੰਦਿਆਂ ਦਾ ਕੰਮ ਕਰਨਾ ਪਿਆ ਹੋਣਾ ਹੈ ਅਤੇ ਕਲਮ ਨੂੰ ਨਿਰੰਤਰ ਚਲਾਣਾ ਪਿਆ ਹੋਣਾ ਹੈ। ਇਹ ਸਾਹਿਤ 'ਸਿਰਜਣਾ' ਦਾ ਕਾਰਜ ਨਹੀਂ ਸੀ, 'ਸੰਪਾਦਕੀ' ਕਰਵਤ ਹੈ, ਪਰ ਮਹਾਨ ਕਰਤਵ, ਜੋ ਕੋਈ ਸੂਰਮਾ ਹੀ ਨਿਭਾ ਸਕਦਾ ਹੈ। ਇਸ ਤਤਕਰੇ ਤੋਂ ਅਨੇਕਾਂ ਹੀ ਜਿਗਿਆਸੂ, ਵਿਦਵਾਨ ਤੇ ਖੇਜ਼ੀ ਲਾਭ ਉਠਾਂਦੇ ਰਹਿਣਗੇ ਅਤੇ ਇਹ ਕੰਮ ਸਦਾ ਹੀ ਮਹਾਨ, ਤਾਜ਼ਾ, ਲਾਹੌਰੰਦਾ ਤੇ ਲੋੜੀਂਦਾ ਰਹੇਗਾ। ਇਹ ਮਿਹਨਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰ ਵਾਕ ਦੀ ਦੱਸ ਸਦਾ ਪਾਉਂਦੀ ਰਹੇਗੀ। ਕਿਤੇ ਕੋਈ ਹੋਰ ਸਿਰਜੀ ਉਠੇਗਾ ਜੋ ਹਰ ਚਰਣ ਦੀ ਤੁਕ ਦਾ ਪੂਰਾ ਗੁਪ੍ਰ ਹੀ ਦਰਜ ਕਰਕੇ ਤਤਕਰਾ ਛਾਪ ਦੇਵੇਗਾ। ਕਿਸੇ ਤੁਕ ਦਾ ਆਰੰਭਕ ਸ਼ਬਦ ਪਤਾ ਹੋਵੇ ਤਾਂ ਸਾਰੀ ਤੁਕ ਲਭਣ ਲਈ ਇਸ ਤਤਕਰੇ ਤੋਂ ਪਤਾ ਲਗ ਸਕਦਾ ਹੈ ਕਿ ਉਹ ਤੁਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਥੇ ਵਿਦਮਾਨ ਹੈ। ਤਤਕਰੇ ਤੋਂ ਸਾਰੀ ਤੁਕ ਨਹੀਂ ਮਿਲ ਸਕਦੀ ਉਸ ਦਾ ਬਹੁਪਤਾ ਮਿਲ ਸਕਦਾ ਹੈ। ਕਈ ਵਾਰੀ ਇਹ ਵੀ ਹੁੰਦਾ ਹੈ ਕਿ ਕਿਸੇ ਨੂੰ ਚਰਣ ਜਾਂ ਤੁਕ ਦਾ ਪਿਛਲਾ ਅੱਧਾ ਹਿਸਾ ਯਾਦ ਹੁੰਦਾ ਹੈ ਤੇ ਉਸ ਨੂੰ ਪਹਿਲੇ ਅੱਧੇ ਹਿਸੇ ਦੀ ਭਾਲੂ ਹੁੰਦੀ ਹੈ। ਕੋਈ ਸੂਰਮਾ ਤੁਕਾਂ ਦੇ ਪਿਛਲੇ ਅੱਧੇ ਭਾਗ ਅਨੁਸਾਰ ਵੀ ਤਤਕਰਾ ਬਣਾ ਦੇਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਅਨੁਕੂਮਣਿਕਾ ਇਸੇ ਵਿਭਾਗ ਨੇ ਪ੍ਰਕਾਸ਼ਿਤ ਕੀਤੀ। ਅਮਲੀ ਤੌਰ ਤੇ ਉਸ ਤੋਂ ਪੂਰਾ ਲਾਭ ਪੰਨਿਆਂ ਦੀ ਦੱਸ ਨਾ ਹੋਣ ਕਰਕੇ ਨਹੀਂ ਹੋ ਰਿਹਾ। ਕਿਧਰੇ ਕੋਈ ਇਸ ਹਵਾਲਾ ਪੁਸਤਕ ਦੀ ਘਾਟ ਵੀ ਪੂਰੀ ਕਰ ਸਕੇਗਾ। ਇਹ ਐਸੇ ਸਾਹਿਤਕ ਕਾਰਜ ਹਨ ਜਿਨ੍ਹਾਂ ਲਈ ਵੱਡੇ ਜਿਗਰੇ ਦੀ ਲੋੜ ਹੈ, ਲੰਮੀ ਘਾਲਣਾ ਦੀ ਲੋੜ ਹੈ। ਅਕਾਲੀ ਜੀ ਨੇ ਪੂਰੀ ਸੰਸਥਾ ਦਾ ਕੰਮ ਕਰ ਵਿਖਾਇਆ ਹੈ, ਅਨੁਕੂਮਣਿਕਾ ਦੇ ਕਰਤਾਂ ਡਾ. ਗੁਰਚਰਨ ਸਿੰਘ ਜੀ ਨੇ ਪੂਰੀ ਟੀਮ ਦਾ ਕੰਮ ਕਰ ਦਸਿਆ ਹੈ। ਅਕਾਲੀ ਜੀ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ, ਕਬਿਤ ਸਵੱਈਆਂ, ਦਾ ਵੀ ਤੁਕ-ਤਤਕਰਾ ਤਿਆਰ ਕੀਤਾ ਸੀ। ਅਕਾਲੀ ਜੀ ਨੇ ਪ੍ਰਕਾਰ ਕਰਕੇ ਇਹ ਵੀ ਸੰਸਥਾ ਦਾ ਕੰਮ ਹੈ। ਇਨ੍ਹਾਂ ਤਤਕਰਿਆਂ ਨੇ ਚਿੰਤਕਾਂ, ਖੇਜ਼ੀਆਂ ਤੇ ਸਾਹਿਤਕਾਰਾਂ ਦਾ ਰਾਹ ਮੋਕਲਾ ਤੇ ਸਾਫ਼ ਕੀਤਾ ਹੈ, ਉਨ੍ਹਾਂ ਦਾ ਸਮਾਂ ਬਚਾਇਆ ਹੈ, ਉਨ੍ਹਾਂ ਲਈ ਖੇਜ਼-ਸਹਾਇਕ ਦਾ ਕੰਮ ਕੀਤਾ ਹੈ।

ਅਕਾਲੀ ਜੀ ਨੇ ਮਨੋਰੰਜਨ ਲਈ ਕੋਈ ਸਾਹਿਤ ਨਹੀਂ ਰਚਿਆ। ਜੋ ਮੌਲਿਕ ਰਚਨਾ ਕੀਤੀ ਹੈ ਉਹ ਸਮੇਂ ਦੀ ਦੀਰਘ ਲੋੜ ਅਨੁਸਾਰ ਤੇ ਸਿਖੀ ਦੀ ਸੇਵਾ ਲਈ ਕੀਤੀ ਹੈ, ਉਹ ਲੋਕ-ਦਰਦ ਵਿਚੋਂ ਉਪਜੀ ਹੈ, ਉਸ ਵਿਚ ਲੋਕਾਂ ਦੇ ਹਾਥ੍ਵੇ ਤੇ ਗੀਲੇ, ਆਜ਼ਾ ਤੇ ਨਿਰਾਜ਼ਾ, ਦੁਖ ਤੇ ਦਰਦ ਹਨ। 'ਹਜ਼ੂਰੀ ਸਾਥੀ', 'ਇਸਤ੍ਰੀ ਸੰਕਟ ਮੇਚਨ' ਤੇ ਬਹੁਤ ਸਾਰੇ 'ਲੇਖ' ਇਸ ਭਾਵਨਾ ਦੇ ਹਨ। ਅਕਾਲੀ ਜੀ 'ਵਖਤੇ ਉੱਪਰ ਲੜ ਮਰਨ' ਵਾਲੇ ਸੂਰਮੇ ਸਨ। ਜੋ ਕੁਝ ਆਪ ਨੇ ਦੇਸ਼-ਵੰਡਾਰੇ ਮਹਾਰੇ ਲਿਖਿਆ ਹੈ ਉਸ ਵਿਚ ਕਸ਼ਮੀਰੀ ਤੇ ਹੋਰ ਜਨਤਾ ਦੇ ਦੁਖੜੇ ਹਰਨ ਦਾ ਉਪਰਾਲਾ ਹੈ, ਜਾਂ ਦੁਖੀਆਂ ਲਈ ਸੰਜੀਵਨੀ ਹੈ।

ਅਕਾਲੀ ਜੀ ਮਹਾਨ ਸਾਹਿਤਕਾਰ ਸਨ, ਪਰ ਉਨ੍ਹਾਂ ਦਾ ਸਾਹਿਤ ਉਨ੍ਹਾਂ ਦੇ ਬਚਨ ਸਨ। ਉਹ ਨਿਰੰਤਰ ਸਾਹਿਤਕ ਰਚਨਾ ਕਰਨ ਵਾਲੇ ਸਾਹਿਤਕਾਰ ਸਨ ਤੇ ਇਹ ਰਚਨਾ ਉਨ੍ਹਾਂ ਦੇ ਮਿਠੇ, ਸਚੇ-

ਵਿਸ਼ੈ-ਸੂਚੀ

- | | |
|---|--|
| <p>ਭੂਮਿਕਾ</p> <p>ਆਪਣੇ ਵਲੋਂ</p> <p style="text-align: center;">ਭਾਗ ਪਹਿਲਾ</p> <p>1. ਜੀਵਨ</p> <p>ਅਕਾਲੀ ਜੀ ਦਾ ਵਿਰਸਾ; ਪਰਿਵਾਰਕ ਪਿਛੋਕੜ; ਜਨਮ ਅਤੇ ਬਾਲਵਰੇਸ; ਵਿਆਹ; ਅਗਲੇਰੀ ਵਿਦਿਆ; ਵਿਆਹ ਦੀ ਪੰਡ ਨੂੰ ਸਿਰੋਂ ਲਾਹੁਣਾ; ਹਜ਼ੂਰ ਸਾਹਿਬ ਫੇਰੀ; ਦੇਸ਼-ਰਟਨ; ਕਸ਼ਮੀਰ-ਵਾਪਸੀ; ਗੁਰੂ ਨਾਨਕ-ਆਸ੍ਰਮ (ਚਕਾਰ); 1947 ਈ. ਅਤੇ ਉਸ ਤੋਂ ਬਾਅਦ; ਜੀਵਨ ਦੇ ਅੰਤਮ ਵਰ੍ਹੇ; ਅੰਤਲੇ ਦਿਨ; ਅੰਤਮ ਸਮਾਂ।</p> <p style="text-align: center;">ਭਾਗ ਦੂਜਾ</p> <p>2. ਵਿਆਕਤਿਤ੍ਰ</p> <p>ਪ੍ਰਸਿੱਧੀ ਤੋਂ ਪਰਹੇਜ਼; ਅਵਲੋਕਨ ਅਤੇ ਪ੍ਰਭਾਵ; ਚਿਹਰਾ, ਪਹਿਨਾਵਾ, ਰਹਿਣੀ; ਖੁਰਾਕ; ਸੁਭਾਵਕ ਗੁਣ; ਅਸੂਲ ਪ੍ਰਸਤੀ; ਵਕਤ ਦੀ ਕਦਰ ਤੇ ਪਾਬੰਦੀ; ਈਮਾਨਦਾਰੀ; ਰੁਝੇਵੇਂ; ਇਸ਼ਟ ਦਾ ਸਨਮਾਨ ਅਤੇ ਭਰੋਸਾ; ਸ਼ਬਦੀ ਮਾਨਤਾ; ਬੇਨਿਆਜ਼ੀ ਤੇ ਨਿਰਲੇਪਤਾ; ਸਾਮੂਹਕ ਅਤੇ ਇਕ-ਮੁਠ ਰਾਏ ਦੇ ਹਾਨੀ; ਹਲੀਮੀ; ਮੌਕੇ ਦੀ ਪਛਾਣ; ਬਾਲ-ਸੁਭਾਵ (ਸ੍ਰਿਸ਼ਟਾਚਾਰ); ਸੂਝਵਾਨ; ਰਾਜਨੀਤਿਕ ਸੂਝ; ਮਾਨਵ ਜੀਵਨ ਦੀ ਸੋਝੀ; ਚਿਕਿਤਸਾ ਦੀ ਸੂਝ; ਪੰਥ-ਸੇਵਾ; ਗੁਰਦੁਆਰਾ ਸੁਧਾਰ-ਲਹਿਰ ਵਿਚ ਹਿੱਸਾ; ਸਿੰਘ ਸਭਾ ਲਹਿਰ; ਰਾਜਨੀਤੀ; ਮਜ਼ਹਬੀ ਫਰਾਖਦਿਲੀ।</p> <p style="text-align: center;">ਭਾਗ ਤੀਜਾ</p> <p>3. ਸਾਹਿਤ-ਰਚਨਾ</p> | <p>(v)</p> <p>(ix)</p> <p>1-25</p> <p>26-57</p> <p>58-92</p> |
|---|--|

ਊਪਦੇਸ਼ ਰਤਨਾਕਰ; ਗੁਟਕਾ ਪ੍ਰਮਾਣੀਕ ਨਿਤਨੇਮ; ਲੇਖ ਤੇ ਨਿਬੰਧ; ਪੱਤਰਕਾਰੀ
ਅਤੇ ਸੰਪਾਦਨ।

ਭਾਗ ਚੌਥਾ

ਅੰਤਿਕਾ I

93-126

‘ਹਜੂਰੀ ਸਾਥੀ’ ਵਿਚੋਂ : (ਹਜੂਰ ਸਾਹਿਬ ਕਿਤਨੇ ਹਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ
ਦੱਖਣ ਪ੍ਰਵੇਸ਼, ...ਬੁੰਗਿਆਂ ਦੀ ਰਚਨਾ ਤੇ ਖਾਲਸੇ ਦੇ ਪ੍ਰਬੰਧ ਦਾ ਸਮਾਚਾਰ, ਨਗੀਨਾ
ਘਾਟ ਤੇ ਨਿਹੰਗਾ ਸਿੰਘਾਂ ਦਾ ਬੁੰਗਾ, ਵਣਜਾਰਿਆਂ ਵਾਲਾ ਬੁੰਗਾ, ਸ਼ਸਤ੍ਰਾਂ ਸੰਬੰਧੀ
ਵੀਚਾਰ ਤੇ ਦੇਵੀ ਮਾਤਾ ਦੀ ਤਸਵੀਰ, ਰਾਜਗਾਹ ਕੀ ਹੈ ਤੇ ਕਿੱਥੋਂ ਆਇਆ ਹੈ?)

‘ਬਹੁਮੁੱਲੇ ਇਤਿਹਾਸਕ ਲੇਖ’ (ਛੁਲਵਾੜੀ) ਵਿਚੋਂ : (ਕਸ਼ਮੀਰ ਦੇਸ਼ ਅਤੇ ਸਿਖੀ
ਧਰਮ, ਤਖ਼ਤ ਸ੍ਰੀ ਹਜੂਰ ਅਥਚਲ ਨਗਰ)।

‘ਕਸ਼ਮੀਰ ਸਿਖ ਸਮਾਚਾਰ’ ਵਿਚੋਂ : (ਅਕਾਲੀ ਹਜੂਰਾ ਸਿੰਘ ਜੀ ਨਿਹੰਗ, ਸ੍ਰੀ ਗੁਰੂ
ਗੋਬਿੰਦ ਸਿੰਘ ਤੇ ਬਹਾਦਰ ਸ਼ਾਹ, ਗੁਜਰ ਰਹੇ ਹਾਲਾਤ)।

ਇਕ ਹੱਥ ਲਿਖਤ ’ਚੋਂ : (ਦਸਤ ਗ੍ਰੰਥ ਤੇ ‘ਅਸੋਕ’ ਜੀ)

ਹਵਾਲਾ ਸੂਚੀ I

127-129

ਅੰਤਿਕਾ II

130

ਜੀਵਨ

ਅਕਾਲੀ ਜੀ ਦਾ ਵਿਰਸਾ :

ਅਕਾਲੀ ਕੌਰ ਸਿੰਘ ਜੀ ਕਸ਼ਮੀਰ ਦੇ ਬ੍ਰਾਹਮਣੀ ਵਰਣ ਦੀ ਬਹੁਤਾ ਰਹੀ ਹੈ। ਅਕਾਲੀ ਜੀ ਆਪ ਹੀ ਲਿਖਦੇ ਹਨ : “ਕਸ਼ਮੀਰ ਦੇਸ਼ ਵਿਚ ਬ੍ਰਾਹਮਣੀ ਵਰਣ ਤੋਂ ਸਿਵਾਏ ਬਹੁਤ ਥੋੜ੍ਹੇ ਖਤਰੀ, ਵੈਸ਼ ਤੇ ਸ਼ੁਦਰ ਵਰਣ ਦੇ ਲੋਕ ਵਸਦੇ ਹਨ”। ਆਪ ਦੇ ਇਹ ਬ੍ਰਾਹਮਣ ਪੂਰਵਜ ਗੁਰੂ ਨਾਨਕ ਸਾਹਿਬ ਜੀ ਦੀ ਕਸ਼ਮੀਰ ਫੇਰੀ ਦੇ ਨਾਲ ਹੀ ਗੁਰਮਤਿ ਵੱਲ ਪ੍ਰੇਰਿਤ ਹੋਏ ਸਨ। ਗੁਰੂ ਹਰਿ ਗੋਬਿੰਦ ਅਤੇ ਗੁਰੂ ਹਰਿ ਰਾਇ ਸਾਹਿਬ ਜੀ ਦੀ ਕਸ਼ਮੀਰ ਫੇਰੀ ਸਮੇਂ ਇਨ੍ਹਾਂ ਲੋਕਾਂ ਦੀ ਗੁਰੂ-ਘਰ ਪਤਿ ਸ਼ਰਧਾ ਹੋਰ ਦ੍ਰਿੜ੍ਹ ਹੋਈ ਅਤੇ ਇਨ੍ਹਾਂ ਬ੍ਰਾਹਮਣ ਗੁਰ-ਸਿੱਖਾਂ ਦੀ ਘਾਲਣਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਫਲ ਲੱਗਾ ਅਤੇ ਇਹ ਪੂਰਨ ਤੌਰ ਉੱਪਰ ਗੁਰਸਿੱਖ-ਵਾਡੀ ਅਤੇ ਗੁਰਖਾਲਸੇ ਦੇ ਕੁਟੰਬ ਵਿਚ ਸ਼ਾਮਲ ਹੋਏ।

ਅਕਾਲੀ ਜੀ ਦੇ ਪੁਰਾਤਨ ਪੂਰਵਜਾਂ ਬਾਰੇ ਨਿਮਨ ਲਿਖਤ ਸੂਹ ਪ੍ਰਾਪਤ ਹੁੰਦੀ ਹੈ :

“ਆਪਦੇ ਬਜ਼ੁਰਗਾਂ ਦਾ ਇਹ ਪਤਾ ਮਿਲਦਾ ਹੈ ਕਿ ਯਾਕੂਬੀਂ ਸਦੀ ਵਿਚ ਮਹਿਮੂਦ ਗਜ਼ਨੀਵੀ ਦੇ ਉਜ਼ਾੜੇ ਹੋਏ ਮਥਰਾ ਤੋਂ ਗੜ੍ਹ ਮਹਿਅਲੇ ਆਏ। ਫਿਰ ਇਥੋਂ ਰੈਣਾ ਬਾੜੀ (ਕਸ਼ਮੀਰ) ਵਿਚ ਕੁਝ ਸਮਾਂ ਬਤੀਤ ਕਰਕੇ, ਮਗਰੋਂ ਪੱਧਰ (ਚਕਾਰ) ਵਿਚ ਆ ਵਾਸੇ। ਇਨ੍ਹਾਂ ਵਿਚੋਂ ਇਕ ਭਾਈ ਅਮੋਲਕ ਸਿੰਘ ਜੀ ਬੜਾ ਦੀ ਬੜਾ ਉੱਚ ਕਰਨੀ ਵਾਲਾ ਮਹਾਂ ਪੁਰਸ਼ ਹੋਇਆ ਹੈ। ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸੋਂ ਅੰਮ੍ਰਿਤ ਪਾਣ ਕੀਤਾ ਸੀ। ਇਸੇ ਦੀ ਸੱਤਵੀਂ ਪੁਸਤੋਂ ਭਾਈ ਮਹਾਂ ਸਿੰਘ ਜੀ ਬੜੇ ਉੱਚੇ ਜੀਵਨ ਵਾਲੇ ਗੁਰ ਸਿੱਖ ਹੋਏ। ਇਨ੍ਹਾਂ ਦਾ ਜਨਮ ਭਾਈ ਗੁਰਮੁਖ ਸਿੰਘ ਜੀ ਦੇ ਘਰ 1903 ਬਿ. ਨੂੰ ਹੋਇਆ ਅਤੇ 1968 ਬਿ. ਨੂੰ ਚੜ੍ਹਾਈ ਕਰ ਗਏ।”¹

ਸੋ ਅਕਾਲੀ ਜੀ ਦੇ ਵਡਿੱਕੇ ਕਸ਼ਮੀਰ ਦੇ ਇਸੇ ਹੀ ਬ੍ਰਾਹਮਣੀ ਵਰਣ ਵਿਚੋਂ ਹੋਏ ਹਨ। ਪੰਜਾਬ ਦੇ ਛਿਲਾਸਫਰ ਸ਼ਾਇਰ ਅਲਾਮਾ ਇਕਬਾਲ ਦੇ ਵਡਿੱਕੇ ਵੀ ਕਸ਼ਮੀਰ ਦੇ ਇਸੇ ਵਰਣ ਵਿਚੋਂ ਹੋਏ ਹਨ ਅਤੇ ਇਕਬਾਲ ਆਪਣੀ ਉਰਦੂ-ਫਾਰਸੀ ਸ਼ਾਇਰੀ ਵਿਚ ਇਸ ਪੁਰਾਤਨ ਵਿਰਸੇ ਵੱਲ ਕਈ ਥਾਈ ਸੰਕੇਤ ਵੀ ਕਰਦਾ ਹੈ।² ਅਕਾਲੀ ਕੌਰ ਸਿੰਘ ਜੀ ਨੂੰ ਇਸ ਗੱਲ ਦਾ ਕਦੀ ਵੀ ਅਭਿਮਾਨ ਨਹੀਂ

1. ‘ਕਸ਼ਮੀਰ ਵਿਚ ਸਿੱਖ ਪ੍ਰਚਾਰ’ (ਲੇਖ) : ਛਲਵਾੜੀ (ਰਸਾਲਾ) ਜਨਵਰੀ, 1930.

2. ‘ਚੌਲਵੈਂ ਰਤਨ’, ਗਿ; ਬੁਧ ਸਿੰਘ, ਪੁਣਡ; ਸਤੰਬਰ, 1937.

3. ‘ਇਕਬਾਲ’ ਦੇ ਬਜ਼ੁਰਗਾਂ ਦਾ ਜੱਤੀ ਪਿੰਡ ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਵਿਚ ਸੀ ਜਿਸ ਦੀ ਲੱਭਤ ਪਿਛਲੇ ਭੁਕ ਵਾਤਿਆਂ ਤੋਂ ਹੋਈ ਹੈ। ਪਿੰਡ ਦਾ ਨਾਮ ‘ਸੁਪਰ’ ਹੈ। [ਵੇਖੋ : ‘ਸੀਰਜ਼’ (ਪੰਜਾਬੀ) ਜੰਮ੍ਹ ਦਾ ‘ਇਕਬਾਲ ਅੰਦ’]

ਸੀ ਕਿ ਉਹ ਇੰਨੇ ਵੱਡੇ ਅਤੇ ਸਵਰਨ-ਜਾਤਿ ਵਾਲੇ ਵਿਰਸੇ ਦੇ ਮਾਲਕ ਸਨ। ਉਨ੍ਹਾਂ ਨੂੰ ਸੁਚੇਤ ਕੁਪ ਵਿਚ ਇਹ ਇਹਸਾਸ ਸੀ ਕਿ ਉਨ੍ਹਾਂ ਦਾ ਪੁਰਾਣਾ ਸਵਰਨ-ਜਾਤਿ-ਅਭਿਮਾਨ ਵਾਲਾ ਵਿਰਸਾ ਤਾਂ ਸਿੱਖੀ ਧਾਰਨ ਕਰਨ ਤੋਂ ਉਪਰੰਤ ਸੰਕੀਰਣਤਾ ਤੇ ਅਭਿਮਾਨ ਤਿਆਗ ਚੁੱਕਾ ਹੈ। ਸਿੱਖੀ ਜੀਵਨ ਵਿਚ ਜੱਜਬ ਹੋ ਕੇ ਹੁਣ ਇਸ ਖਾਨਦਾਨ ਦੇ ਸਾਰੇ ਪੁਰਾਣੇ ਅਤੇ ਝੂਠੇ ਅਭਿਮਾਨ ਮੂਲੋਂ ਹੀ ਨਸ਼ਟ ਹੋ ਚੁੱਕੇ ਸਨ, ਉਹ ਸਭ ਦੇ ਸਾਂਝੇ ਗੁਰਭਾਈ ਬਣ ਚੁੱਕੇ ਸਨ।

ਅਕਾਲੀ ਕੋਰ ਸਿੰਘ ਜੀ ਦੇ ਪੂਰਵਜਾਂ ਦੀ ਲੜੀ ਕਸ਼ਮੀਰ ਦੇ ਉਸ ਉਪਕਾਰੀ ਅਤੇ ਗੁਰਮੁਖ ਸਜਨ ਪੰਡਤ ਤ੍ਰਿਲੋਕੀ ਨਾਥ ਨਾਲ ਜਾ ਜੁੜਦੀ ਹੈ ਜੋ ਉਨ੍ਹਾਂ ਦੁਖੀ ਕਸ਼ਮੀਰੀ ਪੰਡਤਾਂ ਦਾ ਮੋਹਰੀ ਬਣ ਕੇ ਆਪਣੇ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਦੇ ਦਰਬਾਰ ਵਿਚ ਅਰਜੋਈ ਕਰਨ ਅਨੰਦਪੁਰ ਵਿਖੇ ਆਇਆ ਸੀ। ‘ਰੈਨਾ’ ਗੋੜ ਦਾ ਇਹ ਸਹਿਜਪਾਰੀ ਬ੍ਧਾਹਮਣ ਪਹਿਲਾਂ ਹੀ ਗੁਰੂ-ਘਰ ਦਾ ਸ਼ਰਧਾਲੂ ਸੀ। ਪੰਡਤ ਤ੍ਰਿਲੋਕੀ ਨਾਥ ਉਸ ਥਾਂ ਦਾ ਰਹਿਣ ਵਾਲਾ ਸੀ ਜਿਸ ਥਾਂ ਦਾ ਨਾਮ ਅਜੇ ਤੀਕ ‘ਰੈਨਾਵਾੜੀ’ ਪ੍ਰਸਿੱਧ ਹੈ। ‘ਰੈਨਾਵਾੜੀ’ ਨਾਮ ਦੀ ਬਸਤੀ ਸ੍ਰੀ ਨਗਰ ਸ਼ਹਿਰ ਦੇ ਉੱਤਰ-ਪੱਛਮ ਵਾਲੀ ਬਾਹੀ ਵੱਲ ਝੀਲ-ਡੱਲ ਦੇ ਇਕ ਕਿਨਾਰੇ ਉੱਪਰ ਅਤੇ ਕਿਲਾ ਹਰਿ-ਪਰਬਤ ਦੇ ਪੂਰਬੀ ਸਿਰੇ ਤੋਂ ਕੁਝ ਵਿਖ ਉੱਪਰ ਆਬਾਦ ਹੈ। ਇਥੋਂ ਦੋ ਕੁ ਮੀਲ ਦੀ ਢੂਹੀ ਉੱਪਰ ਉਹ ਇਤਿਹਾਸਕ ਸਥਾਨ ਹੈ ਜਿਥੇ ਕਿਸੇ ਸਮੇਂ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਚਰਨ ਪਾਏ ਸਨ।¹ ਗੁਰੂ ਹਰਿ ਗੋਬਿੰਦ ਜੀ ਨੇ ਆਪਣੇ ਅਨਿਨ ਭਗਤ-ਪਰਿਵਾਰ ਮਾਈ ਭਾਗ ਭਰੀ ਅਤੇ ਉਨ੍ਹਾਂ ਦੇ ਪੁੱਤਰ ਭਾਈ ਸੇਵਾਦਾਸ ਜੀ ਨੂੰ ਨਿਵਾਜਿਆ ਸੀ। ਸੇਤ੍ਰਿਲੋਕੀ ਨਾਥ ਰੈਨਾ ਇਸੇ ‘ਰੈਨਾਵਾੜੀ’ ਬਸਤੀ ‘ਤੋਂ ਉਠ ਕੇ ਦੁਖੀ ਪੰਡਤਾਂ ਦੀ ਫਰਿਆਦ ਲੈ ਕੇ ਅਨੰਦਪੁਰ ਪਹੁੰਚੇ ਸਨ। ਬਾਅਦ ਵਿਚ ਤ੍ਰਿਲੋਕੀ ਨਾਥ ਸਿੱਖੀ-ਪ੍ਰਚਾਰ ਲਈ ਜੁਟ ਗਏ। ਗੁਰੂ ਤੇਗ ਬਹਾਦਰ ਜੀ ਦੇ ਆਤਮ-ਬਲੀਦਾਨ ਦੇ ਸਾਥੇ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਵਿਧੀ ਲਈ ਆਪਣੇ ਸੇਵਕ ਭਾਈ ਪੰਜਾਬ ਸਿੰਘ ਅਤੇ ਭਾਈ ਰੋਚਾ ਸਿੰਘ ਜੀ ਨੂੰ ਸਰਹੱਦ ਅਤੇ ਕਸ਼ਮੀਰ ਵੱਲ ਪ੍ਰਚਾਰ ਕਰਨ ਵੱਲਿਆ। ਇਸੇ ਹੀ ਪ੍ਰਚਾਰ ਦੋਰਾਨ ਭਾਈ ਤ੍ਰਿਲੋਕੀ ਨਾਥ ਦੇ ਸਪੁਤਰ ਭਾਈ ਅਮੇਲਕ ਨਾਥ ਨੇ ਸਾਥੇ ਪਰਿਵਾਰ ਅਤੇ ਹੋਰ ਸਹਿਜਪਾਰੀ ਸਹਿਯੋਗੀਆਂ ਦੇ ਖਾਲਸਈ ਸਰੂਪ ਗੁਰਿਣ ਕੀਤਾ ਅਤੇ ਆਪਣੇ ਨਾਮ ਨਾਲ ‘ਸਿੰਘ’ ਪਦਵੀ ਸਜਾ ਲਈ। ਹੁਣ ਉਹ ਅਮੇਲਕ ਨਾਥ ‘ਰੈਨਾ’ ਤੋਂ ਸਿਰਫ਼ ਅਮੇਲਕ ਸਿੰਘ ਨੇ ਆਪਣੇ ਪਿਤਾ ਤੋਂ ਪ੍ਰਾਪਤ ਹੋਈ ਸਿੱਖੀ-ਪ੍ਰਚਾਰ ਦੀ ਸੇਵਾ ਨੂੰ ਅਗਾਹ ਤੇਰਿਆ। ਉਹ ਕਸ਼ਮੀਰ ਵਿਚ ਖਾਲਸਾ ਪੰਥ ਦੇ ਪ੍ਰਚਾਰ ਦੇ ਮੋਹਰੀ ਬਣੇ। ਪ੍ਰਚਾਰ ਦੋਰਾਨ ਗੁਰਬਾਣੀ ਦੀਆਂ ਸੈਚੀਆਂ, ਪੰਜ-ਰ੍ਗੀਂ, ਦਸ-ਗ੍ਰੰਥੀ, ਨਿੱਤ-ਨੇਮ ਦੇ ਗੁਟਕੇ ਆਦਿ ਆਪਣੇ ਹੱਥੀ ਤਿਆਰ ਕਰ ਕੇ ਨਵੇਂ ਸਜੇ ਸਿੰਘ-ਪਰਿਵਾਰਾਂ ਵਿਚ ਵੰਡਣ ਦੀ ਸੇਵਾ ਸੰਭਾਲ ਲਈ। ਜਨਮ-ਸਥਾਨੀ, ਭਾਈ ਬਾਲੇ ਵਾਲੀ, ਦੀਆਂ ਕਈ ਨਕਲਾਂ ਕਰ ਕੇ ਹਰ ਨਗਰ ਅਤੇ ਵਸੋਂ ਵਿਚ ਪ੍ਰਚਾਰ ਹਿਤ ਵੰਡੀਆਂ।² ਇਹ ਸਾਰੀ ਸੇਵਾ ਬਿਨਾ ਕਿਸੇ ਉਜ਼ਰਤ ਦੇ ਕੀਤੀ ਜਾਂਦੀ ਸੀ ਅਤੇ ਭਾਵਨਾ ਇਹੋ ਸੀ ਕਿ ਸਿੰਘ ਨੂੰ ਸਿੰਘ ਮਿਲ ਕੇ ਅੱਗੋਂ ਹੋਰ ਬੇਅੰਤ ਸਿੰਘਾਂ ਨੂੰ ਤਿਆਰ-ਬਰ-ਤਿਆਰ ਕਰੇ।

1. ‘ਦੇਵੀ-ਅੰਣਣ’ ਨਾਮ ਦਾ ਸਥਾਨ ਵੀ ਹਰਿ-ਪਰਬਤ ਦੇ ਨਾਲ ਹੀ ਹੈ ਜਿਥੇ ਗੁਰੂ ਹਰਿ ਰਾਇ ਸਾਹਿਬ ਬਿਰਜੇ ਸਨ।

2. ਇਹ ਸਭ ਨੁਸ਼ੇ ਅਤੇ ਹੱਥ-ਲਿਖਤਾਂ ‘ਗੁਰੂ ਨਾਨਕ ਆਸ਼੍ਰਮ ਚਕਾਰ’ ਵਿਖੇ ਮੈਨੂੰ ਸਨ ਪਰ 1947 ਦੇ ਘੱਟ੍ਠਾਘਾਰੇ ਸਮੇਂ ਸਭ ਕੁਝ ਅਗਨ ਭੇਟ ਕਰ ਦਿੱਤਾ ਗਿਆ।

ਇਹੋ ਭਾਈ ਅਮੋਲਕ ਸਿੰਘ ਜੀ ਬਾਅਦ ਵਿਚ ਐਨਾਵਾਂਝੀ ਸ੍ਰੀ ਨਗਰ ਤੋਂ ਉਠ ਕੇ ਕਸ਼ਮੀਰ ਦੇ ਇਲਾਕਾ ਪਹਾੜ ਵਿਚ ਪਿੰਡ ਭਲਿਆਸਾਂ (ਕਠਾਈ) ਵਿਖੇ ਆ ਵਾਸੇ। ਇਲਾਕਾ ਕਠਾਈ ਦੇ ਸੁਲਤਾਨ ਨੇ ਭਾਈ ਸਾਹਿਬ ਨੂੰ ਸਨਮਾਨ ਵਜੋਂ ਇਕ ਚੰਗੀ ਮੁਲਾਜ਼ਮਤ ਦੇ ਦਿੱਤੀ। ਇਸ ਦੌਰਾਨ ਆਪ ਦੇ ਘਰ ਚਾਰ ਸਪੁੱਤਰ ਹੋਏ। ਇਹ ਚਾਰੇ ਸਪੁੱਤਰ ਵੱਡੇ ਹੋ ਕੇ ਗੁਰਮਤਿ-ਵਿਦਿਆ ਵਿਚ ਪ੍ਰਬੰਧ ਨਿਕਲੇ। ਇਨ੍ਹਾਂ ਦੀ ਗੁਰਸਿੱਖ-ਰਹਿਣੀ ਅਤੇ ਪ੍ਰਚਾਰ ਦੀ ਭਾਵਨਾ ਐਨੀ ਪ੍ਰਭਾਲ ਸੀ ਕਿ ਇਹ ਚਾਰੇ ਭਰਾ ਕਸ਼ਮੀਰ ਦੇ ਚੋਹਾਂ ਇਲਾਕਿਆਂ ਵਿਚ ਪ੍ਰਚਾਰ ਨਾਮਿਤ ਜੁਟ ਰਾਏ। ਸੋ ਅੰਤ ਇਨ੍ਹਾਂ ਚੋਹਾਂ ਭਰਾਵਾਂ ਨੇ ਇਲਾਕਾ ਕਠਾਈ, ਇਲਾਕਾ ਟੀਨਵਾਲ (ਕਰਨਾਹ), ਇਲਾਕਾ ਬਾਰਾਮੂਲਾ ਅਤੇ ਇਲਾਕਾ ਚਕਾਰ ਨੂੰ ਆਪੇ-ਆਪਣਾ ਟਿਕਾਣਾ ਬਣਾ ਕੇ ਗੁਰਸਿੱਖੀ ਦਾ ਪ੍ਰਚਾਰ ਜਾਰੀ ਰਖਿਆ। ਇਨ੍ਹਾਂ ਚੋਹਾਂ ਵਿਚੋਂ ਸਭ ਤੋਂ ਵੱਡੇ ਭਰਾ ਗੁਰਮੁਖ ਸਿੰਘ ਨੂੰ ਚਕਾਰ ਦੇ ਇਲਾਕੇ ਵੱਲ ਭੇਜਿਆ ਗਿਆ ਸੀ। ਇਨ੍ਹਾਂ ਨੂੰ ਇਥੇ ਪਿੰਡ ‘ਪੱਧਰ’ ਵਿਖੇ ਦੇ ਸੋ ਵਿਖੇ ਜ਼ਮੀਨ ਸੰਗਤਾਂ ਵੱਲੋਂ ਭੇਟ ਕੀਤੀ ਗਈ। ਸੋ ਇਨ੍ਹਾਂ ਨੇ ਇਥੇ ਗੁਰਮੁਖੀ ਅਤੇ ਗੁਰਮਤਿ ਦੀ ਵਿਦਿਆ ਦਾ ਪ੍ਰਚਾਰ ਵੀ ਆਰੰਭ ਕਰ ਦਿੱਤਾ। ਭਾਈ ਗੁਰਮੁਖ ਸਿੰਘ ਦੇ ਘਰ ਪੰਜ ਧੀਆਂ ਅਤੇ ਇਕ ਪੁੱਤਰ, ਮਹਾਂ ਸਿੰਘ ਨਾਮਕ (ਅਕਾਲੀ ਜੀ ਦੇ ਪਿਤਾ) ਪੈਦਾ ਹੋਏ। ਮਹਾਂ ਸਿੰਘ ਦਾ ਜਨਮ ਬਿ. 1903 (1846 ਈ.) ਨੂੰ ਹੋਇਆ ਅਤੇ ਚਲਾਣਾ ਬਿ. 1968 (1911 ਈ.) ਨੂੰ ਕੀਤਾ। ਮਹਾਂ ਸਿੰਘ ਦੀ ਵਿਦਿਆ ਦਾ ਪੁਰਨ ਧਿਆਨ ਰਖਿਆ ਗਿਆ ਅਤੇ ਗੁਰਮੁਖੀ ਤੋਂ ਬਿਨਾ ਛਾਰਸੀ, ਉਰਦੂ ਆਦਿ ਦੀ ਵਿਦਿਆ ਵੀ ਦਿੱਤੀ ਗਈ।

ਪਰਿਵਾਰਕ ਪਿਛੋਕੜ :

ਭਾਈ ਮਹਾਂ ਸਿੰਘ ਵੀ ਗੁਰਸਿੱਖੀ ਗੁਣਾਂ ਵਿਚ ਪ੍ਰਬੰਧ ਨਿਕਲੇ। ਭਾਵੇਂ ਪਿਤਾ ਦਾ ਪਰਛਾਵਾਂ ਜਵਾਨੀ ਸਮੇਂ ਹੀ ਉੱਠ ਗਿਆ ਪਰ ਭਾਈ ਸਾਹਿਬ ਨੇ ਆਪਣੇ ਅੰਦਰ ਲੁਕੇ ਗੁਣਾਂ ਨੂੰ ਸਿੱਖੀ-ਪ੍ਰਚਾਰ ਲਈ ਵਧ ਤੋਂ ਵਧ ਉਜਾਗਰ ਕਰ ਲਿਆ ਅਤੇ ਸਿੱਖੀ-ਪਿਆਰ ਦੀ ਉਮੰਗ ਨੇ ਉਨ੍ਹਾਂ ਨੂੰ ਆਰਾਮ ਨਾਲ ਟਿਕਣ ਨਾ ਦਿੱਤਾ। ਥਾਂ-ਥਾਂ ਅਤੇ ਪਿੰਡ-ਪਿੰਡ ਗੁਰਦੁਆਰੇ ਕਾਇਮ ਕਰਵਾਉਣ ਲੱਗ ਪਏ। ਅਜਿਹੇ ਅਮਲੀ ਪ੍ਰਚਾਰ ਦੇ ਫਲ ਸਰੂਪ ਗੜ੍ਹੀ (ਹਰੀਆ), ਉੜੀ, ਚਨਾਗੀ ਤੇ ਢੁਮੇਲ ਦੇ ਗੁਰਦੁਆਰੇ ਤਿਆਰ ਹੋ ਕੇ ਪੰਥ ਪ੍ਰਚਾਰ ਦਾ ਕੇਂਦਰ ਬਣ ਗਏ। ਨਾ ਸਿਰਫ ਗੁਰਦੁਆਰੇ ਸਥਾਪਤ ਕਰਨਾ ਹੀ ਸਗੋਂ ਗੁਰਮੁਖੀ ਅਤੇ ਦੂਜੀ ਵਿਦਿਆ ਲਈ ਯੋਗ ਅਧਿਆਪਕਾਂ ਨੂੰ ਮੁਕੱਰਰ ਕਰਨ ਦੀ ਲੋੜ ਨੂੰ ਵੀ ਅਖੀ ਪ੍ਰੇਖੇ ਨਾ ਹੋਣ ਦਿੱਤਾ। ਉਨ੍ਹਾਂ ਦਿਨਾਂ ਵਿਚ ਜਨ-ਸਾਧਾਰਣ ਨੂੰ ਵਿਦਿਆ ਦੇਣ ਦੀ ਪਰਵਾਹ ਸਰਕਾਰ ਨੂੰ ਐਨੀ ਨਹੀਂ ਸੀ ਹੁੰਦੀ। ਮਸਜਿਦਾਂ ਵਿਚ ਮੌਲਵੀ, ਮੰਦਰਾਂ ਵਿਚ ਪੰਡਤ ਅਤੇ ਗੁਰਦਵਾਰਿਆਂ ਵਿਚ ਭਾਈ ਹੀ ਵਿਦਿਆ ਪੜ੍ਹਾਉਂਦੇ ਸਨ। ਭਾਈ ਸਾਹਿਬ ਨੇ ਆਪਣੇ ਪਿੰਡ ‘ਪੱਧਰ’ ਵਿਖੇ ਨਿੱਜੀ ਜ਼ਮੀਨ ਉੱਪਰ ਇਕ ਸਥਾਨ ਤਿਆਰ ਕਰ ਕੇ ਗੁਰੂ ਗ੍ਰੰਥ ਸਾਹਿਬ ਸਥਾਪਤ ਕੀਤੇ। ਬੌਚਿਆਂ ਦੀ ਪੜ੍ਹਾਈ ਲਈ ਪੱਹਿਲਾਂ ਇਕ ਉਦਾਸੀ ਸਾਥੂ ਹਰਦਾਸ ਨੂੰ ਨੀਯਤ ਕੀਤਾ। ਇਨ੍ਹਾਂ ਦੇ ਚਲੇ ਜਾਣ ਤੋਂ ਉਪਰੰਤ ਪੰਡਤ ਛਾਹਿਬਰ ਲਾਲ ਹੱਟੀਆਂ (ਚਕਾਰ) ਵਾਲਿਆਂ ਤੋਂ ਵਿਦਿਆ ਪੜ੍ਹਾਣ ਦੀ ਸੇਵਾ ਲਈ ਅਤੇ ਇਸ ਪ੍ਰਕਾਰ ਇਲਾਕੇ ਦੇ ਕਈ ਪਿੰਡਾਂ ਦੇ ਬੱਚੇ ਇਥੇ ਵਿਦਿਆ ਪ੍ਰਾਪਤ ਕਰਦੇ ਰਹੇ। ਇਸ ਸੇਵਾ ਦਾ ਸਾਰਾ ਖਰਚ ਭਾਈ ਸਾਹਿਬ ਆਪੇ ਹੀ ਦਿੰਦੇ ਰਹੇ।

1. ਵੇਖੋ : ‘ਚੋਣਵੇਂ ਰੱਤਨ’, ਗਿ. ਬੁਧ ਸਿੰਘ, 1937.

ਗਿਆਨੀ ਖੇਮ ਸਿੰਘ ਇਹ ਮਿਤੀ 12 ਮਈ 1966 ਬਿਕਰਮੀ (1909 ਈ.) ਦੱਸਦੇ ਹਨ।

ਭਾਈ ਮਹਾਂ ਸਿੰਘ ਜੀ ਨੇ ਸਰਕਾਰੀ ਬੰਗਲੇ ਉਸਾਰਨ ਦੇ ਠੇਕੇ ਲਏ ਹੋਏ ਸਨ ਅਤੇ ਗੜ੍ਹੀ, ਉੜੀ ਤੇ ਦੁਮੇਲ (ਮੁਜ਼ਫ਼ਾਬਾਦ ਕਸ਼ਮੀਰ) ਦੇ ਬੰਗਲੇ ਉਸਾਰੇ। ਮੈਕਮੇਲਨ ਨਾਮਕ ਇਕ ਅੰਗੇਜ਼ ਯਾਤਰੂ ਨੇ ਤਿੱਬਤ, ਯਾਰਕੰਦ, ਸਮਰਕੰਦ, ਤਾਸ਼ਕੰਦ ਆਦਿ ਇਲਾਕੇ ਦੀ ਯਾਤਰਾ ਉੱਪਰ ਜਾਂਦੇ ਸਮੇਂ ਭਾਈ ਮਹਾਂ ਸਿੰਘ ਨੂੰ ਮੁਜ਼ਫ਼ਾਬਾਦੋਂ ਨਾਲ ਇਸ ਲਈ ਤੇਰ ਲਿਆ ਕਿ ਰਸਤੇ ਵਿਚ ਲੋੜੀਦੀ ਜਾਣਕਾਰੀ ਮਿਲਦੀ ਰਹੇ। ਇਸ ਸਫਰ ਦੇ ਅੰਤ ਵਿਚ ਭਾਈ ਸਾਹਿਬ ਲਦਾਖ ਦੇ ਰਸਤੇ ਵਾਪਸ ਪਰਤ ਆਏ। ਪਰ ਭਾਈ ਸਾਹਿਬ ਦਾ ਸਿੱਖੀ-ਪ੍ਰਚਾਰ ਵਾਲਾ ਚਾਉ ਨਿਰੰਤਰ ਕਾਇਮ ਰਿਹਾ। ਭਾਈ ਮਹਾਂ ਸਿੰਘ ਦੇ ਘਰ ਚਾਰ ਧੀਆਂ ਅਤੇ ਪੰਜ ਪੁੱਤਰ ਹੋਏ। ਪੁੱਤਰਾਂ ਵਿਚੋਂ ਸਭ ਤੋਂ ਵੱਡੇ ਦਾ ਨਾਮ ਪੂਰਨ ਸਿੰਘ ਸੀ ਜੋ ਬਾਅਦ ਵਿਚ ਕੋਰ ਸਿੰਘ ‘ਨਿਹੰਗ’ ਦੇ ਰੂਪ ਵਿਚ ਪ੍ਰਸਿੱਧ ਹੋਏ।

ਧੀਆਂ ਦੇ ਨਾਮ ਇਸ ਪ੍ਰਕਾਰ ਹਨ :

ਤੁਲਸੀ ਕੌਰ, ਰਾਜ ਕੌਰ, ਗਣੇਸ਼ ਕੌਰ, ਨਿਹਾਲ ਕੌਰ।

ਪੁੱਤਰਾਂ ਦੇ ਨਾਮ :

ਪੂਰਨ ਸਿੰਘ, ਕਾਲਾ ਸਿੰਘ, ਨਿਰਜਨ ਸਿੰਘ, ਭਾਨੁ ਸਿੰਘ, ਮਨੀ ਸਿੰਘ

ਜਨਮ ਅਤੇ ਬਾਲਵਰੇਸ਼ :

ਅਕਾਲੀ ਜੀ ਦੀ ਜਨਮ-ਮਿਤੀ (ਮਹੀਨੇ) ਥਾਰੇ ਲੇਖਕਾਂ ਵਿਚ ਇਕ ਰਾਇ ਨਹੀਂ। ਪਰ ਆਪ ਦੇ ਜਨਮ-ਸੰਮਤਿ, 1943 ਬਿ. ਬਾਰੇ ਸਭ ਦੀ ਇਕ ਰਾਇ ਹੈ। ਜਨਮ-ਮਿਤੀ ਥਾਰੇ ਰੁਝ ਲੋਕਾਂ ਦੀ ਰਾਇ ਹੈ ਕਿ ਆਪ ਦਾ ਜਨਮ 11 ਫੱਗੂਣ ਨੂੰ ਹੋਇਆ। ਇਹ ਅਨੁਮਾਨ ਸਭ ਤੋਂ ਪਹਿਲਾਂ 1937-38 ਈ. ਵਿਚ ਗਿਆਨੀ ਬੁਧ ਸਿੰਘ ਪੁਣਛ ਦੀ ਪੁਸਤਕ ਨੇ ਸਥਾਪਿਤ ਕੀਤਾ ਅਤੇ ਇਥੋਂ ਹੀ ਅੱਗੇ ਤੁਰਿਆ।

ਦੂਜੀ ਰਾਇ ਇਹ ਹੈ ਕਿ ਅਕਾਲੀ ਜੀ ਦਾ ਜਨਮ 16 ਹਾੜ ਵਾਲੇ ਦਿਨ ਹੋਇਆ। ਇਸ ਰਾਇ ਦੇ ਹਾਮੀ ਅਕਾਲੀ ਜੀ ਦੇ ਨਿਕਟਵਰਤੀ ਅਤੇ ਸਾਕ-ਸੰਬੰਧੀ ਹਨ ਜਿਨ੍ਹਾਂ ਦਾ ਅਕਾਲੀ ਜੀ ਨਾਲ ਪਰਿਵਾਰਕ ਸੰਬੰਧ ਸੀ। ਇਸ ਲਈ ਹਾੜ ਦੀ ਮਿਤੀ ਵਧੇਰੇ ਭਰੋਸੇਗਾ ਹੈ।

ਸੋ ਅਕਾਲੀ ਜੀ ਦਾ ਜਨਮ ਉਪਰੋਕਤ ਮਿਤੀ ਨੂੰ ਪੰਡ ਪੱਧਰ (ਚਕਾਰ, ਕਸ਼ਮੀਰ) ਭਾਈ ਮਹਾਂ ਸਿੰਘ ਤੇ ਮਾਤਾ ਕਰਮ ਕੌਰ ਦੇ ਘਰ ਹੋਇਆ। ਅਕਾਲੀ ਜੀ ਦੋਹਾਂ ਧੀਆਂ ਅਤੇ ਪੰਜ ਪੁੱਤਰਾਂ ਵਿਚੋਂ ਸਭ ਤੋਂ ਵੱਡੇ ਸਨ। ਜੇਠੀ ਐਲਾਦ ਅਤੇ ਉਹ ਵੀ ਇਕ ਸੰਦਰ ਪੁੱਤਰ ਦੇ ਰੂਪ ਵਿਚ। ਸੋ ਪਰਿਵਾਰ ਦੇ ਲਡਿੱਕੇ ਬਾਲਕ ਨੂੰ ਹਰ ਕਿਸਮ ਦਾ ਸਨੋਹ ਅਤੇ ਸਹੂਲਤ ਸਹਿਜੇ ਹੀ ਪ੍ਰਾਪਤ ਹੋ ਗਿਆ। ਅਕਾਲੀ

1. ਮਹੀਨਾ ਫੱਗੂਣ ਲਿਖਣ ਵਾਲੇ :

- (ੳ) ਗਿਆਨੀ ਬੁਧ ਸਿੰਘ ਪੁਣਛ; (ਚੋਣਵੇਂ ਰਤਨ, ਕਿਪਾ ਸਾਗਰ ਪ੍ਰੈਸ, ਰਾਮਕਲੀ, ਲਾਹੌਰ, ਅਸੂ 1994 ਬਿ. (1937 ਈ.)।
- (ਅ) (ਐਡੀਟਰ : ਖਾਲਸਾ ਸਮਾਚਾਰ), ਫਰਵਰੀ 1953 ਦਾ ਅੰਕ।
- (ਇ) ਸ. ਅਤਰ ਸਿੰਘ; ਜੀਵਨ ਬਿੜਾਤ ਅਕਾਲੀ ਕੌਰ ਸਿੰਘ, ਪੰ. 20.

2. ਮਹੀਨਾ ਹਾੜ ਲਿਖਣ ਵਾਲੇ :

- (ੳ) ਸ. ਪਿਆਰਾ ਸਿੰਘ ਪਦਮ, ‘ਪ੍ਰਕਾਸ਼’ ਪਟਿਆਲਾ ਦਾ 2 ਫਰਵਰੀ 1953 ਦੇ ਅੰਕ ਦਾ ਲੇਖ ਜੋ ‘ਪੰਜਾਬੀ ਟੁਕੀਆਂ’ ਦੇ ਫਰਵਰੀ 1953 ਵਿਚ ਪ੍ਰਕਾਸ਼ਿਤ ਹੋਇਆ ਸੀ।
- (ਅ) ਗਿ. ਰਘਬੀਰ ਸਿੰਘ ਸੱਮ੍ਰਾਤ ਦਾ ਇਕ ਪੈਡਲਿਟ, ਜਨਵਰੀ 1968.
- (ਇ) ਅਕਾਲੀ ਜੀ ਦੇ ਨਿਕਟਵਰਤੀਆਂ ਦਾ ਦਾਅਵਾ।

ਜੀ ਗੁਣ ਗੁਰਬਾਣੀ ਅਤੇ ਗੁਰਮਿੱਖੀ ਦੇ ਅਨਿਨ ਸੇਵਕ ਅਤੇ ਗੈਰਵਪੂਰਨ ਵਿਰਸੇ ਨੂੰ ਸੁਚੇਤ-ਅਚੇਤ ਪ੍ਰਭਾਵਾਂ ਰਾਹੀਂ ਆਪਣੇ ਅੰਦਰ ਜਜਬ ਕਰਨ ਲੱਗ ਪਏ ਸਨ। ਬਾਲਕ ਅਕਾਲੀ ਜੀ ਦਾ ਨਾਮ 'ਪੂਰਨ ਸਿੰਘ' ਰਖਿਆ ਗਿਆ। ਇਸ ਬਾਲਕ ਨੇ ਮੱਛਲੀ ਅੱਖਰ-ਵਿਦਿਆ ਸਹੀ ਰੂਪ ਵਿਚ ਪਿੰਡ ਦੇ ਅਧਿਆਪਕ ਪੰਡਤ ਛਹਿਬਰ ਜੀ ਪਾਸੋਂ ਪ੍ਰਾਪਤ ਕੀਤੀ। ਪੰਡਤ ਛਹਿਬਰ ਜੀ ਨੂੰ ਭਾਈ ਮਹਾਂ ਸਿੰਘ ਨੇ ਲਿੱਜੀ ਖੁਰਚ ਉਪਰ ਵਿਦਿਆ ਪੜਾਉਣ ਦੇ ਕਾਰਜ ਹਿਤ ਨੀਯਤ ਕੀਤਾ ਹੋਇਆ ਸੀ। ਆਰੰਭਕ ਅੱਖਰ-ਗਿਆਨ ਪੂਰਨ ਸਿੰਘ ਨੇ ਇਸੇ ਹੀ ਅਧਿਆਪਕ ਪਾਸੋਂ ਪ੍ਰਾਪਤ ਕੀਤਾ। ਹੋਣਗਾਰ ਅਤੇ ਚਾੜੁਰ ਬੁਧੀ ਵਾਲੇ ਬਾਲਕ ਨੂੰ ਬਾਅਦ ਵਿਚ ਸਮੇਂ ਦੇ ਇਕ ਪ੍ਰਸਿੱਧ ਵਿਦਵਾਨ ਬਜ਼ੁਹਗ ਬਾਵਾ ਮਹਾਂ ਸਿੰਘ ਬੇਦੀ, ਦੁਪਟਾ ਕਸ਼ਮੀਰ ਨਿਵਾਸੀ, ਪਾਸ ਵਿਦਿਆ-ਪ੍ਰਾਪਤੀ ਲਈ ਛੱਡ ਦਿੱਤਾ ਗਿਆ। ਇਥੇ ਗੁਰਬਾਣੀ, ਅਤੇ ਗੁਰਮਤਿ ਦੀ ਗੁੜ੍ਹਤੀ ਮਿਲੀ ਜਿਸ ਨੇ ਬਾਅਦ ਵਿਚ ਪਾਸੋਂ ਦੇ ਪ੍ਰਸਿੱਧ ਵਿਦਵਾਨ ਗਿਆਨੀ ਬਾਘ ਸਿੰਘ¹ ਦੀ ਸੰਗਤ ਵਿਚ ਹੋਰ ਪ੍ਰਹੁਲਤ ਹੋਣਾ ਸੀ। ਬਾਵਾ ਜੀ ਨੇ ਜਿਥੇ ਸੰਸਕ੍ਰਿਤ ਅਤੇ ਬ੍ਰਾਹਮਾਣਾ ਪੜਾਈ, ਉਥੇ ਨਾਲ ਹੀ ਚਕਿਤਸਾ ਦਾ ਗਿਆਨ ਵੀ ਪੂਰਨ ਸਿੰਘ ਨੂੰ ਦਿੱਤਾ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਸਾਹਿਬ ਦਾ ਪਾਠ ਸਿਖਾਇਆ। ਗੱਲ ਕੀ ਪੂਰਨ ਸਿੰਘ ਆਪਣੇ ਸਹਿਗਠੀਆਂ ਨਾਲੋਂ ਅੱਗੇ ਨਿਕਲ ਗਿਆ ਅਤੇ ਆਪਣੀ ਲਗਨ ਨਾਲ ਬਾਵਾ ਜੀ ਦਾ ਹਰਮਨ-ਪਿਆਰਾ ਵਿਦਿਆਰਥੀ ਬਣ ਨਿਕਲਿਆ। ਇਥੇ ਇਹ ਗੱਲ ਉਚੇਚੀ ਵਰਣਨ ਯੋਗ ਹੈ ਕਿ ਪੂਰਨ ਸਿੰਘ ਨੇ ਖੁਦ ਬਾਵਾ ਜੀ ਤੋਂ ਗੁਰਬਾਣੀ ਅਰਥ ਅਤੇ ਗੁਰਮਤਿ-ਗਿਆਨ ਦੀ ਮੰਗ ਕੀਤੀ। ਪਰ ਬਾਵਾ ਜੀ, ਜੋ ਕਿ ਆਪਣੇ ਸਮੇਂ ਦੇ ਮੰਨੇ ਹੋਏ ਤਪਸਵੀ ਤੇ ਭਜਨੀਕ ਸਨ, ਪੂਰਨ ਸਿੰਘ ਦੀ ਉਮਰ ਵੇਖ ਕੇ, ਕੁਝ ਕਤਰਾਂਦੇ ਸਨ ਕਿ ਸਾਇਦ ਇਹ ਬਾਲਕ ਬਾਣੀ ਦੇ ਗੁਹਜ ਭੇਦਾਂ ਨੂੰ ਨਾ ਸਮਝ ਸਕੇ। ਅੰਤ ਪੂਰਨ ਸਿੰਘ ਦੇ ਬਹੁਤ ਜ਼ੋਰ ਦੇਣ ਤੇ ਬਾਵਾ ਜੀ ਨੇ ਸ਼ਬਦ-ਵਿਚਾਰ ਕਰਨੀ ਸ਼ੁਰੂ ਕਰ ਦਿੱਤੀ। ਪੂਰਨ ਸਿੰਘ ਉਤੇ ਇਸ ਦਾ ਅਸਰ ਇਹ ਹੋਇਆ ਕਿ ਉਹ ਬਚਪਨ ਵਿਚ ਹੀ ਮਨ ਦੀਆਂ ਵਾਸ਼ਨਾਵਾਂ ਅਤੇ ਹੋਰ ਢਾਹੂ ਪਿਆਲਾਂ ਨੂੰ ਹਮੇਸ਼ਾ ਲਈ ਖੁਤਮ ਕਰ ਚੁੱਕੇ ਸਨ। ਇਸੇ ਉਮਰ ਵਿਚ ਹੀ ਪੂਰਨ ਸਿੰਘ ਨੇ ਸਦਾ ਲਈ ਗੁਰਮਤਿ ਅਤੇ ਗੁਰੂ-ਮਿਸ਼ਨ ਧਾਰਨ ਕਰਨ-ਕਰਵਾਉਣ ਦਾ ਪ੍ਰਣ ਲੈ ਲਿਆ ਸੀ। ਇਕ ਅਜੀਬ ਕਿਸਮ ਦੀ ਉਪਾਮਤਾ ਆਪ ਦੇ ਮਨ ਵਿਚ ਵਸਦੀ ਜਾ ਰਹੀ ਸੀ ਅਤੇ ਉਹ ਬਾਲਵਰੇਸ ਵਿਚ ਹੀ 'ਧੰਨ ਗੁਰੂ ! ਧੰਨ ਗੁਰੂ !' ਦੀ ਧੰਨੀ ਹਮੇਸ਼ਾਂ ਉਚਾਰਦੇ ਰਹਿੰਦੇ ਸਨ। ਨਿੱਤ-ਦਿਹਾੜੇ ਬਲਵਾਨ ਹੁੰਦੀ ਜਾ ਰਹੀ ਤਿਆਗ ਦੀ ਰੁੱਚੀ ਨੂੰ ਬਾਵਾ ਮਹਾਂ ਸਿੰਘ ਜੀ ਪਛਾਣਦੇ ਸਨ। ਪੂਰਨ ਸਿੰਘ ਬੜੀ ਤੇਜ਼ੀ ਨਾਲ ਤਿਆਗ ਵੱਲ ਵਹਿਆ ਜਾ ਰਿਹਾ ਸੀ, ਵਿਦਵਾਨ ਪਿਤਾ ਤੋਂ ਵੀ ਪੂਰਨ ਸਿੰਘ ਦੀ ਇਹ ਹਾਲਤ ਗੁੜੀ ਨਾ ਰਹੀ। ਪਿਤਾ ਨੇ ਪੂਰਨ ਸਿੰਘ ਦੀ ਸ਼ਾਦੀ ਕਰ ਦੇਣ ਦੀ ਵਿਉਂਤ ਬਣਾਈ। ਬਾਵਾ ਜੀ ਨੂੰ ਇਹਸਾਸ ਸੀ ਕਿ ਪੂਰਨ ਸਿੰਘ ਕਿਸੇ ਵੱਡੇ ਕੰਮ ਲਈ ਤਿਆਰ ਹੋ ਰਿਹਾ ਹੈ। ਇਸੇ ਲਈ ਬਾਵਾ ਜੀ ਨੇ ਭਾਈ ਮਹਾਂ ਸਿੰਘ ਤੋਂ ਪੂਰਨ ਸਿੰਘ ਨੂੰ ਆਪਣੇ ਲਈ ਮੰਗ ਲਿਆ। ਉਹ ਪੂਰਨ ਸਿੰਘ ਨੂੰ ਆਪਣੀ ਗੱਡੀ ਦੇਣਾ ਚਾਹੁੰਦੇ ਸਨ। ਪੂਰਨ ਸਿੰਘ ਅੰਦਰ ਪਲਰ ਰਹੇ ਸਾਧੂਆਂ ਵਾਲੇ ਸਵੱਡ ਗੁਣ ਬਾਵਾ ਜੀ ਨੂੰ ਕੀਲ ਚੁੱਕੇ ਸਨ। ਭਾਈ ਮਹਾਂ ਸਿੰਘ ਦੇ ਅੰਦਰ ਟਿਕੇ ਹੋਏ ਪਿਤਾ-ਪੁਣੇ ਨੂੰ ਇਹ ਮੰਗ ਪ੍ਰਵਾਨ ਨਹੀਂ ਸੀ ਅਤੇ ਉਨ੍ਹਾਂ ਨੇ ਨਾਂਹ ਕਰ ਦਿੱਤੀ, ਜਿਸ ਤੇ ਬਾਵਾ ਜੀ ਨੂੰ ਬੜਾ ਦੁਖ ਹੋਇਆ ਕਿਉਂਕਿ ਉਨ੍ਹਾਂ ਨੂੰ ਯਕੀਨ ਹੋ ਚੁੱਕਾ ਸੀ ਕਿ ਉਹ ਜਿਹੜੀ ਆਸ ਪੂਰਨ ਸਿੰਘ ਨੂੰ

1. ਸ਼ੇਰ ਸਿੰਘ ਗਿਆਨੀ ਵੀ ਇਨ੍ਹਾਂ ਪਾਸੋਂ ਪੜ੍ਹੇ ਸਨ ਜੋ ਖੁਦ ਗਿਆਨੀ ਬਾਘ ਸਿੰਘ ਵਾਂਗ ਸੂਰਮੇ ਵਿਦਾਨ ਸਨ।

ਪ੍ਰਾਪਤ ਕਰਨ ਦੀ ਮਨ ਵਿਚ ਰਖੀ ਥੈਣੇ ਸਨ ਉਹ ਪੂਰੀ ਨਹੀਂ ਸੀ ਹੁੰਦੀ ਜਾਪਦੀ ।

ਆਪ ਜੀ ਦਾ ਬਚਪਨ ਅਜਿਹੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਤੋਂ ਹੋਣਹਾਰੀ ਅਤੇ ਮਹਾਨਤਾ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਆਪ ਜੀ ਦੀ ਵਡਿਆਈ ਨੂੰ ਪਛਾਣਨ ਲਈ ਪਹਿਲੀ ਹਸਤੀ ਆਪ ਦੇ ਮਾਤਾ ਜੀ ਸਨ ਜਿਨ੍ਹਾਂ ਨੇ ਕਦੇ ਆਪ ਦਾ ਮੂੰਹ ਤਕ ਨਾ ਫਿਟਕਾਰਿਆ। ਆਪ ਨੇ ਛੇਟੇ ਬਾਲਾਂ ਨਾਲ ਖੇਡਣ ਸਮੇਂ ਕਦੇ ਕਿਸੇ ਦਾ ਚਿੱਤ ਨਹੀਂ ਸੀ ਦੁਖਾਇਆ। ਜੇ ਕੋਈ ਬੱਚਾ ਉੳਲ-ਜਲ੍ਹ ਬੋਲ ਭੀ ਦੇਂਦਾ ਤਾਂ ਉਸ ਨੂੰ ਸਿਆਲਿਆਂ ਵਾਂਗ ਅਜਿਹਾ ਕਰਨ ਤੋਂ ਵਰਜਿਆ ਕਰਦੇ ਸਨ। ਸਾਥੀਆਂ ਨਾਲ ਖੇਡਦੇ ਹੋਏ ਹਮੇਸ਼ਾਂ ਉਸਾਰੂ ਬਿਰਤੀ ਦਾ ਸਬੂਤ ਦੇਂਦੇ ਸਨ। ਮਾਤਾ-ਪਿਤਾ ਦਾ ਹੁਕਮ ਸਿਰ-ਮੱਥੇ ਤੇ ਮੰਨਿਆ ਕਰਦੇ ਸਨ। ਪਰਉਪਕਾਰੀ ਸੁਭਾਅ ਏਨਾਂ ਸੀ ਕਿ ਇਕ ਵਾਰ ਆਪ ਦੇ ਇਕ ਸਾਥੀ ਖੁਦਾ ਸਿੰਘ ਨੂੰ ਸੱਪ ਨੇ ਕੱਟ ਲਿਆ। ਆਪ ਨੇ ਸਿਆਲੁਪ ਤੇ ਸੁਝ ਤੋਂ ਕੰਮ ਲਿਆ ਤੇ ਬੜੇ ਹੋਸਲੇ ਨਾਲ ਪਹਿਲਾਂ ਕੱਟੇ ਹੋਏ ਥਾਂ ਨੂੰ ਦੋਹਾਂ ਪਾਸਿਆਂ ਤੋਂ ਬੰਨ੍ਹਿਆ ਅਤੇ ਫਿਰ ਜ਼ਹਿਰ ਨੂੰ ਚੂਸ ਕੇ ਬੁੱਕਣਾ ਸ਼ੁਰੂ ਕੀਤਾ। ਇਸ ਤਰ੍ਹਾਂ ਆਪ ਨੂੰ ਤਕਲੀਫ ਜ਼ਰੂਰ ਹੋਈ ਪਰਤੂ ਇਕ ਸਾਥੀ ਦੀ ਜਾਨ ਬਚ ਗਈ। ਦੂਸਰੇ ਮਹਾਂ ਪੁਰਸ਼, ਜਿਨ੍ਹਾਂ ਨੇ ਆਪ ਦੀ ਪ੍ਰਤਿਭਾ ਨੂੰ ਬਚਪਨ ਵਿਚ ਹੀ ਪਛਾਣ ਲਿਆ ਸੀ, ਉਹ ਬਾਵਾ ਮਹਾਂ ਸਿੰਘ ਜੀ ਦੁੱਪੱਟਾ ਵਾਲੇ ਸਨ। ਜਿਵੇਂ ਕਿ ਉੱਪਰ ਦੱਸਿਆ ਹੈ, ਬਾਵਾ ਜੀ ਨੇ ਤਾਂ ਆਪ ਜੀ ਨੂੰ ਪੱਕਾ ਚੇਲਾ ਬਣਾਉਣ ਦੀ ਵੀ ਇੱਛਾ ਪ੍ਰਗਟ ਕੀਤੀ, ਜਿਹੜੀ ਪਿਤਾ ਦੇ ਮੌਹ ਦੇ ਕਾਰਣ, ਸਿਰੇ ਨਾ ਚੜ੍ਹ ਸਕੀ। ਇਹ ਸਾਰੀਆਂ ਘਟਨਾਵਾਂ ਆਪ ਜੀ ਅੰਦਰ ਜਾਗ ਰਹੇ ਅਧਿਆਤਮਿਕ ਗੁਣਾਂ ਦੀਆਂ ਹੀ ਸੂਚਕ ਸਨ। ਪਰ ਪਿਤਾ ਜੀ ਨੇ ਇਹ ਸਾਰਾ ਕੁਝ ਅੱਖੋਂ ਓਹਲੇ ਕਰਕੇ ਪੂਰਨ ਸਿੰਘ ਦਾ ਵਿਆਹ ਕਰਨ ਦਾ ਪੱਕਾ ਇਗਾਦਾ ਕਰ ਲਿਆ ਸੀ।

ਵਿਆਹ :

ਅਕਾਲੀ ਜੀ ਦੇ ਵਿਆਹ ਦੀ ਘਟਨਾ ਵੀ ਬੜੀ ਵਿਚਿਤ੍ਰ ਹੈ। ਉਨ੍ਹਾਂ ਦੀ ਤਬੀਅਤ ਕਿਸੇ ਬੰਧਨ ਵਿਚ ਬੰਨ੍ਹੇ ਜਾਣ ਲਈ ਰਾਜੀ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਦਿਲੋਂ ਧਾਰ ਲਈ ਸੀ ਕਿ ਜਿਸ ਉਚੇਚੇ ਕਾਰਜ ਲਈ ਉਨ੍ਹਾਂ ਦੀ ਰੂਹ ਬਿਹਥਲ ਹੈ ਉਸ ਕਾਰਜ ਲਈ ਆਪਣੀ ਸ਼ਖਸੀਅਤ ਨੂੰ ਹੋਰ ਨਿਖਾਰਨ ਦੀ ਲੋੜ ਹੈ ਅਤੇ ਇਹ ਨਿਖਾਰ ਉਸ ਪਛੜੇ ਹੋਏ ਇਲਾਕੇ (ਚਕਾਰ, ਕਸ਼ਮੀਰ) ਅਤੇ ਘਰੋਗੀ ਝਮੇਲਿਆਂ ਵਿਚ ਸੀਮਤ ਹੋ ਜਾਣ ਨਾਲ ਨਹੀਂ ਸੀ ਪ੍ਰਾਪਤ ਹੋ ਸਕਦਾ।

ਸੋ ਅਕਾਲੀ ਜੀ ਦਿਨ-ਰਾਤ ਇਸੇ ਧਿਆਨ ਵਿਚ ਰਹਿੰਦੇ ਕਿ ਕਿਵੇਂ ਉਨ੍ਹਾਂ ਦੇ ਅੰਦਰ ਲੁਕੀ ਹੋਈ ਚਿਠਨ ਨੂੰ ਪ੍ਰਜ਼ਾਲਿਤ ਹੋਣ ਦਾ ਮੌਕਾ ਮਿਲ ਸਕਦਾ ਹੈ; ਕਿਵੇਂ ਉਨ੍ਹਾਂ ਦੇ ਅੰਦਰ ਲੁਕੇ ਸਿੱਖੀ ਦੇ ਗਿਆਨ ਅਤੇ ਪ੍ਰਚਾਰ ਨਾਲ ਸੰਬੰਧਿਤ ਜਜਬੇ ਨੂੰ ਦ੍ਰਿੜ੍ਹ ਕਰਨ ਅਤੇ ਪ੍ਰਗਟਾਉਣ ਦਾ ਮੌਕਾ ਮਿਲੇ। ਹਰ ਵਿਅਕਤੀ ਯੁਵਾ ਅਵੱਸਥਾ ਵਿਚ ਉਪਰਾਮ ਰਿਹਾ ਕਰਦਾ ਹੈ ਪਰ ਅਕਾਲੀ ਜੀ ਦੀ ਉਪਰਾਮਤਾ ਦੇ ਪਿੱਛੇ ਕੋਈ ਨਿੱਜੀ ਲਾਲਸਾ ਜਾਂ ਸਰੀਰਕ ਕਾਮਨਾ ਦੀ ਤਿੰਪਤੀ ਦੀ ਭਾਵਨਾ ਨਹੀਂ ਸੀ। ਉਹ ਅਣਪਛਾਤੇ ਸਿੱਖੀ-ਮੰਡਲਾਂ ਦਾ ਰੂਹਾਨੀ ਅਨੁਭਵ ਪ੍ਰਾਪਤ ਕਰਨਾ ਚਾਹੁੰਦੇ ਸਨ। ਨਿੱਜੀ ਜਜਬਾ, ਸਿੱਖੀ-ਪਿਆਰ ਅਤੇ ਸਰਬਤ ਲਈ ਉਪਕਾਰ ਕਰਨ ਦੀ ਇਹ ਨੋਜਵਾਨ ਭਾਵਨਾ ਅਕਾਲੀ ਜੀ ਨੂੰ ਸੰਕੀਰਣ ਅਤੇ ਨਿੱਕੇ ਜਿਹੇ ਘੇਰੇ ਵਿਚੋਂ ਨੱਸ ਤੁਰਨ ਲਈ ਕਹਿ ਰਹੀ ਸੀ।

ਮਾਤਾ-ਪਿਤਾ ਨੇ ਅਕਾਲੀ ਜੀ ਦੀ ਉਪਰਾਮਤਾ ਦਾ ਕਾਰਣ ਆਪਣੇ ਤੌਰ ਉੱਪਰ ਜਾਣਨ ਦੀ ਕੋਸ਼ਿਸ਼ ਕੀਤੀ ਅਤੇ ਇਗਾਦਾ ਕੀਤਾ ਕਿ ਨੋਜਵਾਨ ਭਾਵਨਾ ਅਕਾਲੀ ਜੀ ਨੂੰ

ਜਦ ਅਕਾਲੀ ਜੀ ਸਤਾਰ੍ਹਾਂ ਕੁ ਵਾਰੇ ਦੇ ਹੋਏ ਤਾਂ ਪਿਤਾ ਨੇ ਪਿੰਡ ਬਾਸਮਾ (ਊੜੀ ਕਸ਼ਮੀਰ) ਵਾਸੀ ਸ. ਕਲਿਆਣ ਸਿੰਘ ਸੋਹੰਗੀ ਦੇ ਘਰ ਰਿਸਤਾ ਕਰ ਦਿੱਤਾ। ਪੂਰਨ ਸਿੰਘ ਨੂੰ ਇਹ ਗੱਲ ਨਾ ਭਾਈ ਜੀ ਵਿਚ ਕੁਝ ਹੋਰ ਹੀ ਕਰਨਾ ਚਾਹੁੰਦੇ ਸਨ। ਸੋ ਵਿਆਹ ਦੀ ਤਰੀਕ ਮੱਖ ਮਹੀਨੇ (1959 ਬਿ.) ਦੀ ਰਖੀ ਗਈ। ਅਕਾਲੀ ਜੀ ਪਿਤਾ ਦੀ ਮਰਜ਼ੀ ਦਾ ਵਿਰੋਧ ਕਰਦੇ ਹੋਏ ਚੁਪ-ਚਪੀਤੇ ਨੱਸ ਕੇ ਪੰਜਾਬ ਆ ਪਹੁੰਚੇ। ਪਰ ਪਿਤਾ ਨੇ ਆਪਣੀ ਪੁੰਚ ਦੇ ਸਦਕਾ ਭੋਗੇ ਪੁੱਤਰ ਨੂੰ ਪੁਲੀਸ ਰਾਹੀਂ ਪਕੜ ਲਿਆਂਦਾ। ਫਿਰ ਵਿਆਹ ਦੀਆਂ ਤਿਆਰੀਆਂ ਹੋਈਆਂ ਅਤੇ ਤਰੀਕ ਮਾਘੀ ਦੀ ਨੀਯਤ ਹੋਈ। ਅਕਾਲੀ ਜੀ ਇਸ ਵਾਰੀ ਫਿਰ ਨੱਸ ਤੁਰੇ ਅਤੇ ਪੰਜਾ ਸਾਹਿਬ ਜਾ ਪਹੁੰਚੇ; ਫਿਰ ਪੁਲੀਸ ਨੇ ਹੁਲੀਆ ਪਛਾਣ ਕੇ ਪਕੜ ਲਿਆਂਦਾ। ਪਿਤਾ ਨੇ ਹੁਣ ਵਿਆਹ ਦੀ ਤਰੀਕ ਵਿਸਥੀ ਵਾਲਾ ਦਿਨ ਹੀ ਨੀਯਤ ਕੀਤੀ ਭਾਵ 1960 ਬਿ. ਦੀ ਵਿਸਥੀ। ਹੁਣ ਅਕਾਲੀ ਜੀ ਪਿਤਾ ਦੀ ਜ਼ਿੰਦ ਅੱਗੇ ਨਰਮ ਪੈ ਗਏ ਅਤੇ ਨੱਸਣ ਦਾ ਇਗਦਾ ਤਿਆਗ ਦਿੱਤਾ।

ਸੇ ਪਹਿਲੀ ਵਿਸਾਖ 1960 ਬਿਕਰਮੀ ਨੂੰ ਪੂਰਨ ਸਿੰਘ ਦੀਆਂ ਲਾਵਾਂ ਪਹਿਲੇ ਮਿਥੇ ਥਾਂ ਤੇ ਹੋ ਗਈਆਂ। ਪਰ ਪੂਰਨ ਸਿੰਘ ਦੇ ਅੰਦਰ ਤਾਂ ਕੋਈ ਹੋਰ ਹੀ ਨਾਦ ਗੁੰਜ ਰਿਹਾ ਸੀ। ਮੇਹ ਮਾਇਆ ਦੇ ਬੰਧਨਾਂ ਨੂੰ ਉਹ ਕਦ ਦੇ ਤੇੜ ਚੁੱਕੇ ਸਨ। ਕੌਮ ਦੀ ਭਲਾਈ ਅਤੇ ਰਿਆਨ ਦੀ ਤਿਸ਼ਨਾ, ਇਨ੍ਹਾਂ ਸਾਰੇ ਸਮਾਜਿਕ ਬੰਧਨਾਂ ਨੂੰ ਢੁੱਛ ਮੰਨ ਚੁੱਕੀ ਸੀ। ਇਹ ਦੁਵੱਲਾ ਘੋਲ, ਪੂਰਨ ਸਿੰਘ ਅੰਦਰ, ਉਪਰਾਮਤਾ ਬਣ ਕੇ ਉਠਿਆ ਅਤੇ ਉਪਰਾਮਤਾ ਇਥੋਂ ਤਕ ਵਧੀ ਕਿ ਵਿਆਹ ਉਨ੍ਹਾਂ ਦੀ ਤਬੀਅਤ ਦੇ ਸ਼ਾਂਤ ਸਾਰਾਂ ਵਿਚ ਕੋਈ ਹਲਚਲ ਨਾ ਮਦਾ ਸਕਿਆ। ਪੂਰਨ ਸਿੰਘ ਜੀ ਬਾਹਰਲੀ ਦੁਨੀਆਂ ਤੋਂ ਬੇਪਰਵਾਹ ਆਪਣੇ-ਆਪ 'ਚ ਚੁੱਪ ਥੈਂਡ ਰਹਿੰਦੇ। ਵਿਆਹ ਤੋਂ ਪਿਛੋਂ ਦੇ ਦਿਨ ਤੇ ਦੇ ਰਾਤਾਂ ਅੰਤਰ ਪਿਆਨ ਹੋ ਕੇ ਲੰਘਾ ਦਿੱਤੀਆਂ। ਨਾ ਖਾਣ ਦੀ ਪਰਵਾਹ ਤੇ ਨਾ ਪਹਿਨਣ ਦਾ ਫਿਕਰ। ਬਸ ਲਿਵ ਸਤਿਗੁਰੂ ਨਾਲ ਜੋੜੀ ਥੈਂਡ ਰਹਿੰਦੇ। ਤੀਜੀ ਰਾਤ ਜਦੋਂ ਸਾਰੇ ਘੁੱਕ ਸੁੱਤੇ ਹੋਏ ਸਨ, ਇਨ੍ਹਾਂ ਨੇ ਘਰ, ਪਰਿਵਾਰ ਤੇ ਹੋਰ ਬੰਧਨਾਂ ਦਾ ਮੇਹ ਤਿਆਗ ਕੇ ਅਰਦਾਸਾ ਸੋਧਿਆ ਅਤੇ “ਧੰਨ ਗੁਰੂ! ਧੰਨ ਗੁਰੂ!” ਦੀ ਧੁਨੀ ਵਿਚ ਮਸਤ ਘਰੋਂ ਨਿਕਲ ਤੁਰੇ। ਮੰਜਲਾਂ ਮਾਰਦੇ ਪੰਜਾ ਸਾਹਿਬ ਜ਼ਿਲ੍ਹਾ ਕੈਮਲਪੁਰ (ਹੁਣ ਪਾਕਿਸਤਾਨ) ਜਾ ਪੈਂਨੀ।

ਅਗਲੇਰੀ ਵਿਦਿਆ :

ਸੰਯੋਗ ਵਸ ਇਥੇ ਆਪ ਦਾ ਮੇਲ ਭਾਈ ਲੱਧਾ ਸਿੰਘ ਪੁਣੀਂਡੀ ਨਾਲ ਹੋਇਆ। ਦੇਵੇਂ ਸ੍ਰੀ ਅੰਮ੍ਰਿਤਸਰ ਜਾ ਪਹੁੰਚੇ। ਸਾਧੂ ਸੰਤਾਂ ਨਾਲ ਕੁਝ ਮੇਲ-ਮਿਲਾਪ ਹੋਏ, ਭੇਰਿਆਂ, ਗੁਰਦੁਆਰਿਆਂ ਦੀ ਵਾਕਫੀਅਤ ਹੋਈ, ਪਰ ਸਭ ਕਾਸੇ ਤੋਂ ਮਨ ਪੂਰੀ ਤਰ੍ਹਾਂ ਸੰਭੁਸ਼ਟ ਨਾ ਹੋਇਆ ਅਤੇ ਮੁੜ ਮੁਲਤਾਨ ਪਰਤ ਗਏ।

1. ਲਗਦਾ ਹੈ ਕਿ ਇਨ੍ਹਾਂ ਹੀ ਦਿਨਾਂ ਵਿਚ ਆਪ ਦਾ ਮੇਲ ਸ੍ਰੀ ਹਮ੍ਸੁਰ ਸਾਹਿਬ ਦੀ ਸੇਵਾ ਨਾਲ ਸੰਬੰਧਿਤ ਸਿੰਘ ਸਾਹਿਬ
ਅਕਾਲੀ ਹਮ੍ਸੁਰ ਸਿੰਘ ਜੀ ਨਿਹੰਗ ਨਾਲ ਹੋਇਆ, ਇੱਕਠਿਆਂ ਅੰਮ੍ਰਿਤਪਾਨ ਕੀਤਾ ਅਤੇ ਬਾਅਦ ਵਿਚ 'ਨਿਹੰਗ
ਸਿੰਘ' ਸੜੇ। ਅਕਾਲੀ ਹਮ੍ਸੁਰ ਸਿੰਘ ਦੇ ਮੁੱਢਲੇ ਸੰਪਰਕ ਨੇ ਹੀ ਆਪ ਨੂੰ ਦਸਮ ਗੁੰਬਦ ਦੀ ਬਾਣੀ ਵੱਲ ਪ੍ਰੇਰਿਤ
ਕੀਤਾ। ਆਪ ਲਿਖਦੇ ਹਨ :

“ਇਸ ਕੀਟ ਨਾਲ ਆਪ ਦਾ ਬਿਕਰਮੀ 1960 ਤੋਂ ਮੇਲ ਮਿਲਾਪ ਸ਼ੁਰੂ ਵਿਚ ਹੋਇਆ ਅਤੇ ਇਕੱਠੇ ਹੀ ਨਿਹਾਂ ਸਿੰਘ ਸਜਨ ਤੇ ਹੋਰ ਵਾਧੀਕ ਪਿਆਰ ਸਤਿਕਾਰ ਵਹਿਆ ਤੇ ਵੰਡ ਤੇ ਭਾਗਤਾ ਦੀ ਤਰ੍ਹਾਂ ਆਪ ਹਰ ਸਮੇਂ ਸਹਾਇਕ ਰਹੇ ਤੇ ਸਿੱਖ ਮਤ ਦੇਂਦੇ ਸਮਝਾਂਦੇ ਰਹੇ”। (ਕਸ਼ਮੀਰ ਸਿੱਖ ਸਮਾਜਾਰ, ਮਾਰਚ 1942)

1904 ਈ. ਸਮੇਂ ਦੇ, ਪਿਸ਼ਾਵਰ ਵਿਖੇ, ਅਕਾਲੀ ਜੀ ਦੇ ਦਿਨਾਂ ਦਾ ਜ਼ਿਕਰ ਸ. ਪ੍ਰੇਮ ਸਿੰਘ ਜੀ 'ਹੋਤੀ' ਇਉਂ ਕਰਦੇ ਹਨ:

"ਆਪ ਦੇ ਪਹਿਲੇ ਦਰਸ਼ਨ ਲੇਖਕ ਨੂੰ 1904 ਈ. ਵਿਚ ਪਿਸ਼ਾਵਰ ਹੋਏ, ਜਦੋਂ ਆਪ ਪਹਿਲੀ ਵਾਰ ਕਸ਼ਮੀਰ ਤੋਂ ਇਥੇ ਆਏ ਸਨ। ਇਸ ਸਮੇਂ ਸਰਦਾਰ ਜਗਨਾਥ ਸਿੰਘ ਜੀ, ਨਾਜ਼ਰ ਦੇ ਮਕਾਨ ਪੁਰ ਆਸੀਏ ਵਿਚ ਟਿਕੇ ਹੋਏ ਸਨ। ਇਹਨਾਂ ਦਿਨਾਂ ਵਿਚ ਆਪ ਚੜ੍ਹਦੀ ਜਵਾਨੀ ਵਿਚ ਸਨ ਅਤੇ ਮੁਖ ਮੰਡਲ ਪੁਰ ਅਜੇ ਹੁਣੇ ਹੁਣੇ ਕਾਲਾ ਭਵਰ ਵਰਗਾ ਨਿੱਕਾ ਦਾੜ੍ਹਾ ਉਗਮਿਆਂ ਸੀ, ਜਿਸ ਨਾਲ ਚੋਹਰੇ ਦੀ ਛਬ ਹੋਰ ਵੀ ਵਧੇਰੇ ਮਨਮੋਹਣੀ ਹੋ ਗਈ ਸੀ।

ਇਸ ਸਮੇਂ ਆਪ ਨੂੰ ਸ੍ਰੀ ਦਸ਼ਮੇਸ਼ ਜੀ ਦੀ ਬਾਣੀ ਮੁਖ-ਆਗਰ ਕੰਠ ਕਰਨ ਦੀ ਤੀਬਰ ਲਗਨ ਲੱਗੀ ਹੋਈ ਸੀ। ਅਜੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਸਰਲ ਢੰਗ ਨਾਲ ਨਹੀਂ ਸਨ ਕਰ ਸਕਦੇ। ਹਾਂ, ਖੜ੍ਹੇ ਕੇ ਵਖਿਆਨ ਦੁਆਰਾ, ਸਿੱਖੀ ਦੀ ਰਹਿਣੀ-ਬਹਿਣੀ ਦੀ ਉੱਚਤਾ ਅਤੇ ਅਨਮਤੀਆਂ ਦੀਆਂ ਰੀਤਾਂ ਰਸਮਾਂ ਦਾ ਖੰਡਨ, ਗੁਰਬਾਣੀ ਦੇ ਹਵਾਲੇ ਦੇ ਕੇ, ਬੜੀਆਂ ਉਕਤੀਆਂ-ਯੁਕਤੀਆਂ ਨਾਲ ਚੰਗੇ ਢੁੱਕਵੇਂ ਸ਼ਬਦਾਂ ਵਿਚ ਨਿਬਾਹ ਲੈਂਦੇ ਸਨ।

ਪਿਸ਼ਾਵਰ ਵਿਚ ਰਹਿੰਦਿਆਂ, ਇਥੇ ਆਪ ਨੂੰ ਇਕ ਹੋਰ ਮਾਨਯੋਗ ਵਿਅਕਤੀ ਦੀ ਸੰਗਤ ਦਾ ਸਮਾਂ ਮਿਲਿਆ। ਇਸ ਦਾ ਫਖਰਯੋਗ ਨਾਂ ਗਿਆਨੀ ਬਾਘ ਸਿੰਘ ਜੀ ਸੀ। ਇਸ ਮਿਲਣੀ ਨੇ ਸੋਨੇ ਪੁਰ ਸੁਹਾਰੀ ਵਾਲਾ ਅਸਰ ਕੀਤਾ।

ਗਿਆਨੀ ਬਾਘ ਸਿੰਘ ਜੀ ਨੂੰ ਗੁਰਸਿੱਖੀ ਦੀ ਛੁਲਵਾੜੀ ਵਿਚੋਂ ਪੰਥ ਸੇਵਕ ਤੇ ਉਪਦੇਸ਼ਕ ਆਦਿ ਤਿਆਰ ਕਰਨ ਦਾ ਕੁਦਰਤ ਵੱਲੋਂ ਵਿਸ਼ੇਸ਼ ਕਮਾਲ ਪਰਾਪਤ ਸੀ। ਇਸੇ ਪਰਭਾਵ ਨਾਲ ਆਪ ਨੇ ਗਿਆਨੀ ਸ਼ੇਰ ਸਿੰਘ ਵਰਗਾ ਵਾਚਸਪਤੀ ਪੈਦਾ ਕੀਤਾ। ਇਸੇ ਦੀ ਸੰਗਤ ਦੀ ਖਿੱਚ ਨੇ ਸ. ਨਾਨਕ ਸਿੰਘ ਨੂੰ ਇਕ ਸਹਿਜਾਰੀ ਤੋਂ ਸਿੰਘ ਸਜਾ ਕੇ ਇਸ ਨੂੰ ਪੰਜਾਬੀ ਵਿਚ ਲਿਖਣਾ ਪੜ੍ਹਨਾ ਸਿਖਾਇਆ ਜਿਸ ਨੂੰ ਅੱਜ ਅਸੀਂ ਚੋਟੀ ਦਾ ਨਾਵਲਕਾਰ ਕਹਿੰਦੇ ਹਾਂ। ਇੰਝ ਹੀ ਨੋਜਵਾਨ ਅਕਾਲੀ ਕੋਰ ਸਿੰਘ ਦੇ ਜੀਵਨ ਵਿਚ ਵੀ ਗਿਆਨੀ ਜੀ ਨੇ ਚੋਖੀ ਤਬਦੀਲੀ ਪੈਦਾ ਕਰ ਦਿੱਤੀ। ਦੋ ਸਾਲ ਦੇ ਲਗਭਗ ਗਿਆਨੀ ਜੀ ਦੀ ਸੰਗਤ ਵਿਚ ਰਹਿਣ ਨਾਲ ਅਕਾਲੀ ਜੀ ਹੁਣ ਬੜੀ ਪ੍ਰਭਾਵਸ਼ਾਲੀ ਕਥਾ ਕਰਨ ਲਗ ਪਏ।”¹

ਪੂਰਨ ਸਿੰਘ ਨੂੰ ਗਿਆਨੀ ਜੀ ਦੀ ਸ਼ਖਸੀਅਤ ਨੇ ਐਨਾ ਖਿੱਚਿਆ ਕਿ ਉਨ੍ਹਾਂ ਦੇ ਹੀ ਹੋ ਕੇ ਰਹਿ ਗਏ। ਗਿਆਨੀ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਸਿੱਖੇ, ਸਮਝੇ ਤੇ ਹਿਰਦੇ ਵਿਚ ਵਸਾਏ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਤੇ ਬਾਣੀ ਭਾਈ ਗੁਰਦਾਸ ਜੀ, ਨੂੰ ਅਰਥਾਂ ਸਮੇਤ ਪੜ੍ਹਿਆ, ਵਿਚਾਰਿਆ। ਲੋੜੀਦੇ ਇਤਿਹਾਸਕ ਗ੍ਰੰਥ ਵੀ ਗਿਆਨੀ ਜੀ ਦੀ ਅਗਵਾਈ ਵਿਚ ਪੜ੍ਹੇ। ਇਸ ਦੇ ਨਾਲ ਨਾਲ ਬਾਣੀ ਪੜ੍ਹਣ ਦਾ ਅਤਿਆਸ ਪੂਰਨ ਸਿੰਘ ਜੀ ਨੇ ਏਨੀ ਸ਼ਰਧਾ ਤੇ ਲਗਨ ਨਾਲ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਜ਼ਬਾਨੀ ਯਾਦ ਹੋ ਗਏ। ਆਪ ਜੀ ਅੰਦਰ ਜਗਿਆਸਾ ਦੀ ਜਿਹੜੀ ਚਿਠਨਾ ਸੁਲਘਦੀ ਸੀ ਅਤੇ ਜਿਸ ਨੇ ਉਨ੍ਹਾਂ ਨੂੰ ਸਭਨਾਂ ਪਾਸਿਆਂ ਤੋਂ ਉਪਰਾਮ ਕਰ ਰਖਿਆ ਸੀ ਉਹ ਗਿਆਨੀ ਬਾਘ ਸਿੰਘ ਜੀ ਦੀ ਸੰਗਤ ਨਾਲ ਭਾਂਬੜ ਬਣ ਚੁੱਕੀ ਸੀ। ਪੂਰਨ ਸਿੰਘ ਜੀ ਪਰਸੰਨ ਸਨ

1. (ੳ) 'ਪ੍ਰਕਾਸ਼' (ਵਿਸੇਸ਼ ਨੰਬਰ) ਪਟਿਆਲਾ, 1953.

(ਅ) ਜੀਵਨ ਸਿੱਤਾਂਤ (ਲੇਖਕ ਅਤਰ ਸਿੰਘ)।

ਬੰਗਾਲ ਦੇ ਇਲਾਕਿਆਂ ਵਿਚ ਗੁਰਮਤਿ-ਪ੍ਰਚਾਰ ਕੀਤਾ। ਬੰਗਾਲ ਵਿਚ ਅਕਾਲੀ ਜੀ ਨੇ ਕਾਫ਼ੀ ਸਮਾਂ ਲਾਇਆ ਅਤੇ ਬੰਗਾਲ ਦੇ ਵੱਡੇ-ਵੱਡੇ ਸ਼ਹਿਰਾਂ ਕਲਕੱਤਾ, ਢਾਕਾ, ਯੋਬੜੀ ਘਾਟ, ਆਦਿ ਥਾਵਾਂ ਤੇ ਵਧੇਰੇ ਸਮਾਂ ਬਤੀਤ ਕੀਤਾ। ਇਥੋਂ ਆਸਾਮ ਚਲੇ ਗਏ ਅਤੇ ਉਥੋਂ ਫਿਰ ਬਿਹਾਰ ਵਿਚੋਂ ਹੁੰਦੇ ਹੋਏ ਯੂ. ਪੀ. ਪ੍ਰਹੰਚ ਗਏ; ਜਿਥੇ ਗੁਰਮਤਿ-ਪ੍ਰਚਾਰ ਨੂੰ ਲਾਮਬੰਦ ਕਰਦੇ ਰਹੇ। ਯੂ. ਪੀ., ਨੈਪਾਲ ਅਤੇ ਦਰਭੰਗ ਸਟੇਟ ਦੇ ਪਹਾੜੀ ਇਲਾਕਿਆਂ ਵਿਚ ਪ੍ਰਚਾਰ ਕਰਦੇ ਹੋਏ ਵਾਪਸ ਮੁੜੇ। ਅਕਾਲੀ ਜੀ ਨੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਮਹੱਤਵ ਰੱਖਣ ਵਾਲੇ ਭਾਰਤ ਦੇ ਤਕਰੀਬਨ ਸਾਰੇ ਵੱਡੇ ਸ਼ਹਿਰਾਂ ਦੀ ਯਾਤਰਾ ਕੀਤੀ। ਤੀਰਥ ਅਸਥਾਨਾਂ ਤੇ ਵੀ ਪ੍ਰਹੰਚੇ ਅਤੇ ਹਰ ਇਕ ਥਾਂ ਸਤਿਗੁਰਾਂ ਦਾ ਝੰਡਾ ਬੁਲੰਦ ਕਰਦੇ ਹੋਏ ਦਿੱਲੀ ਪ੍ਰਾਤ ਵਿਚੋਂ ਹੁੰਦੇ ਹੋਏ ਪੰਜਾਬ ਵਾਪਸ ਪ੍ਰਹੰਚੇ। ਪੰਜਾਬ ਦੇ ਪਛੜੇ ਹੋਏ ਇਲਾਕੇ ਮਾਲਵੇ ਵੱਲ ਵਿਸ਼ੇਸ਼ ਧਿਆਨ ਦਿੱਤਾ। ਇਥੋਂ ਰੂਅਆਂ ਤੇ ਮਾਝੇ ਦੇ ਲੋਕਾਂ ਨੂੰ ਗੁਰਮਤਿ-ਸੰਦੇਸ਼ ਦੇਂਦੇ ਹੋਏ, ਬਾਰ ਦੇ ਇਲਾਕੇ ਵਿਚੋਂ ਲੰਘ ਕੇ ਪੋਠੇਹਾਰ ਪ੍ਰਹੰਚੇ। ਸੰਤ ਅਤਰ ਸਿੰਘ ਤੋਂ ਪਿੱਛੋਂ ਅਕਾਲੀ ਜੀ ਦੂਜੇ ਵਿਅਕਤੀ ਸਨ, ਜਿਨ੍ਹਾਂ ਨੇ ਹਰ ਉਸ ਥਾਂ ਤੇ ਸਤਿਗੁਰਾਂ ਦਾ ਸੰਦੇਸ਼ ਪ੍ਰਹੰਚਾਇਆ, ਜਿਥੇ ਕੋਈ ਹੋਰ ਪ੍ਰਹੰਚਣ ਤੋਂ ਅਸ਼ੱਕਲ ਸੀ ਜਾਂ ਕਤਰਾਂਦਾ ਸੀ। ਇਥੋਂ ਅਕਾਲੀ ਜੀ ਧੱਨੀ ਅਤੇ ਪੋਠੇਹਾਰ ਅਤੇ ਟਿੱਲਾ ਗੋਰਖ ਨਾਥ ਤੋਂ ਹੁੰਦੇ ਹੋਏ ਪਿਸਾਵਰ ਤੇ ਕਾਬਲ ਵਿਖੇ ਪ੍ਰਹੰਚੇ। ਇਥੇ ਅਕਾਲੀ ਜੀ ਨੂੰ ਅਨੇਕ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਗੁਰੂ-ਮਿਹਰ ਦੇ ਆਸਰੇ ਉਨ੍ਹਾਂ ਨੇ ਹਰ ਮੁਸਕਿਲ ਨੂੰ ਸਫਲਤਾ ਸਹਿਤ ਪਾਰ ਕੀਤਾ। ਇਸ ਲੰਬੇ ਦੌਰੇ ਪਿੱਛੋਂ ਅਕਾਲੀ ਜੀ ਨੇ ਆਪਣੇ ਵਤਨ ਕਸ਼ਮੀਰ ਵੱਲ ਫੇਰਾ ਪਾਇਆ ਅਤੇ ਪੁਣਛ, ਜੰਮ੍ਹ, ਮੁਜ਼ਫ਼ਰਾਬਾਦ, ਬਾਰਾਮੂਲਾ, ਸ੍ਰੀ ਨਗਰ ਅਤੇ ਪਹਿਲਗਾਮ ਆਦਿ ਇਲਾਕਿਆਂ ਵਿਚ ਗੁਰਮਤਿ-ਪ੍ਰਚਾਰ ਦੀਆਂ ਛਹਿਬਰਾਂ ਲਾ ਦਿੱਤੀਆਂ।

ਪ੍ਰਚਾਰ ਵਾਸਤੇ ਦੇਸ਼-ਬੰਦੇਸ਼ ਤਕ ਪ੍ਰਿਮਲਾਂ ਅਕਾਲੀ ਜੀ ਦਾ ਆਦਰਸ਼ ਬਣ ਗਿਆ ਸੀ। 1918 ਈ. ਦੀ ਬਸੰਤ ਪਿੱਛੋਂ ਅਕਾਲੀ ਜੀ ਕਾਬਲ ਜਾ ਪ੍ਰਹੰਚੇ। ਤੁਰਨ ਲਗੇ ਹਮੇਸ਼ਾਂ ਅਰਦਾਸਾ ਕਰਿਆ ਕਰਦੇ ਸਨ ਅਤੇ ਕੀਤੇ ਹੋਏ ਅਰਦਾਸੇ ਦੀ ਪਵਿੱਤ੍ਰਤਾ ਨੂੰ ਜਾਨ ਨਾਲੋਂ ਵੀ ਪਿਆਰਾ ਸਮਝਦੇ ਸਨ। ਇਥੇ ਅਕਾਲੀ ਜੀ ਨੇ ਆਪਣੀ ਸੁਘੜਤਾ ਤੇ ਵਿਦਵਤਾ ਨਾਲ ਇਸਲਾਮੀ ਜੂਲੇ ਹੇਠਾਂ ਆਏ ਹੋਇਆਂ ਨੂੰ ਉਨ੍ਹਾਂ ਦੀ ਆਪਣੀ ਵਿਰਾਸਤ ਦੀ ਸੋਝੀ ਕਰਾ ਕੇ, ਸਿੱਖ-ਧਰਮ ਵਿਚ ਲਿਆਂਦਾ। ਜਿਹੜੇ ਹਿੰਦੁਤਵ ਤੋਂ ਵੀ ਡਿਗਦੇ ਜਾ ਰਹੇ ਸਨ, ਅਕਾਲੀ ਜੀ ਦੀ ਪ੍ਰੇਰਨਾ ਨਾਲ ਉਨ੍ਹਾਂ ਨੇ ਸਿਖਤਵ ਨੂੰ ਧਾਰਨ ਕਰ ਲਿਆ। ਗੁਰਮਤਿ ਦੀ ਪੁੱਠ ਦੇ ਕੇ ਐਸੇ ਪ੍ਰੇਮ-ਬਾਣ ਵਾਹੇ ਕਿ ਜਿਹੜਾ ਵੀ ਆਪ ਦੇ ਅੰਤਹਕਰਣ ਵਿਚੋਂ ਨਿਕਲੇ ਬਚਨ ਸੁਣਦਾ ਅਤੇ ਆਪ ਦੇ ਮੂੰਹੋਂ ਗੁਰਬਾਣੀ ਦੇ ਸਥਦ ਨੂੰ ਸਰਵਣ ਕਰਦਾ, ਵੇਖਦਿਆਂ-ਵੇਖਦਿਆਂ ਦੋ-ਚਾਰ ਦਿਨਾਂ ਵਿਚ ਹੀ ਸਹਿਜਧਾਰੀ ਤੋਂ ਕੇਸਧਾਰੀ ਸਿੰਘ ਸਜਣ ਦੀ ਇੱਛਾ ਪ੍ਰਗਟ ਕਰ ਦੇਂਦਾ। ਇਸ ਤਰ੍ਹਾਂ ਦੇ ਤੀਬਰ ਇੱਛਕਾਂ ਨੂੰ, ਅਕਾਲੀ ਜੀ ਜਦੋਂ ਸਿੱਖੀ ਦੇ ਯੋਗ ਸਮਝਦੇ, ਤੁਰੰਤ ਅੰਮ੍ਰਿਤਪਾਨ ਕਰਵਾ ਕੇ ਸ਼ੇਰ-ਪਦਵੀ ਦੇ ਅਧਿਕਾਰੀ ਬਣਾ ਦੇਂਦੇ। ਇਥੇ ਹੀ ਬਸ ਨਹੀਂ ਸਤੋਂ ਅਕਾਲੀ ਜੀ ਨੇ ਨਵੇਂ ਸਜੇ ਸਿੰਘਾਂ ਨੂੰ ਲੁੜੀ-ਬੱਧ ਕਰਨ ਅਤੇ ਵਿਸ਼ਵਾਸ ਵਿਚ ਦ੍ਰਿੜ੍ਹ ਕਰਨ

1. ਇਨ੍ਹਾਂ ਸਾਰੀਆਂ ਥਾਵਾਂ ਦਾ ਜ਼ਿਕਰ ਅਕਾਲੀ ਜੀ ਆਪ ਹੀ 'ਗੁਰਸਥਦ ਰਤਨ ਪ੍ਰਕਾਸ਼' (ਤਤਕਰਾ) ਦੇ ਅੰਤਲੇ ਪੰਨਿਆਂ ਵਿਚ ਕਰਦੇ ਹਨ।

ਉਥੋਂ ਦੇ ਪਠਾਣ-ਅਧਿਕਾਰੀਆਂ ਨੂੰ ਸਾਜ਼ਾ ਹੋਣ ਲੱਗਾ ਅਤੇ ਉਹ ਮੋਲਵੀ ਅਬਦੁਲ-ਰਹਿਮਾਨ ਦੀ ਅਗਰਵਾਈ ਵਿਚ ਸਿੱਖਾਂ ਦੇ ਖਿਲਾਫ਼ ਉਠ ਖੜੇ ਹੋਏ। ਅਕਾਲੀ ਜੀ ਨੇ ਸਿੱਖਾਂ ਵੱਲ ਵਧਦੇ ਪਠਾਣੀ ਹਜ਼ੂਮ ਨੂੰ, ਬੜੇ ਸਿਦਕ ਅਤੇ ਠੁੰਮੇ ਨਾਲ ਅੱਗੋਂ ਜਾ ਰੋਕਿਆ ਅਤੇ ਬਿਥੇਕੀ ਤੇ ਵਿਦਵਤਾ ਭਰੇ ਢੰਗ ਨਾਲ ਉਨ੍ਹਾਂ ਦੀ ਗਲਤੀ ਉਨ੍ਹਾਂ ਨੂੰ ਜਤਲਾਈ। ਆਖਰ ਸ਼ਾਂਤੀ ਵਰਤੀ ਅਤੇ ਇਕ-ਦੂਜੇ ਦੇ ਖੂਨ ਦੇ ਪਿਆਸੇ ਕੇਵਲ ਅਕਾਲੀ ਜੀ ਸਦਕਾ ਭਰਾਵਾਂ ਵਾਂਗ ਰਹਿਣ ਲਈ ਤਿਆਰ ਹੋ ਪਏ।

ਜਿਵੇਂ ਕਿ ਗੁਰੂ ਦੇ ਹਰ ਸਿੰਘ ਦਾ ਫਰਜ਼ ਹੈ ਕਿ ਉਹ ਆਪਣੇ ਚਾਰ-ਚੁਫੇਰੇ ਨੂੰ ਮਹਿਕਾਉਣ ਲਈ ਉੱਦਮ ਕਰੇ, ਸੇ ਅਕਾਲੀ ਜੀ ਧਰਮ ਦੀ ਪਕਿਆਈ ਦੇ ਨਾਲ-ਨਾਲ, ਨਰੋਏ ਸਮਾਜ ਦੀ ਸਿਰਜਨਾ ਵਾਸਤੇ ਵੀ ਯਤਨਸ਼ੀਲ ਰਹਿੰਦੇ ਸਨ। ਉਨ੍ਹਾਂ ਦਿਨੀ ਉਥੋਂ ਦੇ ਲੋਕ ਪੁਰਾਤਨ ਰਿਵਾਜ਼ਾਂ ਵਿਚ ਗ੍ਰਾਸੇ ਹੋਏ ਸਨ। ਖਾਸ ਕਰਕੇ ਗਰੀਬ ਲੋਕ, ਧੀਆਂ-ਭੈਣਾਂ ਦੇ ਪੈਸੇ ਲੈ ਕੇ ਵਿਆਹ ਕਰ ਦੇਂਦੇ ਸਨ। ਇਸ ਰਿਵਾਜ਼ ਨੂੰ ਉਹ 'ਰਮ' ਆਖਦੇ ਸਨ। ਅਕਾਲੀਆਂ ਜੀ ਨੇ ਇਸ ਕੁਰੀਤੀ ਦੇ ਖਿਲਾਫ਼ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਆਪਣੇ ਨਾਲ ਰਲਾਇਆ। ਕਿਹਾ ਜਾਂਦਾ ਹੈ ਕਿ ਅਕਾਲੀ ਜੀ ਦੇ ਪ੍ਰਚਾਰ ਦਾ ਇਹ ਅਸਰ ਹੋਇਆ ਕਿ ਉਸ ਇਲਾਕੇ ਵਿਚ 1947 ਤਕ, ਕਿਸੇ ਨੇ ਧੀਆਂ-ਭੈਣਾਂ ਦੇ ਪੈਸੇ ਲੈ ਕੇ ਵਿਆਹ ਕਰਨ ਦੀ ਹਿੰਮਤ ਨਹੀਂ ਕੀਤੀ।

ਕਸ਼ਮੀਰ-ਵਾਪਸੀ :

ਇਸ ਤੁੰਹਾਂ ਕਈ ਸਾਲ ਅਕਾਲੀ ਜੀ ਘਰੋਂ ਬਾਹਰ ਰਹੇ ਅਤੇ ਗੁਰਮਤਿ-ਪ੍ਰਚਾਰ ਕਰਦੇ ਰਹੇ। ਅਚਾਨਕ ਆਪ ਜੀ ਨੂੰ ਪਿਤਾ ਦੇ ਦਿਹਾਂਤ² ਅਤੇ ਮਾਤਾ ਜੀ ਦੇ ਬੀਮਾਰ ਹੋਣ ਦੀ ਖਬਰ ਮਿਲੀ ਅਤੇ ਉਹ ਵਾਪਸ ਕਸ਼ਮੀਰ ਵੱਲ ਮੁੜ ਪਏ। ਕਸ਼ਮੀਰ ਪਹੁੰਚ ਕੇ ਵੀ ਆਪ ਨੇ ਗੁਰਮਤਿ-ਪ੍ਰਚਾਰ ਦੀ ਮੁਹਿੰਮ ਜਾਰੀ ਰਖੀ। ਕਸ਼ਮੀਰ ਦੇ ਲੋਕਾਂ ਦੀ ਹਾਲਤ ਅਵਿਦਿਆ ਕਾਰਣ ਬੜੀ ਨਿਘਰੀ ਹੋਈ ਸੀ। ਅਕਾਲੀ ਜੀ ਨੇ ਕਸ਼ਮੀਰੀਆਂ ਬਾਰੇ ਸੋਚ-ਵਿਚਾਰ ਕੇ ਜਿਹੜੀਆਂ ਯੋਜਨਾਵਾਂ ਬਣਾਈਆਂ ਉਨ੍ਹਾਂ ਵਿਚੋਂ ਇਕ 'ਗੁਰੂ ਨਾਨਕ ਆਸ੍ਰਮ ਚਰਕਾਰ' ਹੈ (ਇਸ ਦਾ ਵਰਣਨ ਅੱਗੇ ਕੀਤਾ ਜਾਵੇਗਾ)। ਕਸ਼ਮੀਰ ਵਿਚ ਸਿੱਖੀ ਦੀ ਛੁਲਵਾਜ਼ੀ ਨੂੰ ਅਕਾਲੀ ਜੀ ਦੀ ਮਿਹਨਤ ਤੇ ਲਗਨ ਨੇ ਹੋਰ ਨਹੋਆ ਕਰ ਦਿੱਤਾ। ਸਿੱਖੀ-ਪ੍ਰਚਾਰ ਦੇ ਨਾਲ-ਨਾਲ ਮੁਸਲਮਾਨ ਭਰਾਵਾਂ ਨੂੰ ਨੇੜੇ ਲਿਆਉਣ ਵਿਚ ਵੀ ਸਫਲ ਹੋਏ। ਇਸ ਦਾ ਕਾਰਣ ਉਨ੍ਹਾਂ ਦੀ ਕਰਣੀ ਤੇ ਕਥਨੀ ਵਿਚਲੀ ਇਕਸੁਰਤਾ ਸੀ। ਮਿੱਠਤ, ਪਿਆਰ, ਸਤਿਕਾਰ ਤੇ ਨਿਮਰਤਾ ਉਨ੍ਹਾਂ ਦੀ ਸ਼ਖਸੀਅਤ ਵਿਚ ਕੁੱਟ ਕੁੱਟ ਕੇ ਭਰੇ ਹੋਏ ਸਨ। ਹੰਕਾਰੀ ਤੇ ਬਲਵਾਨ ਆਪ ਦੀ ਨਿਰਛਲ ਆਭਾ ਦੀ ਝਾਲ ਨਹੀਂ ਸਨ ਝਲ ਸਕਦੇ। ਬਿਥੇਕ ਨੂੰ ਆਪ ਨੇ ਕਦੇ ਛੱਡਿਆ ਨਹੀਂ ਸੀ। ਆਪ ਦੀ ਸੇਵਾ ਨੂੰ ਮੁੱਖ ਰਖਿਦਿਆਂ ਹੀ ਭਾਈ ਕਾਹਨ ਸਿੰਘ ਨਾਭਾ ਨੇ ਆਪ ਨੂੰ ਸਿੱਖੀ ਦਾ ਸਹੀ ਸਰੂਪ ਅਧਿਖਿਆ ਹੈ ਅਤੇ ਅਕਾਲੀ ਛੁਲਾ ਸਿੰਘ ਤੋਂ ਪਿੱਛੋਂ ਹੋਣ ਵਾਲਾ ਪਹਿਲਾ ਪੂਰਨ ਨਿਹੰਗ-ਸਿੰਘ ਮੰਨਿਆ ਹੈ। ਕਸ਼ਮੀਰ ਵਿਚ ਆਪ ਨੇ ਸਮਾਜ-ਸੁਧਾਰ ਦੇ ਕੰਮਾਂ ਵਿਚ ਵੀ ਪੂਰੀ ਦਿਲਚਸਪੀ ਲਈ ਅਤੇ ਤਿਆਗਣ-ਯੋਗ ਤੇ ਵਾਧੂ ਸਮਾਜਕ ਰਸਮੇ-ਰਿਵਾਜ਼ਾਂ ਦੇ ਖਿਲਾਫ਼ ਕਸ਼ਮੀਰ ਵਿਚ ਪੈਦਲ ਚਲ ਕੇ ਪ੍ਰਚਾਰ ਕੀਤਾ। ਵਿਆਹ ਸਮੇਂ ਪੈਸਿਆਂ ਦਾ ਲੈਣ-ਦੇਣ ਅਤੇ ਬਹੁਤੀ ਜਨੋਤ

1. ਇਸ ਘਟਨਾ ਦਾ ਜ਼ਿਕਰ ਸ. ਅਤਰ ਸਿੰਘ ਦੀ ਪੁਸਤਕ ਦੇ ਪੰਨਾ 23-24 ਉਪਰ ਹੈ।

2. ਪਿਤਾ ਦਾ ਦੇਹਾਂਤ ਬੁਧ ਸਿੰਘ ਅਨੁਸਾਰ 1911 ਈ. (1968 ਬਿ.) ਅਤੇ ਗਿ. ਬੇਮ ਸਿੰਘ ਅਨੁਸਾਰ 1909 ਈ. (1966 ਬਿ.) ਨੂੰ ਹੋਇਆ।

ਆਦਿ ਲਿਆਉਣ ਦਾ ਡਟ ਕੇ ਵਿਰੋਧ ਕੀਤਾ। ਇਸਤ੍ਰੀ ਦੇ ਸਮਾਜਕ ਰੁਤਬੇ ਨੂੰ ਬੁਲੰਦ ਕਰਨ ਲਈ ਹਰ ਸੰਭਵ ਯਤਨ ਕੀਤਾ। ਉਹ ਇਸਤ੍ਰੀ ਦੇ ਦਬੇ ਹੋਏ ਰੂਪ ਨੂੰ ਬਿਲਕੁਲ ਨਹੀਂ ਸਨ ਦੇਖ ਸਕਦੇ। ਨਿੱਕੀ ਉਮਰ ਦੀਆਂ ਸ਼ਾਦੀਆਂ ਦੇ ਖਿਲਾਫ਼ ਆਪ ਜੀ ਨੇ ਏਨਾ ਪੁਰਜ਼ੋਰ ਪ੍ਰਚਾਰ ਕੀਤਾ ਕਿ ਆਪ ਦੇ ਉੱਤਮ ਸਦਕਾ ਕਸ਼ਮੀਰ-ਸਰਕਾਰ ਨੇ ਇਕ ਕਾਨੂੰਨ ਰਾਹੀਂ ਲੜਕੀ ਲਈ 14 ਸਾਲ ਅਤੇ ਲੜਕੇ ਲਈ 18 ਸਾਲ ਉਮਰ ਵਿਆਹ ਮੌਗ ਨਿਸਚਿਤ ਕਰ ਦਿੱਤੀ। ਸਿੰਘ-ਸਤੀਏ ਹੋਣ ਕਰ ਕੇ ਅਕਾਲੀ ਜੀ ਨੇ ਜੰਤ੍ਰ, ਮੰਤ੍ਰ, ਤੰਤ੍ਰ, ਗੋਰ, ਮਠ, ਮੜ੍ਹੀ, ਧਾਰਾ, ਤਵੀਤ, ਸੀਤਲਾ, ਦੇਵੀ-ਦੇਵਤੇ, ਬੂਤ-ਪ੍ਰੇਤ ਦੀ ਉਪਾਸਨਾ ਬੰਦ ਕਰ ਕੇ ਮਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਉਤੇ ਕੇਂਦਰਤ ਹੋਣ ਦਾ ਪ੍ਰਚਾਰ ਕੀਤਾ। ਲੋਕਾਂ ਨੂੰ ਸਿੱਖੀ ਵਿਚ ਵਿਸ਼ਵਾਸ ਲਿਆਉਣ ਲਈ ਪ੍ਰੋਗਰਾਮ।

ਕਸ਼ਮੀਰ ਦੀ ਧਰਤੀ ਦੇ ਜੰਮਪਲ ਅਕਾਲੀ ਜੀ ਨੂੰ ਪੰਜਾਬ ਵਰਗੇ ਸਿੱਖੀ ਦੇ ਕੇਂਦਰ ਵਿਚ ਕੰਮ ਕਰਦਿਆਂ, ਅਜਿਹੀ ਪਾਣ ਚੜ੍ਹੀ ਕਿ ਸਿੱਖ-ਜਗਤ ਵਿਚ ਬੜੇ ਸਤਿਕਾਰ ਨਾਲ ਜਾਣੇ ਜਾਣ ਲਗ ਪਏ। ਜਿਹੜਾ ਨਕਸ਼ਾ ਸਿੱਖੀ ਪ੍ਰਚਾਰ ਦਾ ਅਕਾਲੀ ਜੀ ਨੇ ਚਿਤਵਿਆ ਸੀ, ਉਸ ਵਿਚ ਉਹ ਉਮਰ ਭਰ ਆਪਣੇ ਕਾਰਜਾਂ ਨਾਲ ਰੰਗ ਭਰਦੇ ਰਹੇ। ਉਨ੍ਹਾਂ ਦੀ ਯੋਜਨਾ ਦਾ ਸਭ ਤੋਂ ਉੱਤਮ ਨਮੂਨਾ ਕਸ਼ਮੀਰ ਵਿਖੇ ਉਸਾਰਿਆ ਗੁਰੂ ਨਾਨਕ ਆਸ਼੍ਰਮ ਸੀ।

ਗੁਰੂ ਨਾਨਕ ਆਸ਼੍ਰਮ (ਚਕਾਰ):

ਕਸ਼ਮੀਰ ਵਿਖੇ ਗੁਰਮਤਿ-ਪ੍ਰਚਾਰ ਕਰਦਿਆਂ ਅਕਾਲੀ ਜੀ ਨੂੰ ਮਹਿਸੂਸ ਹੋਇਆ ਕਿ ਸਿੱਖਾਂ ਵਿਚ ਵਿਦਿਆ ਦੀ ਘਾਟ ਕਾਰਨ ਪ੍ਰਚਾਰ ਕਰਨਾ ਵੀ ਕਠਿਨ ਹੋਇਆ ਪਿਆ ਸੀ। ਆਪ ਨੂੰ ਇਹ ਜਾਣ ਕੇ ਹੋਰ ਵੀ ਦੁਖ ਹੋਇਆ ਕਿ ਪੇਂਡੂ ਲੋਕ ਤਾਂ ਵੈਸੇ ਸਾਰੇ ਹੀ ਘਟ ਪੜ੍ਹਦੇ ਹਨ ਪਰੰਤੂ ਸਿੰਘ ਅਪਣੀ ਵਿਦਿਆ ਦੇ ਪੱਖੇ, ਹੋਰਨਾ ਸਾਰਿਆਂ ਨਾਲੋਂ ਹੀ ਪਛੜੇ ਹੋਏ ਸਨ। ਅਕਾਲੀ ਜੀ ਨੇ ਜਦੋਂ ਅੰਕੜੇ ਇਕੱਠੇ ਕੀਤੇ ਤਾਂ ਸਕੂਲਾਂ ਦੇ ਇੰਸਪੈਕਟਰ ਤੋਂ ਪਤਾ ਲੱਗਾ ਕਿ ਸਿੱਖ-ਬੱਚੇ ਸਕੂਲਾਂ ਵਿਚ ਪੜ੍ਹਣ ਤੋਂ ਕੰਨੀ ਕਤਰਾਉਂਦੇ ਹਨ। ਕਸ਼ਮੀਰ ਵਿਚ ਜੋ ਬੋਝੂ-ਬਹੁਤਾ ਵਿਦਿਆ ਦਾ ਪ੍ਰਬੰਧ ਸੀ, ਉਹ ਈਸਾਈ ਮਿਸ਼ਨ ਦੇ ਪ੍ਰਚਾਰਕਾਂ, ਉੱਜਮਾਨਿ ਇਸਲਾਮ ਅਤੇ ਹਿੰਦੂ ਧਰਮ-ਸਭਾ ਵੱਲੋਂ ਸੀ। ਸਿੰਘਾਂ ਵੱਲੋਂ ਕੋਈ ਵੀ ਨਿਯਮਬੰਧ ਪ੍ਰਬੰਧ ਨਹੀਂ ਸੀ। ਜੇ ਕੋਈ ਸਿੱਖ-ਬੱਚਾ ਪੜ੍ਹਣ ਵੀ ਲਗਦਾ ਸੀ ਤਾਂ ਉਹ ਪਰਾਇਮਰੀ ਤੋਂ ਅੱਗੇ ਨਹੀਂ ਸੀ ਪੜ੍ਹ ਸਕਦਾ। ਅਕਾਲੀ ਜੀ ਨੇ ਇਸ ਸਾਰੇ ਮਾਹੌਲ ਨੂੰ ਧਿਆਨ ਵਿਚ ਰਖਦਿਆਂ ਮਹਿਸੂਸ ਕੀਤਾ ਕਿ ਬੋਰਡਿੰਗ ਕਾਇਮ ਕੀਤੇ ਜਾਣ ਤੋਂ ਬਿਨਾਂ ਵਿਦਿਆ ਦਾ ਕੰਮ ਤੋਨਾ ਕਠਿਨ ਹੈ ਕਿਉਂਕਿ ਪਹਾੜੀ ਰਸਤਿਆਂ 'ਚ ਦੂਰ-ਦੂਰ ਦੇ ਸਕੂਲਾਂ ਵਿਚ ਪੜ੍ਹਣ ਜਾਣਾ ਕਠਿਨ ਹੈ। ਬੋਰਡਿੰਗ ਵਾਲਾ ਵਿਦਿਆ-ਮੰਦੀਰ ਕਾਇਮ ਕਰਨ ਲਈ ਕਾਫ਼ੀ ਧਨ ਦੀ ਲੋੜ ਸੀ। ਅਕਾਲੀ ਜੀ ਨੇ ਪਹਿਲਾਂ ਇਕ “ਖਾਲਸਾ ਧਰਮ-ਪ੍ਰਚਾਰ ਦਸਵੰਧ-ਕਮੇਟੀ” ਕਾਇਮ ਕੀਤੀ, ਜਿਹੜੀ ਮਿਥੇ ਹੋਏ ਟੀਚਿਆਂ ਨੂੰ ਪ੍ਰਾਪਤ ਨਾ ਕਰ ਸਕੀ। ਜਦੋਂ ਇਹ ਸਕੀਮ ਸਿਰੇ ਨਾ ਚੜ੍ਹਦੀ ਦਿਸੀ ਤਾਂ ਅਕਾਲੀ ਜੀ ਨੇ ਅਪਣੀ ਮਿਹਨਤ ਦੇ ਖਜ਼ਾਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਰਤਨ ਪ੍ਰਕਾਸ਼’ ਨੂੰ ਛਾਪ ਕੇ ਇਸ ਦੀ ਵਿਕਰੀ ਤੋਂ, ਰਕਮ ਇਕੱਠੀ ਕਰਨੀ ਚਾਹੀ, ਪਰ ਇਹ ਸਕੀਮ ਸਿਰੇ ਨਾ ਚੜ੍ਹੀ। ਏਸੇ ਸਮੇਂ ਵਿਚ ਸਤਿਗੁਰੂ ਦੀ ਮਿਹਰ ਹੋਈ ਅਤੇ ਸ੍ਰੀ ਬਹਾਦੁਰ ਸਰਦਾਰ ਧਰਮ ਸਿੰਘ ਦਿੱਲੀ ਵਾਲਿਆਂ ਨੇ ਤੇ ਹੋਰ ਦਾਨੀ ਸੱਜਣਾ ਨੇ ਆਸ਼੍ਰਮ ਵਾਸਤੇ ਰਕਮ ਦੇਣੀ ਮੈਨ ਲਈ। ਪੈਸੇ ਵੱਲੋਂ ਬੇਫਿਕਰ ਹੋਕੇ ਜਦੋਂ ਅਕਾਲੀ ਜੀ ਨੇ ਆਸ਼੍ਰਮ ਦੀ ਥਾਂ ਪ੍ਰਾਪਤ ਕਰਨ ਵੱਲ ਧਿਆਨ ਦਿੱਤਾ ਤਾਂ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਕ

ਪਸੇ ਮੁਸਲਮਾਨ ਵਿਰੋਧਤਾ ਕਰਦੇ ਸਨ ਅਤੇ ਦੂਜੇ ਪਸੇ ਸਰਕਾਰ ਬੇਪਰਵਾਹ ਸੀ। ਅਕਾਲੀ ਜੀ ਦੀ ਲਗਨ ਨੇ ਪੈਰਵੀ ਨੇ ਅੰਤ ਥਾਂ ਵੀ ਪ੍ਰਾਪਤ ਕਰ ਲਈ ਅਤੇ ਆਸ਼੍ਰਮ ਦਾ ਕੰਮ ਆਰੰਭ ਹੋ ਗਿਆ।

ਜਿਸ ਥਾਂ ਆਸ਼੍ਰਮ ਬਣਾਇਆ ਜਾਣਾ ਸੀ ਇਹ ਇਲਾਕਾ ਪਹਿਲਾਂ ਸਿੱਖੀ ਦਾ ਗੜ੍ਹ ਰਹਿ ਚੁੱਕਾ ਸੀ। ਇਸ ਥਾਂ ਦੀ ਇਤਿਹਾਸਕ ਮਹਾਨਤਾ ਇਸ ਗੱਲੋਂ ਹੋਰ ਵੀ ਵੱਧ ਜਾਂਦੀ ਸੀ ਕਿ ਏਸੇ ਹੀ ਥਾਂ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਲ੍ਹਾ ਕਾਇਮ ਕੀਤਾ ਹੋਇਆ ਸੀ। ਸਮੇਂ ਦੇ ਫੇਰ ਨਾਲ ਏਥੇ ਦੇ ਸਿੱਖ ਅਨਪੜ੍ਹਤਾ ਕਾਰਣ ਗੁਰਬਾਣੀ ਦੇ ਪਾਠ ਅਤੇ ਗੁਰਮੁਖੀ ਅੱਖਰਾਂ ਦੇ ਥੋਥ ਤੋਂ ਸੱਖਣੇ ਹੋ ਗਏ। ਸਿੱਖੀ-ਭਾਵਨਾ ਹੈਲੀ-ਹੈਲੀ ਕਮਜ਼ੋਰ ਹੋਣ ਲਗ ਪਈ ਅਤੇ ਸਿੱਖਾਂ ਦਾ ਪਹਿਲਾਂ ਵਾਲਾ ਸਾਰਾ ਦਬਦਬਾ ਖਤਮ ਹੋ ਗਿਆ। ਅਕਾਲੀ ਜੀ ਦੇ ਸਾਮ੍ਰਾਣੇ ਇਹ ਸਾਰਾ ਇਤਿਹਾਸ ਸੀ ਅਤੇ ਉਹ ਪੁਨਰ-ਜਾਗ੍ਰਤੀ ਲਈ ਜੂਝ ਰਹੇ ਸਨ। ਆਸ਼੍ਰਮ ਇਕ ਬਹਾਨਾ ਸੀ, ਉਸ ਸੌਂ ਚੁੱਕੀ ਭਾਵਨਾ ਨੂੰ ਜਗਾਣ ਦਾ। ਜਿਹੜਾ ਉਦਮ ਅਕਾਲੀ ਜੀ ਦੇ ਵੱਡੇ-ਵੱਡੇ ਰਿਆਂ ਨੇ ਆਰੰਭ ਕੀਤਾ ਸੀ, ਉਸ ਦੀ ਸਿਖਰ ਅਕਾਲੀ ਜੀ ਸਨ ਅਤੇ ਉਸ ਦਾ ਜੀਉਂਦਾ-ਜਾਗਦਾ ਸਰੂਪ ਗੁਰੂ ਨਾਨਕ ਆਸ਼੍ਰਮ ਨੂੰ ਮੰਨਿਆ ਜਾ ਸਕਦਾ ਹੈ।

ਗੁਰੂ ਨਾਨਕ ਆਸ਼੍ਰਮ ਦਾ ਟੱਕ ਪੰਜਾ ਪਿਆਰਿਆਂ ਨੇ ਲਾਇਆ। ਇਹ ਰਸਮ ਬਿਲਕੁਲ ਗੁਰਮਤਿ-ਮਰਯਾਦਾ ਅਨੁਸਾਰ 1 ਹਾਜ਼, 1985 ਬਿ. (1928 ਈ.) ਨੂੰ ਕੀਤੀ ਗਈ ਅਤੇ ਇਸ ਤੋਂ ਪੂਰੇ 27 ਦਿਨ ਬਾਅਦ 28 ਹਾਜ਼ ਨੂੰ ਗਵਰਨਰ ਕਸ਼ਮੀਰੀ ਵੱਲੋਂ ਆਸ਼੍ਰਮ ਦਾ ਨੀਹ ਪੱਥਰ ਰਖਵਾਇਆ ਗਿਆ। ਅਕਾਲੀ ਜੀ ਭਾਵੋਂ ਸਾਰਾ ਕੁਝ ਗੁਰਮਤਿ-ਪ੍ਰਚਾਰ ਲਈ ਹੀ ਕਰ ਰਹੇ ਸਨ ਪ੍ਰੇਸ਼ੁਨੀਂ-ਪੱਥਰ ਰਖਣ ਤੋਂ ਪਹਿਲਾਂ ਹੀ ਉਹ ਇਲਾਕੇ ਦੇ ਲੋਕਾਂ ਨੂੰ ਖਾਸ ਕਰ ਕੇ ਅਤੇ ਦੂਜੇ ਭਾਰਤ ਵਾਸੀਆਂ ਨੂੰ ਆਮ ਕਰ ਕੇ ਨਾਲ ਲੈ ਚੁੱਕੇ ਸਨ। ਅਜਿਹਾ ਕਰਨ ਲਈ ਉਨ੍ਹਾਂ ਨੇ ਚਾਰ ਸਾਲ ਬਾਅਦ 10 ਸਾਵਣ 1989 ਬਿ. (1932 ਈ.) ਵਿਚ ਇਕ ਵੱਡਾ ਦੀਵਾਨ ਕੀਤਾ ਜਿਸ ਵਿਚ ਬਾਹਰਲੇ ਤੇ ਸਟੇਟ ਦੇ ਮਸ਼ਹੂਰ ਤੇ ਉੱਘੇ ਸੰਤ, ਮਹੰਤ, ਬਾਬੇ, ਗਿਆਨੀ, ਰਾਗੀ, ਪ੍ਰਚਾਰਕ ਅਤੇ ਵੱਡੇ-ਵੱਡੇ ਅਫਸਰ ਸ਼ਾਮਲ ਹੋਏ। ਸਿੱਖ ਕੋਮ ਨੇ ਇਸ ਵਿਚ ਵਿਸ਼ੇਸ਼ ਹਿੱਸਾ ਲਿਆ ਅਤੇ ਆਸ਼੍ਰਮ ਦੇ ਆਰੰਭਕ ਦਿਨਾਂ ਵਿਚ ਪ੍ਰੇ: ਗੰਗਾ ਸਿੰਘ ਜੀ, ਭਾਈ ਕਾਹਨ ਸਿੰਘ ਨਾਭਾ, ਭਾਈ ਵੀਰ ਸਿੰਘ ਜੀ, ਸ੍ਰ. ਈਸ਼ਰ ਸਿੰਘ ਜੀ ਮਈਲ ਆਦਿ ਮੁੱਖ ਸਿੱਖ-ਨੁਮਾਈਂਦੇ, ਆਸ਼੍ਰਮ ਵਿਚ ਹਾਜ਼ਰ ਹੋਏ। ਇਹ ਸ਼ਮੂਲੀਅਤ ਜਿਥੇ ਅਕਾਲੀ ਜੀ ਦੀ ਲੋਕ-ਪ੍ਰਿਯਤਾ ਦਾ ਸ਼ਬਦ ਸੀ ਉਥੇ ਉਨ੍ਹਾਂ ਵੱਲੋਂ ਪ੍ਰਚਾਰੇ ਜਾ ਰਹੇ ਆਦਰਸ਼ ਦੀ ਸਾਰਖਕਤਾ ਦਾ ਵੀ ਸ਼ਬਦ ਸੀ।

ਇਸ ਆਸ਼੍ਰਮ ਦੇ ਮੁੱਖ-ਸੜਕ ਤੋਂ ਚਾਰ ਮੀਲ ਪਰੇ ਅਤੇ ਪਹਾੜ ਉੱਤੇ ਹੋਣ ਕਰ ਕੇ, ਨਿੱਤ-ਵਰਤੇ ਦੀਆਂ ਚੀਜ਼ਾਂ ਦੇ ਪੱਖੋਂ ਕੁਝ ਦਿਨ ਕੱਟ ਸਕਣ ਦੇ ਸਮਰੱਥ ਹੋਣਾ ਜ਼ਰੂਰੀ ਸੀ। ਇਸ ਵਾਸਤੇ ਅਕਾਲੀ ਜੀ ਨੇ ਆਸ਼੍ਰਮ ਦੇ ਸਟੇਰ ਵਿਚ ਸਾਰੀਆਂ ਲੋੜੀਦੀਆਂ ਚੀਜ਼ਾਂ ਜਮਾ ਕਰ ਕੇ ਇਸ ਸਟੇਰ ਨੂੰ ਸਭਨਾਂ ਪੱਖਾਂ ਤੋਂ ਭਰਪੂਰ ਬਣਾ ਰਖਿਆ ਸੀ। ਕਿਉਂਕਿ ਇਹ ਆਸ਼੍ਰਮ ਇਕ ਵਿਦਿਅਕ ਕੇਂਦਰ ਸੀ, ਇਸ ਲਈ ਅਕਾਲੀ ਜੀ ਨੇ ਇਥੋਂ ਦੀ ਲਾਇਬੈਰੀ ਨੂੰ ਅਮੀਰ ਬਣਾਉਣ ਲਈ ਕਾਫੀ ਪੁਸਤਕਾਂ ਮੁੱਲ ਖਰੀਦੀਆਂ। ਇਸ ਤੋਂ ਇਲਾਵਾ ਬਾਹਰ ਪੁੰਮਦੇ ਹੋਇਆਂ ਪੁਰਾਤਨ ਹੱਥ-ਲਿਖਤਾਂ ਵੀ ਇਕੱਠੀਆਂ ਕਰਕੇ ਲਾਇਬੈਰੀ ਵਿਚ ਰਖੀਆਂ। ਇਸ ਤਰ੍ਹਾਂ ਮਿਹਨਤ-ਮੁਸ਼ਕਲ ਕਰ ਕੇ ਅਤੇ ਧਨ ਖਰਚ ਕੇ ਆਪ

1. ਗਵਰਨਰ ਕਸ਼ਮੀਰ ਸ. ਅਤਰ ਸਿੰਘ ਕਿਸੇ ਅਚਾਨਕ ਆਣ ਪਏ ਰੁਝੋਂ ਕਾਰਨ ਮੌਕੇ ਉੱਪਰ ਨਹੀਂ ਸਨ ਪਹੁੰਚ ਸਕੇ ਅਤੇ ਉਨ੍ਹਾਂ ਨੇ ਆਪਣਾ ਮੁਸੀਰ ਭੇਜਿਆ ਜਿਸ ਨੇ ਨੀਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ ਸੀ।
- ਸ. ਅਤਰ ਸਿੰਘ 'ਜੋਹਰ' ਦੇ ਪਰਿਵਾਰਕ ਪਿਛੋਕੜ ਲਈ ਵੇਖੇ 'ਛੋਣਵੇਂ ਰਤਨ', ਪੰਨਾ 301.

ਨੇ 7000 ਦੇ ਕਰੀਬ ਪੁਸਤਕਾਂ, ਪ੍ਰਗਤਨ ਤੋਂ ਨਵੀਨ, ਅਤੇ ਗ੍ਰੰਥ ਆਦਿ ਜਸ੍ਤੀਆਂ ਕੀਤੇ। ਆਸ਼੍ਰਮ ਦੀ ਲਾਇਬ੍ਰੇਰੀ ਜੇ ਕਾਇਮ ਰਹਿੰਦੀ ਤਾਂ ਅੱਜ ਨਿਰਸੇਹ ਵਿਦਵਾਨਾਂ ਲਈ ਬਿੱਚ ਦਾ ਕਾਰਣ ਹੁੰਦੀ ਪਰ ਅਫਸੋਸ ਕਿ 1947 ਈ. ਦੀ ਫਿਰਭੁਹਨੇਰੀ ਨੇ ਇਹ ਵੱਡਮੁਲਾ ਜ਼ਜ਼ਾਨਾ ਵੀ ਮਿੱਟੀ 'ਚ ਮਿਲਾ ਦਿੱਤਾ।

ਆਸ਼੍ਰਮ ਨੂੰ ਕੇਂਦਰ ਮੰਨ ਕੇ ਅਕਾਲੀ ਜੀ ਨੇ ਨਾਲ ਲੱਗਦੇ ਇਲਾਕਿਆਂ ਵਿਚ ਸਕੂਲ ਵੀ ਖੁਲ੍ਹਵਾਏ। ਅਕਾਲੀ ਜੀ ਮਹਿਸੂਸ ਕਰਦੇ ਸਨ ਕਿ ਲੜਕਿਆਂ ਵਾਂਗ ਹੀ ਲੜਕੀਆਂ ਦੀ ਪੜ੍ਹਾਈ ਵੀ ਜ਼ਰੂਰੀ ਹੈ। ਇਸ ਘਾਟ ਨੂੰ ਪੂਰਿਆਂ ਕਰਨ ਲਈ ਆਪ ਨੇ ਇਕ ਪੰਜਾਬੀ ਗਰਲ ਮਿਡਲ ਸਕੂਲ ਜਾਰੀ ਕਰਵਾ ਦਿੱਤਾ। ਅਕਾਲੀ ਜੀ ਦੇ ਉੱਦਮ ਨਾਲ ਕਾਫ਼ੀ ਸਿੱਖ-ਲੜਕੀਆਂ ਨੇ ਦਸਵੀਂ, ਗਿਆਨੀ ਅਤੇ ਜੇ. ਬੀ. ਟੀ. ਆਦਿ ਪਾਸ ਕਰ ਕੇ ਮਹਿਕਮਾ ਤਾਲੀਮ ਵਿਚ ਮੁਲਾਜ਼ਮਤ ਕੀਤੀ।

ਆਸ਼੍ਰਮ ਦਾ ਮੁੱਖ ਆਸ਼ਾ ਤਾਂ ਸਿੱਖ-ਆਦਰਸ਼ਾਂ ਦਾ ਪ੍ਰਸਾਰਨ ਹੀ ਸੀ। ਸੌ ਅਕਾਲੀ ਜੀ ਨੇ ਪ੍ਰਚਾਰਕ ਦ੍ਰਿਸ਼ਟੀ ਨੂੰ ਮੁੱਖ ਰਖ ਕੇ ਇਕ ਅਖਬਾਰ “ਆਸ਼੍ਰਮ ਸਮਾਚਾਰ” ਸ਼ੁਰੂ ਕੀਤਾ ਜਿਸ ਵਿਚ ਕਸ਼ਮੀਰ ਦੇ ਸਿੱਧਾਂ ਦੀ ਅਗਵਾਈ ਅਤੇ ਲੋਕਲ ਮਸਲਿਆਂ ਬਾਰੇ ਵਿਚਾਰ ਪ੍ਰਗਟ ਕੀਤੇ ਜਾਂਦੇ ਸਨ। ਪਿੱਛੋਂ ਇਸੇ ਅਖਬਾਰ ਦਾ ਨਾਮ “ਕਸ਼ਮੀਰ ਸਿੱਖ ਸਮਾਚਾਰ” ਕਰ ਦਿੱਤਾ ਜਿਹੜਾ 1947 ਈ. ਤਕ ਬਾਕਾਇਦਾ ਚਲਦਾ ਰਿਹਾ।

ਆਸ਼੍ਰਮ ਵਿਚ ਭਾਵੇਂ ਹੰਦੂ, ਮੁਸਲਮਾਨ ਅਤੇ ਸਿੱਖ ਬੱਚਿਆਂ ਨੂੰ ਲਿਆ ਜਾਂਦਾ ਸੀ ਅਤੇ ਸਾਰੇ ਹੀ ਅਧਿਕਾਰੀ ਢੰਗ ਨਾਲ ਆਪਣੇ-ਆਪਣੇ ਧਰਮ ਦੀ ਮਰਯਾਦਾ ਦਾ ਪਾਲਣ ਕਰ ਸਕਦੇ ਸੀ ਪ੍ਰੰਤੂ ਫਿਰ ਵੀ ਜਿਹੜੇ ਸਿੱਖ-ਬੱਚੇ ਵਿਦਿਆ ਗ੍ਰੰਥਾਂ ਕਰਨ ਆਉਂਦੇ ਸਨ ਉਨ੍ਹਾਂ ਨੂੰ ਸਿੱਖੀ ਜੀਵਨ-ਜਾਚ ਸਿਖਾਉਣ ਵਿਚ ਅਕਾਲੀ ਜੀ ਕੋਈ ਕਸਰ ਬਾਕੀ ਨਹੀਂ ਸਨ ਛੱਡਦੇ। ਸਭ ਤੋਂ ਪਹਿਲੀ ਸਿਖਿਆ, ਅਕਾਲੀ ਜੀ ਵੱਲੋਂ, ਹੱਥੀ ਸੇਵਾ ਕਰਨ ਦੀ ਹੁੰਦੀ ਸੀ। ਅਜਿਹਾ ਉਹ ਆਪਣੇ ਕਰਮ ਰਾਹੀਂ, ਆਪ ਉਦਾਹਰਣ ਰੂਪ ਹੋ ਕੇ ਬੱਚਿਆਂ ਨੂੰ ਦਿੜ੍ਹੇ ਕਰਵਾਉਂਦੇ ਸਨ। ਠੀਕ ਸਮੇਂ ਸਿਰ ਉੱਠਣ ਦੀ ਆਦਤ, ਨਿੱਤਮੇਨ ਨਾਲ ਪਾਠ ਕਰਨਾ ਅਤੇ ਹਰ ਕੰਮ ਅਰਦਾਸੇ ਨਾਲ ਆਰੰਭ ਕਰਨਾ, ਬੱਚਿਆਂ ਨੂੰ ਸਿਖਾਇਆ ਜਾਂਦਾ ਸੀ। ਵਿਦਿਆਰਥੀਆਂ ਦੇ ਆਚਰਨ ਨੂੰ ਪੰਕਿਆਂ ਕਰਨ ਲਈ ਹਰ ਕਿਸਮ ਦੇ ਮਨੋਵਿਗਿਆਨਕ ਅਤੇ ਸੁਝਾਊ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਏਸੇ ਕਰ ਕੇ ਆਸ਼੍ਰਮ ਦੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਸਿਖਿਆ ਤੇ ਡਸਿਪਲਨ ਨੂੰ ਧਿਆਨ ਵਿਚ ਰਖਦਿਆਂ ਇਹ ਆਖਿਆ ਜਾਂਦਾ ਸੀ ਕਿ ਜੇ ਵਰਦੀ ਨੂੰ ਵਿਚੋਂ ਕੱਢ ਦਿੱਤਾ ਜਾਵੇ ਤਾਂ ਆਸ਼੍ਰਮ ਦੀ ਟ੍ਰੇਨਿੰਗ ਮਿਲਟਰੀ ਵਰਗੀ ਹੀ ਸੀ।

ਅਕਾਲੀ ਜੀ ਨੇ ਆਪਣੀ ਸ਼ਖਸੀਅਤ ਨੂੰ ਆਸ਼੍ਰਮ ਵਿਚ ਓਤ-ਪੋਤ ਕਰ ਦਿੱਤਾ ਸੀ। ਇਸ ਦਾ ਸਬੂਤ ਇਸ ਤੱਥ ਤੋਂ ਵੀ ਮਿਲਦਾ ਹੈ ਕਿ ਅਕਾਲੀ ਜੀ ਨੇ 1947 ਈ. ਦੇ ਵਹਿਜ਼ੀ ਹਮਲੇ ਦੇ ਮਾਰੂ ਸਿੱਟਿਆਂ ਤੋਂ ਬਾਅਦ ਇਹ ਮੰਨਿਆ ਸੀ ਕਿ ਮੇਰੀ ਸਾਰੀ ਉਮਰ ਦੀ ਕਮਾਈ ਹੋਈ ਪੂੰਜੀ ਖਤਮ ਹੋ ਗਈ ਹੈ। ਸੇ ਅਕਾਲੀ ਜੀ ਦੇ ਜੀਵਨ ਦੀ ਸਹੀ ਪ੍ਰਤਿਨਿਧਤਾ ਇਸ ਆਸ਼੍ਰਮ ਦੇ ਰੂਪ ਵਿਚ ਹੋਈ ਸੀ। ਇਹ ਆਸ਼੍ਰਮ ਹੀ 1947 ਈ. ਤੱਕ ਕਸ਼ਮੀਰ ਦੀ ਪੁਨਰ-ਜਾਗ੍ਰਤੀ ਅਤੇ ਸਭਿਆਚਾਰ ਦਾ ਕੇਂਦਰ ਬਣਿਆ ਰਿਹਾ।

ਸਿੱਖ-ਜਗਤ ਵਿਚ ਇਸ ਆਸ਼੍ਰਮ ਦੀ ਦੂਹਰੀ ਮਹੱਤਤਾ ਸੀ। ਇਕ ਪਾਸੇ ਇਹ ਆਸ਼੍ਰਮ ਵਿਦਿਆ ਦਾ ਕੇਂਦਰ ਅਤੇ ਸਿੱਖੀ ਦਾ ਗੜ੍ਹ ਸੀ ਅਤੇ ਚੂਜੇ ਪਾਸੇ ਇਹ ਅਜਿਹੇ ਸਥਾਨ ਤੋਂ ਅਸਥਿਤ ਸੀ ਜਿਹੜਾ ਇਤਿਹਾਸਕ ਤੌਰ ਤੇ ਸਿੱਖੀ ਨਾਲ ਸਬੰਧਿਤ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸਿੱਖ-ਰਾਜ

ਵੇਲੇ ਇਸ ਸਥਾਨ ਉੱਤੇ ਕਿਲਾ ਸਥਾਪਿਤ ਕਰ ਕੇ ਸਿੱਖ-ਰਾਜ ਦੀ ਮਜ਼ਬੂਤੀ ਦਾ ਕੇਂਦਰ ਏਸੇ ਹੀ ਸਥਾਨ ਨੂੰ ਬਣਾਇਆ ਸੀ ਜੋ ਸਿੱਖੀ ਭਾਵਨਾ ਤੇ ਸਭਿਆਚਾਰ ਦਾ ਕੇਂਦਰ ਬਣ ਗਿਆ ਸੀ। ਇਹ ਆਸ਼ੁਮ, ਸਣੇ ਵੱਡੀ ਲਾਇਬ੍ਰੇਰੀ ਦੇ, 1947 ਈ. ਵਿਚ ਦ੍ਰਸ਼ਮਨਾਂ ਨੇ ਸਾਜ਼ ਦਿੱਤਾ।

1947 ਈ. ਅਤੇ ਉਸ ਤੋਂ ਬਾਅਦ :

ਭਾਰਤ ਦੀ ਰਾਜਨੀਤਿਕ ਵੰਡ ਦੇ ਖਿਆਲ ਤੋਂ ਪਹਿਲਾਂ ਅਤੇ ਬਾਅਦ ਦੀਆਂ ਸਾਰੀਆਂ ਕੌਮੀ ਖਿੱਚੇਤਾਣਾਂ ਤੋਂ ਅਕਾਲੀ ਜੀ ਹਮੇਸ਼ਾ ਜਾਣੂੰ ਰਹਿੰਦੇ ਸਨ। ਬੰਗਾਲ, ਪੰਜਾਬ ਦੀ ਤਾਂ ਵੰਡ ਹੋ ਹੀ ਜਾਣੀ ਸੀ ਪਰ ਰਿਆਸਤ ਕਸ਼ਮੀਰ ਅਤੇ ਹੈਦਰਾਬਾਦ ਦੇ ਹੁਕਮਰਾਨ ਅਜੇ ਇਸ ਨਿਰਣੇ ਉੱਪਰ ਨਹੀਂ ਸਨ ਪਹੁੰਚੇ ਕਿ ਉਨ੍ਹਾਂ ਨੇ ਕਿਹੜੀ ਧਿਰ ਵੱਲ ਜਾਣਾ ਹੈ। ਸੇ, ਉਨ੍ਹਾਂ ਦੀ ਇਹ ਛਿੱਲ ਇਨ੍ਹਾਂ ਇਲਾਕਿਆਂ ਦੇ ਅਲਾਪ ਸੰਖਿਅਕਾਂ ਦੀ ਚਿੱਤਾ ਅਤੇ ਤਕਲੀਫ਼ ਨੂੰ ਹੋਰ ਵਧਾ ਰਹੀ ਸੀ। ਅਕਾਲੀ ਜੀ ਕਸ਼ਮੀਰ (ਰਕਾਰ) ਵਿਚ ਰਹਿੰਦੇ ਹੋਇਆਂ ਭਾਰਤ ਅਤੇ ਪੰਜਾਬ ਦੀਆਂ ਸਾਰੀਆਂ ਘਟਨਾਵਾਂ ਦੀ ਸੂਹ ਰਖ ਰਹੇ ਸਨ। 14 ਅਗਸਤ 1947 ਈ. ਨੂੰ ਪਾਕਿਸਤਾਨ ਦੀ ਸਥਾਪਨਾ ਹੋ ਜਾਣ ਤੋਂ ਬਾਅਦ ਵੀ ਕਸ਼ਮੀਰ ਦੀ ਸਿਆਸਤ ਦੁਚਿੱਤੀ ਵਿਚ ਫਸੀ ਹੋਈ ਸੀ ਅਤੇ ਹਿੰਦੂ-ਸਿੱਖ ਜਨਤਾ ਸਹਿਮੀ ਹੋਈ ਅਗਲੀ ਦੁਖਦਾਈ ਘੜੀ ਦੀ ਉਡੀਕ ਵਿਚ ਸੀ। ਅਕਾਲੀ ਜੀ ਨੇ ਕਸ਼ਮੀਰ-ਸਰਕਾਰ ਅਤੇ ਹੋਰ ਸ਼ਿੰਮੇਵਾਰ ਰਾਜਨੀਤਕ ਲੀਡਰਾਂ ਨੂੰ ਪਾਕਿਸਤਾਨ ਦੀ ਇਕ ਗੁਪਤ ਚਾਲ ਦੀ ਸੂਹ ਲਿਆ ਦਿੱਤਾ। ਅਕਾਲੀ ਜੀ ਨੇ ਪਾਕਿਸਤਾਨ ਵਿਚ ਛਾਪਣ ਵਾਲੇ ਅੰਗ੍ਰੇਜ਼ੀ ਅਖਬਾਰ (ਡਾਨ) ਵਿਚੋਂ ਇਕ ਮਜ਼ਮੂਨ ਪ੍ਰਾਪਤ ਕਰ ਕੇ ਉਹ ਦੀਆਂ ਕਾਪੀਆਂ ਕਰ ਕੇ ਸਾਰੇ ਕੌਮੀ ਅਤੇ ਰਿਆਸਤੀ ਲੀਡਰਾਂ ਨੂੰ ਭੇਜੀਆਂ। ਮਜ਼ਮੂਨ ਦਾ ਵਿਸ਼ਾ ਕੁਝ ਇਸ ਤਰ੍ਹਾਂ ਦਾ ਸੀ ਕਿ 9 ਕੱਤਕ ਬਿ. 2004 ਨੂੰ ਜੰਮੂ ਕਸ਼ਮੀਰ ਦੀ ਰਾਜਪਾਨੀ ‘ਸ੍ਰੀ ਨਗਰ’ ਨੂੰ ਜਿੱਤ ਕੇ ਬਕਰੀਦ (ਈਦੇ ਭਰਬਾਨੀ) ਦੀ ਨਸ਼ਾਜ ਉਥੇ ਪੜ੍ਹੀ ਜਾਵੇਗੀ, ਆਦਿ।

ਇਸੇ ਹੀ ਪ੍ਰਸੰਗ ਵਿਚ ਇਕ ਹੋਰ ਹਕੀਕਤ ਵੱਲ ਵੀ ਅਕਾਲੀ ਜੀ ਨੇ ਸ਼ਿੰਮੇਵਾਰ ਵਿਅਕਤੀਆਂ ਦਾ ਧਿਆਨ ਢੁਆਇਆ। ਉਹ ਇਹ ਹੈ ਕਿ ਆਜ਼ਾਦ ਕਸ਼ਮੀਰ ਜਿਹੀਆਂ ਸੁਰਖੀਆਂ ਹੇਠ ਇਹ ਅਫਵਾਹਾਂ ‘ਜ਼ਿਮੀਦਾਰ’ ਅਖਬਾਰ ਦੇ ਖੇਡ-ਫੈਲਾਉ ਅੰਸਰਾਂ ਰਾਹੀਂ ਪਹਿਲੋਂ ਹੀ ਫੈਲਾਈਆਂ ਜਾਣ ਲੱਗ ਪਈਆਂ ਕਿ (ਕਸ਼ਮੀਰ ਦਾ) ਮੁੜੱਗਰਾਬਾਦ (ਸ਼ਹਿਰ) ਪਾਕਿਸਤਾਨ ਨੇ ਲੈ ਲਿਆ ਹੈ। ਇਸ ਪ੍ਰਕਾਰ ਦੀਆਂ ਮਨਘੜਤ ਅਫਵਾਹਾਂ ਵਾਲੀਆਂ ਅਤੇ ਸਿੱਖਾਂ-ਹਿੰਦੂਆਂ ਦੇ ਮਨਾਂ ਵਿਚ ਡਰ ਪੈਦਾ ਕਰਨ ਵਾਲੀਆਂ ਲਿਖਤਾਂ, ਇਸਤਿਹਾਰ ਆਦਿ ਪ੍ਰਾਪਤ ਕਰ ਕੇ ਅਕਾਲੀ ਜੀ ਨੇ ਕਸ਼ਮੀਰ-ਸਰਕਾਰ ਦੇ ਉੱਚ-ਅਧਿਕਾਰੀਆਂ ਨੂੰ ਭੇਜੇ। ਪਰ ਅਕਾਲੀ ਜੀ ਦੀਆਂ ਇਨ੍ਹਾਂ ਪੂਰਵ-ਚੇਤਾਵਨੀਆਂ ਨੂੰ ਬਜਾਏ ਗੰਭੀਰਤਾ ਨਾਲ ਵੇਖਣ ਦੇ ਇਨ੍ਹਾਂ ਸ਼ਿੰਮੇਵਾਰ ਲੋਕਾਂ ਨੇ ਅਕਾਲੀ ਜੀ ਨਾਲ ਨਰਾਜਗੀ ਧਾਰਨ ਕਰ ਲਈ ਅਤੇ ਉਲਟੇ ਉਨ੍ਹਾਂ ਉੱਪਰ ਇਲਜਾਮ ਲਾ ਦਿੱਤੇ ਗਏ।¹

ਦੂਜੇ ਪਾਸੇ ਅਕਾਲੀ ਜੀ ਆਉਣ ਵਾਲੇ ਘਿਣਾਉਣੇ ਖਤਰੇ ਨੂੰ ਸਾਮ੍ਰਾਣੇ ਵੇਖ ਕੇ ਕਿਵੇਂ ਆਰਾਮ ਨਾਲ ਬਹਿ ਸਕਦੇ ਸੀ? ਉਹ ਪਹਿਲਾਂ ਹੀ ਜਾਣ ਗਏ ਸਨ ਕਿ ਕਸ਼ਮੀਰ-ਰਿਆਸਤ ਦੇ ਬੇਆਸਰਾ

1 ਕਸ਼ਮੀਰ-ਸਰਕਾਰ ਦੇ ਇਸ ਵਤੀਰੇ ਵੱਲ ਇਸ਼ਾਰਾ ਅਕਾਲੀ ਜੀ ਦੀਆਂ ਲਿਖਤਾਂ ਵਿਚੋਂ ਮਿਲਦਾ ਹੈ।...ਕਸ਼ਮੀਰ ਸਰਕਾਰ ਨੇ ਆਪ ਦੇ ਵਿਰੁੱਧ ਵਰਟ ਵੀ ਜਾਰੀ ਕਰ ਦਿੱਤੇ ਸਨ ਕਿ ਇਹ ਵਿਅਕਤੀ ਖੇਡ ਫੈਲਾਣ ਨੂੰ ਸ਼ੈਹ ਦੇ ਰਿਹਾ ਹੈ। ‘ਜ਼ਿਮੀਦਾਰ’ ਅਖਬਾਰ ਵਿਚ ਇਹ ਸ਼ਿਅਰ ਦੁੰਦਾ ਸੀ : ‘ਕੋਈ ਹਿੰਦੂ-ਸਿੱਖ ਰਹਿਨੇ ਨ ਪਾਏ ਮਗਰਬੀ ਪੰਜਾਬ ਮੇਂ।’

ਅਤੇ ਅਲਪ ਸੰਖਿਅਕ ਸਿੱਖਾਂ-ਹਿੰਦੂਆਂ ਦੀ ਕਿਸਮਤ ਨਾਲ ਰਾਜਨੀਤੀ ਆਪਣਾ ਬੇਲ ਖੇਡ ਰਹੀ ਹੈ। ਚਿਰ੍ਹਾਂ ਦੀ ਘਾਲ ਅਤੇ ਸੱਪਰਾਂ ਨਾਲ ਉਸਾਰੇ ਚੱਕਾਰ-ਆਸ਼੍ਵਮ ਦੀ ਸੰਭਾਵੀ ਬਰਬਾਦੀ ਅਤੇ ਹਿੰਦੂ-ਸਿੱਖਾਂ ਉੱਪਰ ਟੁੱਟ ਕੇ ਪੈਣ ਵਾਲੇ ਕਤਲੇਅਾਮ ਦੀ ਆਫ਼ਟ ਨੂੰ ਉਹ ਭਲੀ ਪ੍ਰਕਾਰ ਭਾਂਪ ਚੁੱਕੇ ਸੀ। ਆਉਣ ਵਾਲੀ ਦੁਖਦਾਈ ਘੜੀ ਤੋਂ ਬੱਚਣ ਦਾ ਚਾਰਾ ਲੱਭਣ ਲਈ ਅਕਾਲੀ ਜੀ ਦਿਨ-ਰਾਤ ਬਿਹਬਲ ਰਹਿੰਦੇ, ਪਰ ਸਿੱਟਾ ਕੁਝ ਨਾ ਨਿਕਲਦਾ ਦਿਸਦਾ।

ਆਖਰ ਉਹੋ ਹੋਇਆ। ਇਨਸਾਨੀ ਦਰਿਦਰੀ ਸਾਰੀਆਂ ਹੱਦਾਂ ਟੱਪ ਗਈ ਅਤੇ ਮਾਸੂਮੀਅਤ ਬੇਹਿਸ ਹੋ ਕੇ ਸਭ ਅਤਿਆਚਾਰ ਸਹਾਰਦੀ ਅਤੇ ਜੂਝਦੀ ਰਹੀ। ਆਸ਼੍ਵਮ ਵੀ ਸਾੜ-ਛੂਕ ਦਿੱਤਾ ਗਿਆ।

ਇਸ ਸਮੇਂ ਦੌਰਾਨ ਅਕਾਲੀ ਜੀ ਦਿੱਲੀ ਆਏ ਹੋਏ ਸਨ ਕਿ ਪਿੱਛੋਂ ਇਹ ਦੁਖਦਾਈ ਘਟਨਾ ਵਧਪਰੀ। ਸਿੱਖਾਂ-ਹਿੰਦੂਆਂ ਦੀ ਵਸੋਂ ਨੇ ਵਿੱਤ ਅਨੁਸਾਰ ਡੱਟ ਕੇ ਮੁਕਾਬਲਾ ਕੀਤਾ ਅਤੇ ਆਖਰ ਜਾਨਾਂ ਵਾਰ ਗਏ।

ਭਾਰਤ ਦੇਸ਼ ਦੀ ਵੰਡ ਕਾਰਨ ਜਿਹੜੀ ਟੁੱਟ-ਭੱਜ ਹੋਈ ਉਸ ਦਾ ਪ੍ਰਭਾਵ ਹਰ ਇਕ ਵਿਅਕਤੀ ਉੱਪਰ ਪਿਆ। ਪੱਛਮੀ ਪੰਜਾਬ ਤੋਂ ਉੱਜੜ ਕੇ ਆਏ ਲੋਕਾਂ ਦੀ ਸਾਰ ਲੈਣ ਲਈ ਪੂਰਵੀ ਪੰਜਾਬ ਦਾ ਹਰ ਸੁਹਿਰਦ ਵਿਅਕਤੀ ਪਹਿਲਾਂ ਤੋਂ ਹੀ ਜਾਣੂ ਅਤੇ ਤਤਪਰ ਸੀ। ਪਰ ਇਸ ਗੱਲ ਦਾ ਕਿਸੀ ਨੂੰ ਇੰਨਾ ਤੀਬਰ ਇਲਮ ਨਹੀਂ ਸੀ ਕਿ ਕਸ਼ਮੀਰ ਵਿਚ ਉਜਾੜਾ ਹੋਵੇਗਾ ਅਤੇ ਕਸ਼ਮੀਰ ਦੀ ਬਰਬਾਦੀ ਦਾ ਪ੍ਰਭਾਵ ਦੇਸ਼ ਦੇ ਕਿਸੇ ਦੂਜੇ ਭਾਗ ਉੱਪਰ ਪਵੇਗਾ ਕਿਉਂਕਿ ਕਸ਼ਮੀਰ (ਇਲਾਕੇ) ਦਾ ਖਿੱਤਾ ਕੋਮੀ ਨੇਤਾਵਾਂ ਦੀ ਉਸ ਨੀਤੀ ਵਿਚ ਸਪੱਸ਼ਟ ਤੌਰ ਉੱਪਰ ਸੰਮਿਲਿਤ ਨਹੀਂ ਸੀ ਜਿਸ ਅਨੁਸਾਰ ਪੰਜਾਬ ਅਤੇ ਬੰਗਾਲ ਦੀ ਵੰਡ ਹੋਣੀ ਸੀ।

ਸੋ, ਪਰਉਪਕਾਰ ਨਮਿਤ ਪਹਿਲਾਂ ਤੋਂ ਹੀ ਸਮਰਪਿਤ, ਅਕਾਲੀ ਜੀ ਦੀ ਸੰਵੇਦਨਸ਼ੀਲ ਅਤੇ ਸੁਹਿਰਦ ਅਨੁਭੂਤੀ ਨੂੰ ਇਉਂ ਪ੍ਰਤੀਤ ਹੋਣ ਲੱਗਾ ਜਿਵੇਂ ਕਿ ਕਸ਼ਮੀਰ ਦੇ ਇਨ੍ਹਾਂ ਦੁੱਖੀ ਲੋਕਾਂ ਦੇ ਕਸ਼ਟ ਹਰਨ ਦੀ ਸ਼ਿਮੇਵਾਰੀ ਦਾ ਬਹੁਤ ਬੇਝ ਸਿੱਧਾ ਉਨ੍ਹਾਂ ਦੇ ਮੇਡਿਆ ਉੱਪਰ ਹੀ ਆਣ ਪਿਆ ਹੋਵੇ, ਅਤੇ ਜੋ ਕਿ ਉਨ੍ਹਾਂ ਨੂੰ ਹੀ ਸਾਂਭਣਾ ਪਵੇਗਾ। ਸੋ ਆਪ ਅੰਦਰਖਾਤੇ ਹੀ ਇਸ ਸਾਰੀ ਪੰਡ ਨੂੰ ਚੁੱਕਣ ਲਈ ਤਿਆਰ ਹੋ ਗਏ। ਸਿੱਖ-ਪਰਮ ਵਿਚ ਦੂਜਿਆਂ ਲਈ ਕੁਰਬਾਨ ਹੋ ਜਾਣ ਦੀ ਰਵਾਇਤ ਹੈ, ਇਹ ਲੋਕ ਤਾਂ ਅਕਾਲੀ ਜੀ ਦੇ ਆਪਣੇ ਹੀ ਸਨ।

ਦੇਸ਼ ਦੇ ਬਾਕੀ ਨੇਤਾ, ਚਾਹੇ ਉਹ ਕੋਮੀ ਹਕੂਮਤ ਦੇ ਸਨ ਜਾਂ ਪੰਜਾਬ ਦੇ, ਪਹਿਲਾਂ ਹੀ ਦੇਸ਼ ਦੇ ਬਣਵਾਰੇ ਦੀਆਂ ਸਮੱਸਿਆਵਾਂ ਵਿਚ ਫਸੇ ਹੋਏ ਸਨ। ਸਭ ਦਾ ਧਿਆਨ ਪਹਿਲਾਂ ਉਜੜ ਕੇ ਆਇਆਂ ਦੇ ਮੁੜ-ਵਸੇਵੇ ਵੱਲ ਲੱਗਿਆ ਹੋਇਆ ਸੀ। ਸੋ, ਕਸ਼ਮੀਰੀਆਂ ਦੀ ਇਸ ਅਚਣਚੇਤ ਮੰਦਹਾਲੀ ਵੱਲ ਬਹੁਤੇ ਨੇਤਾਵਾਂ ਦਾ ਧਿਆਨ ਫੌਰੀ ਤੌਰ ਉੱਪਰ ਨਹੀਂ ਸੀ ਜਾਂਦਾ। ਕਸ਼ਮੀਰ ਦੀ ਢੁਕਦਸ਼ਾ ਦਾ ਸਮਾਚਾਰ ਸੁਣਨ ਸਾਰ ਹੀ ਅਕਾਲੀ ਜੀ ਦਿੱਲੀ ਤੋਂ (ਹਵਾਈ ਜਹਾਜ਼ ਰਾਹੀਂ) ਸ੍ਰੀ ਨਗਰ ਪਹੁੰਚੇ। ਸਾਰੇ ਹਾਲਾਤ ਨੂੰ ਨੀਝ ਨਾਲ ਭਾਂਪਿਆ-ਪਛਾਣਿਆਂ। ਇਲਾਕੇ ਦੇ ਸਾਰੇ ਸਿੱਖ ਅਤੇ

1. ਦੁਸ਼ਮਨ ਅਜੇ ਸ਼ਹਿਰ ਤੋਂ ਚਾਰ-ਪੱਜ ਮੀਲ ਦੀ ਵਿੱਥ ਉੱਪਰ ਸ਼ਾਲਟੈਂਗ ਤੇ ਪਟਨ ਦੀਆਂ ਪਹਾੜੀਆਂ ਦੇ ਸਥਾਨ ਉੱਪਰ ਸੀ; ਛਰਤੀ ਨਾਲ ਸ੍ਰੀਨਗਰ ਦੇ ਹਵਾਈ ਅਤੇ ਉੱਪਰ ਉਤਾਰੀ ਗਈ ਭਾਰਤੀ ਫੌਜ ਨਾਲ ਮੁਕਾਬਲਾ ਕਰ ਰਿਹਾ ਸੀ ਅਤੇ ਇਥੋਂ ਉਸ ਨੂੰ ਭਾਰਤੀ ਫੌਜ ਨੇ ਦਿਨਾਂ ਵਿਚ ਹੀ ਪਿੱਛੋਂ ਧਕ ਦਿੱਤਾ।

ਗਿਣਤੀ ਦੇ ਹਿੰਦੂ ਥਾਉਂ - ਥਾਈ ਖੇਰੂ-ਖੇਰੂ ਹੋਏ ਆਪਣਾ ਸਿਰ ਲੁਕਾਈ ਫਿਰਦੇ ਸਨ। ਬੇਅੰਤ ਲੋਕ ਦੁਸ਼ਮਨ ਦੇ ਮੁਕਾਬਲੇ ਵਿਚ ਸਹੀਦ ਹੋ ਗਏ। ਨਿਰੱਖ ਲੋਕਾਂ ਉੱਪਰ ਕੀ ਵਾਪਰ ਰਹੀ ਸੀ, ਇਸ ਦਾ ਅਜੇ ਤਕ ਸ੍ਰੀ ਨਗਰ ਦੇ ਕਿਸੇ ਵਿਅਕਤੀ ਨੂੰ ਅਤੇ ਨਾ ਹੀ ਅਕਾਲੀ ਜੀ ਨੂੰ ਪੂਰਾ ਪਤਾ ਲੱਗ ਰਿਹਾ ਸੀ। ਇਹੋ ਜਿਹੀ ਅਨਿਸਚਿਤ ਅਤੇ ਜੱਕੋ-ਤੱਕੀ ਦੀ ਹਾਲਤ ਦਾ ਪ੍ਰਮਾਣ ਅਕਾਲੀ ਜੀ ਦੀ ਇਸ ਲੇਖਣੀ ਵਿਚੋਂ ਮਿਲ ਸਕਦਾ ਹੈ ਜੋ ਉਨ੍ਹਾਂ 6 ਅਕਤੂਬਰ, 1947 ਨੂੰ ਸ੍ਰੀ ਨਗਰੋਂ ਛਾਪੀ :

“ਪਿਆਰੇ ਪਾਠਕੇ ਆਪ ਨੂੰ ਪਤਾ ਹੋਵੇਗਾ ਕਿ ਇਹ ਸੇਵਕ ਆਪ ਦੇ ਦੀਦਾਰ ਕਰਨੇ ਤਿੰਨ ਮਹੀਨੇ ਵਾਂਝੇ ਰਿਹਾ ਤੇ ਹੁਣ ਚੋਥੇ ਮਹੀਨੇ ਆ ਕੇ ਦੀਦਾਰ ਕਰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਜੋ ਮਜ਼ਮੂਨ ਪਰੈਸ ਵਿਚ ਡਾਕ ਰਾਹੀਂ ਭੇਜਿਆ ਗਿਆ ਉਹ ਵਕਤ ਸਿਰ ਨਹੀਂ ਪੁੱਜਾ ਤੇ ਪੁੱਜਣ ਤੋਂ ਬਾਅਦ ਹਾਲਾਤ ਚੰਗੇ ਨਾ ਰਿਹਣ ਕਰ ਕੇ ਛਾਪਣ ਵਾਲੇ ਛਾਪ ਨਾ ਸਕੇ, ਰਸਤਾ ਬੰਦ ਹੋਣ ਕਰ ਕੇ ਮੈਂ ਭੀ ਦਿੱਲੀ ਤੇ ਪੰਜਾਬ ਵੱਲੋਂ ਵਾਪਸ ਨਹੀਂ ਆ ਸਕਿਆ ਪਰ ਹੁਣ ਕੱਤਕ 7 ਦੇ ਹਾਲਾਤ ਅਖਬਾਰਾਂ ਵਿਚ ਪੜ੍ਹੇ ਸੁਣੇ ਤਦ ਮੈਂ 9 ਕੱਤਕ ਦਿੱਲੀ ਤੋਂ ਹਵਾਈ ਜਹਾਜ਼ ਤੇ ਬੈਠ ਕੇ ਸ੍ਰੀਨਗਰ ਪੁੱਜਾ ਤਾਂ ਜਿਥੇ ਦੇਖਣ ਸੁਣਨ ਤੇ ਢੂੰਡਣ ਤੋਂ ਪਤਾ ਲੱਗਾ ਹੈ ਕਿ ਜਿਥੇ ਮੁਜ਼ਫ਼ਰਾਬਾਦ ਦੇ ਸਿੰਘ ਸੰਗਤਾਂ ਰੂਝ ਤਾਂ ਸ੍ਰੀ ਨਗਰ ਹੋ ਕੇ ਜੰਮ੍ਹ ਵੱਲ ਚਲੀਆਂ ਗਈਆਂ, ਕੋਟੀ, ਨਲੂਹੀ ਪਾਰਲੇ ਇਲਾਕੇ ਦੀਆਂ, ਕੁਝ ਕੋਹਲੇ ਤੇ ਦੂਮੇਲ, ਗੜ੍ਹੀ, ਚਕੋਠੀ ਤੱਕ ਦਾ ਪਤਾ ਹੀ ਨਹੀਂ ਕਿੱਧਰ ਹਨ। ਇਸੀ ਤਰ੍ਹਾਂ ਮੁਜ਼ਫ਼ਰਾਬਾਦੇ, ਭਾਫ਼ੇ, ਘੋੜੀ ਦੀਆਂ ਸੰਗਤਾਂ ਦਾ ਕੋਈ ਪਤਾ ਨਹੀਂ ਤੇ ਖਾਵੜੇ, ਬਕੇ, ਕੋਟ-ਕੁਮ੍ਹੀ, ਡੰਨਾਂ, ਮੈਰਾ, ਮੰਦਰੀ, ਚਕਾਰ ਤੇ ਕੁਝ ਹਿੱਸਾ ਚਕੋਠੀ, ਅਸਨੀਜੀ ਦਾ ਕੋਈ ਪਤਾ ਹੈ ਪਰ ਆਸ ਕੀਤੀ ਜਾਂਦੀ ਹੈ ਸਾਇਦ ਥਾਗ ਪੁਣਛ ਵੱਲ ਯਾ ਜੰਗਲਾਂ ਵਿਚ ਕਿਤੇ ਹੋਣ ।...”

ਉਧਰ ਜਿਉਂ-ਜਿਉਂ ਭਾਰਤ ਦੀ ਸਿੱਖ-ਫੌਜ ਸ੍ਰੀ ਨਗਰੋਂ ਅਗਾਂਹ ਵੱਧਦੀ ਗਈ ਤਿਉਂ-ਤਿਉਂ ਰਸਤਿਆਂ, ਜੰਗਲਾਂ ਅਤੇ ਕੁਝ ਕੁ ਦਿਆਲ੍ਹੁ ਮੁਸਲਿਮਾਨ ਮੁਲਖਈਆਂ ਦੇ ਘਰਾਂ ਵਿਚ ਲੁਕੇ-ਛਿਪੇ ਸਿੱਖ ਬਾਹਰ ਨਿਕਲ ਕੇ ਵਾਹੇ-ਦਾਹੀ ਸ੍ਰੀ ਨਗਰ ਪਰੁੱਚਣ ਲਗ ਪਏ। ਬੇਅੰਤ ਸਿੰਘ-ਸਿੰਘਣੀਆਂ ਤਾਂ ਕਬਾਇਲੀਆਂ ਦਾ ਮੁਕਾਬਲਾ ਕਰਦੇ ਹੋਏ ਸਹੀਦ ਹੋ ਗਏ। ਇਕ ਪਾਸੇ ਗੋਲੀ ਸ੍ਰੀ ਅਤੇ ਦੂਜੇ ਪਾਸੇ ਸਿਰਫ਼ ਤਲਵਾਰ ਅਤੇ ਕੁਝ ਕੁ ਤੇਜ਼ੇਦਾਰ ਜਾਂ ਚੁਨਾਲੀ ਬੰਦੂਕਾਂ। ਜੋ ਸਿੰਘ ਕਬਾਇਲੀਆਂ ਦੀਆਂ ਮਸ਼ੀਨਗੰਨਾਂ ਦੀ ਬਾਫ਼ੜ ਤੋਂ ਬਚ ਕੇ ਸੁਰੱਖਿਅਤ ਥਾਂ ਵੱਲ ਜਾਂਦਾ ਉਸ ਨੂੰ ਸਰਾਰਤੀ ਮੁਲਖਈਆ ਤੇਜ਼ ਧਾਰ ਵਾਲੇ ਹਥਿਆਰਾਂ ਨਾਲ ਸ਼ਹੀਦ ਕਰ ਦਿੰਦਾ। ਸੋ ਦੇਹਰੀ ਮਾਰ ਤੋਂ ਭਲਾ ਕਿੰਨੇ ਕੁ ਲੋਕ ਬੱਚ ਸਕਦੇ ਸਨ। ਸਿਰਫ਼ ਸੇਪਰ ਵਿਚ ਹੀ 40-50 ਹਜ਼ਾਰ ਦੇ ਕਾਫਲੇ ਵਿਚੋਂ ਸੈਕੜੇ ਸਿੰਘ ਹੀ ਬੱਚ ਸਕੇ। ਕੁਝ ਖਤਰਨਾਕ ਤੇ ਸੰਘਣੇ ਜੰਗਲਾਂ ਦੀਆਂ ਚੋਟੀਆਂ ਉੱਪਰ ਅਤੇ ਗਾਰਾਂ ਅੰਦਰ ਲੁਕੇ ਲੋਕਾਂ ਨੂੰ ਅਕਾਲੀ ਜੀ ਨੇ ਬਾਹਰ ਆਉਣ ਲਈ ਜਹਾਜ਼ ਰਾਹੀਂ ਇਸ਼ਤਿਹਾਰ ਸੁੱਟ ਕੇ ਸੂਚਿਤ ਕਰਨ ਦਾ ਉਪਰਾਲਾ ਕੀਤਾ ਕਿਉਂਕਿ ਇਨ੍ਹਾਂ ਲੋਕਾਂ ਦਾ ਸੰਪਰਕ ਬਾਹਰਲੇ ਜਗਤ ਨਾਲੋਂ ਬਿਲਕੁਲ ਟੁੱਟ ਚੁੱਕਾ ਸੀ। ਇਨ੍ਹਾਂ ਵਿਚੋਂ ਇਕ ਇਸ਼ਤਿਹਾਰ ਦਾ ਮਜ਼ਮੂਨ ਨਿਮਨਲਿਖਿਤ ਸੀ :

“ਪਿਆਰੇ ਸਰਦਾਰੇ, ਬਜ਼ੁਰਗੇ, ਨੌਜਵਾਨੇ,
ਬਚਿਓ, ਮਾਈਓ, ਭੈਣੇ, ਬੀਬੀਓ!
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ !
ਸ੍ਰੀ ਵਾਹਿਗੁਰੂ ਜੀ ਕੀ ਫੜੇਹ ਹੈ
ਮੈਂ ਤੁਸਾਂ ਨਾਲ ਦਿਲੀ ਹਮਦਰਦੀ ਰਖਦਾ ਹਾਂ ਤੇ ਦਿੱਲੀ ਤੋਂ ਵਾਪਸ ਸ੍ਰੀ ਨਗਰ ਪੁੱਜ ਗਿਆ

ਹਾਂ। ਸ੍ਰੀ ਨਗਰ ਦਿੱਲੀ ਤੋਂ ਕਾਫੀ ਫੌਜ ਆ ਗਈ ਹੈ। ਦੁਸ਼ਮਣ ਅਤੇ ਤੱਕ ਸਹਿਰ ਵਿਚ ਨਹੀਂ ਵੜ ਸਕਿਆ, ਬਾਹਰ ਪਿੰਡਾਂ ਵਿਚ ਛੁਪ ਲਕ ਕੇ ਮਾਰ-ਧਾੜ ਕਰਦਾ ਹੈ ਤੇ ਉਸ ਦਾ ਮਤਲਬ ਪਿੰਡਾਂ ਵਿਚੋਂ ਹਿੰਦੂ-ਸਿੱਖਾਂ ਦਾ ਖਾਤਮਾ ਕਰਨਾ ਹੈ। ਤੁਸੀਂ ਘਾਥਰੇ ਨਹੀਂ। ਜੇ ਗਵਾਂਥੀਆਂ ਨਾਲ ਤੁਹਾਡੀ ਬਣੀ ਹੋਈ ਹੈ ਤਾਂ ਬਣਾਈ ਰਖੋ। ਜੇ ਤੁਹਾਡੇ ਨਾਲ ਉਨ੍ਹਾਂ ਭਰਾਵਾਂ ਵਾਲਾ ਸਲੂਕ ਨਾ ਕੀਤਾ ਤਦ ਆਪਣੇ ਕੀਤੇ ਦਾ ਫਲ ਪਾਉਣਗੇ। ਤੁਸੀਂ ਤਿਆਰ ਬਰ ਤਿਆਰ ਸਭ ਦੇ ਭਲੇ ਵਾਸਤੇ ਤੁਤਪਰ ਰਹਿਣਾ।

ਅੱਜ ਕਲੁਹ ਹੁਮਤ ਦੀ ਬਾਗ ਫੈਰ ਸੇਖ ਅਥਦੁੱਲਾ ਜੀ ਦੇ ਹੱਥ ਵਿਚ ਹੈ। ਤੁਹਾਡੀ ਬਹੁਤ ਛੇਤੀ ਖ਼ਬਰ ਲੀਤੀ ਜਾਸੀ। ਆਪਸ ਵਿਚ ਪ੍ਰੇਮ ਨਾਲ ਮਿਲ ਕੇ ਰਹੇ ਤੇ ਵੰਡ ਕੇ ਛਕੇ। ਕਰਤਾਰ ਹੋਰ ਦੇਣਗਾ। ਘਾਥਰੇ ਨਹੀਂ ਤੇ ਰੱਬ ਨੂੰ ਯਾਦ ਕਰੋ। ਸੱਜਣ ਤੇ ਸੱਜਣ, ਵੈਰੀ ਦੇ ਭੀ ਮਿੱਤਰ ਬਣ ਕੇ ਰਹੋ। ਦੁਖ ਤਕਲੀਫ਼ ਹਮੇਸ਼ਾਂ ਨਹੀਂ ਰਹੇਗੀ ਪਰ ਪਿਆਰ ਹਮਦਰਦੀ ਇਕ ਤੂਜੇ ਦੀ ਮਦਦ ਤੇ ਰੱਬ ਦੀ ਯਾਦ ਦਾ ਪ੍ਰਭਾਵ ਹਮੇਸ਼ਾਂ ਰਹੇਗਾ।

ਤੇਰੇ ਭਾਂਸੇ ਸਰਬੱਤ ਦਾ ਭਲਾ ਜਾਣ ਆਪਣੇ ਵਿੱਤ ਅਨੁਸਾਰ ਸਭ ਨਾਲ ਭਲਾਈ ਕਰਨੀ। ਜਦ ਹਰ ਹੀਲੇ ਤੇ ਕੋਈ ਲੰਬ ਜਾਏ ਤੇ ਫਰਕ ਨਾ ਕਰਨਾ। ਜਿੰਦਗੀ, ਧਰਮ, ਧਨ, ਇੱਜਤ, ਇਨਸਾਨੀਅਤ ਆਪਣੀ ਭੀ ਬਚਾਣੀ ਤੇ ਦੁਸ਼ਮਣ ਹੋਵੇ ਉਸ ਦੀ ਭੀ ਬਹਾਵਨੀ, ਤੁਹਾਡਾ ਕਰਤਾਰ ਰਖਾ ਹੋਵੇ।

ਪਰ ਜੇ ਰਹਿ ਗਏ ਹਨ ਉਹ ਉਧਰ ਨਹੀਂ ਜਾਣਗੇ। ਕਰੀਬ ਪੰਜ ਸੱਤ ਹਜ਼ਾਰ ਸਿੱਖ ਸਿੱਖਣੀਆਂ ਬੱਚੇ ਬੱਚੀਆਂ ਸ੍ਰੀਨਗਰ ਹਨ। ਸਰਕਾਰੀ ਖਰਚ ਤੇ ਰਿਹਾਇਸ਼ ਦੀ ਸਹਾਇਤਾ ਉਨ੍ਹਾਂ ਨੂੰ ਮਿਲਦੀ ਹੈ ਤੇ ਮਿਲੇਗੀ। ਕਬਾਇਲੀ ਕਿਤਨੇ ਹੀ ਨੌਸ ਭੱਜ ਗਏ ਹਨ। ਜਿਨ੍ਹਾਂ ਗਰਾਵਾਂ ਨੇ ਘੱਟ ਗਿਣਤੀ ਦੇ ਲੋਕਾਂ ਨੂੰ ਤਕਲੀਫ਼ਾਂ ਪਹੁੰਚਾਉਣ ਵਿਚ ਕਸਮ ਲਈ ਹੈ ਜਾਂ ਦੁਸ਼ਮਣ ਦਾ ਸਾਥ ਦਿੱਤਾ ਹੈ ਉਹ ਆਪਣਾ ਕੀਤਾ ਜ਼ਰੂਰ ਪਾਣਗੇ।

ਅੱਜ ਤਕ ਡੰਨੇ ਤੇ ਮੈਰੇ ਮੰਦਰੀ, ਮੇੜ-ਨਾੜ ਵਗੈਰਾ ਤੇ ਕੋਟ ਕੁਮ੍ਹੀ, ਮੈਰਾਜਾਨਕੀ, ਬਕਾ-ਹੋਰਾ ਤੇ ਖਾਵੜਾ, ਛੱਕੜਲਾਪ, ਸਾਇਆਂ, ਬਗਲੇ ਵਗੈਰਾ ਦੀ ਕੋਈ ਖ਼ਬਰ ਨਹੀਂ ਕਿਧਰ ਹਨ ਤੇ ਕਿਧਰ ਗਏ ਹਨ। ਕਿਵੇਂ ਇਨ੍ਹਾਂ ਨਾਲ ਗੁਜਰੀ ਹੈ ਤੇ ਗੁਜਰ ਰਹੀ ਹੈ, ਤੁਸੀਂ ਆਪੇਂ ਹਾਲ ਤੋਂ ਜਾਂਨ੍ਹ ਕਰੋ। ਜਿਸ ਤਰ੍ਹਾਂ ਹੋਵੇ ਤਕੜੇ ਰਹਿ ਕੇ ਡਟੇ ਰਹੋ। ਘਾਥਰੇ ਨਹੀਂ ਤੁਹਾਡੀ ਮਦਦ ਤੇ ਇੰਤਕਾਮ ਦੀ ਕੋਸ਼ਿਸ਼ ਹੋ ਰਹੀ ਹੈ। ਸਰਬੱਤ ਕੇ ਵਾਹਿਗੁਰੂ ਜੀ ਕਾ ਝਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਾਹਤੇ ਹੈ। ਮੈਂ ਦਿੱਲੀ ਤੋਂ, ਮੰਗਲਵਾਰ ਸ੍ਰੀਨਗਰ ਪੁੱਜ ਗਿਆ ਹਾਂ-ਸਤਿ ਸ੍ਰੀ ਅਕਾਲ ।”

ਇਸ ਇਸ਼ਤਿਹਾਰ ਦੇ ਮਜ਼ਮੂਨ ਤੋਂ ਅਕਾਲੀ ਜੀ ਦੇ ਪਰਉਪਕਾਰੀ ਅਤੇ ਨਿਰਵੈਰ ਗੁਣਾਂ ਦਾ ਅੰਦਾਜ਼ਾ ਲਗ ਸਕਦਾ ਹੈ। ਇਕ ਪਾਸੇ ਤਾਂ ਲੁਟੇਰੇ ਹਮਲਾਵਰਾਂ ਦਾ ਇਹ ਨਾਅਰਾ ਸੀ ਕਿ :

“ਸਿੱਖੇ ਕਾ ਸਰ, ਹਿੰਦੂ ਕਾ ਜਰ, ਔਰ ਮੁਸਲਮਾਨ ਕਾ ਘਰ”।

ਭਾਵ ਸਿੱਖਾਂ ਨੂੰ ਮੂਲੋਂ ਹੀ ਖ਼ਮ ਕਰਨਾ, ਹਿੰਦੂ ਦੀ ਇਸਤਰੀ ਅਤੇ ਦੌਲਤ ਨੂੰ ਲੁੱਟਣਾ ਅਤੇ ਮੁਸਲਮਾਨ ਦੇ ਘਰ ਵਿਚ ਪਨਾਹ ਲੈਣੀ। ਦੁਸ਼ਮਣ ਨੇ ਆਪਣਾ ਇਹ ਨਾਅਰਾ ਪਹਿਲਾਂ ਤਾਂ ਇੰਨ-ਬਿੰਨ ਨਿਭਾਇਆ ਪਰ ਬਾਅਦ ਵਿਚ ਉਸ ਮੁਸਲਮਾਨ ਨੂੰ ਵੀ ਕਤਲ ਕਰਨਾ ਸ਼ੁਰੂ ਕਰ ਦਿੱਤਾ ਜੇ ਉਨ੍ਹਾਂ ਦੀ ਦਰਿੰਦਗੀ ਦੇ ਅੱਗੇ ਬੋਲਣੇ ਦੀ ਸੁਰਅਤ ਕਰਦਾ। ਦੂਜੇ ਪਾਸੇ ਅਕਾਲੀ ਜੀ ਵੱਲੋਂ ਸਰਬੱਤ ਦੇ ਭਲੇ ਦੀ ਇਸ ਅਪੀਲ ਨੂੰ ਦੂਜੇ ਲੋਕਾਂ ਨੇ ਨੀਝ ਨਾਲ ਵਾਚਿਆ। ਹੋਰਾਂ ਲੋਕਾਂ ਦਾ

ਪਹਿਲਾਂ ਇਹ ਖਿਆਲ ਸੀ ਕਿ ਸ਼ਾਇਦ ਅਕਾਲੀ ਜੀ ਆਪਣਾ ਸੰਤੁਲਨ ਕਾਇਮ ਨਾ ਰਖ ਸਕਣ, ਅਤੇ ਬਦਲੇ ਦੀ ਭਾਵਨਾ ਉਪਰ ਉਤਰ ਆਉਣ । ਪਰ ਅਕਾਲੀ ਜੀ ਹਿੰਦੂ-ਮੁਸਲਮਾਨ ਦੇ ਸਾਂਝੇ ਗੁਰੂ ਨਾਨਕ ਦੀ ਸਿਖਿਆ ਉਪਰ ਕਾਇਮ ਰਹੇ । ਕਸ਼ਮੀਰ ਦੇ ਪ੍ਰਾਇਮ-ਮਿਨਿਸਟਰ ਸੋਖ ਅਬਦੂਲਾ ਅਤੇ ਉਸ ਦੇ ਦੂਜੇ ਨਿਕਟਵਰਤੀਆਂ ਨੇ ਉਵੇਂ ਹੀ ਅਕਾਲੀ ਜੀ ਦੇ ਕਿਰਦਾਰ ਦੇ ਗੁੱਝੇ ਗੁਣਾਂ ਨੂੰ ਪਛਾਣਿਆਂ ਜਿਵੇਂ ਕਿ ਕੇਂਦਰੀ ਨੇਤਾਵਾਂ ਅਤੇ ਪੰਜਾਬ ਦੇ ਨੇਤਾਵਾਂ ਨੇ । ਅਕਾਲੀ ਜੀ ਦੀ ਅਵਾਜ਼ ਨੂੰ ਕਸ਼ਮੀਰ ਦੇ ਦੁਖੀ ਲੋਕਾਂ ਦੀ ਪ੍ਰਤਿਨਿਧ ਅਵਾਜ਼ ਸਮਝਿਆ ਜਾਣ ਲੱਗਾ ।

ਇਸ ਦੌਰਾਨ ਭਾਰਤ ਦੀ ਪਟਿਆਲਾ ਸਿੱਖ-ਫੌਜ ਦੀ ਇਕ ਟੁਕੜੀ ਦੁਸ਼ਮਣ ਦਾ ਸਫ਼ਾਇਆ ਕਰਦਿਆਂ ਹੋਇਆਂ ਬਾਰਾਮੂਲੇ ਤੋਂ ਅੱਗੇ ਨਿਕਲ ਗਈਂ । ਅਤੇ ਕੁਝ ਕੁ ਜਵਾਨ ਪਿਰੇ ਹੋਏ ਅਤੇ ਜੰਗਲਾਂ ਵਿਚ ਲੁਕੇ-ਛਿਪੇ ਨਿਹੋਂ ਲੋਕਾਂ ਨੂੰ ਬਾਹਰ ਕੱਢਣ ਲੱਗ ਪਏ । ਮੁਸੀਬਤ ਦੇ ਮਾਰੇ ਇਹ ਸਾਰੇ ਲੋਕ ਬਾਰਾਮੂਲੇ ਇਕੱਤਰ ਹੋਣੇ ਸ਼ੁਰੂ ਹੋ ਗਏ । ਇਲਾਕਾ ਪਹਾੜ ਦੇ ਬਚੇ ਹੋਏ ਕੁਝ ਸਿੰਘ ਵੀ ਬਾਰਾਮੂਲੇ ਅਤੇ ਸ੍ਰੀਨਗਰ ਪਹੁੰਚ ਗਏ । ਸੇ ਅਕਾਲੀ ਜੀ ਨੇ ਸ੍ਰੀ ਨਗਰ ਤੋਂ ਪਟਨ, ਸੋਪਰ ਅਤੇ ਬਾਰਾਮੂਲੇ (ਕਸ਼ਮੀਰ) ਆਦਿ ਵਿਖੇ ਪਹੁੰਚ ਕੇ ਸਭ ਦੀ ਸਾਰ ਲਈ । ਅਕਾਲੀ ਜੀ ਦੀ ਸ਼ਖਸੀਅਤ ਵਿਚੋਂ ਇਹ ਦੁਖੀ ਲੋਕ "ਸਮੂਹ ਖਾਲਸੇ" ਦੇ ਦਰਸ਼ਨ ਕਰ ਰਹੇ ਸਨ । ਆਪ ਘਾਇਲ ਸਰੀਰਾਂ ਅਤੇ ਘਾਇਲ ਹਿਰਦਿਆਂ ਨੂੰ ਬੇ-ਬਹਾ ਪਿਆਰ, ਸੇਵਾ ਅਤੇ ਰੱਬ ਦੇ ਸ਼ੁਕਰਨੇ ਵਿਚ ਸਰਸ਼ਾਰ ਮਿੱਠੀ ਸ਼ਬਦਾਂ ਨਾਲ ਢਾਰਸ ਬੰਧਾਉਣ ਵਿਚ ਜੁਟ ਗਏ ।

ਇਧਰੋਂ ਭਾਰਤੀ ਫੌਜਾਂ ਦਿਨੋ-ਦਿਨ ਅਗਾਂਹ ਵਧਦੀਆਂ ਜਾ ਰਹੀਆਂ ਸਨ । ਅਣਜਾਣ ਰਾਹ ਅਤੇ ਅਣਜਾਣ ਘਾਟੀਆਂ ਹੋਣ ਕਰ ਕੇ ਸੈਦਾਨੀ ਲੜਾਈ ਦੇ ਮਾਹਿਰ ਇਨ੍ਹਾਂ ਜਵਾਨਾਂ ਦਾ ਪਹਿਲਾਂ ਬਹੁਤਾ ਨੁਕਸਾਨ ਹੋਇਆ ਪਰ ਬਾਅਦ ਵਿਚ ਕੁਝ ਤਾਂ ਸਥਾਨਕ ਜਾਣਕਾਰਾਂ ਦੇ ਸਹਿਯੋਗ ਨਾਲ ਅਤੇ ਅਕਾਲੀ ਜੀ ਦੇ ਸਰਗਰਮ ਮਿਲਵਰਤਣ ਨਾਲ ਫੌਜਾਂ ਦੀਆਂ ਬਹੁਤੀਆਂ ਐਕੜਾਂ ਸੁਖਾਲੀਆਂ ਹੋ ਗਈਆਂ ।

ਆਪ ਦੀ ਸ਼ਖਸੀਅਤ ਅਤੇ ਜਾਣਕਾਰੀ ਨੂੰ ਭਰੋਸੇ-ਯੋਗ ਸਮਝ ਕੇ ਹੀ ਫੌਜੀ ਮਾਰਗ ਦੀ ਅਗਵਾਨੀ ਦੀ ਫੇਰੀ ਲੋੜ ਲਈ ਆਪ ਤੋਂ ਸਹਾਇਤਾ ਲਈ ਗਈ ।

ਇਕ ਪਾਸੇ ਉਪਰੋਕਤ ਕਿਸਮ ਦੀ ਸੇਵਾ ਕਰ ਰਹੇ ਸਨ ਅਤੇ ਦੂਜੇ ਪਾਸੇ ਇਸ ਧਿਆਨ ਵਿਚ ਮਗਨ ਸਨ ਕਿ ਕਿਵੇਂ ਅਤੇ ਕਿਹੜੇ ਉਪਾਉ ਅਪਣਾ ਕੇ ਫਸੇ ਹੋਏ ਲੋਕਾਂ ਨੂੰ ਬਚਾਇਆ ਜਾਵੇ ।

ਜਿਉਂ-ਜਿਉਂ ਇਹ ਦੁਖੀ ਲੋਕ ਇਕੱਠੇ ਹੁੰਦੇ ਗਏ, ਅਕਾਲੀ ਜੀ ਲਈ ਸਮੱਸਿਆਵਾਂ ਅਤੇ ਜ਼ਿੰਮੇਵਾਰੀਆਂ ਹੋਰ ਵਧਦੀਆਂ ਗਈਆਂ । ਸਰਕਾਰੀ ਮਸ਼ੀਨਰੀ ਪੂਰੀ ਤਰ੍ਹਾਂ ਨਕਾਰਾ ਹੋ ਚੁੱਕੀ ਸੀ; ਕੁਝ ਕੁ ਨੇਤਾ ਹੀ ਸਿੱਧੇ ਲੋਕਾਂ ਵਿਚ ਜਾ ਕੇ ਉਨ੍ਹਾਂ ਦੀਆਂ ਫੇਰੀ ਲੋੜਾਂ ਪੂਰੀਆਂ ਕਰਨ ਦਾ ਵਚਨ ਦਿੰਦੇ ਅਤੇ ਕੁਝ ਉਪਰੋਂ ਹੀ ਭਰੋਸਾ ਦੁਆਉਂਦੇ ।

ਅਕਾਲੀ ਜੀ ਨੇ ਸਭ ਤੋਂ ਪਹਿਲਾਂ ਉਨ੍ਹਾਂ ਥਾਵਾਂ ਦਾ ਦੋਰਾ ਕੀਤਾ ਜਿਹੜੀਆਂ ਥਾਵਾਂ ਹਿੰਦ-ਫੌਜ ਨੇ ਆਜਾਦ ਕਰਵਾਈਆਂ ਅਤੇ ਉਥੇ ਜਾ ਕੇ ਸ਼ਹੀਦ ਹੋਏ ਲੋਕਾਂ ਦੇ ਸਰੀਰਾਂ ਅਤੇ ਅੰਗਾਂ ਨੂੰ ਇਕੱਠਾ ਕਰ ਕੇ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ । ਫਿਰ ਅਗਲਾ ਕੰਮ ਪਤਿਤ ਹੋਇਆਂ ਨੂੰ ਮੁੜ ਸਿੱਖੀ ਜਾਮੇ

1. ਸਿੰਘ ਪਲਟਨਾਂ ਦੇ ਸਾਹਮੀ ਕਾਰਨਾਮਿਆਂ ਲਈ ਵੇਖੇ ਮਹਾਰਾਜਾ ਅਮ੍ਰਿਤਰ ਸਿੰਘ ਦੀ ਅੰਗ੍ਰੇਜ਼ੀ ਪੁਸਤਕ : *Lest We Forget.*

ਵਿਚ ਲਿਆਉਣਾ ਸੀ। ਇਹ ਕਾਰਜ ਕੁਝ ਤਾਂ ਆਪ ਹੀ ਅਤੇ ਕੁਝ ਆਪਣੇ ਸਹਿਯੋਗੀਆਂ ਨੂੰ ਸੌਂਪ ਕੇ ਆਪ ਮੁੜ ਪੰਜਾਬ ਅਤੇ ਦਿੱਲੀ ਪਰਤ ਆਏ ਤਾਂ ਕਿ ਅੱਗੋਂ ਆ ਰਹੇ ਬਰਫਾਲੀ ਮੋਸਮ ਸਮੇਂ ਤਨ ਢੱਕਣ ਲਈ ਕਪੜੇ, ਕੰਬਲ, ਬਿਸਤਰੇ ਆਦਿ ਪ੍ਰਾਪਤ ਕਰ ਸਕਣ। ਬਾਰਾਮੂਲੇ ਅਤੇ ਸ੍ਰੀਨਗਰ ਦੇ ਰਿਹਿਉਜ਼ੀ ਕੈਪਾਂ ਵਿਚ ਸਰੀਰੋਂ ਨੰਗੇ ਅਤੇ ਪੇਟੋਂ ਭੁੱਖੇ ਥੇਅੰਤ ਲੋਕ ਆਪ ਨੂੰ ਉਡੀਕ ਰਹੇ ਸਨ। ਪਰ ਪੰਜਾਬ ਜਾਂ ਦਿੱਲੀ ਆ ਕੇ ਕੀ ਹੋਇਆ? ਇਸ ਸਭ ਕਾਸੇ ਦਾ ਜਿਕਰ ਅਕਾਲੀ ਜੀ ਨੇ ਆਪਣੇ ਲਿਖਤੀ ਕਾਗਜ਼-ਪੱਤਰਾਂ ਵਿਚ ਕੀਤਾ ਹੈ। ਬੜੇ ਘਣਾਉਣੇ ਅਨੁਭਵ ਅਤੇ ਅਸਹਿ ਜਫਰ ਜਾਲਣ ਤੋਂ ਉਪਰੰਤ ਅਕਾਲੀ ਜੀ ਨੂੰ ਕਸ਼ਮੀਰ ਦੇ ਰਿਹਿਉਜ਼ੀਆਂ ਲਈ ਬਾਹਰੋਂ ਥੋੜ੍ਹੀ-ਬਹੁਤ ਮਦਦ ਪ੍ਰਾਪਤ ਕਰਨ ਵਿਚ ਸਫਲਤਾ ਹੋਈ। ਇਹ ਪੜ੍ਹੀ ਕੇ ਦਿਲ ਸਹਿਮ ਜਾਂਦਾ ਹੈ ਕਿ ਇਹ ਸੱਠ ਸਾਲ ਦਾ ਬਜ਼ੁਰਗ, ਚਿੱਟੀ ਦਾਢੀ ਲੈ ਕੇ, ਕਿਵੇਂ ਦਰ-ਦਰ ਉਪਰ ਦੁਖੀਆਂ ਦੀ ਮਦਦ ਲਈ ਆਪ ਥੋੜੀ ਅੱਛ ਕੇ ਖੜੇਤਾ ਰਿਹਾ: ਕਿਸੇ ਨੇ ਸੁੱਕੀ ‘ਹਾਂ’ ਕੀਤੀ, ਕਿਸੇ ਨੇ ਟਾਲ ਦਿੱਤਾ ਅਤੇ ਕਿਸੇ ਨੇ ਮਦਦ ਦਾ ਪੇਤਲਾ ਜਿਹਾ ਵਚਨ ਦੇ ਕੇ ਆਪਣਾ ਖਹਿੜਾ ਛੁਡਾ ਲਿਆ। ਕੋਈ ਕਹਿੰਦਾ, “ਅਸੀਂ ਆਪ ਉਜੜ ਕੇ ਆਏ ਹਾਂ, ਕਸ਼ਮੀਰੀਆਂ ਨੂੰ ਕੀ ਕਰੀਏ”। “ਪਹਿਲਾਂ ਇਥੋਂ ਦੀਆਂ ਲੋੜਾਂ ਪੂਰੀਆਂ ਹੋਣ ਫਿਰ ਕਸ਼ਮੀਰੀਆਂ ਬਾਰੇ ਸੇਚਾਂਗੇ——” ਆਦਿ। ਇਕ ਨੇਤਾ ਨੇ ਤਾਂ ਇਥੋਂ ਤੀਕ ਕਹਿ ਦਿੱਤਾ ਕਿ ਜਿਹੜਾ ਸਾਮਾਨ (ਕੰਬਲ, ਕੱਪੜੇ ਆਦਿ) ਪਹਿਲਾਂ ਕਸ਼ਮੀਰ ਦੇ ਰਿਹਿਉਜ਼ੀਆਂ ਨੂੰ ਭੇਜਣ ਲਈ ਨੀਯਤ ਹੋਇਆ ਸੀ, ਉਸ ਨੂੰ ਪੰਜਾਬ ਦੇ ਰਿਹਿਉਜ਼ੀਆਂ ਵਿਚ ਵੰਡ ਦਿੱਤਾ ਜਾਵੇ ਕਿਉਂਕਿ ਇਥੇ ਅਧਿਕ ਲੋੜ ਹੈ। ਅਕਾਲੀ ਜੀ ਨੇ ਮਦਦ ਦੇਣ ਦੇ ਲਾਰੇ ਦੇ ਕੇ ਮੁੱਕਰ ਜਾਣ ਦੀ ਰਾਜਨੀਤੀ ਤੋਂ ਖਹਿੜਾ ਛੁਡਾਇਆ ਅਤੇ ਸਿੱਧੇ ਲੋਕਾਂ ਨੂੰ ਮੁਖਾਤਬ ਹੋ ਕੇ ਅਪੀਲ ਕੀਤੀ :

“ਝੁਲਸਾ ਜੀ! ਜਿਥੇ ਕਸ਼ਮੀਰ ਦੀ ਬਹਦ ਤੇ ਸਰਦੀ ਵਿਚ ਦਸ ਹਜ਼ਾਰ ਦੇ ਕਰੀਬ ਸਿੱਖ ਪ੍ਰਵਾਰ ਲੁੱਕ ਰਹੇ ਹਨ, ਢਾਈ ਹਜ਼ਾਰ ਦੇ ਕਰੀਬ ਹਿੰਦੂ ਅਤੇ ਸਿੱਖ ਪੁਣਛ ਵਿਚ ਸਰਦੀ ਨਾਲ ਤੁੜਪ ਹੀ ਨਹੀਂ ਰਹੇ ਬਲਕਿ ਹਰ ਰੋਜ਼ ਕੁਝ ਨਾ ਕੁਝ ਨਮੂਨੀਏ ਦਾ ਸਿਕਾਰ ਹੋ ਰਹੇ ਹਨ ਤੇ ਜੰਮ੍ਹੁ ਵਿਚ ਵੀ ਅਨੇਕਾਂ ਲੋਕ ਲੁੱਕ ਰਹੇ ਹਨ, ਆਪ ਦਾ ਫਰਜ਼ ਹੈ ਇਨ੍ਹਾਂ ਪੀੜੜਤ ਪਰਵਾਰਾਂ ਦੀ ਸਾਰ ਲਵੇ। ਅੱਜ ਕਲ੍ਹੁ ਸਰਦੀ ਪੂਰੀ ਜੋਰ ਤੇ ਹੈ ਤੇ 15 ਚੇਤ ਤਕ ਇਸ ਨੇ ਕਿਸੀ ਨੂੰ ਹਿਲਣ ਜ਼ਲਣ ਨਹੀਂ ਦੇਣਾ। ਇਸ ਲਈ ਕੋਲੇ, ਕਾਂਗੜੀਆਂ, ਤਲਾਈਆਂ, ਰਜਾਈਆਂ, ਕੰਬਲ ਤੇ ਕੱਪੜੇ ਵੰਡਣ ਵੱਲ ਪੂਰਾ ਪਿਆਨ ਦਿੰਦਾ।”

ਇਸ ਵਿਚ ਸੱਕ ਨਹੀਂ ਕਿ ਹਰ ਥਾਂ ਲੋੜ ਹੈ ਪਰ ਅੰਮ੍ਰਿਤਸਰ, (ਗਿਆਨੀ ਜੀ ਤੇ ਮਾਸਟਰ ਜੀ ਵੱਲ ਇਸ਼ਾਰਾ ਹੈ) ਪੰਜਾਬ, ਦਿੱਲੀ, ਹਿੰਦੁਸਤਾਨ, ਭੁਰਖੇਤਰ ਨਾਲੋਂ ਜੰਮ੍ਹੁ, ਪੁਣਛ, ਕਸ਼ਮੀਰ, ਸ੍ਰੀਨਗਰ, ਬਾਰਾਮੂਲੇ ਸਭ ਤੋਂ ਵਧੀਕ ਲੋੜ ਹੈ ਕਿਉਂਕਿ ਉਥੇ ਬਹਦ ਪੈਂਦੀ ਹੈ ਤੇ ਪਾਣੀ ਹਵਾ ਨਾਲ ਜੰਮ ਜਾਂਦਾ ਹੈ ਤੇ ਵਿਚਾਰੇ ਭੁੱਖੇ, ਕਮਜ਼ੋਰ, ਪੀੜੜਤ ਮਨੁਖਾਂ ਦਾ ਖੂਨ ਸੁੱਕ ਜਾਣਾ ਜਾਂ ਜੰਮ ਜਾਣਾ ਕਿਹੜੀ ਅਨੋਖੀ ਗੱਲ ਹੈ।”

ਇਸ ਸਭ-ਕਾਸੇ ਦਾ ਫਲ ਇਹ ਨਿਕਲਿਆ ਕਿ ਕਈ ਵਸੀਲੇ ਇਕੱਠੇ ਹੋ ਗਏ ਅਤੇ ਲੋੜਵੰਦਾਂ ਦੀ ਲੋੜ ਕਾਫ਼ੀ ਹੱਦ ਤਕ ਪੂਰੀ ਹੋਣ ਲਗ ਪਈ।

ਇਹ ਤਾਂ ਸੀ ਜੰਮ੍ਹੁ-ਕਸ਼ਮੀਰ ਦੇ ਕੈਪਾਂ ਵਿਚ ਰਹਿਣ ਵਾਲੇ ਲੋਕਾਂ ਦੀ ਭਲਾਈ ਸੰਬੰਧੀ ਅਕਾਲੀ ਜੀ ਦਾ ਉੱਦਮ। ਜੰਮ੍ਹੁ-ਕਸ਼ਮੀਰ ਦੇ ਉਹ ਲੋਕ ਜੋ ਪਾਕਿਸਤਾਨ ਦੇ ਕੈਪਾਂ ਵਿਚ ਬੰਦ ਸਨ,

1. ਜਿਸ ਦਾ ਕੁਝ ਵੇਰਵਾ ਸ. ਅਤਰ ਸਿੰਘ ਹੁਰਾਂ ਨੇ ਵੀ ‘ਜੀਵਨ ਬਿਤਾਂਤ’ ਵਿਚ ਦਿੱਤਾ ਹੈ।

ਜਾਂ ਕਿਸੇ ਨਾ ਕਿਸੇ ਰੂਪ ਵਿਚ ਉਥੇ ਫਸੇ ਹੋਏ ਸਨ, ਹੋਲੀ-ਹੋਲੀ ਉਹ ਵੀ ਅਕਾਲੀ ਜੀ ਦੇ ਉਪਰਾਲੇ ਨਾਲ ਭਾਰਤ ਆਉਣੇ ਸ਼ੁਰੂ ਹੋ ਗਏ। ਇਨ੍ਹਾਂ ਲੋਕਾਂ ਨੂੰ ਸਰਕਾਰ ਨੇ, ਅਕਾਲੀ ਜੀ ਦੀ ਇੱਛਾ ਦੇ ਉਲਟ, ਅਟਾਰੀ ਅਤੇ ਜਲੰਧਰ ਦੇ ਰਸਤੇ ਸਿੱਧਾ ਕੁਰਖੇਤਰ ਭੇਜ ਦਿੱਤਾ। ਇਨ੍ਹਾਂ ਦੀ ਸਾਰ ਲੈਣ ਲਈ ਵੀ ਅਕਾਲੀ ਜੀ ਕੁਰਖੇਤਰ ਪਹੁੰਚੇ। ਇਥੇ ਵੀ ਉਹੋਹੀ ਅੰਮ੍ਰਿਤ-ਪ੍ਰਾਚਾਰ, ਖਾਣ-ਪੀਣ ਆਦਿ ਦੀ ਸੇਵਾ ਵਿਚ ਜੁਟ ਗਏ।

ਅਕਾਲੀ ਜੀ ਦੀ ਇੱਛਾ ਸੀ ਕਿ ਕਸ਼ਮੀਰ ਦੇ ਇਨ੍ਹਾਂ ਰਿਫਿਊਜੀਆਂ ਨੂੰ ਪੰਜਾਬ ਤੋਂ ਢੂਰ ਨਾ ਲਿਜਾਇਆ ਜਾਵੇ, ਪਰ ਭਾਰਤ-ਸਰਕਾਰ ਦੀ ਨੀਤੀ ਕੁਝ ਹੋਰ ਸੀ। ਅਕਾਲੀ ਜੀ ਨੇ ਦਿਨ-ਰਾਤ ਦੀ ਨੀਦ ਹਰਾਮ ਕਰ ਕੇ ਅਤੇ ਦੌੜ-ਭੱਜ ਕਰ ਕੇ ਸਰਕਾਰ ਦੀ ਨੀਤੀ ਨੂੰ ਠਲ੍ਹ ਪਾਉਣ ਦੀ ਕੋਸ਼ਿਸ਼ ਕੀਤੀ। ਮਹਾਰਾਜਾ ਪਟਿਆਲਾ ਅਤੇ ਉਨ੍ਹਾਂ ਦੀ ਸਰਕਾਰ ਦੀ ਸਿਦਕ-ਦਿਲੀ ਨੂੰ ਪੂਰੀ ਤਰ੍ਹਾਂ ਟੁੰਬ ਕੇ ਉਨ੍ਹਾਂ ਦੀ ਸਰਪ੍ਰਸਤੀ ਅਧੀਨ ਕੁਰਖੇਤਰ ਕੈਪ ਦੇ ਰਿਫਿਊਜੀਆਂ ਨੂੰ ਪਟਿਆਲਾ-ਰਿਆਸਤ ਵਿਚ ਭਿਜਵਾਣ ਲਈ ਹਿੰਦ-ਸਰਕਾਰ ਨੂੰ ਕਿਹਾ-ਕਹਾਇਆ। ਹਿੰਦ-ਸਰਕਾਰ ਨੇ ਕੁਝ ਕੁਕਾਵਟਾਂ ਖੜੀਆਂ ਕੀਤੀਆਂ। ਜਿਸ ਕਾਰਨ ਕੁਝ ਲੋਕ ਅਕਾਲੀ ਜੀ ਦੀ ਮਨਸ਼ਾ ਦੇ ਵਿਹੁਧ ਚਕਰੋਤੇ (ਜੁ. ਪੀ), ਜੈਪੁਰ ਪਹੁੰਚਾਏ ਗਏ ਅਤੇ ਬਹੁਤ ਸਾਰੇ ਆਖਰ ਪੈਪਸੂ-ਸਰਕਾਰ ਨੇ ਸੰਗਰੂਰ ਕੈਪ ਵਿਚ ਰਖ ਲਏ।¹

ਇਸ ਪਰਉਪਰਾਕਾਰ ਕਰ ਕੇ ਅਕਾਲੀ ਜੀ ਮਹਾਰਾਜਾ ਪਟਿਆਲਾ (ਮਹਾਰਾਜਾ ਯਾਦਵਿੰਦਰ ਸਿੰਘ ਜੀ), ਉਨ੍ਹਾਂ ਦੇ ਮੁੱਖ ਮੰਤਰੀ (ਸ. ਗਿਆਨ ਸਿੰਘ ਰਾਜੇਵਾਲਾ) ਅਤੇ ਦੂਜੇ ਜਿਮੇਵਾਰ ਅਹਿਲਕਾਰੀਆਂ ਦੇ ਅਤਿਅੱਤ ਸੁਕਰਗੁਜ਼ਾਰ ਬਣੇ ਰਹੇ। ਆਪ ਇਕ ਥਾਂ ਲਿਖਦੇ ਹਨ :

“ਪੰਥ ਦੇ ਆਗੂ ਲੀਡਰਾਂ ਵੱਲੋਂ ਨਿਰਾਸਤਾ ਦੀ ਹੋਦ ਹੀ ਮੁੱਕ ਗਈ ਜਿਸ ਕਰਕੇ ਮਹਾਰਾਜਾ ਪਟਿਆਲਾ ਤਕ ਪੁੱਜਣ ਦੀ ਕੋਸ਼ਿਸ਼ ਕੀਤੀ ਗਈ। ਆਪ ਦੇ ਪ੍ਰਾਇਮ ਮਨਿਸਟਰ ਨੇ ਪੈਹਲੇ ਇਕ ਚਿੱਠੀ ਤੇ ਵਿਰ ਜਲਦੀ ਢੂਜੀ ਚਿੱਠੀ ਫਾਰਨ ਮਨਿਸਟਰ ਨੂੰ ਲਿਖੀ ਹੈ। ਇਸ ਤੋਂ ਯਕੀਨ ਹੋ ਰਿਹਾ ਹੈ ਕਿ ਕਰਤਾਰ ਨੂੰ ਫਿਕਰ ਹੈ ਉਨ੍ਹਾਂ ਦਾ, ਇਸ ਲਈ ਜਿਤਨਾ ਭੀ ਆਪ ਮਹਾਰਾਜਾ ਪਟਿਆਲਾ ਦਾ ਪੰਨਵਾਦ ਕਰੇ ਕਰਾਉ ਖੋੜਾ ਹੈ।” (ਚੀਡ ਖਾਲਸਾ ਦੀਵਾਨ ਦੇ ਸਕੱਤਰ ਨੂੰ ਭੇਜੀ ਇਕ ਪੱਤਰਕਾ ਵਿਚੋਂ)

ਸਾਰੇ ਰਿਫਿਊਜੀ ਕੈਪਾਂ ਦਾ ਵਕਤਨ-ਫਵਕਤਨ ਦੌਰਾ ਕਰਨ ਤੋਂ ਬਿਨਾਂ ਆਪ ਨੇ ਆਪਣਾ ਬਹੁਤ ਸਮਾਂ ਸੰਗਰੂਰ ਦੇ ਕੈਪ ਵਿਚ ਬਿਤਾਉਣਾ ਸ਼ੁਰੂ ਕਰ ਦਿੱਤਾ ਅਤੇ ਦਿਨ-ਰਾਤ ਉਨ੍ਹਾਂ ਵਿਧਵਾ ਇਸਤਰੀਆਂ ਬੱਚੇ-ਬੱਚੀਆਂ ਦੇ ਭਵਿੱਖ ਥਾਰੇ ਹੀਲੇ ਸੋਚਦੇ ਰਹਿੰਦੇ।

1. ਇਨ੍ਹਾਂ ਕੁਕਾਵਟਾਂ ਦਾ ਜਿਕਰ ਸ. ਅਤਰ ਸਿੰਘ ਨੇ ਆਪਣੀ ਪੁਸਤਕ ਦੇ ਪੰਨਾ 119 ਉੱਪਰ ਕੀਤਾ ਹੈ।

2. ਕਸ਼ਮੀਰ ਦੇ ਰਿਫਿਊਜੀਆਂ ਦਾ ਫਿਆਲ ਅਕਾਲੀ ਜੀ ਦੇ ਮਨ ਵਿਚ ਟਿਕਿਆ ਰਿਹਾ। ਇਸੇ ਨਿਰੰਤਰ ਫਿਆਲ ਵੱਲ ਇਸ਼ਾਰਾ ਕਰਦੇ ਹੋਏ ਸ. ਗਿਆਨ ਸਿੰਘ ਰਾਜੇਵਾਲਾ ਕਹਿੰਦੇ ਹਨ :

“.....ਮੈਨੂੰ ਅਫਸੋਸ ਹੈ ਕਿ ਅਕਾਲੀ ਜੀ ਇਹ ਸਦਮਾ ਦਿਲ ਵਿਚ ਹੀ ਲੈ ਗਏ ਹਨ ਕਿ ਕਸ਼ਮੀਰੀ ਭਰਾ ਚੰਗੀ ਤਰ੍ਹਾਂ ਅਥਾਦ ਨਹੀਂ ਹੋ ਸਕੇ.....ਮੈਂ ਅਨੁਭਵ ਕੀਤਾ ਹੈ ਕਿ ਉਹਨਾਂ ਦੇ ਦਿਲ ਵਿਚ ਧਰਮ ਪ੍ਰਾਚਾਰ ਦੀ ਤਾਂਧ ਅਤੇ ਕਸ਼ਮੀਰੀ ਭਰਾਵਾਂ ਦੇ ਅਥਾਦ ਕਰਨ ਦਾ ਚਾਅ ਸੀ। ਮੈਂ ਕੋਸ਼ਿਸ਼ ਕਰਾਂਗਾ ਕਿ ਉਨ੍ਹਾਂ ਦਾ ਇਹ ਅਧੂਰਾ ਕੰਮ ਪੂਰਾ ਕਰ ਕੇ ਕਸ਼ਮੀਰ ਦੇ ਦੁਖੀ ਭਰਾਵਾਂ ਨੂੰ ਸੂਧੀ ਬਣਾ ਸਕਣ।”

(ਭੇਗ ਸਮੇਂ ਦੀ ਸ਼ਰਧਾਂ ਲਈ : ਵੇਖੋ, ‘ਜੀਵਨ ਬ੍ਰਿਤਾਂਤ : ਅਕਾਲੀ ਕੋਰ ਸਿੰਘ’, ਲਿਖਿਤ ਸ. ਅਤਰ ਸਿੰਘ ਜੀ, ਪੰਨਾ 157.)

ਜੀਵਨ ਦੇ ਅੰਤਮ ਵਰ੍ਹੇ :

ਕਸ਼ਮੀਰ ਦੇ ਰਿਹਿਉਜ਼ੀਆਂ ਦਾ ਚੰਗਾ-ਮੰਦਾ ਟਿਕਾਣਾ ਬਣ ਜਾਣ ਤੋਂ ਉਪਰੰਤ ਅਕਾਲੀ ਜੀ ਨੇ ਬੇਤ੍ਰਾ ਜਿਹਾ ਸੋਖਾ ਸਾਹ ਲਿਆ ਪਰ ਉਨ੍ਹਾਂ ਦੇ ਅੰਦਰ ਇਹ ਅਗਨਿ ਹਮੇਸ਼ਾ ਹੀ ਪੁਖਦੀ ਰਹਿੰਦੀ ਕਿ ਇਨ੍ਹਾਂ ਲੋਕਾਂ ਅਤੇ ਇਨ੍ਹਾਂ ਜਿਹੇ ਬੇਅੰਤ ਹੋਰ ਦੁਖੀ ਲੋਕਾਂ ਦੇ ਕਸ਼ਟ ਕਿਵੇਂ ਦੂਰ ਕੀਤੇ ਜਾਣ । ਬੇਅੰਤ ਹੀਲੇ ਸੋਚ-ਵਿਚਾਰ ਕੇ ਉਨ੍ਹਾਂ ਉੱਪਰ ਅਮਲ ਕੀਤਾ ਜਾਣ ਲਗ ਪਿਆ । ਪਰ ਇਨ੍ਹਾਂ ਹੀਲਿਆਂ ਵਿਚੋਂ ਇਕ ਹੀਲਾ ਸੀ ਸਿੱਖੀ ਜੀਵਨ ਬਾਰੇ ਲੋਕਾਂ ਵਿਚ ਸੋਝੀ ਪੈਦਾ ਕਰਨੀ । ਪਟਿਆਲਾ ਰਿਆਸਤ ਵਿਚਲੇ ਦੂਰ-ਦੁਰਾਡੇ ਦੇ ਇਲਾਕਿਆਂ ਦੇ ਲੋਕ ਇਸ ਸੂਝ ਤੋਂ ਕਾਫੀ ਹੱਦ ਤਕ ਸਥਣੇ ਹੀ ਸਨ । ਹਰ ਕਿਸਮ ਦਾ ਨਸ਼ਾ ਅਤੇ ਆਪ-ਹੁਦਰਾਪੰਨ ਲੋਕਾਂ ਉੱਪਰ ਹਾਵੀ ਸਨ ।

ਇਸ ਸਭ ਕਾਸੇ ਨੂੰ ਪਿਆਨ ਵਿਚ ਰਖ ਕੇ ਅਕਾਲੀ ਜੀ ਨੇ ਮੁੱਢੇ ਹੀ ਇਕ ਤਕਤਾ ਅਤੇ ਠੋਸ ਕਦਮ ਚੁੱਕਣ ਦੀ ਲੋੜ ਨੂੰ ਮਹਿਸੂਸ ਕੀਤਾ । ਨਿਰੋਲ ਅਤੇ ਸ਼ੁੱਧ ਚਿਤ ਵਾਲੇ ਸੇਵਾਦਾਰਾਂ ਦੀ ਲੋੜ ਸੀ ਜੋ ਇਸ ਅਲੂਣੀ ਸਿੱਲ ਨੂੰ ਚੱਟਣ ਲਈ ਨਿਤਰ ਸਕਣ । ਅਕਾਲੀ ਜੀ ਦਾ ਇਸ਼ਾਰਾ ਹੋਇਆ, ਅੰਦਰਖਾਨੇ ਕੁਝ ਵਿਚਾਰਾਂ ਹੋਈਆਂ ਅਤੇ ਬਾਬੀ-ਬਾਬੀ “ਅਮਲ ਪ੍ਰਹਾਰ ਅਤੇ ਅੰਮ੍ਰਿਤ ਪ੍ਰਚਾਰ ਕਮੇਟੀਆਂ” ਸਥਾਪਤ ਹੋਈਆਂ । ਮਾਲਵੇ ਦੇ ਸਾਰੇ ਇਲਾਕੇ ਵਿਚ ਇਨ੍ਹਾਂ ਕਮੇਟੀਆਂ ਨੇ ਆਪਣਾ ਪ੍ਰਚਾਰ-ਪ੍ਰੋਗਰਾਮ ਪ੍ਰਕਿਰਿਆਲ ਨਾਲ ਸ਼ੁਰੂ ਕਰ ਦਿੱਤਾ । ਅਕਾਲੀ ਜੀ ਅਤੇ ਇਨ੍ਹਾਂ ਦੇ ਸਹਿਯੋਗੀਆਂ ਨੇ ਇਨ੍ਹਾਂ ਕਮੇਟੀਆਂ ਨੂੰ ਪੂਰੀ ਤਰ੍ਹਾਂ ਇਕ ਨਿਯਮ ਵਿਚ ਬੰਨਿਆ ਤਾਂ ਜੋ ਇਨ੍ਹਾਂ ਦਾ ਪ੍ਰਭਾਵ ਵਧੇਰੇ ਸਮੇਂ ਤਕ ਕਾਇਮ ਰਹੇ ।

ਨਾ ਸਿਰਫ ਮਾਲਵਾ ਸਗੋ ਦਿੱਲੀ, ਕਸ਼ਮੀਰ ਆਦਿ ਤਕ ਦੇ ਇਲਾਕਿਆਂ ਵਿਚ ਇਹੋ ਜਿਹੇ ਸੰਗਠਨ ਕਾਇਮ ਕਰਵਾਉਣ ਲਈ ਅਕਾਲੀ ਜੀ ਖੁਦ ਆਉਂਦੇ-ਜਾਂਦੇ ਰਹੇ । ਇਸ ਸਾਰੇ ਕਾਰਜ ਵਿਚ ਅਕਾਲੀ ਜੀ ਦੇ ਸਹਿਯੋਗੀਆਂ ਵਿਚ (ਗਿ. ਨਿਰੰਜਨ ਸਿੰਘ, ਬੇਦੀ ਹਰਪਾਲ ਸਿੰਘ ਆਦਿ) ਬੇਅੰਤ ਸਿਰਲੱਚ ਸੇਵਕ ਸ਼ਾਮਲ ਸਨ ।

ਇਸ ਪ੍ਰਚਾਰ ਦੇ ਦੌਰਾਨ ਆਪ ਦਾ ਧਿਆਨ ਹਮੇਸ਼ਾ ਕਸ਼ਮੀਰ ਦੇ ਬੇਖਰੇ ਲੋਕਾਂ ਨੂੰ ਮੁੜ ਵਸਾਉਣ ਦੀ ਸਮੱਸੀਆ ਵੱਲ ਖਚਿਤ ਰਹਿੰਦਾ । ਕਸ਼ਮੀਰੀਆਂ ਦੇ ਮੁੜ-ਵਸੇਵੇਂ ਦੀ ਸਮੱਸੀਆ ਹੀ ਉਨ੍ਹਾਂ ਦੇ ਸਰੀਰ ਅਤੇ ਮਨ ਉੱਪਰ ਹਾਵੀ ਹੋ ਗਈ । ਇਸ ਮਨੋਰਥ ਲਈ ਬਜਾਏ ਸੁਲਝਾਓ ਦੇ, ਦਿਨੋ-ਦਿਨ ਹੋਰ-ਹੀ-ਹੋਰ ਉਲੱਝਨਾਂ ਸਰਕਾਰੀ ਮਹਿਕਮਿਆਂ ਵੱਲੋਂ ਪੈਂਦੀਆਂ ਗਈਆਂ । ਆਖਰ ਮਨੁੱਖਾਂ ਦੀਆਂ ਪੈਦਾ ਕੀਤੀਆਂ ਇਨ੍ਹਾਂ ਉਲੱਝਨਾਂ ਦਾ ਸ਼ਿਕਾਰ ਅਕਾਲੀ ਜੀ ਨੂੰ ਬਣਨਾ ਪਿਆ ।

ਅੰਤਲੇ ਦਿਨ :

ਅਕਾਲੀ ਜੀ ਅੰਤ ਸਮੇਂ ਤਕ ਲੋਕ-ਭਲਾਈ ਕਰਦੇ ਰਹੇ । ਇਸੇ ਭਲਾਈ ਨਮਿਤ ਜਦ 27 ਨਵੰਬਰ 1952 ਨੂੰ ਦਿੱਲੀ ਤੋਂ ਪਟਿਆਲੇ ਪੁਜਿ ਤਾਂ ਪਤਾ ਲੱਗਾ ਕਿ ਆਪ ਦਾ ਸਰੀਰ ਕੁਝ ਚਿਰੁ ਤੋਂ

1. ਪਟਿਆਲਾ-ਰਿਆਸਤ ਦੇ ਮਹਾਰਾਜਾ ਰਾਮੌਦ੍ਦ ਸਿੰਘ (1872-1900 ਈ.) ਦੇ ਅਹਿਲਕਾਰ ਦੀਵਾਨ ਮੰਗਲ ਸਿੰਘ ਅਤੇ ਬਾਅਦ ਵਿਚ ਉਨ੍ਹਾਂ ਦੇ ਪੁੱਤਰ ਦੀਵਾਨ-ਆਜ਼ਮ ਸ. ਜੀਵਣ ਸਿੰਘ ਦੇ ਘਰ ਖਾਲਸਾ ਥਾਗ (1893) ਸਨੌਰੀ ਰੋਡ ਪਟਿਆਲਾ ਵਿਖੇ ਅਕਾਲੀ ਜੀ ਦਾ ਆਣ-ਜਾਣ ਜੀਵਨ-ਪ੍ਰਯੰਤ, ਇਸ ਪਰਿਵਾਰ ਨਾਲ, ਕਾਇਮ ਰਿਹਾ । ਕਸ਼ਮੀਰ ਦੇ ਖਾਲਸਾ ਹੋਟਲ ਵਾਲੇ ਸ. ਅੰਤਰ ਸਿੰਘ ਹੁਣਾਂ ਦੀ ਸਰਦਾਰਨੀ ਬੀ. ਭਾਗ ਜੀ ਇਸੇ ਹੀ ਦੀਵਾਨਿ ਆਜ਼ਮ ਦੀ ਪੁੜੀ ਸਨ ਜਿਸ ਨੇ ਅਕਾਲੀ ਜੀ ਦਾ ਬਿਤਾਤ ਲਿਖਿਆ ਸੀ ।

ਛਿੱਲਾ ਹੈ। ਆਪ ਜੀ ਇਸ ਸਭ ਕਸੇ ਨੂੰ ਪੁਰੋਂ ਆਉਣ ਵਾਲੇ ਅੰਤਮ ਬੁਲਾਵੇ ਦਾ ਪਹਿਲਾ ਸੰਕੇਤ ਸਮਝ ਚੁੱਕੇ ਸਨ। ਅਗਲੇ ਹੀ ਦਿਨ ਸਰੀਰ ਉੱਪਰ ਅਧਰੰਗ ਦਾ ਹਮਲਾ ਹੋਇਆ ਪਰ ਆਪ ਇਸ ਹਮਲੇ ਨੂੰ ਠਲ੍ਹੂ ਪਾਉਂਦੇ ਰਹੇ ਤਾਂ ਕਿ ਸ਼ਰਨਾਰਥੀਆਂ ਦੇ ਵਸੇਵੇਂ ਦੇ ਅਧੂਰੇ ਕਾਰਜ ਨੂੰ ਕਿਸੇ ਹੀ ਲੋ ਸੰਪੂਰਨ ਹੋਇਆ ਵੇਖਿਆ ਜਾਵੇ। ਦੇੜ-ਭਜ ਉਵੈਂਹੇ ਹੀ ਜਾਰੀ ਰਖੀ। ਸਿਟੇ ਵਜੋਂ ਸਿਹਤ ਹੋਰ ਵੀ ਖਰਾਬ ਹੋ ਗਈ। ਇਸ ਵੇਲੇ ਆਪ ਆਪਣੇ ਭਰਾ ਦੇ ਗ੍ਰਹਿ ਵਿਖੇ ਟਿਕੇ ਹੋਏ ਸਨ ਅਤੇ ਇਥੋਂ ਬੀਮਾਰੀ ਦੀ ਹਾਲਤ ਵਿਚ ਕੁਝ ਪ੍ਰੇਸ਼ੀਆਂ ਤੇ ਹਿਤੈਸ਼ੀਆਂ ਦੀ ਹਿੰਮਤ ਨਾਲ, ਆਪ ਨੂੰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੈ ਆਂਦਾ ਗਿਆ। ਇਥੇ ਆ ਕੇ ਆਪ ਦੀ ਹਾਲਤ ਸੁਧਰਨੀ ਸ਼ੁਰੂ ਹੋ ਗਈ। ਅਜੇ ਪੂਰੀ ਤਰ੍ਹਾਂ ਸੰਭਲੇ ਵੀ ਨਹੀਂ ਸਨ ਕਿ ਮੁੜ-ਵਸਾਊ ਕੰਮਾਂ ਬਾਰੇ ਚਿੱਠੀ-ਪੱਤਰ ਸ਼ੁਰੂ ਕਰ ਦਿੱਤੀ। ਇਸੇ ਦੋਰਾਨ ਉਨ੍ਹਾਂ ਨੂੰ ਕਸ਼ਮੀਰੀ ਸਿੱਖਾਂ ਦੀ ਫਾਈਲ, ਜਿਹੜੀ ਮੁੜ ਵਸਾਊਣ ਬਾਰੇ ਚਲ ਰਹੀ ਸੀ, ਦੇ ਦਫ਼ਤਰ ਵਿਚੋਂ ਗ੍ਰੰਟ ਹੋ ਜਾਣ ਦੀ ਖਬਰ ਮਿਲੀ। ਇਸ ਖਬਰ ਨੇ ਅਕਾਲੀ ਜੀ ਦੇ ਮਨ ਤੇ ਛੂੰਘੀ ਸੱਟ ਮਾਰੀ। ਉਨ੍ਹਾਂ ਦੀ ਉਸ ਵੇਲੇ ਹਾਲਤ ਉਸ ਜੱਟ ਵਰਗੀ ਸੀ ਜਿਸ ਦੀ ਪੱਕੀ ਖੇਤੀ ਤੇ ਗੜ੍ਹੇ ਪੈ ਗਏ ਹੋਣ।

ਅੰਤਮ ਸਮਾਂ : ਕੁਝ ਦਿਨ ਤਾਂ ਹਾਲਤ ਠੀਕ ਰਹੀ ਪਰ 3 ਜਨਵਰੀ 1953 ਨੂੰ ਹਾਈ ਬਲਡਿੰਗ-ਪ੍ਰੈਸ਼ਰ ਦਾ ਅਜਿਹਾ ਦੋਰਾ ਪਿਆ ਕਿ ਦਿਮਾਗਾ ਦੀ ਨਾਜ਼ੀ ਤੇ ਅਸਰ ਹੋ ਗਿਆ ਜਿਸ ਨਾਲ ਸਿਰ ਦਰਦ ਦੀ ਸ਼ੁਭਤ ਤਕਲੀਫ ਸ਼ੁਰੂ ਹੋ ਗਈ। ਪਰ ਆਪ ਦੀ ਸਹਿਨਸ਼ਕਤੀ ਏਨੀ ਬਲਵਾਨ ਸੀ ਕਿ ਅਜਿਹੀ ਐਥੀ ਘੜੀ ਵੇਲੇ ਵੀ ਕਦੀ 'ਹਾਏ' ਯਾ 'ਸੀ' ਨਹੀਂ ਸਨ ਉਚਾਰਦੇ। ਦਰਦ ਦੀ ਸ਼ਿੱਦਤ ਨਾਲ ਬੋਹੋਸ਼ ਹੋ ਜਾਂਦੇ ਅਤੇ ਜਾਂਦੇ ਹੋਸ਼ ਵਿਚ ਆਉਂਦੇ ਤਾਂ ਵਾਹਿਗੁਰੂ! ਵਾਹਿਗੁਰੂ ਦੀ ਧੁਨੀ ਸੁਣਾਈ ਦਿੰਦੀ ਸੀ ਯਾ ਫਿਰ ਆਪਣੇ ਕੋਲ ਹਾਜ਼ਰ ਸੱਜਣਾਂ ਨੂੰ ਜਪੂਜ਼ੀ ਸਾਹਿਬ ਦਾ ਪਾਠ ਕਰਨ ਲਈ ਅਖਦੇ। ਆਪ ਦੋਨੋਂ ਹੱਥਾਂ ਨਾਲ ਸਿਰ ਨੂੰ ਘੁਟੀ ਰਖਦੇ ਅਤੇ ਧਿਆਨ ਪਾਠ ਵਿਚ ਜੋੜੀ ਰਖਦੇ। ਜਦੋਂ ਤਕਲੀਫ ਘਟਣ ਦੀ ਥਾਂ ਵਧਦੀ ਹੀ ਗਈ ਤਾਂ ਡਾਕਟਰਾਂ ਦੇ ਮਸ਼ਵਰੇ ਨਾਲ ਆਪ ਜੀ ਨੂੰ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ। ਇਥੇ ਆ ਕੇ ਦੂਜੇ-ਤੀਜੇ ਦਿਨ ਤੋਂ ਹਾਲਤ ਸੁਧਰਦੀ ਨਜ਼ਰ ਆਈ ਤੇ ਦਿਨੋ-ਦਿਨ ਠੀਕ ਹੁੰਦੇ ਗਏ। ਇਥੋਂ ਤਕ ਕਿ ਸਭ ਨੂੰ ਯਕੀਨ ਹੋ ਗਿਆ ਕਿ ਆਪ ਰਾਜੀ ਹੋ ਜਾਣਗੇ। ਇਸੇ ਭਾਵ ਦੇ ਪੱਤਰ ਵੀ ਬਾਹਰ ਲਿਖੇ ਗਏ। ਪਰ ਅਕਾਲੀ ਜੀ ਹਮੇਸ਼ਾਂ ਇਹ ਅਖਿਆ ਕਰਦੇ ਸਨ :

ਕਬੀਰ ਜੋ ਮੈਂ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ ॥

ਅਪਨਾ ਚਿਤਵਿਆ ਹਰਿ ਕਰੈ ਜੋ ਮੇਰੇ ਚਿਤਿ ਨ ਹੋਇ ॥ ੨੧੯ ॥

(ਸਲੋਕ ਕਬੀਰ, ੧੩੭੯)

ਇਸੇ ਦੋਰਾਨ ਆਪ ਜੀ ਦੀ ਬੀਮਾਰੀ ਦੀ ਖਬਰ ਜਦੋਂ ਪੰਥਕ ਹਲਕਿਆਂ ਵਿਚ ਫੈਲੀ ਤਾਂ ਆਪ ਜੀ ਦੇ ਨਾਮਿਤ ਪੰਥਕ ਸੰਸਥਾਵਾਂ, ਸਭਾ-ਸੁਸਾਇਟੀਆਂ ਅਤੇ ਹਿਤੈਸ਼ੀਆਂ ਵੱਲੋਂ ਦੇਹ-ਅਰੋਗਤਾ ਹਿਤ ਅਰਦਾਸਿਆਂ ਅਤੇ ਪਾਠਾਂ ਦਾ ਇਕ ਹੜ੍ਹ ਚਲ ਪਿਆ। ਪਰ ਅਕਾਲੀ ਜੀ ਦੀ ਸਿਹਤ ਡਿਗਾਈ ਹੀ ਗਈ। 22 ਜਨਵਰੀ, 1953 ਨੂੰ ਰਾਤ ਦੇ ਤਿੰਨ ਵਜੇ ਅਧਰੰਗ ਦਾ ਅਜਿਹਾ ਹਮਲਾ ਹੋਇਆ ਕਿ ਪਾਸਾ ਨਕਾਰਾ ਹੋ ਗਿਆ। ਇਸੇ ਤਰ੍ਹਾਂ ਦੀ ਹਾਲਤ ਵਿਚ 23 ਜਨਵਰੀ, 1953 ਦੀ ਰਾਤ ਨੂੰ 8 ਵਜੇ ਕੇ 10 ਮਿੰਟ ਤੇ, ਆਪਣੀ ਦੇਹੀ ਨੂੰ ਗੁਰੂ-ਪ੍ਰਾਇਣ ਕਰ ਕੇ, ਚਾਰ ਵੇਰ 'ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ' ਅਤੇ ਪੰਜਵਾਂ 'ਵਾਹਿ' ਤਕ ਕਹਿ ਕੇ, ਦਸਮ ਦੁਆਰ ਵਿਖੇ ਟਿਕਿਆ ਆਤਮਾ ਗੁਰੂ ਨਾਲ ਅਭੇਦ ਹੋ ਕੇ ਪਿੰਜਰੇ 'ਚੋ ਉਡਾਰੀ ਮਾਰ ਗਿਆ। ਆਪ ਦੇ ਚਲਾਣੇ ਨਾਲ ਸਿੱਖਾਂ ਵਿਚੋਂ ਇਕ ਨਮੂਨੇ ਦਾ ਸਿੱਖ, ਜਿਸ ਦੇ ਟਾਕਰੇ ਦਾ ਢੂਜਾ ਕੋਈ ਨਿਰਮਾਣ ਸੇਵਕ ਨਹੀਂ ਦਿਸਦਾ, ਅਲੋਪ ਹੋ ਗਿਆ।

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਦੇ ਪਿਛਲੇ ਪਾਸੇ ਇਕ ਵਿਸ਼ੇਸ਼ ਥਾਂ ਵਿਖੇ ਆਪ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਜਨ-ਸਾਧਾਰਣ ਦੇ ਇਸ ਅਣਥਕ ਸੇਵਕ ਦੇ ਵਿਛੋਕੇ ਦੇ ਸੋਗ ਵਿਚ ਸਾਰਾ ਪੰਜਾਬੀ ਪ੍ਰੇਸ਼ਾਂ ਅਤੇ ਕਸ਼ਮੀਰ-ਪੰਜਾਬ ਦਾ ਹਰ ਵਿਅਕਤੀ ਢੂਖ ਗਿਆ। ਪਟਿਆਲਾ-ਰਿਆਸਤ ਦੀਆਂ ਸਰਕਾਰੀ ਤੌਰ-ਸਰਕਾਰੀ ਹਸਤੀਆਂ ਨੇ ਆਪਣੇ ਅਥਾਹ ਦੂਖ ਦਾ ਪ੍ਰਗਟਾਵਾ ਕੀਤਾ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ-ਦਰਬਾਰ ਵਿਖੇ ਆਪ ਨਿਮਿਤ ਅਖੰਡ ਪਾਠ ਪ੍ਰਾਰੰਭ ਹੋਇਆ ਅਤੇ ਭੋਗ ਉਪਰ ਬੇਅੰਤ ਸਰਧਾਂਜਲੀਆਂ ਅਰਪਣ ਹੋਈਆਂ।

1. ਪੰਜਾਬੀ, ਉਰਦੂ, ਅੰਗ੍ਰੇਜ਼ੀ ਦੀਆਂ ਅੰਸ਼ਬਾਰਾਂ ਵਿਚ ਆਪ ਦੇ ਚਲਾਣੇ ਦੀ ਖ਼ਬਰ ਛਪੀ। ਸੋਕ ਮਤੇ ਪ੍ਰਕਾਸ਼ਿਤ ਹੋਏ। ਇਨ੍ਹਾਂ ਵਿਚੇ ਸਿਰਦੱਢ ਇਹ ਹਨ :

1. ਪਭਾਤ (ਉਰਦੂ), 2. ਪ੍ਰਕਾਸ਼, 3. ਅਕਾਲੀ, 4. ਸਪੋਕਸਮੈਨ, ਆਦਿ (ਅਧਿਕ ਵੇਰਵਾ ਹਵਾਲਾ-ਸੂਚੀ ਵਿਚ ਦਰਜ ਹੈ)।

ਵਿਅਕਤਿਤ੍ਰ

ਪ੍ਰਸਿੱਧੀ ਤੋਂ ਪਰਹੇਜ਼ :

ਅਕਾਲੀ ਕੋਰ ਸਿੰਘ ਜੀ ਦੀ ਗਣਨਾ ਉੱਚੇ ਜੀਵਨ ਵਾਲੇ ਉਨ੍ਹਾਂ ਗੁਰਸਿੱਖਾਂ ਵਿਚ ਹੁੰਦੀ ਹੈ ਜਿਨ੍ਹਾਂ ਦੇ ਪਰਉਪਕਾਰਾਂ ਨੂੰ ਸੌਖਿਆਂ ਭੁਲਾਇਆ ਨਹੀਂ ਜਾ ਸਕਦਾ। ਵਿਸ਼ੇਸ਼ ਕਰ ਕੇ ਸਿੱਖ-ਜਗਤ ਦੇ ਮਨਾਂ ਉੱਪਰ ਆਪ ਦੀ ਨਿਸਕਾਮ ਲਗਨ ਤੇ ਜੀਵਨ-ਜਾਰ ਦੀ ਪ੍ਰਖਤਾ ਛਾਪ ਚਿਰ੍ਹਾਂ ਤੀਕ ਕਾਇਮ ਰਹੇਗੀ। ਭਾਵੇਂ ਅਕਾਲੀ ਜੀ ਦਾ ਸਕ੍ਰੀਏ ਜੀਵਨ-ਕਾਲ 1953 ਈ। ਵਿਚ ਸਮਾਪਤ ਹੋ ਗਿਆ ਸੀ ਪਰ ਵੀਹਵੀਂ ਸਦੀ ਦੇ ਪਹਿਲੇ ਅਧ ਵਿਚ ਹੋ ਗੁਜਰੇ ਅਨੁਪਮ ਜੀਵਨ ਵਾਲੇ ਇਸ ਵਿਅਕਤੀ ਦੀ ਘਾਲ-ਕਮਾਈ ਦੀ ਮਿਸਾਲ ਅੱਗੋਂ ਆਉਣ ਵਾਲੇ ਸਾਹਮੀ ਵਿਅਕਤੀਆਂ ਲਈ ਵੀ ਚਾਨਣ ਮੁਨਹੇ ਦਾ ਕੰਮ ਕਰਦੀ ਰਹੇਗੀ।

ਅਕਾਲੀ ਜੀ ਦਾ ਵਿਅਕਤਿਤ੍ਰ ਇਕ ਬਹੁ-ਪੱਖੀ ਬਿਲੋਰ ਵਾਂਗ ਸੀ ਜਿਸ ਦੇ ਥੇਅੰਤ ਪਹਿਲੂਆਂ ਰਾਹੀਂ ਭਿੰਨ-ਭਿੰਨ ਕਿਸਮ ਦੀਆਂ ਰਿਸ਼ਮਾਂ ਇਕ ਪ੍ਰਮੁੱਖ ਤੇ ਕੋਦਰੀ ਰੰਗ ਉੱਪਰ ਆ ਟਿਕਦੀਆਂ ਸਨ ਅਤੇ ਇਸੇ ਹੀ ਇਕ ਰੰਗ ਦਾ ਰੂਪ ਪਾਰਨ ਕਰ ਲੈਂਦੀਆਂ ਸਨ। ਇਹ ਕੋਂਦ੍ਰੀ ਰੰਗ ਸੀ ਜਿੱਥੀ ਰਹਿਤ-ਮਰਿਆਦਾ ਵਾਲੀ ਸੱਚੀ ਅਤੇ ਸੁੱਚੀ ਰਹਿਣੀ ਦਾ।

ਅਕਾਲੀ ਜੀ 'ਸਰਲਤਾ' ਅਤੇ 'ਸੁੱਧਤਾ' ਦੇ ਪ੍ਰਮਾਣ ਸਨ। ਉਨ੍ਹਾਂ ਦੇ ਸੁਭਾਵ ਦੀ ਸਰਲਤਾ ਤੇ ਸੁੱਧਤਾ ਸਿਰਫ ਮੰਤਰੀ ਸੰਕਲਪ-ਸਿੱਧੀ ਦਾ ਸਿੱਟਾ ਨਹੀਂ ਸੀ; ਇਹ ਸਰਲਤਾ ਤੇ ਸੁੱਧਤਾ ਗੁਰਬਾਣੀ ਅਤੇ ਗੁਰਸਿੱਖੀ ਅਨੁਸਾਰ ਕੀਤੇ ਨਿਤ-ਵਿਉਹਾਰ ਅਤੇ ਨਿੱਜੀ-ਤਜਰਬੇ ਦੀ ਭੁਠਾਲੀ ਵਿਚੋਂ ਢਲ-ਨਿੱਤਰ ਕੇ ਸਾਖਿਆਤਕਾਰ ਹੋਈ ਸੀ। ਇਸ ਸਰਲ-ਸੁੱਧੀ ਸੁਭਾਵ ਦਾ ਆਨੰਦ ਅਤੇ ਵਿਸਮਾਦ ਉਹ ਆਪ ਹੀ ਜਾਣ ਸਕਦੇ ਸਨ। ਆਪ ਦੇ ਪ੍ਰੇਮੀਆਂ ਨੂੰ ਆਪ ਦੀ ਇਸ ਰਹਿਣੀ ਅਤੇ ਵਿਸਮਾਦ ਦਾ ਕੁਝ ਕੁ ਆਭਾਸ ਨਿਸਚੇ ਹੀ ਉਦੋਂ ਹੁੰਦਾ ਜਦ ਆਪ ਦੇ ਸੰਪਰਕ ਵਿਚ ਆ ਕੇ ਕੁਝ ਅਮੇਲਕ ਸ਼ਬਦ ਪ੍ਰਾਪਤ ਹੁੰਦੇ ਜਿਸ ਕਾਰਨ ਪਲ-ਛਿੰਨ ਲਈ ਮਨ ਇਕ ਹੁਲਾਸ ਤੇ ਹਿਲੋਰੇ ਵਿਚ ਟਹਿਕ ਪੈਂਦਾ। ਅਕਾਲੀ ਜੀ ਅਗੀਮੀ ਮਸਤੀ ਅਤੇ ਗੈਬੀ ਛਹਿਬਰ ਦੇ ਨਿਰੰਤਰ ਰਸੀਏ ਸਨ। ਇਹ ਰਸ ਗੱਦੀ-ਧਾਰੀ ਸੰਤਪੁਣੇ ਦੇ ਮਾਇਕ ਬਿਲਾਰੇ ਤੋਂ ਨਹੀਂ ਸੀ ਪੈਦਾ ਹੋਇਆ ਸਗੋਂ ਇਸ ਰਸ ਦੀ ਪੈਦਾਇਸ਼-ਭੂਮੀ ਫੱਕੜਪੁਣਾ, ਨਿਰਲੇਪਤਾ ਅਤੇ ਨਿਸ਼ਕਾਮਤਾ ਹੀ ਸੀ।

ਆਪ ਦਾ ਪ੍ਰਥਮ ਦਰਸ਼ਨ (ਅਵਲੋਕਨ) ਹੀ ਦਰਸ਼ਕ ਨੂੰ ਇਕ ਅਦਭੁਤ ਜਗਤ ਦਾ ਇਸ਼ਾਰਾ ਦੇ ਜਾਂਦਾ ਸੀ। ਆਪ ਗੁਰਸਿੱਖੀ ਦੀ ਅਮਲੀ ਮੂਰਤ ਸਨ। ਧਨ-ਦੋਲਤ, ਰੁਤਬੇ, ਰਾਜਸੀ ਪ੍ਰਤਿਸ਼ਠਾ ਆਦਿ ਕਾਰਨ ਸਮਾਜ ਵਿਚ ਬਹੁਤ ਪ੍ਰਸਿੱਧ ਵਿਅਕਤੀਆਂ ਨਾਲ ਸੰਪਰਕ ਪੈਦਾ ਕਰਨ ਦੇ ਇਨ੍ਹੋਂ ਇੱਛਕ ਨਹੀਂ ਸਨ। ਦੁਖੀਆਂ, ਯਤੀਮਾਂ ਤੇ ਬੇ-ਸਹਾਰਿਆਂ ਦਾ ਸਹਾਰਾ ਬਣ ਸਕਣ ਵਿਚ ਹੀ ਜੀਵਨ ਨੂੰ ਸਕਾਰਾਤਮਕ ਜਾਣਦੇ ਸਨ। ਉਪਾਧੀ ਅਤੇ ਨਾਮਣੇ ਵਾਲੇ ਜੀਵਨ ਤੋਂ ਅਤਿਅੰਤ ਪਰਹੇਜ਼ ਕਰਦੇ ਸਨ।

ਅਜਿਹਾ ਇਸ਼ਾਰਾ ਆਪ ਦੇ ਨਿਮਨ ਲਿਖਤ ਕਥਨਾਂ ਵਿਚੋਂ ਮਿਲਦਾ ਹੈ :

“ਮੈਨੂੰ ‘ਪ੍ਰਕਾਸ਼’ ਵਿਚ ਇਹ ਪੜ੍ਹ ਕੇ ਹੈਰਾਨੀ ਹੋਈ ਹੈ ਕਿ ਕਿਸੀ ਸਜਣ ਨੇ ਦਾਸ ਦਾ ਨਾਮ
ਸ੍ਰੀ ਅਕਾਲ ਤੱਖਤ ਜੀ ਦੀ ਸੇਵਾ ਵਾਸਤੇ ਦੱਸਣ ਦੀ ਬੇਚਲ ਕੀਤੀ ਹੈ।

ਪਿਆਰੇ ਤੇ ਸਤਕਾਰ ਯੋਗ ਭਾਲਸਾ ਜੀ ਮੈਂ ਬਿਨੇ ਕਰਦਾ ਹਾਂ ਕਿ :

ਸ੍ਰੀ ਅਕਾਲ ਤੱਖਤ ਜੀ ਦੇ ਜੱਥੇਦਾਰ ਜਿਥੇ ਸੂਰਬੀਰ, ਬਚਨ ਕੇ ਬਲੀ ਹੋਨੇ ਚਾਹੀਏ ਹਨ
ਉਥੇ ਨਾਮ-ਬਾਣੀ ਦੇ ਪ੍ਰੇਮ-ਅਭਿਆਸੀ ਵੀ ਹੋਣੇ ਚਾਹੀਏ ਹਨ। ਜਿਥੇ ਦਾਸ ਇਨ੍ਹਾਂ ਗੁਣਾਂ ਤੋਂ
ਖਾਲੀ ਹੈ ਉਥੇ ਇਹ ਭੀ ਬਾਤ ਹੈ ਕਿ ਮੇਰੇ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੜ੍ਹਰੀ ਵਿਚ
ਇਕ ਦੰਪਤੀ (ਮਹਾਰਾਜਾ ਤੇ ਮਹਾਰਾਣੀ, ਨਾਡਾ ਵੱਲ ਇਸ਼ਾਰਾ ਹੈ) ਭਾਲਸੇ ਨੇ ਅਜ 42
ਸਾਲ ਦੇ ਕਰੀਬ ਹੋਏ ਪ੍ਰਣ ਕਰਵਾਇਆ ਸੀ, ਕਿ ਮੈਂ ਕਿਸੀ ਪੰਥਕ ਜੱਥੇ ਦੀ ਅੋਹਦੇਦਾਰੀ
ਯਾ ਗੋਰਮੈਟ ਦੇ ਕਿਸੀ ਮਹਿਕਮੇ ਦੀ ਨੌਕਰੀ ਨਹੀਂ ਕਰਨੀ। ਇਸ ਲਈ ਦਾਸ ਇਸ ਦੀ
ਸ਼ਿੰਮੇਵਾਰੀ ਲੈਣੇ ਅਸਮਰੱਥ ਹੈ। ਤਾਂ ਤੇ ਕੋਈ ਸਜਣ ਮੇਰੇ ਸਥਾਂਪ ਵਿਚ ਕਿਸੀ ਅਜਿਹੀ ਸੇਵਾ
ਲਈ ਨਾਮ ਲੈਣ ਦਾ ਸੰਕਲਪ ਹੀ ਇਲ ਵਿਚ ਯਾ ਲਿਖਤ ਵਿਚ ਨਾ ਲਿਆਵੇ, ਇਸ ਤਰ੍ਹਾਂ
ਮੈਂ ਗੁਰੂ ਕਾ ਜਿਥੇ ਦੇਣਦਾਰ ਹੋਵਾਂਗਾ ਉਥੇ ਬਚਨ ਭੰਗ ਕਰਨ ਦਾ ਅਪਰਾਧੀ ਭੀ ਹੋਵਾਂਗਾ
ਤੇ ਹੋਰ ਕਿਤਨੇ ਹੀ ਗੁਣਾਂ ਤੋਂ ਹੀਣ ਹੋਣ ਕਰਕੇ ਇਹ ਸੇਵਾ ਨਹੀਂ ਨਿਭਾ ਸਕਾਂਗਾ।”

ਅਕਾਲੀ ਜੀ ਦੀ ਸ਼ਖਸੀਅਤ ਵਿਚ ਉਹ ਸਾਰੇ ਗੁਣ ਮੈਜ਼ੂਦ ਸਨ ਜੋ ਉਪਰੋਕਤ ਪਦਵੀਂ ਦੇ
ਵਿਅਕਤੀ ਲਈ ਲੋੜੀਏ ਸਨ। ਪਰ ਤਾਂ ਭੀ ਅਕਾਲੀ ਜੀ ਆਪਣੇ-ਆਪ ਨੂੰ ਇਸ ਯੋਗ ਨਹੀਂ ਸਨ
ਸਮਝਦੇ। ਸਪੱਸ਼ਟ ਹੈ ਕਿ ਆਪ ਪਦਵੀਆਂ ਵਾਲੀ ਜ਼ਿੰਦਗੀ ਨੂੰ ਕਿਸ ਨਜ਼ਰ ਨਾਲ ਵੇਖਦੇ ਸਨ।
ਉਪਰੋਕਤ ਵਾਕਾਂ ਵਿਚ ਜਿਥੇ ਇਕ ਪਾਸੇ ਅਕਾਲ ਤੱਖਤ ਦੀ ਜੱਥੇਦਾਰੀ ਦੇ ਰੁਤਬੇ ਨੂੰ ਐਨਾ ਬੁਲੰਦ
ਦੌਸ਼ ਗਏ ਹਨ ਕਿ ਉਹ ਆਪਣੇ-ਆਪ ਨੂੰ ਵੀ ਉਸ ਰੁਤਬੇ ਦੀ ਕਸ਼ਵੱਟੀ ਉੱਪਰ ਪੂਰੇ ਉਤਰਦੇ ਨਹੀਂ
ਜਤਲਾ ਸਕੇ ਉਥੇ ਉਹ ਹੇਮਸ਼ਾ ਲਈ ਇਸ ਰੁਤਬੇ ਉੱਤੇ ਕਾਇਮ ਹੋਣ ਵਾਲੇ ਹਰ ਇਕ ਸਿੰਘ ਨੂੰ
ਚਿਤਾਵਨੀ ਵੀ ਦੇ ਗਏ ਹਨ ਕਿ ਇਸ ਸ਼ਿੰਮੇਵਾਰੀ ਦੀ ਪ੍ਰੁੱਕਤਾ ਨਾ ਨਿਭਾ ਸਕਣ ਦੇ ਦੋਸ਼ੀ ਉਹ
ਸਜਣ ਆਪ ਹੀ ਹੋਣਗੇ। ਬੜੇ ਵਿਚਿਤਰ ਢੰਗ ਨਾਲ ਆਪਣੀ ਗੱਲ ਵੀ ਕਹਿ ਗਏ ਹਨ ਅਤੇ
ਦੂਜਿਆਂ ਨੂੰ ਵੀ ਇਕ ਪਿਆਰੇ ਜਿਹੇ ਅੰਦਾਜ਼ ਨਾਲ ਹਲੂਣਾ ਦੇ ਗਏ ਹਨ।

ਬਚਨ ਦੇ ਸੂਰੇ ਅਤੇ ਸੂਰੇ ਵਿਅਕਤੀ ਅਜੋਕੇ ਟੁੰਟੇ-ਭਜੇ ਸਮਾਜ ਵਿਚ ਮਿਲਨੇ ਮੁਸਕਿਲ
ਹਨ। ਅਕਾਲੀ ਜੀ ਕਥਨੀ ਅਤੇ ਕਰਨੀ ਦੇ ਪ੍ਰੁੱਕ ਸੂਰਬੀਰ ਸਿੰਘ ਸਨ ਜੋ ਸਦਾ ਚਡ੍ਹਦੀ ਕਲਾ ਵਿਚ
ਹੀ ਵਿਚਰਦੇ ਰਹਿੰਦੇ ਸਨ, ਨਿਰਾਸਾ ਅਤੇ ਬੁਨਦਿਲੀ ਉਨ੍ਹਾਂ ਨੂੰ ਛਹ ਨਹੀਂ ਸਨ ਸਕਦੇ। ਅਸੀਂ
ਅਜਿਹੇ ਹੀ ਨਿਗਲੇ ਅਕਾਲੀ ਜੀ ਦੇ ਵਿਅਕਤਿਤ੍ਰ ਦਾ ਸੰਖੇਪ ਵਰਣਨ ਕਰਦੇ ਹਾਂ।

ਅਵਲੋਕਨ ਅਤੇ ਪ੍ਰਭਾਵ :

ਵਿਅਕਤਿਗਤ ਤੌਰ ਉਪਰ ਅਕਾਲੀ ਕੋਰ ਸਿੰਘ ਜੀ ਅਡੋਲ ਬਿਰਤੀ ਅਤੇ ਸੰਜਮੀ ਸੁਭਾਵ ਦੇ
ਮਾਲਕ ਸਨ ਜਿਸ ਦੀ ਉਦਾਹਰਣ ਉਹ ਆਪ ਹੀ ਸਨ। ਜਨ-ਸਾਧਾਰਨ ਅਤੇ ਭਾਈਚਾਰੇ ਵਿਚ
ਵਿਚਰਦਿਆਂ ਹੋਇਆਂ ਵੀ ਆਪ ਦੀ ਰਹਿਤ-ਮਰਿਆਦਾ, ਪਹਿਰਾਵਾ, ਸੁਭਾਵਕ ਸਾਧਨਾ, ਜੀਵਨ
ਆਦਰਸ਼, ਅਤੇ ਮਿਸ਼ਨ ਸਭ ਤੋਂ ਭਿੰਨ ਅਤੇ ਆਪਣੀ ਹੀ ਕਿਸਮ ਦੇ ਸੀ। ਉਹ ਜਨ-ਸਾਧਾਰਨ ਵਿਚ
ਵਿਚਰਦਿਆਂ ਹੋਇਆਂ ਵੀ ਜਨ-ਸਾਧਾਰਨ ਦੀ ਆਮ ਜੀਵਨ-ਨੁਹਾਰ ਤੋਂ ਭਿੰਨ ਸਨ। ਇਹੋ ਕਾਰਨ

1. ਅੱਤਰ ਸਿੰਘ, ‘ਜੀਵਨ ਬ੍ਰਿਤਾਂਤ ਅਕਾਲੀ ਕੋਰ ਸਿੰਘ ਨਿਰੰਗ’, ਪੰਨਾ 29-30

ਹੈ ਕਿ ਆਪ ਦੀ ਸ਼ਬਦਸ਼ੀਅਤ ਨੂੰ ਵੇਖ ਕੇ ਹਰ ਵਿਅਕਤੀ ਆਪੋ-ਆਪਣੀ ਕਲਪਨਾ ਅਨੁਸਾਰ ਆਪ ਦੀ ਸੂਰਤ ਵਿਚੋਂ ਭਿੰਨ-ਭਿੰਨ ਕਿਸਮ ਦੀਆਂ ਕਾਲਪਨਿਕ ਤਸਵੀਰਾਂ ਘੜ ਲਿਆ ਕਰਦਾ ਸੀ। ਆਪ ਦੇ ਦਰਸ਼ਕਾਂ ਵਿਚੋਂ ਬਹੁਤਿਆਂ ਦਾ ਪ੍ਰਤਿਕਰਮ ਕੁਝ ਇਸ ਪ੍ਰਕਾਰ ਦਾ ਹੁੰਦਾ ਸੀ :

“ਜਦ ਅਸੀਂ ਪਹਿਲੀ ਵਾਰ ਅਕਾਲੀ ਜੀ ਦੇ ਦਰਸ਼ਨ ਕਰਦੇ ਸਾਂ ਤਾਂ ਇਕ-ਦਮ ਹੈਰਾਨ-ਪਰੇਸ਼ਾਨ ਤੇ ਗੁੰਮ-ਸੁੰਮ ਜਿਹੇ ਹੋ ਜਾਂਦੀਆਂ ਸੀ। ਅਸੀਂ ਅਚੰਭੇ ਵਿਚ ਪੈ ਜਾਂਦੇ ਸਾਂ ਕਿ ਕਲਗੀਆਂ ਵਾਲੇ ਦਾ, ਪੰਥ ਖਾਲਸੇ ਨੂੰ ਬਖਸ਼ਿਆ, ਆਪਣੇ ਹੀ ਪੁਸ਼ਾਕੇ-ਦੁਮਾਲੇ ਜਿਹਾ, ਪੁਸ਼ਾਕਾ ਅਤੇ ਦੁਮਾਲਾ ਧਾਰਨ ਕੀਤਾ ਹੋਇਆ ਇਹ ਅਕਾਲੀ ਸਿੰਘ, ਐਨੀਆਂ ਸਦੀਆਂ ਤੋਂ ਬਾਅਦ, ਕਿਵੇਂ ਸਾਡੇ ਸਾਮੁੱਲੇ ਸ਼ਾਕਾਰ ਹੋ ਗਿਆ। ਅਸੀਂ ਅਕਾਲੀ ਸਿੰਘਾਂ ਅਤੇ ਸ਼ਹੀਦੀ ਫੌਜਾਂ ਬਾਰੇ ਸੁਣਿਆਂ ਅਤੇ ਪੜ੍ਹਿਆ ਕਰਦੇ ਸਾਂ। ਕੀ ਇਹ ਉਨ੍ਹਾਂ ਹੀ ਫੌਜਾਂ ਅਤੇ ਅਕਾਲੀ ਸਿੰਘਾਂ ਵਿਚੋਂ ਹੀ ਇਕ ਹੈ? ਸਾਡੀਆਂ ਅੱਖਾਂ ਅਛੀਆਂ ਹੀ ਰਹਿ ਜਾਂਦੀਆਂ ਅਤੇ ਜ਼ਬਾਨ ਰੁਕ ਜਾਂਦੀ। ਸਾਨੂੰ ਉਦੋਂ ਸੁਰਤਿ ਆਉਂਦੀ ਜਦ ਇਹ ਅਨੋਖੀ ਸੂਰਤ ਸਾਨੂੰ ਆਪਣੇ ਪਿਆਰੇ ਅਤੇ ਸਾਡੇ ਹੀ ਵਰਗੇ ਥੋਲਾਂ ਨਾਲ ਝੰਜੜਦੀ ਅਤੇ ਸਾਡੇ ਨਾਲ ਗੱਲਾਂ ਕਰਨ ਲਗ ਪੈਂਦੀ।”

ਇਸ ਕਿਸਮ ਦੇ ਪ੍ਰਤਿਕਰਮ ਕਿਸੇ ਇਕ ਇਲਾਕੇ ਜਾਂ ਇਕ ਬਿਰਤੀ ਦੇ ਦਰਸ਼ਕਾਂ ਦੇ ਨਹੀਂ ਸਮੇਂ ਕਾਬਲ, ਪਸੋਰ, ਕਸਮੀਰ, ਪੇਠੋਹਾਰ, ਮਾਝੇ, ਦੁਆਬੇ, ਮਾਲਵੇ, ਬੰਗਾਲ, ਬਿਹਾਰ, ਦੱਖਣ, ਆਸਾਮ, ਬਰਮਾ ਆਦਿ ਦੇ ਉਨ੍ਹਾਂ ਬਹੁਤ ਸਾਰੇ ਦਰਸ਼ਕਾਂ ਦੇ ਹਨ ਜਿਨ੍ਹਾਂ ਪਹਿਲੀ ਵਾਰ ਅਕਾਲੀ ਜੀ ਦੇ ਦਰਸ਼ਨ ਕੀਤੇ ਅਤੇ ਜੋ ਅਜੇ ਤੀਕ ਆਪਣੀ ਜੁਬਾਨੀ ਇਹੋ ਜਿਹੀਆਂ ਗੱਲਾਂ ਦੱਸਦੇ ਰਹਿੰਦੇ ਹਨ। ਅਕਾਲੀ ਜੀ ਦੇ ਦਰਸ਼ਕਾਂ ਵਿਚ ਪੈਦਾ ਹੋਣ ਵਾਲੇ ਪ੍ਰਤਿਕਰਮ ਜਾਂ ਪ੍ਰਭਾਵ ਨਿਰੇ ਮੰਤਕੀ ਨਹੀਂ ਸਮੇਂ ਅਜਿਹਾ ਆਮ ਤੌਰ ਉੱਪਰ ਹੋਇਆ ਹੀ ਕਰਦਾ ਸੀ। ਇਸ ਕਿਸਮ ਦੇ ਪ੍ਰਭਾਵ ਦੀ ਗਵਾਹੀ ਭਾਈ ਸਾਹਿਬ ਭਾਈ ਰਣਪੀਰ ਸਿੰਘ ਜੀ ਦੀ ਲਿਖਤ ਵਿਚੋਂ ਮਿਲ ਸਕਦੀ ਹੈ। ਉਨ੍ਹਾਂ ਨੇ ਵੀ ਅਕਾਲੀ ਜੀ ਦੀ ਪਹਿਲੀ ਝਲਕ ਸਮੇਂ ਇਕ ਅਦਭੁਤ ਸ਼ਬਦਸ਼ੀਅਤ ਦਾ ਆਭਾਸ ਪ੍ਰਾਪਤ ਕੀਤਾ ਸੀ। ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵਾਪਰੀ 1907 ਦੀ ਇਕ ਘਟਨਾ ਬਾਰੇ ਲਿਖਦਿਆਂ ਕਹਿੰਦੇ ਹਨ :

“.....ਰਹਿਰਾਸ ਸਾਹਿਬ ਦੇ ਪਾਠ ਦੀ ਅਰਦਾਸ ਵਿਚੋਂ ਯਕਾਯਕ ਇਕ ਅਨੂਪਮ ਯਵਕ ਵਿਅਕਤੀ ਅਕਾਲੀ ਵੇਸ ਵਿਚ ਉਠ ਕੇ ਭਾਸ਼ਨ ਦੇਣ ਲਗ ਪਿਆ। ਭਾਸ਼ਨ ਦੇ ਆਰੰਭ ਤੇ ਹੀ ਇਸ ਵਿਅਕਤੀ ਦੇ ਮੁਖਾਰਬਿੰਦ ਤੋਂ ਜੋ ਕੁਝ ਨਿਕਲਨਾ ਆਰੰਭ ਹੋਇਆ, ਉਹ ਇਕ ਅਜ਼ਹਰੀ ਇਥਾਰਤ ਵਿਚ ਸੁਤੇ ਸੁਹਟ ਰੰਗ ਛੁੱਲਕੜੀ ਦੀ ਨਿਆਈ ਸੀ। ਇਕ ਇਕ ਲਫਜ਼ ਗੁਰਮਾਤ ਦੇ ਪੁਰਨ ਅੰਦਰਾਜ ਵਿਚ ਗੁੰਦਿਆ ਹੋਇਆ ਕਿਸ੍ਮਾ ਸੀ। ਸ੍ਰੋਤ ਜਨ ਸੁਣਨਸਾਰ ਹੀ ਚਕ੍ਰਿਤ ਰਹਿ ਗਏ।

ਮੇਰੀ ਵੀ ਉਕਤ ਭਾਸ਼ਣ ਵਿਚ ਸਮੁੱਚੀ ਸੁਰਤੀ ਬਿਰਤੀ ਬਿਮੋਹਤ ਹੋ ਗਈ।ਜਦੋਂ ਪਰਤ ਕੇ ਉਸ ਦੇ ਚਿਹਰੇ ਵੱਲ ਤਕਿਆ ਤਾਂ ਹੋਰ ਭੀ ਅੰਦੰਭਾ ਰਹਿ ਗਿਆ। ਸਮੁੱਚੀ ਦੀ ਸਮੁੱਚੀ ਸੰਗਤ ਹੀ ਉਸ ਵੱਲ ਪੇਖ ਪੇਖ ਕੇ ਜਜਬੁਲ ਮਸਤ ਹੋ ਗਈ। ਉਸ ਦਾ ਗੋਨਾ ਸੋਹ ਚਿਹਰਾ, ਨਰਗਸੀ, ਮਸਤੀਲੀਆਂ ਅੱਖੀਆਂ, ਨਿੰਹੰਗੀ ਸੁੰਦਰੀਲਾ ਵੇਸ, ਕਾਲੇ ਕੋਸਾਂ ਦੀ ਲੂਢੀ ਲੂਢੀ ਜੋਨੀ ਸੁੰਦਰ ਮੁਖਾਰਬਿੰਦ ਦੇ ਢੁਆਲੇ ਸੁਹਟ ਹੋਈ, ਸਚਮੁਚ ਉਸ ਨੂੰ ਅਰੋਂ ਉਤਰੀ ਹੋਈ ਵਿਅਕਤੀ ਸਾਬਤ ਕਰ ਰਹੀ ਸੀ।ਪੰਦਰਾਂ ਮਿੰਟ ਉਕਤ ਦਿੱਬਯ ਵਿਅਕਤੀ ਮੁਖੇ ਭਾਸ਼ਨ ਨਿਛਾਵਰ ਕਰਦੀ ਰਹੀ ਅਚਾਨਕ ਹੀ ਸਮਾਪਤ ਕਰਕੇ ਅਚਾਨਕ

ਹੀ ਗਾਇਬ ਹੋ ਗਈ ਸਭ ਨੂੰ ਚਕੜ ਕਰਕੇ ਚਲੀ ਗਈ ।.....

.....ਸਾਰੇ ਆਖਣ ਇਹ ਕੋਈ ਗੁਰੂ ਕਾ ਲਾਲ ਨਵੀਨ ਪ੍ਰਗਟ ਹੋਇਆ ਹੈ ਜੋ ਮੂਰਛਤ ਕਰਕੇ ਸਭ ਨੂੰ ਬਿਸਮਾਦ ਕਰਕੇ ਗੈਥੋ ਹੀ ਆਇਆ ਅਤੇ ਗੁਪਤੇ ਗੁਪਤ ਹੀ ਚਲਦਾ ਲਗਾ, ਪਰੰਤੂ ਕਾਜ਼ ਦੇ ਮਨਚਲੇ ਪੜ੍ਹਾਵੂ ਵਿਦਿਆਰਥੀ ਸਾਰੇ ਹੀ ਆਖਦੇ ਕਿ ਇਹ ਕੋਈ ਸੀ. ਆਈ. ਡੀ. ਦਾ ਬੰਦਾ ਸੀ, ਲਗੇ ਉਸ ਦੀ ਤਲਾਸ਼ ਕਰਨ.....ਉਕਤ ਉਡਨ ਪੱਖੇਰੂ ਨਾ ਉਨ੍ਹਾਂ ਨੂੰ ਲਭਾ.....ਇਹ ਭੀ ਇਕ ਅਚੰਭਾ ਸੀ ਕਿ ਵਿਅਕਤੀ ਕੌਣ ਹੈ, ਜਿਸ ਪਰ ਇਕ ਦਾਨੇ ਥੀਨੇ ਗੁਰਸਿਖ ਨੇ ਦੱਸਿਆ ਕਿ ਇਹ ਅਕਾਲੀ ਕੋਰ ਸਿੰਘ ਹੈ ।”।

ਕਈ ਕਿੰਤੂਵਾਦੀ ਇਹ ਕਹਿਣਗੇ ਕਿ ਅਕਾਲੀ ਜੀ ਦੀ ਸ਼ਖਸੀਅਤ ਤੋਂ ਗ੍ਰਹਿਣ ਕੀਤਾ ਜਾਣ ਵਾਲਾ ਉਪਰੋਕਤ ਅਚੰਭਾਜਨਕ ਪ੍ਰਭਾਵ ਉਨ੍ਹਾਂ ਨੂੰ ਅਲੋਕਿਕ, ਜਨ-ਸਾਧਾਰਨ ਤੋਂ ਦੂਰ ਦਾ ਅਤੇ ਸਮਾਜਕ ਜ਼ਿੰਮੇਵਾਰੀਆਂ ਤੋਂ ਵਿਚ੍ਛੇਕ ਧਾਰਨ ਕਰਨ ਵਾਲਾ ਵਿਅਕਤੀ ਬਣਾ ਦਿੰਦਾ ਹੈ । ਪਰ ਇਹ ਨਿਰਣਾ ਉਣਾ ਜਿਹਾ ਹੋਵੇਗਾ । ਅਸਲ ਵਿਚ ਜਨ-ਸਾਧਾਰਨ ਲਈ ਅਕਾਲੀ ਜੀ ਦੀ ਸ਼ਖਸੀਅਤ ਸੀ ਹੀ ਅਨੂਪਮ, ਅਨੋਖੀ ਅਤੇ ਅਦਭੂਤ ਸੇਹੀ । ਅਸੀਂ ਸਾਧਾਰਨ ਚੋਗਿਗਰੇ ਵਿਚ ਅਕਾਲੀ ਕੋਰ ਸਿੰਘ ਵਰਗੀ ਸ਼ਕਲ-ਸੂਰਤ ਨੂੰ ਬਹੁਤ ਘੱਟ ਵੇਖਦੇ ਹਾਂ । ਅਸੀਂ ਇਹ ਵੀ ਜਾਣਦੇ ਹਾਂ ਕਿ ਨਿਹੰਗ ਸਿੰਘਾਂ ਦੇ ‘ਅਕਾਲੀ’ ਬਾਣੇ ਵਿਚ ਸੁਸ਼ੋਭਿਤ ਵਿਅਕਤੀ ਆਮ ਸਮਾਜ ਤੋਂ ਵਖ਼ਰਿਆਂ ਹੀ ਵਿਚਰਦੇ ਹਨ । ਅਕਾਲੀ ਜੀ ਅਜਿਹੇ ਨਿਹੰਗ ਸਨ ਜਿਨ੍ਹਾਂ ਦਾ ਵਿਚਰਨ-ਖੇਤਰ ਅਤੇ ਕਾਰਜ-ਖੇਤਰ ਆਮ ਸਮਾਜਕ ਜੀਵਨ ਦੇ ਐਨ ਵਿਚਕਾਰ ਸੀ । ਸੇ ਇਕ ਅਸਾਧਾਰਨ ਕਿਸਮ ਦੇ ਵਿਅਕਤੀ ਨੂੰ ਜਨ-ਸਾਧਾਰਨ ਦੇ ਵਿਚਾਲੇ ਵੇਖ ਕੇ ਆਮ ਲੋਕਾਂ ਦਾ ਇਸ ਕਿਸਮ ਦਾ ਹੈਰਾਨੀ ਵਾਲਾ ਪ੍ਰਤਿਕਰਮ ਕੋਈ ਅਨੋਖੀ ਅਤੇ ਗੈਰ-ਲੋਕਿਕ ਗੱਲ ਨਹੀਂ ਹੈ । ਅਕਾਲੀ ਕੋਰ ਸਿੰਘ ਜੀ ਦਾ ਪਹਿਨਾਵਾ, ਰਹਿਣ-ਸਹਿਣ, ਤੋਰ-ਤਰੀਕੇ, ਵਤੀਰਾ, ਮੇਲ-ਜੋਲ ਦਾ ਢੰਗ, ਜੀਵਨ-ਢੰਗ, ਕਦਰਾਂ-ਕੀਮਤਾਂ ਅਤੇ ਉਨ੍ਹਾਂ ਦਾ ਪਾਲਨ ਕਰਨਾ ਆਦਿ ਬੇਅੰਤ ਗੱਲਾਂ ਆਮ ਜੀਵਨ ਵਿਚ ਵਿਚਰਨ ਵਾਲੇ ਲੋਕਾਂ ਤੋਂ ਬਿਲਕੁਲ ਭਿੰਨ ਸਨ । ਉਹ ਨਾ ਸਿਰਫ ਸਿੱਖ ਦੇ ਤੌਰ ਉੱਪਰ ਹੀ ਹੋਰਾਂ ਸਿੱਖਾਂ ਤੋਂ ਭਿੰਨ ਸਨ, ਸਗੋਂ ਸਰਵਸਾਧਾਰਨ ਇਨਸਾਨ ਦੇ ਸਾਧਾਰਨ ਗੁਣਾਂ ਨਾਲੋਂ ਉਨ੍ਹਾਂ ਦੇ ਅੰਦਰ ਟਿਕੇ ਹੋਏ ‘ਇਨਸਾਨ’ ਦੇ ਗੁਣ ਨਿਰਾਲੇ ਅਤੇ ਅਨੂਪਮ ਸਨ ।

ਚਿਹਰਾ :

ਆਪਦਾ ਚਿਹਰਾ ਲਾਲ-ਸੂਹੀ ਭਾਅ ਵਾਲਾ ਹੋਇਆ ਕਰਦਾ ਸੀ । ਲੱਸ-ਲੱਸ ਦਮਕ ਰਹੇ ਇਸ ਚਿਹਰੇ ਦੁਆਲੇ ਬਥ ਰਿਹਾ, ਦੁਧ-ਚਿੱਟਾ ਅਤੇ ਫੈਲਿਆ ਹੋਇਆ, ਦਾੜਾ, ਐਨਾ ਬੀਬਾ ਤੇ ਲਿਸਕਦਾ ਦਾੜਾ, ਕਿ ਜੋ ਪਹਿਲਾਂ ਕਨਪਨਾ ਵਿਚ ਹੀ ਕਦੀ ਦੇਖੀਦਾ ਹੈ । ਅੱਖਾਂ। ਬਹੁਤ ਤੇਜ਼ ਤੇ ਚਮਕੀਲੀਆਂ, ਪਿੱਂਚ ਪਾਉਣ ਵਾਲੀਆਂ, ਟਿਕਾਓ ਉੱਪਰ ਇਕ-ਟੱਕ ਅਤੇ ਅਛੋਪਲੇ ਹੀ ਟਿਕ ਜਾਣ ਵਾਲੀਆਂ, ਝੂੰਝੀ ਨੀਝ ਭਰੀਆਂ ਅਤੇ ਹਿਰਦੇ ਵੇਖਕ; ਜਿਨ੍ਹਾਂ ਦੇ ਸਾਮੂਣੇ ਪਰਦਿਆਂ ਹੇਠ ਲੁਕਿਆ ਪਾਜ ਅਤੇ ਝੂਠਾ ਛਲਾਵਾ ਇਕ-ਦੰਮ ਉਘੜ ਪੈਂਦਾ ਸੀ । ਸ਼ੁਧ ਤੇ ਸੁਛ ਦਿ੍ਰਸ਼ਟੀ ਵਾਲੇ ਇਨ੍ਹਾਂ ਨੇਤਰਾਂ ਸਾਮੂਣੇ ਕਪਟ ਲੜਖੜਾ ਉਣ ਲੱਗ ਪੈਂਦਾ ਸੀ; ਇਨ੍ਹਾਂ ਪ੍ਰਭਾਵਸਾਲੀ ਅੱਖਾਂ ਦਾ ਸਾਮੂਣਾ ਸਿਰਫ ਕੋਈ ਸੱਚੀ ਅਤੇ ਨਿਰਵੱਲ ਹਸਤੀ ਹੀ ਕਰ ਸਕਦੀ ਸੀ । ਸੀਸ ਉੱਪਰ ਗੂੜੇ-ਨੀਲੇ ਰੰਗ ਦੀ, ਗੋਲ ਤੇ

1. ਇਹ ਲੇਖ ਪਹਿਲੀ ਵਾਰ ਅਕਾਲੀ ਜੀ ਦੇ ਚਲਾਣੇ ਉੱਪਰ ‘ਪ੍ਰਕਾਸ਼’ (ਅੱਜਬਾਰ) ਵਿਚ ਡਾਕਿਆ ਸੀ; ਹੋਰ ਵੇਖੋ, ‘ਜੀਵਨ ਬਿਤਾਂਤ’ ਪੰਨਾ 167-68,

ਦੁਮਾਲੇ ਵਾਲੀ, ਦਸਤਾਰ ਧਾਰਨ ਕਰਦੇ ਸਨ। ਦਸਤਾਰ ਦੁਆਲੇ ਸਜਾਏ ਹੋਏ ਲੋਹ-ਚੱਕਰ ਦੇ ਹੋਠਾਂ ਵੱਲ, ਭਾਵ ਮਸਤਕ ਦੇ ਐਨ ਉੱਪਰ ਵੱਲ, ਟਿਕਾਇਆ ਖੰਡ-ਕਿਰਪਾਨ ਦਾ ਨਿਸ਼ਾਨ ਸਜਾਇਆ ਹੁੰਦਾ ਸੀ। ਸੀਮ ਉੱਪਰ ਇਸ ਪਰੰਪਰਾਗਤ ਖਾਲਸਈ ਪਹਿਨਾਵੇਂ ਨੂੰ ਜੀਵਨ-ਪ੍ਰਯੰਤ ਇਕ-ਰਸ ਨਿਭਾਇਆ। ਸਰੀਰ ਉੱਪਰ ਹਮੇਸ਼ਾਂ ਗਾਤਰੇ ਵਾਲੀ ਕਿਰਪਾਨ ਅਤੇ ਹੱਥ ਵਿਚ ਸ੍ਰੀ ਸਾਹਿਬ ਧਾਰਨ ਕਰਦੇ ਸਨ। ਪਹਿਨਾਵਾ :

ਪਹਿਨਣ ਲਈ ਹਮੇਸ਼ਾ ਕਾਲੇ ਰੰਗ ਦੀ ਲੋਈ (ਪੱਟ) ਦਾ ਕੋਟ-ਪਜਾਮਾ ਹਰ ਮੋਸਮ ਦੌਰਾਨ ਵਰਤਦੇ ਸਨ। ਅਕਾਲੀ ਪਹਿਨਾਵਾ ਉਦੋਂ ਧਾਰਨ ਕੀਤਾ ਜਦ ਹਜ਼ੂਰ ਸਾਹਿਬ ਵਿਖੇ ਸਿੰਘ ਸਜੇ ਸਨ। ਇਸ ਸਮੇਂ ਤੋਂ ਪਹਿਲਾਂ ਪੁਸ਼ਕ ਦੇ ਮਸਲੇ ਵਿਚ ਐਨੀ ਪਾਂਥੰਦੀ ਨਹੀਂ ਸੀ ਧਾਰਨ ਕੀਤੀ। ਨਿਰੰਗ ਸਿੰਘ ਸਜਣ ਤੋਂ ਬੁਝ ਚਿਰ ਬਾਅਦ ਦੇ ਸਮੇਂ ਦੌਰਾਨ ਆਪ ਕਾਲੇ ਸੁਰਮਈ ਰੰਗ ਦਾ ਅਤੇ ਵਧੀਆ ਬਾਣਾ ਧਾਰਨ ਕਰਦੇ ਸਨ²। ਪਰ 1924 ਈ. ਦੇ ਨੇੜੇ ਜਿਹੇ ਆ ਕੇ ਕਾਲੇ ਰੰਗ ਦੇ ਗਰਮ ਪੱਟ (ਲੋਈ) ਦਾ ਕੋਟ-ਪਜਾਮਾ ਪਹਿਨਣ ਲਗ ਪਏ ਜੋ ਅੰਤ ਤਕ ਇਕ-ਰਸ ਧਾਰਨ ਕਰੀ ਰਖਿਆ।

ਉਪਰੋਕਤ ਕਿਸਮ ਦੀ ਪ੍ਰਕਾਵਸਾਲੀ ਸਖ਼ਸ਼ੀਅਤ ਅਤੇ ਵੇਸ਼-ਭੂਸ਼ਾ ਨਿਸਚੇ ਹੀ ਇਕ ਦਿੜ੍ਹ ਅਨੁਸਾਸਨ ਅਤੇ ਲੰਮੀ ਸਾਧਨਾ ਦੀ ਮੰਗ ਕਰਦੇ ਹਨ। ਅਕਾਲੀ ਕੋਰ ਸਿੰਘ ਜੀ ਉਸ ਦੁਰਗਮ ਅਤੇ ਲੰਮੇਰੀ ਸਾਧਨਾ ਦੀ ਕਸਵੱਟੀ ਉੱਪਰ ਪੂਰੇ ਉੱਤਰੇ ਸਨ। ਆਪ ਦੀ ਇਹ ਪਕਿਆਈ ਕਈਆਂ ਨੁਕਤਿਆਂ ਤੋਂ ਵਾਚੀ ਜਾ ਸਕਦੀ ਹੈ। ਆਪ ਦੀ ਸਖ਼ਸ਼ੀਅਤ ਦਾ ਹਰ ਪੱਖ, ਹਰ ਕ੍ਰਿਆ, ਹਰ ਸੋਚਣੀ ਅਤੇ ਹਰ ਮਰਿਆਦਾ ਇਕ ਖਾਸ ਜਥਤ ਦੀ ਪੈਦਾਵਾਰ ਹੋਇਆ ਕਰਦੇ ਸਨ। ਇਹ ਜਥਤ ਕਿਸੇ ਇਕਾਂਤਵਾਸੀ ਤਪੌਸੀ ਦੀ ਕਠੋਰ ਸਾਧਨਾ ਦੀ ਪ੍ਰਾਪਤੀ ਵਰਗਾ ਨਹੀਂ ਸੀ। ਸਗੋਂ ਜਨ-ਸਾਧਾਰਨ ਵਿਚ ਵਿਚਰਨ ਵਾਲੇ, ਸਾਧਾਰਨ ਗੁਰ-ਗਿੱਧਾਂ ਤੇ ਆਮ ਮਨੁੱਖਾਂ ਦੀ ਨਿਸ਼ਕਾਮ ਸੇਵਾ ਵਿਚ ਮਗਨ ਰਹਿਣ ਵਾਲੇ ਅਤੇ ਜਾਰੀ ਉਮਰ ਬੁਹਮਚਰਜ ਜੀਵਨ ਬਿਤਾਉਣ ਵਾਲੇ ਨਿਹੰਗ ਸਿੰਘ ਦਾ ਅਪੂਰਵ ਜਥਤ ਸੀ। ਆਪ ਦੇ ਇਸ ਜਥਤ ਦੀ ਅੱਕਾਸੀ ਆਪ ਦੇ ਵਿਉਹਾਰ ਦੀਆਂ ਨਿੱਕੀਆਂ-ਨਿੱਕੀਆਂ ਪਰ ਅਰਥ-ਪੂਰਨ ਘਟਨਾਵਾਂ ਵਧੇਰੇ ਤੋਂ ਕਰਦੀਆਂ ਹਨ।

ਰਹਿਣੀ :

ਆਪ ਦਾ ਰਹਿਣ-ਸਹਿਣ ਸਾਦਾ ਪਰ ਸਾਰ-ਭਰਪੂਰ ਸੀ। ਆਪ, ਵਾਹ ਲਗਦੇ, ਉਸੇ ਗੁਰ-ਸਿੱਖ ਦੀ ਰਹਿਣੀ ਦੇ ਵੱਧ ਤੋਂ ਵੱਧ ਨਜ਼ਦੀਕ ਰਹਿਣ ਦੇ ਇੱਛਕ ਬਣੇ ਰਹਿੰਦੇ ਸਨ ਜਿਹੇ ਜਿਹੇ ਰਹਿਤਵਾਨ ਸਿੱਖ ਦੀ ਕਲਪਨਾ ਭਾਈ ਗੁਰਦਾਸ ਜੀ ਦੀ ਰਚਨਾ, ਰਹਿਤਨਾਮਿਆਂ ਦੇ ਆਦੇਸ਼ ਅਤੇ ਗੁਰ-ਇਤਿਹਾਸ ਦੇ ਆਦਰਸ਼ਕ ਵਿਵਰਣਾਂ ਵਿਚ ਆਮ ਮਿਲਦੀ ਹੈ। ਅਕਾਲੀ ਜੀ ਗੁਰਬਾਣੀ, ਭਾਈ ਗੁਰਦਾਸ-ਰਚਨਾ, ਗੁਰ ਸੋਭਾ ਗ੍ਰੰਥ, ਦਸਮ ਗ੍ਰੰਥ, ਸਰਬ ਲੇਹ ਗ੍ਰੰਥ, ਸਿੱਖ ਰਹਿਤਨਾਮਿਆਂ

1. 1924 ਈ. ਦੇ ਕਰੀਬ, ਜਦ ਆਪ ਪਿੰਡ ਪੱਧਰ ਦੇ ਭਾਈ ਬਿਸ਼ਨ ਸਿੰਘ, ਲਾਲ ਸਿੰਘ ਨੰਬਰਦਾਰ ਦੇ ਗ੍ਰਹਿ ਵਿਖੇ ਠਹਿਰੇ ਸਨ, ਉਸ ਸਮੇਂ ਭਾਈ ਬਿਸ਼ਨ ਸਿੰਘ ਦੀ ਘਰਵਾਲੀ ਨੇ ਖੇਤ ਵਿਚੋਂ ਤਾਜ਼ਾ ਸਾਗ ਆਪ ਨੂੰ ਲਿਆ ਚਿੱਤਾ ਜਿਸ ਵਿਚ ਸੁਰੱਖੀ ਹੀ ਕੋਈ ਜਹਿਰੀਲੀ ਬੂਟੀ ਵੀ ਸਮਲ ਹੋ ਗਈ। ਜਦ ਆਪਣੇ ਹੱਥੀ ਲੰਗਰ ਤਿਆਰ ਕਰ ਕੇ ਛੱਕਿਆ ਤਾਂ ਜਹਿਰੀਲੀ ਬੂਟੀ ਦਾ ਸਰੀਰ ਉੱਪਰ ਪ੍ਰਭਾਵ ਹੋ ਗਿਆ। ਇਲਾਜ ਲਈ ਪੰਜਾਬ ਆ ਗਏ। ਫਲਸਰੂਪ ਸਰੀਰ ਪੂਰਨ ਸੂਛ ਨਾ ਹੋ ਸਕਿਆ ਅਤੇ ਸੁਨ ਰਹਿਣ ਲਗ ਪਿਆ। ਸਰੀਰ ਦੇ ਇਸ ਸੁਨ-ਪੰਨ ਦੇ ਪ੍ਰਭਾਵ ਨੂੰ ਘਟਾਉ ਲਈ ਬਾਬੁਆਂ ਮਹੀਨੇ ਪੱਟ ਦੇ ਹੀ ਕਪੜੇ ਧਾਰਨ ਕਰਨੇ ਆਚੰਭ ਦਿੱਤੇ।
2. ਭਾਈ ਸਾਹਿਬ ਭਾਈ ਰਣਪੀਰ ਸਿੰਘ ਜੀ ਇਹਦਾ ਜਿਕਰ ਆਪਣੀ ਲਿਖਤ ਵਿਚ ਕਰਦੇ ਹਨ।

ਅਤੇ ਸਿੱਖ-ਇਤਿਹਾਸ ਦੇ ਸੁਹਿਰਦ ਅਤੇ ਗੂੜ੍ਹ ਪਾਠਕ ਰਹੇ ਸਨ। ਆਪ ਦੀ ਰਹਿਣੀ ਇਕ ਅੰਮ੍ਰਿਤਧਾਰੀ ਗ੍ਰਾਤ-ਸਿੱਖ ਦੀ ਰਹਿਣੀ ਸੀ। ਅਕਾਲੀ ਜੀ ਨੇ ਹਜ਼ੂਰ ਸਾਹਿਬ ਵਿਖੇ ਅੰਮ੍ਰਿਤਪਾਨ ਕੀਤਾ ਅਤੇ 'ਨਿੰਹੰਗ' ਦਾ ਜੀਵਨ ਬਿਤਾਉਣ ਦਾ ਪ੍ਰਣ ਲਿਆ। ਇਹੋ ਕਾਰਨ ਸੀ ਕਿ ਆਪ ਦੀ ਰਹਿਣੀ ਵਿੱਚ ਬਿਬੇਕੀ ਉਪਹਾਰ ਦੀ ਕਰਜ਼ਾਈ ਵੀ ਸ਼ਾਮਲ ਹੋ ਗਈ ਸੀ। ਬਿਬੇਕੀ ਉਪਹਾਰ ਤੋਂ ਡਾਵ ਉਹ ਹੀ ਭੋਜਨ ਧਾਰਨ ਕਰਨਾ ਹੈ ਜੋ ਅੰਮ੍ਰਿਤਧਾਰੀ ਵਿਅਕਤੀ ਦੇ ਹੋਂਦੇ ਹੀ ਪੂਰਨ ਤੌਰ 'ਤੇ ਸ੍ਰਦ਼ਧ ਰੂਪ ਵਿੱਚ ਤਿਆਰ ਕੀਤਾ ਗਿਆ ਹੋਵੇ। ਇਹੋ ਕਾਰਨ ਹੈ ਕਿ ਅਕਾਲੀ ਜੀ ਆਪਣਾ ਭੋਜਨ ਆਮ ਤੌਰ 'ਤੇ ਉਪਹਾਰ ਅਪਣੇ ਹੱਥਾਂ ਨਾਲ ਹੀ ਤਿਆਰ ਕਰਦੇ ਸਨ ਅਤੇ ਲੋਹੇ ਦੇ ਭਾਂਡੇ ਹੀ ਵਰਤਦੇ ਸਨ। ਬਿਬੇਕੀ ਉਪਹਾਰ ਦੀ ਕਰਜ਼ਾਈ ਦੇ ਪਿਛੇ ਨਿੰਹੰਗ ਸਿੰਘੀ ਪ੍ਰਭਾਵ ਸੀ ਜੋ ਥੇ-ਅੰਮ੍ਰਿਤੀਏ ਅਤੇ ਪਤਿਤ ਲੋਕਾਂ ਨਾਲ ਨਹੀਂ ਵਰਤਦੇ। ਅਕਾਲੀ ਕੋਰ ਸਿੰਘ ਸਿਰਫ ਉਪਹਾਰ ਦੇ ਮਾਮਲੇ ਵਿੱਚ ਹੀ ਕੁਝ ਕਰਜ਼ੇ ਸਨ ਪਰ ਆਪ ਦਾ ਵਿਚਰਨ ਆਮ ਲੋਕਾਂ ਵਿੱਚ ਸੀ ਚਾਹੇ ਉਹ ਕਿਸੇ ਹੀ ਫਿਰਕੇ ਜਾਂ ਤਬਕੇ ਦੇ ਹੋਣ। ਪਤਿਤ ਅਤੇ ਥੇ-ਅੰਮ੍ਰਿਤੀਏ ਸਿੱਖਾਂ ਵਿੱਚ ਅੰਮ੍ਰਿਤਪ੍ਰਚਾਰ ਕਰਨ ਦੀ ਲਾਲਸਾ ਨੇ ਆਪ ਨੂੰ ਸਿੱਖਾਂ ਦੇ ਲੋਕ-ਨਾਇਕ ਦਾ ਰੂਪ ਦੇ ਦਿੱਤਾ ਸੀ।

ਅਕਾਲੀ ਜੀ ਦੀ ਹਰ ਕਿਆ ਅਤੇ ਸੋਚਣੀ ਗੁਰਬਾਣੀ ਦੇ ਪ੍ਰਕਰਣ ਅਤੇ ਆਸੇ ਦੀ ਵੱਧ ਤੋਂ ਵੱਧ ਅਨੁਸਾਰੀ ਹੋਇਆ ਕਰਦੀ ਸੀ। ਆਪ ਦਾ ਸਮੁੱਚਾ ਸੋਚਣ-ਢੰਗ, ਕਥਨੀ ਅਤੇ ਕਰਨੀ ਆਦਿ ਸਭ ਕੁਝ ਵਿਸ਼ੇਸ਼ ਤੌਰ 'ਤੇ ਉਪਰ ਗੁਰਬਾਣੀ ਦੇ ਰੰਗ ਵਿੱਚ ਤਿਜਿਆ ਹੋਇਆ ਸੀ। ਇਹੋ ਕਾਰਨ ਹੈ ਕਿ ਆਪ ਦੀ ਹਰ ਲਿਖਤ ਗੁਰਬਾਣੀ ਦੀਆਂ ਉਦਾਹਰਣਾਂ ਨਾਲ ਭਰਪੂਰ ਅਤੇ ਵੱਧ ਤੋਂ ਵੱਧ ਦ੍ਰਿੜ੍ਹ-ਅਰਥੀ ਹੋਇਆ ਕਰਦੀ ਸੀ। ਨਾ ਸਿਰਫ ਸਮੁੱਚਾ ਨੈਤਿਕ ਜੀਵਨ ਹੀ ਗੁਰਬਾਣੀਨੂਮਾ (Gurbani Oriented) ਸੀ ਸਗੋਂ ਨਿਤ-ਜੀਵਨ ਦੀ ਦੈਨਿਕ ਕਿਆ ਹੀ ਗੁਰਬਾਣੀ ਦੇ ਨਿਤਨੇਮ ਤੋਂ ਆਰੰਭ ਹੁੰਦੀ ਸੀ ਅਤੇ ਹਰ ਸੰਧਿਆ ਉਵੈਂਹੀ ਗੁਰਬਾਣੀ ਦੇ ਨੇਮ ਨਾਲ ਹੀ ਤੁਰਦੀ ਸੀ। ਇਕ ਆਦਰਸ਼ਕ ਅੰਮ੍ਰਿਤਧਾਰੀ ਦੀ ਰਹਿਤ ਅਨੁਸਾਰ ਪੰਜਾਂ ਬਾਣੀਆਂ ਦੇ ਨਿਤਨੇਮ ਉਪਰ ਦ੍ਰਿੜ੍ਹਤਾ ਨਾਲ ਪਾਬੰਦ ਰਹਿਣਾ ਆਪ ਦੀ ਜਿੰਦਗੀ ਦਾ ਜਰੂਰੀ ਅਸੂਲ ਸੀ। ਅਕਾਲੀ ਜੀ ਦੀ ਸਾਰੀ ਜੀਵਨਕ੍ਰਿਆ ਹੀ ਕੁਝ ਚੁਣੇ ਹੋਏ ਅਸੂਲਾਂ ਦੁਆਲੇ ਘੁੰਮਦੀ ਰਹੀ।

ਖੁਰਾਕ :

ਅਕਾਲੀ ਜੀ ਖੁਰਾਕ ਤਿਆਰ ਕਰਵਾਣ ਦੇ ਮਾਮਲੇ ਵਿੱਚ ਬਿਬੇਕੀ ਸਨ ਪਰ ਖੁਰਾਕ ਦੀ ਕਿਸਮ ਬਾਰੇ ਬਹੁਤੇ ਕੱਟੜ ਨਹੀਂ ਸਨ। ਆਮ ਸਾਧਾਂ ਅਤੇ ਸੰਤਾਂ ਵਾਂਗ ਇਸ ਝਗੜੇ ਵਿੱਚ ਨਹੀਂ ਸਨ ਪੈਂਦੇ ਕਿ ਵੈਸ਼ਨਵ ਰਹਿਣਾ ਜਰੂਰੀ ਹੈ ਜਾਂ ਨਹੀਂ, ਸਗੋਂ ਮਹਾਪੂਸਾਦ ਦੇ ਆਹਾਰ ਨੂੰ ਖਾਲਸਈ ਸੰਜਮ ਦਾ ਇਕ ਪ੍ਰਮੁੱਖ ਅੰਗ ਸਮਝਦੇ ਸਨ।¹ ਆਪ ਪੇਟ ਦੀ ਕੁਝ ਅਤੇ ਜੀਭ ਦੇ ਸੁਆਦ ਨੂੰ ਸੰਤੁਸ਼ਟ ਕਰਨ ਦੇ ਪੱਖੇ ਅਤਿਅੰਤ ਸਾਦਰੀ ਅਤੇ ਸਬਰ ਵਰਤਦੇ ਸਨ। ਜੋ ਮਿਲਦਾ ਅਤੇ ਜਿੰਨਾ ਮਿਲਨਾ ਉਸੇ ਵਿੱਚ ਹੀ ਸੰਤੁਸ਼ਟ ਰਹਿਣਾ, ਜੇਕਰ ਕੁਝ ਵੀ ਨਾ ਮਿਲੇ ਤਾਂ ਵੀ ਸੁੱਕੇ ਜਾਂ ਭੁਜੇ ਛੋਲੇ ਜਾਂ ਸੱਤੂ ਦਾ ਛਕਾ ਮਾਰ ਕੇ ਉਪਰੋਂ ਜਲ ਛਕ ਲੈਣਾ ਆਪ ਦੇ ਸੁਭਾਅ ਵਿੱਚ ਰੱਚ ਚੁੱਕਾ ਸੀ। ਆਪ ਦਾ ਭੋਜਨ ਤਿਆਰ ਕਰਨ ਦਾ ਢੰਗ ਨਿਰਾਲਾ ਸੀ। ਜਦ ਉਹ ਆਪਣੇ ਹੱਥੀ ਭੋਜਨ ਤਿਆਰ ਕਰਦੇ ਤਾਂ ਜੋ ਸਬਜ਼ਾ-ਭਾਜ਼ਾ (ਕੱਚਾ) ਆਉਂਦਾ ਸਭ ਨੂੰ ਬਿਨਾ ਛਿਲਕਾ ਉਤਾਰੇ ਹੀ ਰਲਾ ਲੈਂਦੇ ਅਤੇ ਇਕ ਹੀ ਭਾਂਡੇ ਵਿੱਚ ਇਸ

1. ਇਸ ਪ੍ਰਸੰਗ ਲਈ ਵੇਖੋ, ਗਿ. ਗੁਰਚਰਨ ਸਿੰਘ ਦੀ ਪ੍ਰਸਤਰ ਗਿਆਨੀ ਸ਼ੇਰ ਸਿੰਘ, ਪੰਨਾ 13.

ਸਾਰੇ ਰੱਲਗਡ ਨੂੰ ਤਿਆਰ ਕਰਦੇ। ਕਈ ਕਿਸਮ ਦੀਆਂ ਸਬਜ਼ੀਆਂ ਤੋਂ ਤਿਆਰ ਹੋਏ ਇਸ ਰੱਲਗਡ ਭਾਜੇ ਦਾ ਸੁਆਦ ਅਕੱਥਨੀਯ ਹੋਇਆ ਕਰਦਾ ਸੀ। ਆਪ ਦੇ ਹੱਥ ਦੇ ਮੋਟੇ-ਮੋਟੇ, ਭਟੂਰਿਆਂ ਵਰਗੇ ਪ੍ਰਸਾਦੇ ਅਤਿਅੰਤ ਸੁਆਦੀ ਹੁੰਦੇ ਸਨ। ਭੋਜਨ ਤਿਆਰ ਹੋ ਜਾਣ ਉਪੰਤ ਬਾਲ੍ਹ ਪ੍ਰੇਸਟੇ; ਪ੍ਰੇਸਣ ਤੋਂ ਬਾਅਦ ਉੱਚੀ ਸੂਰ ਨਾਲ ਆਵਾਜ਼ ਦੇਂਦੇ, “ਆਓ ਗੁਰੂ ਕੇ ਪਿਆਰੀਓ! ਪ੍ਰਸਾਦ ਤਿਆਰ ਹੈ, ਗੇਹੀ ਲਗਾਓ!”!! ਕੁਝ ਦੇਰ ਰੁਕਣ ਤੋਂ ਉਪਰੰਤ ‘ਤਵ ਪ੍ਰਸਾਦਿ ਭਰਮ ਕਾ ਨਾਸ’ ਕਹਿ ਕੇ ਕਿਰਪਾਨ ਭੇਟ ਕਰਨੀ ਅਤੇ ਕੋਲ ਥੈਠੇ ਪਾਰੋਗੀ ਜਾਂ ਬਾਹਰੋਂ ਆਇਆਂ ਨੂੰ ਬੁਰਕੀ-ਬੁਰਕੀ (ਸਣੇ ਦਾਲ-ਭਾਜੇ ਦੇ) ਵੰਡਣੀ ਤੇ ਫਿਰ ਆਪ ਛਕਣਾ। ਆਪ ਅਨ-ਪਹਿਰਾ ਭੋਜਨ ਲੈਂਦੇ ਸਨ ਅਤੇ ਭੋਜਨ ਕਰਨ ਦਾ ਸਮਾਂ ਆਮ ਤੌਰ ਉੱਪਰ ਸ਼ਾਮ ਦੇ 4-5 ਵਜੇ ਹੁੰਦਾ ਸੀ। ਆਪ ਦੇ ਇਸ ਭੋਜਨ ਵਿਚ ਸਾਦਰੀ ਅਤੇ ਮਿਠਾਸ ਹੁੰਦੀ। ਮਸਾਲੇਦਾਰ ਅਤੇ ਤੇਜ਼ ਭੋਜਨ ਖਾਣ ਵਾਲੇ ਲੋਕਾਂ ਦੇ ਜੀਵਨ ਵਿਚ ਵਿਕਾਰ ਵਧ ਤੋਂ ਵਧ ਪ੍ਰਭਲ ਰਹਿੰਦੇ ਹਨ, ਪਰ ਅਕਾਲੀ ਜੀ ਦੇ ਇਸ ਸਤੋਗੁਣੀ ਭੋਜਨ ਨਾਲ ਸਰੀਰ ਅਤੇ ਆਤਮਾ ਵਿਚ ਇਕ ਸੰਤੁਲਨ ਰਹਿੰਦਾ, ਰੋਗ-ਸੋਗ ਦੂਰ ਹੀ ਰਹਿੰਦੇ ਸਨ।

ਸ੍ਰਭਾਵਕ ਗੁਣ :

ਅਕਾਲੀ ਜੀ ਦਾ ਸ੍ਰਭਾਵ ਆਦਰਸ਼ਕ ਗੁਣਾਂ ਨਾਲ ਭਰਪੂਰ ਸੀ। ਇਹ ਗੁਣ ਨਿਮਨ ਅਨੁਸਾਰ ਸਨ :

(ੳ) ਅਸੂਲ-ਪ੍ਰਸਤੀ : ਜਿਸ ਪ੍ਰਕਾਰ ਅਕਾਲੀ ਜੀ ਨੇ ਆਪਣੀ ਬਾਹਰੀ ਸ਼ਖਸੀਅਤ ਨੂੰ ਵਿਸ਼ੇਸ਼ ਕਿਸਮ ਦੇ ਸ੍ਰੂਪ ਅਤੇ ਜਥਤ ਅਨੁਸਾਰ ਜੀਵਿਆ ਉਸੇ ਹੀ ਤਰ੍ਹਾਂ ਆਪ ਦੀ ਅੰਦਰਲੀ ਸ਼ਖਸੀਅਤ ਵੀ ਵਿਸ਼ੇਸ਼ ਕਿਸਮ ਦੇ ਆਦਰਸ਼ਾਂ ਅਤੇ ਅਸੂਲਾਂ ਦੁਆਲੇ ਕੇਂਦ੍ਰਿਤ ਰਹਿੰਦੀ ਸੀ ਅਤੇ ਕਿਸੇ ਵੀ ਹਾਲਤ ਵਿਚ ਇਨ੍ਹਾਂ ਆਦਰਸ਼ਾਂ ਅਤੇ ਅਸੂਲਾਂ ਦੀ ਪਾਲਣਾ ਵਿਚ ਢਿੱਲ ਨਹੀਂ ਸਨ ਆਉਣ ਦਿੰਦੇ। ਅਕਾਲੀ ਜੀ ਨੂੰ ਤੌਰ ਉੱਪਰ ਉਹ ਜੀਵਨ ਜੀਉਂਦੇ ਸਨ ਜਿਹੇ ਜੀਵਨ ਜੀਉਣ ਲਈ ਦੂਜਿਆਂ ਨੂੰ ਕਹਿੰਦੇ ਸਨ। ਇਕ ਅੰਮ੍ਰਿਤਧਾਰੀ ਸਿੰਘ ਤੋਂ ਕੁਝ ਜ਼ਰੂਰੀ ਗੱਲਾਂ ਅਤੇ ਅਸੂਲਾਂ ਦੀ ਪਕਿਆਈ ਦੀ ਜ਼ਮਾਨਤ ਮੰਗਦੇ ਸਨ ਕਿਉਂਕਿ ਉਹ ਆਪ ਹੀ ਇਨ੍ਹਾਂ ਅਸੂਲਾਂ ਦੇ ਜਥਤ ਵਿਚ ਰਹਿੰਦੇ ਸਨ। ਅਕਾਲੀ ਜੀ ਕਈ ਥਾਈਂ ਇਨ੍ਹਾਂ ਅਸੂਲਾਂ ਨੂੰ ਸਵਿਸਥਾਰ ਗਿਣ ਕੇ ਬਿਆਨ ਕਰਦੇ ਹਨ।

ਅੰਮ੍ਰਿਤਪ੍ਰਭਾਚਾਰ ਦੇ ਜੱਥੇ ਦੇ ਨਿਯਮਾਂ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ :

“ਇਸ ਜੱਥੇ ਦੇ ਮੈਬਰ ਲਈ (ੳ) ਸਾਬਤ ਸੂਰਤ ਰਖਨੀ, ਨਿਤਨੇਮੀ ਪੰਜਾਂ ਬਾਣੀਆਂ ਦਾ ਹੋਣਾ, (ਅ) ਵਢੀ, ਸਪਾਰਸ਼ ਤੇ ਲਿਹਾਜ਼ਧਾਰੀ ਦਾ ਤਿਆਗ ਹੋਣਾ ਜ਼ਰੂਰੀ ਹੋਵੇਗਾ।”

ਸਹਾਇਕ : ਇਸ ਜੱਥੇ ਦੇ ਸਹਾਇਕ ਵੀ ਧਰਮ ਦੀ ਕਿਰਤ ਕਰ ਕੇ ਨਿਮਨ ਲਿਖਤ ਗੱਲਾਂ ਧਾਰਨ ਕਰਦੇ ਸਨ :

- (ੳ) “ਦਸਵੰਧ ਗੁਰੂ ਦਾ ਕੱਢਣਾ
- (ਅ) ਲੋੜਵੰਦ ਨਾਲ ਵੰਡ ਛਕਣਾ
- (ਇ) ਗਰੀਬ ਦੀ ਮਦਦ ਕਰਨੀ
- (ਸ) ਪੰਜ ਕਰਾਰ ਦੀ ਧਾਰਨਾ ਰਖਣੀ
- (ਹ) ਸਸਤ੍ਰਧਾਰੀ ਹੋਣਾ

- (ਕ) ਚੇਰੀ ਯਾਰੀ ਨਾ ਕਰਨਾ
- (ਖ) ਵਿਰੋਧੀ, ਵੈਰੀ, ਪ੍ਰਾਈ ਤਾਤ ਰਖਣ ਵਾਲਾ ਨਾ ਹੋਨਾ
- (ਗ) ਹਰ ਵੇਲੇ ਗੁਰਮੰਤ੍ਰ ਯਾ ਮੂਲਮੰਤ੍ਰ ਦਾ ਅਭਿਆਸ
- (ਘ) ਅਕਾਲ ਪੁਰਖ ਸਤਿਗੁਰੂ ਨੂੰ ਅੰਗ ਸੰਗ ਜਾਨਨਾ
- (ਙ) ਜਪੁ, ਜਾਪ ਦੇ ਮੂਲ ਮੰਤਰ ਵਿਚ ਦੱਸੇ ਗੁਣਾਂ ਵਾਲੇ।”¹

ਉਪਰ ਦੱਸੇ ਅਸੂਲ ਅਤੇ ਨਿਯਮ ਉਹ ਹਨ ਜਿਨ੍ਹਾਂ ਦਾ ਪਾਲਨ ਕਰਨਾ ਇਕ ਅੰਮ੍ਰਿਤਧਾਰੀ ਲਈ ਅਤਿ ਜ਼ਰੂਰੀ ਹੈ ਜਾਂਦਾ ਹੈ ਅਤੇ ਅਕਾਲੀ ਕੌਰ ਸਿੰਘ ਇਨ੍ਹਾਂ ਅਸੂਲਾਂ ਦੇ ਪ੍ਰਾਂਖ ਹਾਸੀ ਸਨ। ਅਕਾਲੀ ਜੀ ਦੇ ਜੀਵਨ ਦੀਆਂ ਅਨੇਕਾਂ ਹੀ ਨਿੱਕੀਆਂ-ਵੱਡੀਆਂ ਘਟਨਾਵਾਂ ਉਨ੍ਹਾਂ ਦੀ ਅਸੂਲ-ਪ੍ਰਸਤੀ ਦੀ ਉਦਾਹਰਣ ਹਨ। ਇਨ੍ਹਾਂ ਵਿਚੋਂ ਇਕ-ਦੋ ਦਾ ਵਰਣਨ ਕਰ ਲੈਣਾ ਉਚਿਤ ਹੋਵੇਗਾ:

“ਜਦ ਉਹ ਗਿਆਨੀ ਨਿਰੰਜਨ ਸਿੰਘ, ਹਰੀ ਜੀ ਤੇ ਹੋਰ ਗੁਰਮੁਖਾਂ ਨਾਲ ਗੁਰਮਤਿ-ਪ੍ਰਚਾਰ ਹਿਤ (ਮਾਲਵੇ) ਮਾਨਸਾ ਦੇ ਇਲਾਕੇ ਵਿਚ ਗਏ ਤਾਂ ਆਪ ਨੇ ਹਫਤਾ ਭਰ ਪ੍ਰਸਾਦ ਬਿਨਾਂ ਹੀ ਗੁਜ਼ਾਰ ਦਿੱਤਾ। ਗੱਲ ਇਹ ਸੀ ਕਿ ਜੱਥੇ ਦੇ ਸੱਜਣਾਂ ਨੂੰ ਪਤਾ ਨਹੀਂ ਸੀ ਕਿ ਆਪ ਪੂਰਨ ਬਿਥੇਕੀ ਹਨ ਤੇ ਪ੍ਰਸਾਦ ਆਪ ਹੀ ਤਿਆਰ ਕਰ ਕੇ ਛਕਦੇ ਹਨ ਜਾਂ ਅੰਮ੍ਰਿਤਧਾਰੀ ਅਥਵਾ ਨਿਠਨੇਮੀ ਸਿੰਘ-ਸਿੰਘਟੀਆਂ ਦਾ ਤਿਆਰ ਕੀਤਾ ਛਕਦੇ ਹਨ। ਇਸ ਇਲਾਕੇ ਵਿਚ ਅੰਮ੍ਰਿਤਧਾਰੀ ਸਿੰਘ ਤਾਂ ਘੱਟ ਹੀ ਸਨ ਤੇ ਆਪ ਨੇ ਉਨ੍ਹਾਂ ਦੇ ਪ੍ਰਸਾਦੇ ਦੀ ਜਾਚਨਾ ਹੀ ਨਾ ਕੀਤੀ। ਆਖਰ ਪਤਾ ਲਗਣ ਪ੍ਰਤ ਜੱਥੇ ਨੇ ਬੜਾ ਅਛੋਸ ਕੀਤਾ ਪ੍ਰਤੂ ਆਪ ਨੇ ਕਿਹਾ ‘ਤੂਸੀਂ ਕੋਈ ਅਛੋਸ ਨਾ ਕਰੋ ਰਜਾ ਐਸੀ ਹੀ ਸੀ।’²

ਉਹ ਇਸ ਗੱਲ ਉੱਪਰ ਰੋਸ ਪ੍ਰਗਟ ਕਰਦੇ ਸਨ ਕਿ

“ਕੋਈ ਵਿਅਕਤੀ ਆਪ ਨੂੰ ਮੱਥਾ ਟੇਕੇ ਜਾ ਪੈਰਾਂ ਨੂੰ ਹੱਥ ਲਾਵੇ। ਜੇਕਰ ਕੋਈ ਪੈਰਾਂ ਨੂੰ ਹੱਥ ਲਾਣ ਦੀ ਕੋਸ਼ਿਸ਼ ਕਰਦਾ ਤਾਂ ਹੱਥ ਫੜ ਲੈਂਦੇ ਤੇ ਆਖਦੇ ‘ਸਿੰਘ ਸਾਹਿਬ ! ਸਿੰਘ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਬੁਲਾਣ ਦਾ ਹੁਕਮ ਹੈ ਤੇ ਗੁਰੂ ਜੀ ਬਹੁਰੂ ਕਿਸੀ ਅੰਗ ਦੀ ਇਹ ਸੀਸ ਨਹੀਂ ਝੁਕਣਾ ਚਾਹੀਏ।’ ਆਖਦੇ ਸਨ ‘ਜਦ ਸਿੰਘ ਨੂੰ ਸਿੰਘ ਮਿਲੇ ਤਾਂ ਹੱਥ ਸੋੜ ਕੇ ਛਤਿਹਿ ਰਾਜਾਓਂ; ਸਤਿ ਸ੍ਰੀ ਅਕਾਲ ਕੋਮੀ ਨਾਹਰਾ ਹੈ’ ”³

(ਅ) ਵਕਤ ਦੀ ਕਦਰ ਤੇ ਪਾਬੰਦੀ : ਹਰ ਕਾਰਜ ਸਮੇਂ ਅਨੁਸਾਰ ਅਤੇ ਮਰਿਯਾਦਾ ਅਨੁਸਾਰ ਕਰਦੇ ਸਨ। ਗੁਰੂ ਨਾਨਕ ਅਸ਼੍ਰਮ ਦੇ ਬੋਰਡਿੰਗ ਦੇ ਸਮੇਂ ਦੀ ਪਾਬੰਦੀ ਬਾਰੇ ਕਿਹਾ ਹੈ ਕਿ ‘ਵਰਦੀ ਦੀ ਘਾਟ ਤੋਂ ਬਿਨਾ ਸਿਲਟਰੀ ਦੀ ਛਾਉਣੀ ਵਾਲਾ ਜ਼ਬਦ ਹੋਇਆ ਕਰਦਾ ਸੀ।’

(ਦ) ਦੀਮਾਨਦਾਰੀ : ਆਪ ਇਸ ਗੱਲ ਦਾ ਉਚੇਚਾ ਖਿਆਲ ਰਖਦੇ ਸਨ ਕਿ ਜਿਸ ਕਾਰਜ ਹਿੱਤ ਕੋਈ ਮਾਇਕ ਜਾਂ ਪਦਾਰਥਕ ਸਹਾਇਤਾ ਕਿਸੇ ਸੇਵਕ ਕੋਲੋਂ ਆਈ ਹੈ, ਉਹ ਸਿਰਫ ਉਸੇ ਹੀ ਮਨੋਰੱਥ ਨਹਿਤ ਹੀ ਖਰਚ ਹੋਣੀ ਚਾਹੀਦੀ ਹੈ। ਕਿਸੇ ਫਾਲਤੂ ਆਦਮੀ ਨੂੰ (ਬੋਰਡਿੰਗ ਦੇ) ਬੱਚਿਆਂ ਦੇ ਲੰਗਰ ਵਿਚੋਂ ਪ੍ਰਸਾਦ ਛਕਣ ਦੀ ਆਗਿਆ ਨਹੀਂ ਸੀ ਹੁੰਦੀ। (ਆਏ ਮਹਿਮਾਨ ਵਾਸਤੇ ਵੱਖਰਾ ਪ੍ਰਬੰਧ ਹੁੰਦਾ ਸੀ)।

“ਇਕ ਵੇਨ ਉਨ੍ਹਾਂ ਨੂੰ ਕਿਸੇ ਦੱਸਿਆ ਕਿ ਆਪ ਦਾ ਇਕ ਭਤੀਜਾ ਲੰਗਰ ਵਿਚ ਪ੍ਰਸਾਦ

1. ਵੇਖੋ ਉਨ੍ਹਾਂ ਦੇ ਕਾਰਜ-ਪੱਤਰ

2. ‘ਜੀਵਨ ਬਿਤਾਉ’ ਪੰਨਾ 43

3. ਉਹੋ, ਪੰਨਾ 53

ਪਾਨ ਕਰਦਾ ਹੈ ਤਾਂ ਆਪ ਨੇ ਉਸੀ ਵਕਤ ਉਸ ਨੂੰ ਬੁਲਾ ਕੇ ਕਿਹਾ, “ਇਹ ਪ੍ਰਸ਼ਾਸਟ ਤੇਰੇ ਲਈ ਬਿਖ ਹੈ, ਤੇ ਜੇ ਤੂੰ ਖਾਣਾ ਹੀ ਹੈ ਤਾਂ ਮਜ਼ੁਰੀ ਕਰ ਕੇ ਖਾ, ਲੰਗਰ ਲਈ ਲੱਕੜਾਂ ਲੈ ਆਇਆ ਕਰੋ ਤਾਂ ਤੂੰ ਏਥੇ ਪ੍ਰਸ਼ਾਸਟ ਛੱਕ ਸਕਦਾ ਹੈ।” ਫੇਰ ਮੀਤ ਮੈਨੇਜਰ (ਭਾਨ ਸਿੰਘ) ਨੂੰ ਬੁਲਾ ਕੇ ਕਿਹਾ : ‘ਦੇਖੋ ਸਿੰਘ ਸਾਹਿਬ! ਇਹ ਪ੍ਰਸ਼ਾਸਟ ਇਸ ਬੱਚੇ ਲਈ ਸੰਖੀਆ ਹੈ, ਤੁਸੀਂ ਇਸ ਨੂੰ ਇਹ ਨਾ ਖਲਾਓ, ਇਸ ਦੇ ਹੱਡਾਂ ਵਿਚ ਧਸ ਜਾਏਗਾ ਤੇ ਇਹ ਨਕਾਰਾ ਹੋ ਜਾਏਗਾ।’”¹

(ਸ) ਰੁਕੇਵੇਂ : ਹੋਸ਼ਾਂ ਕਿਸੇ ਰੁਕੇਵੇਂ ਵਿਚ ਰੁਕੇ ਰਹਿਣਾ ਆਪ ਦੇ ਸੁਭਾਵ ਦਾ ਅੰਗ ਸੀ। ਸ਼ਰੀਰ ਦੇ ਹਰ ਸੂਸ ਦੇ ਗੁਜਰਨ ਨਾਲ ਕੁਝ ਲਾਹੇਵੰਦਾ ਫਲ ਪ੍ਰਾਪਤ ਕਰਨ ਦੀ ਧੁਨ ਆਪ ਨੇ ਜੀਵਨ ਪ੍ਰਯੰਤ ਨਹੀਂ ਤਿਆਰੀ। ਆਦਿ ਤੋਂ ਅੰਤ ਸਮੇਂ ਤਕ ਅਕਾਲੀ ਜੀ ਉਪਰ ਸੇਵਾ-ਬਾਵ ਵਾਲੇ ਰੁਕੇਵਿਆਂ ਦੀ ਧੀਨ ਸਵਾਰ ਰਹੀ, ਗੁਰਬਾਣੀ ਅਤੇ ਲੰਗਰ ਦੀ ਸੇਵਾ, ਚਕਾਰ (ਕਸ਼ਮੀਰ) ਆਸ਼੍ਰਮ ਦੀ ਸੇਵਾ, ਕਈ ਸਾਲਾਂ ਤਕ ਤਤਕਰੇ ਦੀ ਸੇਵਾ, ਸਿੰਧੀ-ਪ੍ਰਚਾਰ ਦੀ ਸੇਵਾ, 1947 ਤੋਂ ਬਾਅਦ ਦੁਖੀ ਅਤੇ ਬੇ-ਸਹਾਰਾ ਲੋਕਾਂ ਦੀ ਭਲਾਈ ਦੀ ਸੇਵਾ ਅਤੇ ਫਿਰ ਅੰਮ੍ਰਿਤ-ਪ੍ਰਚਾਰ ਦੀ ਸੇਵਾ। ਸਰੀਰ ਅਤੇ ਮਨ ਨੂੰ ਕਿਸੇ ਭਲੇ ਪਾਸੇ ਹਮੇਸ਼ਾਂ ਲਈ ਰਖਦੇ ਸਨ। ਇਹੋ ਕਾਰਨ ਹੈ ਕਿ ਆਪ ਉਲੱਝੀ ਹੋਈ ਸਿਆਸਤਬਾਜੀ, ਗੱਦੀ-ਨਸ਼ੀਨੀ ਦੀ ਖਿੜੇਤਾਣ, ਲੀਡਰੀ ਦੀ ਅਵਸਰਵਾਦੀ ਜਿੱਲ੍ਹਣ ਦੇ ਵਾਦਵਿਵਾਦ ਤੋਂ ਬੇ-ਨਿਆਜ਼ ਹੋ ਕੇ ਸਰਬਤ ਦੇ ਭਲੇ ਲਈ ਸਮਰਪਿਤ ਰਹੇ। ਕੰਮ ਕਰਦਿਆਂ ਥਕੇਵਾਂ ਉਨ੍ਹਾਂ ਨੂੰ ਤੰਗ ਨਹੀਂ ਸੀ ਕਰਦਾ। ਸਰੀਰ ਦੀ ਲੋੜ ਅਤੇ ਆਰਾਮ ਤੋਂ ਬੇਪਰਵਾਹ ਹੋ ਜਾਂਦੇ ਸਨ। 1947 ਦੇ ਘਲੁੱਘਾਰੇ ਸਮੇਂ ਦਿਨ-ਰਾਤ ਦੁੱਖੀਆਂ ਦੇ ਕਸ਼ਟਾਂ ਨੂੰ ਦੂਰ ਕਰਨ ਵਿਚ ਜੁੰਟੇ ਰਹਿੰਦੇ ਸਨ; ਬੀਮਾਰੀ ਦੀ ਹਾਲਤ ਵਿਚ ਵੀ ਦੁੱਖੀ ਲੋਕਾਂ ਦੀ ਫ਼ਰਿਆਦ ਪੂਰੀ ਕਰਨ ਲਈ ਤੁਰ ਪੈਂਦੇ ਸਨ। ਆਪਣੇ ਸੁੱਖ-ਦੁੱਖ ਤੋਂ ਬੇਨਿਆਜ਼ ਇਸ ਪਰਉਪਕਾਰੀ ਦਾ ਨਾਮ ਹੀ ਬੇਸਹਾਰਾ ਲੋਕਾਂ ਲਈ ਢਾਰਸ ਦਾ ਕੰਮ ਕਰਦਾ ਸੀ।

(ਹ) ਇਸ਼ਟ ਦਾ ਸਨਮਾਨ ਅਤੇ ਭਰੋਸਾ : ਅਕਾਲੀ ਜੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਕਿਸੇ ਉਪਰ ਅਕੀਦਾ ਨਹੀਂ ਸਨ ਰਖਦੇ। ਗੁਰੂ ਗ੍ਰੰਥ ਸਾਹਿਬ ਨੂੰ ‘ਗੁਰੂ ਕੀ ਪ੍ਰਗਟ ਦੇਹ’ ਮੰਨਦੇ ਸਨ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਆਦਿ ਗੁਰੂ ਸਾਹਿਬਾਨ ਦੇ ਜਨਮ ਪੁਰਬਾਂ ਵਾਂਗ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੋਂਦੀ ਪੁਰਵ ਬੜੀ ਧੁਮਧਾਮ ਨਾਲ ਮਨਾਏ ਜਾਣ ਦੀ ਪਿਰਤ ਨੂੰ ਸਾਰੇ ਕਸ਼ਮੀਰ ਇਲਾਕੇ ਵਿਚ ਦਿੜ੍ਹੇ ਕਰਵਾਇਆ।

ਅਕਾਲੀ ਜੀ ਗੁਰੂ ਗ੍ਰੰਥ ਸਾਹਿਬ ਦੇ ਦੇਹੀ-ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਨੂੰ ਬੜੇ ਧਿਆਨ ਪੂਰਵਕ ਲੈਂਦੇ ਸਨ। ਇਸ ਸੰਬੰਧੀ ਆਪ ਦੀਆਂ ਬੇਅੰਤ ਜੀਵਨ-ਘਟਨਾਵਾਂ ਦਾ ਜ਼ਿਕਰ ਆਉਂਦਾ ਹੈ। ਕੁਝ ਕੁ ਦਸਤਾਵੇਜ਼ ਵਰਣਨ ਇਸ ਪ੍ਰਕਾਰ ਹੈ :

“ਇਕ ਵੇਰ ਆਪ ਆਸ਼੍ਰਮ ਦੇ ਕੰਮਾਂ-ਕਾਰਾਂ² ਚੋਂ ਛਾਰਗਾ ਹੋ ਕੇ ਰਾਤ ਨੂੰ ਸੌ ਗਾਏ ਤਾਂ ਅੱਖੀ ਰਾਤਾਂ ਅਚਾਨਕ ਜਾਗ ਉਠੇ, ਤੇ ਗ੍ਰੰਥੀ ਸਾਹਿਬ ਭਾਵ ਦਲੀਪ ਸਿੰਘ ਜੀ ਨੂੰ ਜਾ ਜਗਾਇਆ ਤੇ ਕਿਹਾ, ‘ਉਠੇ ਸਿੰਘ ਸਾਹਿਬ ਸਾਵਧਾਨ ਹੈ ਜਾਓ। ਇਸ਼ਨਾਨ ਕਰੋ ਤੇ ਮਹਾਰਾਜ ਦਾ ਪ੍ਰਕਾਸ਼ ਕਰੋ। ਸਿੰਘ ਸਾਹਿਬ ਦਲੀਪ ਸਿੰਘ ਜੀ ਨੇ ਕਿਹਾ ‘ਅਜੇ ਤਾਂ ਜੀ ਬਹੁਤ ਰਾਤ ਰਹਿੰਦੀ ਹੈ ਅਜ ਇਤਨੀ ਜਲਦੀ ਕੀ ਲੋੜ ਪਈ ਹੈ ਮਹਾਰਾਜ ਪ੍ਰਕਾਸ਼ ਕਰਨ ਦੀ’?

1. ਜੀਵਨ ਸਿ੍ਰਤਾਂ : ਪੰਨਾ 90

ਅਕਾਲੀ ਜੀ ਨੇ ਕਿਹਾ ‘ਸਿੰਘ ਸਾਹਿਬ, ਬਚਨ ਮੰਨੋ ਤੇ ਪ੍ਰਕਾਸ਼ ਕਰੋ’। ਭਾਈ ਸਾਹਿਬ ਨੇ ਮਜ਼ਬੂਰ ਹੋ ਕੇ ਇਸ਼ਨਾਨ ਕਰ ਪ੍ਰਕਾਸ਼ ਕੀਤਾ ਤਾਂ ਕੀ ਵੇਖਦੇ ਹਨ ਕਿ ਮਹਾਰਾਜ ਦਾ ਇਕ ਵਰਕਾ ਦੋਹਰਾ ਹੋ ਗਿਆ ਸੀ, ਆਪ ਨੇ ਵਰਕਾ ਸਿੱਧਾ ਕਰਵਾ ਦਿੱਤਾ ਤੇ ਕਿਹਾ ‘ਸਿੰਘ ਸਾਹਿਬ ਪਿਆਨ ਰੱਖਿਆ ਕਰੋ’।’¹

ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਉੱਪਰ ਪੂਰਨ ਅਕੀਦਾ ਇਨ੍ਹਾਂ ਘਟਨਾਵਾਂ ਵਿਚੋਂ ਮਿਲ ਸਕਦਾ

ਹੈ:

“1934-35 ਵਿਚ ਇਕ ਦਿਨ ਅੰਮ੍ਰਿਤ ਵੇਲੇ ਦੇ ਸੱਜਨਾਂ ਨਾਲ ਮੈਂ ਗੁਰਦੁਆਰਾ ਬਾਬੇ ਦੀ ਬੇਰ ਸਾਹਿਬ ਸਿਆਲੋਕੇਟ..... ਆਸਾ ਦੀ ਵਾਰ ਦਾ ਕੀਰਤਨ ਸੁਣਨ ਲਈ ਪੁਜਿਆ ਸਾਂ। ਗੁਰਦੁਆਰੇ ਵਿਚ ਭਾਈ ਨਰਿੰਜਨ ਸਿੰਘ ਰਾਗੀ ਕੀਰਤਨ ਕਰਿਆ ਕਰਦੇ ਸਨ। ਸਾਡੇ ਬੈਠਿਆਂ ਕੋਈ ਚਾਰ ਵਜੇ ਜੋੜੀ ਵਜਾਉਣ ਵਾਲਾ ਕੀਰਤਨੀਆਂ ਸਾਜ਼ ਲੈ ਆਇਆ। ਜੋੜੀ ਖੇਲ੍ਹ ਕੇ ਇਕੱਲਿਆਂ ਹੀ ਆਸਾ ਦੀ ਵਾਰ ਦੇ ਸਲੋਕ ਪੜ੍ਹਨ ਲੱਗ ਪਿਆ। ਪੰਜ-ਦਸ ਮਿੰਟ ਬਾਅਦ ਭਾਈ ਨਰਿੰਜਨ ਸਿੰਘ ਵੀ ਆ ਗਏ। ਉਨ੍ਹਾਂ ਨੇ ਵਾਜਾ ਖੇਲ੍ਹ ਕੇ ਸਰਲ ਤਰੀਕੇ ਨਾਲ ਬਾਣੀ ਦਾ ਉਚਾਰਨ ਸ਼ੁਰੂ ਕਰ ਦਿੱਤਾ। ਮੇਰੇ ਇਕ ਸਾਥੀ ਨੇ ਨਿਮਰਤਾ ਨਾਲ ਬੇਨਤੀ ਕੀਤੀ ਕਿ ਆਪ ਕਿਸੇ ਸ਼ਬਦ ਦਾ ਰਾਗ ਵਿਚ ਉਚਾਰਨ ਕਰੋ। ਰਾਗੀ ਸਿੰਘ ਨੇ ਖਿਲ ਕੇ ਚੁਆਥ ਦਿੱਤਾ ਕਿ ‘ਕਾਹਲੀ ਕਾਹਦੀ ਹੈ, ਸੰਗਤ ਤੇ ਆ ਜਾਣ ਦਿਓ’। ਦੋ ਚਾਰ ਮਿੰਟ ਇਸੇ ਤਰ੍ਹਾਂ ਥੀਤ ਗਏ ਤੇ ਗੁਰਦੁਆਰੇ ਦੇ ਕੋਨੇ ਵਿਚੋਂ, ਜਿਥੇ ਕਿ ਸਵੇਰ ਦੇ ਘੁਸ-ਮੁਸੇ ਵਿਚ ਇਕ ਬਿਸਤਰਾ ਜਿਹਾ ਵਿਛਿਆ ਦਿਸਦਾ ਸੀ, ਇਕ ਮੱਧਮ ਜਿਹੀ ਆਵਾਜ਼ ਆਈ ‘ਭਾਈ ਨਰਿੰਜਨ ਸਿੰਘ ਜੀ ਸੌਂਚਾ ਪਾਤਸ਼ਾਹ ਹਾਜ਼ਰ ਨਾਜ਼ਰ ਸਾਮ੍ਰਾਂ ਬੈਠਾ ਹੈ। ਕੀਰਤਨ ਉਨ੍ਹਾਂ ਨੂੰ ਸੁਣਾਓ। ਸਤਿਗੁਰੂ ਮਿਹਰ ਕਰੋਗਾ’.....

ਭਾਈ ਨਰਿੰਜਨ ਸਿੰਘ ਨੇ ਰਸ ਵਿਚ ਆ ਕੇ ਆਸਾ ਦੀ ਵਾਰ ਦਾ ਕੀਰਤਨ ਕੀਤਾ..... ਇਉਂ ਪ੍ਰਤੀਤ ਹੋਇਆ ਕਿ ਭਾਈ ਨਰਿੰਜਨ ਸਿੰਘ ਨੇ ਕਿਸੇ ਗੁਰਮੁਖ ਦੇ ਬਚਨ ਮੰਨ ਕੇ ਗੁਰੂ ਨੂੰ ਹੀ ਕੀਰਤਨ ਸੁਣਾਉਣਾ ਸ਼ੁਰੂ ਕਰ ਦਿੱਤਾ.....

ਜਿਹੜੀ ਆਵਾਜ਼ ਬਿਸਤਰੇ ਵਿਚੋਂ ਆਈ ਸੀ, ਜਾਚਿਆ ਤਾਂ ਉਹ ਬਚਨ ਅਕਾਲੀ ਕੋਰ ਸਿੰਘ ਨਿਰੰਗ ਜੀ ਦੇ ਸਨ !”²

ਅਕਾਲੀ ਜੀ ਸਿਰਫ ਨਿਜੀ ਤੌਰ ਉੱਪਰ ਹੀ ‘ਪ੍ਰਗਟ ਗੁਰਾਂ ਕੀ ਦੇਹ’ ਦੇ ਸੰਕੱਲਪ ਨੂੰ ਨਹੀਂ ਸਨ ਮੰਨਦੇ ਸਗੋਂ ਦੂਜਿਆਂ ਨੂੰ ਵੀ ਇਸ ਗੱਲ ਲਈ ਹੀ ਪ੍ਰੇਰਦੇ ਸਨ। ਅਕਾਲੀ ਜੀ ਦੀ ਅਜਿਹੀ ਪ੍ਰੇਰਨਾ ਦੀ ਉਦਾਹਰਣ ਨਿਮਨ ਲਿਖਤ ਵਿਚ ਮਿਲਦੀ ਹੈ :

“ਭਾਈ ਬਾਬਾ ਸਿੰਘ ਜੀ (ਨਿਵਾਸੀ ਪਿੰਡ ਹਰਨਾਲਾ, ਤਸੀਲ ਮੰਧਰਾ, ਜ਼ਿਲ੍ਹਾ ਰਾਵਲਪਿੰਡੀ) ਗੁਰਬਾਣੀ ਅਤੇ ਗੁਰਇਤਿਹਾਸ ਦੇ ਰਸੀਏ ਸਨ। ਆਪ ਦੇ ਇਸ ਤੁੱਕਾ ਕਾਰਨ ਆਪ ਨੂੰ 14 ਸਿੰਘ ਰੈਜਸੈਟ ਵਿਚ ਗ੍ਰੰਥੀ ਸਿੰਘ ਦੀ ਸੇਵਾ ਲਈ ਰਖ ਲਿਆ ਗਿਆ ਸੀ। ਭਾਈ ਸਾਹਿਬ ਬਾਅਦ ਵਿਚ ਅਕਾਲੀ ਜੀ ਦੇ ਪ੍ਰਚਾਰ-ਸਹਿਯੋਗੀ ਵੀ ਬਣੇ।

ਦਸੰਬਰ, 1907 ਈ. ਵਿਚ ਇਹ ਪਲਟਨ ਵਿਉਤ (ਸਕੀਮ) ਲਈ ਰੋਪੜ ਪਹੁੰਚੀ।

1. ‘ਜੀਵਨ ਥਿਤਾਂਤ’, ਪੰਨਾ 32

2. ‘ਮਹਾ ਪੁਰਖਾਂ ਦੇ ਉਪਕਾਰਾਂ ਦੀ ਯਾਦ’ (ਲੇਖ) : ਸ. ਬ. ਕਰਨੈਲ ਸਿੰਘ, ‘ਸਚਿੱਤਰ ਕੌਮੀ ਏਕਤਾ’ ਦਾ ਮਈ 1975 ਅੰਕ

ਹਮੇਸ਼ਾ ਵਾਂਗ ਸਾਰੀ ਸੈਨਕ-ਮੰਗਤ ਦੀਵਾਨ ਸਮਾਪਤੀ ਤੋਂ ਉਪਰੰਤ ਤੁਰ ਗਈ। ਪਰ ਗ੍ਰੰਥੀ ਸਿੰਘ ਸ. ਬਸਾਖਾ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ 'ਸ਼ਬਦ' ਦੇ ਪਾਠ ਅਤੇ ਵੀਚਾਰ ਵਿਚ ਮਗਨ ਹੋ ਗਏ। ਇਨ੍ਹੇ ਨੂੰ ਬਾਹਰੋਂ ਅੰਗ੍ਰੇਜ਼ ਅਫਸਰ ਮੇਜ਼ਰ ਜੋਹਨ ਨੇ ਅਰਦਲੀ ਭੇਜ ਕੇ ਗ੍ਰੰਥੀ ਸਿੰਘ ਨੂੰ ਬੁਲਾਇਆ। ਗ੍ਰੰਥੀ ਸਿੰਘ ਨੇ ਇਸ ਥੇ-ਮੋਕੇ ਦੇ ਬਲਾਵੇ ਤੇ ਹੈਰਾਨੀ ਪ੍ਰਗਟ ਕਰ ਕੇ ਉੱਤਰ ਭੇਜਿਆ ਕਿ ਸ਼ਬਦ ਦੀ ਸਮਾਪਤੀ ਤੋਂ ਉਪਰੰਤ ਹਾਜ਼ਰ ਹੋਵਾਂਗਾ ਕਿਉਂਕਿ ਵਿਚਾਲੇ ਡੱਡ ਕੇ ਆਉਣ ਨਾਲ ਗੁਰੂ ਮਹਾਰਾਜ਼ ਦੀ ਬੇਅਦਚੀ ਹੁੰਦੀ ਹੈ। ਅੰਗ੍ਰੇਜ਼ ਮੇਜ਼ਰ ਨੇ ਇਕ ਮਾਤਹਿਤ ਸਿਪਾਹੀ (ਗ੍ਰੰਥੀ ਸਿੰਘ ਨੂੰ ਸਿਪਾਹੀ ਦਾ ਰੈਕ ਹੁੰਦਾ ਸੀ) ਦੇ ਅਸਿਹੇ ਉੱਤਰ ਤੋਂ ਆਪਣੀ ਹੇਠੀ ਸਮਝੀ ਅਤੇ ਇਸ ਸਭ ਕਾਸੇ ਨੂੰ 'ਹੁਕਮ-ਅਦੂਲੀ' ਦਾ ਨਾਮ ਦੇ ਕੇ ਇਕ-ਦੱਮ ਗ੍ਰੰਥੀ ਸਿੰਘ ਨੂੰ ਨੋਕਰੀ ਤੋਂ ਬਚਾਅ ਕਰ ਦਿੱਤਾ। ਇਹਾਂਦੇ ਦੇ ਅੱਖੜ ਅਤੇ ਗੁਰੂ ਗ੍ਰੰਥ ਦੀ 'ਹੁਤੂਰੀ' ਦੀ ਮਹਾਨਤਾ ਨੂੰ ਅਨੁਭਵ ਕਰਨ ਵਾਲੇ ਇਸ ਸਿੰਘ ਨੇ ਬਿਨਾ ਕਿਸੇ ਹੀਲ-ਹੁਸਤ ਜਾਂ ਚਾਰਾਜੋਈ ਦੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਮੇਤ ਨਾਭੇ ਆ ਢੇਰੇ ਲਾਏ।”¹

ਗ੍ਰੰਥੀ ਸਿੰਘ ਨਾਲ ਹੋਈ ਅਜਿਹੀ ਵਧੀਕੀ ਨੂੰ ਵੇਖ ਕੇ ਰੈਜ਼ਮੈਂਟ ਵਿਚ ਗੁਸ਼ੇ ਦੀ ਲਾਹਿਰ ਦੇੜ ਗਈ। ਮਹਾਰਾਜਾ ਹੀਰਾ ਸਿੰਘ ਨਾਭਾ ਨੇ ਇਸ ਥੇਜਾ ਬਰਖਾਸਤਰੀ ਨੂੰ ਵਾਇਸਰਾਇ ਤੀਕ ਪਹੁੰਚਾਇਆ ਜਿਸ ਕਾਰਨ ਵੱਡੇ ਪੈਮਾਨੇ ਉੱਪਰ ਪੁੱਛ-ਪੜਤਾਲ ਜਾਰੀ ਹੋ ਗਈ।

ਇਧਰੋਂ ਸਾਰੇ ਸਿੰਘਾਂ ਨੇ ਇਸ ਘਟਨਾ ਨੂੰ ਗੰਭੀਰਤਾ ਸਹਿਤ ਲਾਇਆ ਜਿਸ ਕਾਰਨ ਇਸ ਪ੍ਰਸ਼ਨ ਉੱਪਰ ਗੁਰਮਤਿ-ਮਰਿਆਦਾ ਨੂੰ ਪੇਸ਼ ਕਰਨ ਲਈ ਅਕਾਲੀ ਕੋਰ ਸਿੰਘ ਜੀ ਦੀ ਰਾਇ ਲਈ ਗਈ। ਅਕਾਲੀ ਜੀ ਦਾ ਉੱਤਰ ਕੁਝ ਇਸ ਪ੍ਰਕਾਰ ਸੀ :

“.....ਗ੍ਰੰਥੀ ਸਿੰਘ ਗੁਰੂ ਜੀ ਦਾ ਵੱਜੀਲ ਹੁੰਦਾ ਹੈ। ਇਸ ਨੂੰ ਤਾਬਿਆ ਬੈਠਿਆਂ ਸਭੇ ਹੀ ਅਧਿਕਾਰ ਜੋ ਸਿੱਖ-ਧਰਮ, ਗੁਰੂ-ਮਿਸ਼ਨ ਦੇ ਅਨੁਸਾਰੀ ਹਨ ਸੰਪੂਰਣ ਪ੍ਰਾਪਤ ਹਨ। ਇਹ ਉਨ੍ਹਾਂ ਦੀ ਵਰਤੋਂ ਕਰ ਸਕਦਾ ਹੈ। ਗੁਰਬਾਣੀ-ਪਾਠ, ਗੁਰਬਾਣੀ-ਵੀਚਾਰ ਕਰਦੇ ਸਮੇਂ ਜੇ ਇਸ ਨੂੰ ਕੋਈ ਗੱਲਾਂ ਕਰਨ ਲਾਵੇ, ਇਸ ਕੋਲ ਕੋਈ ਕੰਮ ਲੈਣਾ ਚਾਹੇ ਤਾਂ ਇਹ ਅਜੋਗ ਹੈ। ਇਹ ਸੱਜੇ ਦੀਵਾਨ ਜਾਂ ਬਾਣੀ ਪੜ੍ਹਨ ਸਮੇਂ ਕਿਸੇ ਨਾਲ ਗੱਲਾਂ ਨਹੀਂ ਕਰ ਸਕਦਾ; ਸੱਜੇ ਦੀਵਾਨ ਸਮੇਂ ਬਿਨਾ ਕਿਸੇ ਨੂੰ ਬਿਠਾਏ, ਤਾਬਿਆ ਵਿਚੋਂ ਉੱਠ ਕੇ ਬਾਹਰ ਨਹੀਂ ਜਾ ਸਕਦਾ। ਸੇ ਮੇਜ਼ਰ ਜੋਹਨ ਸਾਹਿਬ ਸਿੱਖ-ਧਰਮ ਦੇ ਅਸੂਲਾਂ ਅਤੇ ਨਿਯਮਾਂ ਤੋਂ ਅਨੁਜਾਣ ਹੋਣ ਕਰਕੇ ਭੁਲ ਕਰ ਗਏ ਹਨ; ਭਾਈ ਸਾਹਿਬ ਸੱਚਾਈ ਤੇ ਸਨ। ਇਸ ਨੂੰ ਹੁਕਮ-ਅਦੂਲੀ ਕਹਿਣਾ ਉਚਿਤ ਨਹੀਂ, ਅਸਲ ਵਿਚ ਮੇਜ਼ਰ ਸਾਹਿਬ ਭੁਲ ਮੰਨ ਦੇ ਅਧਿਕਾਰੀ ਹਨ”।

ਅਕਾਲੀ ਜੀ ਦੀ ਪ੍ਰਵੀਨ ਰਾਇ ਸੁਣ ਕੇ ਸਾਰੇ ਸਿੰਘ-ਸਰਦਾਰ ਗ੍ਰੰਥੀ ਸਿੰਘ ਨਾਲ ਹੋਈ ਵਧੀਕੀ ਤੋਂ ਨਾਗਰਾਜ਼ ਹੋਏ। ਵਾਇਸਰਾਇ ਨੇ ਮਸਲਾ ਵਲਾਇਤ ਭੇਜ ਦਿੱਤਾ, ਉਥੇ ਪੁਰਾਣੇ ਤਜਰਬੇਕਾਰ ਅਤੇ ਰੀਟਾਇਰ ਹੋਏ ਉਨ੍ਹਾਂ ਫੌਜੀ ਅਫਸਰਾਂ ਦਾ ਇਕੱਠ ਕੀਤਾ ਗਿਆ ਜੋ ਸਿੱਖ-ਪਲਟਨਾਂ ਦੇ

1. ਇਕ ਥਾਂ ਇਸ ਘਟਨਾ ਦਾ ਜ਼ਿਕਰ ਇਸ ਪ੍ਰਕਾਰ ਮਿਲਦਾ ਹੈ :

“ਕੁਝ ਅੰਗਰੇਜ਼ ਫੌਜੀ ਆਫੀਸਰਾਂ ਦੇ ਆਇਆਂ ਫੌਜੀ ਸਜਣ ਤਾਂ ਉਠ ਖੜੇ, ਪਰੰਤੁ ਭਾਈ ਵਸਾਖਾ ਸਿੰਘ ਜੀ ਸਜੇ ਰਹੇ। ਫੌਜੀ ਆਫੀਸਰਾਂ ਨੇ ਆਪਣੀ ਨਿਰਾਦਰੀ ਸਮਝ ਕੇ ਭਾਈ ਵਸਾਖਾ ਸਿੰਘ ਜੀ ਨੂੰ ਡਿਸਮਿਸ ਕਰਵਾ ਦਿੱਤਾ। ਅਕਾਲੀ ਜੀ ਦੇ ਉੱਚ-ਤੀਵਣ ਦਾ ਸਦਕ, ਅਕਾਲੀ ਜੀ ਨੇ ਤੇ ਹੋਰ ਸਿੱਖ ਸੰਗਤਾਂ ਨੇ ਗ੍ਰੰਥੀ ਜੀ ਦੀ ਬੜੀ ਸੇਵਾ ਕੀਤੀ ਤੇ ਉਠਣ ਵਾਲਿਆਂ ਨੂੰ ਗਲਤ ਗਰਦਾਨ ਕੇ ਮੁੜ ਭਾਈ ਵਸਾਖਾ ਸਿੰਘ ਜੀ ਨੂੰ ਗ੍ਰੰਥੀ ਅਸਥਾਪਤ ਕਰਵਾਇਆ”

(ਜੀਵਨ ਬਿਤਾਂਤ : ਅੱਤਰ ਸਿੰਘ, ਪੰਨਾ 31)

ਕਿਰਦਾਰ ਤੋਂ ਜਾਣੂ ਸਨ। ਇਸ ਇਕੱਠ ਦੀ ਗਾਇ ਕੁਝ ਇਸ ਪ੍ਰਕਾਰ ਸੀ :

‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ-ਪਰਮ ਦੇ ਦੱਸ ਗੁਰੂ ਸਾਹਿਬਾਨ ਦੀ ਦੇਹ-ਸਰੂਪ ਹਨ। ਇਹ ਸਾਧਾਰਨ ਪੁਸਤਕ ਜਾਂ ਗ੍ਰੰਥ ਨਹੀਂ, ਇਨ੍ਹਾਂ ਦੀ ਸਵਾਰੀ ਅਤੇ ਪ੍ਰਕਾਸ਼ ਸਮੇਂ ਤਾਖਿਆ ਬੈਠੇ, ਪਾਠ-ਪੂਜਾ ਤੇ ਵੀਚਾਰ ਕਰਦੇ ਗ੍ਰੰਥੀ ਅਥਵਾ ਭਾਈ ਸਾਹਿਬ ਨੂੰ ਮਿ: ਜੋਹਨ ਤਾਂ ਕੀ ਵੱਡੀ ਤੋਂ ਵੱਡੀ ਹਸਤੀ ਮਲਕਾ ਮੁਆਜ਼ਮਾ ਭੀ ਨਹੀਂ ਉਠਾ ਸਕਦੇ।’

ਇਸ ਫੈਸਲੇ ਤੋਂ ਉਪਰੰਤ ਮੇਜਰ ਜੋਹਨ ਨੂੰ ਇਸ ਬੇਲੋੜੀ ਹਰਕਤ ਉੱਪਰ ਸਰਮਿੰਦਰੀ ਅਤੇ ਭੁੱਲ ਮੰਨਣੀ ਪਈ। ਭਾਈ ਸਾਹਿਬ ਨੂੰ ਮੁੜ ਸੇਵਾ ਲਈ ਕਿਵਾ ਗਿਆ ਪਰ ਉਹ ਨਹੀਂ ਸਨ ਆਏ।

ਇਸ ਘਟਨਾ ਨੂੰ ਅੰਗ੍ਰੇਜ਼ਾਂ ‘14 ਸਿੱਖ ਰੈਜ਼ਮੈਟ ਦੀ ਬਗਾਵਤ’ ਆਖਿਆ। ਪਰ ਇਸ ਦਾ ਪ੍ਰਭਾਵ ਅਗੋਂ ਲਈ ਇਹ ਪਿਆ ਕਿ ਪਲਟਨ ਵਿਚ ਨਿਯੁਕਤ ਹੋਣ ਵਾਲੇ ਗ੍ਰੰਥੀ-ਸਿੰਘ ਦਾ ਰੁਤਬਾ ਸਤਿਕਾਰ ਯੋਗ ਹੋ ਗਿਆ ਅਤੇ ਉਸ ਨੂੰ ਜੂਨੀਅਰ ਕਮਿਸ਼ਨਡ ਆਫੀਸਰ ਦਾ ਰੈਕ ਦਿੱਤਾ ਜਾਣ ਲੱਗ ਪਿਆ। (ਇਸ ਤਥ ਦੀ ਗਵਾਹੀ ਸ. ਕਿਸ਼ਨ ਸਿੰਘ ਸੂਬੇਦਾਰ ਛੀਨੀਵਾਲ (ਬਰਨਾਲਾ) ਤੋਂ ਮਿਲੀ)।

(ਕ) ਸ਼ਖਸੀ ਮਾਨਤਾ : ਅਕਾਲੀ ਜੀ ਨਾ ਕਿਸੇ ਦੁਨਿਆਵੀ ਸੰਤ-ਵਿਅਕਤੀ ਦੇ ਸਰੀਰ ਨੂੰ ਅਤੇ ਨਾ ਉਹਦੇ ਬੇਲ ਨੂੰ ਕਿਸੇ ਕਿਸਮ ਦੀ ਦੈਵੀ ਮਾਨਤਾ ਦਿੰਦੇ ਸਨ। ਕਿਸੇ ਵੀ ਖੇਤਰ ਵਿਚ ਹੋਣ ਵਾਲੀ ਵਿਅਕਤੀ-ਪੂਜਾ ਜਾਂ ਸਰੀਰ-ਪੂਜਾ ਦੇ ਵਿਰੋਧੀ ਸਨ। ਇਸ ਮੁਆਮਲੇ ਉੱਪਰ ਕਈ ਵਾਰੀ ਗੱਦੀਦਾਰ ਸੰਤਾਂ-ਮਹੰਤਾਂ ਨਾਲ ਆਪ ਦੀ ਵਿਰੋਧਾਤਮਕ ਚਰਚਾ ਵੀ ਹੁੰਦੀ ਰਹਿੰਦੀ ਸੀ :

“1924 ਦੀ ਦੀ ਗੱਲ ਹੈ ਕਿ ਬਾਬਾ ਗੁਰਬਖਸ਼ ਸਿੰਘ ਜੀ ਬੇਦੀ ਕਸ਼ਮੀਰ ਆਏ ਤੇ ਗੁਰਦੁਆਰਾ ਸ੍ਰੀ ਛੇਵੰਹੀ ਪਾਤਸ਼ਾਹੀ (ਸ੍ਰੀਨਗਰ) ਪੁੱਜਿ। ਆਪ ਨੇ ਆਪਣਾ ਆਸਨ ਲਗਵਾਇਆ (ਉਹਨਾਂ ਦਿਨਾਂ ਵਿਚ ਇਹ ਬੇਦੀ-ਬਾਵੇ ਆਸਣ ਲਗਾ ਕੇ ਗੁਰਦਵਾਰਿਆਂ ਵਿਚ ਬੈਠਦੇ ਸਨ)। ਅਕਾਲੀ ਜੀ ਜੋ ਇਥੇ ਪਹਿਲੇ ਹੀ ਪੁੱਜਿ ਹੋਏ ਸਨ, ਨੇ ਇਹਨਾਂ ਨੂੰ ਗੋਈ ਲਾਉਣ ਤੋਂ ਰੋਕ ਦਿੱਤਾ। ਇਸ ਪਰ ਬਾਬਾ ਜੀ ਬੜੇ ਗਾਰਮ ਹੋਏ ਤਾਂ ਅਕਾਲੀ ਜੀ ਨੇ ਸਫਾਜ਼ੰਗ ਫੜੀ (ਉਹਨਾਂ ਦਿਨਾਂ ’ਚ ਆਪ ਸਫਾ ਜੰਗ ਰਖਦੇ ਸਨ) ਤੇ ਅੱਗੇ ਆ ਖੜ੍ਹੇ ਤੇ ਕਹਿਣ ਲੱਗੇ ‘ਆਸਨ ਨਹੀਂ ਲਗੇਗਾ?’ ਬਾਬਾ ਜੀ ਬੜੇ ਐਥੇ ਹੋਏ ਤਾਂ ਆਪ ਨੇ ਕਿਹਾ ਕਿ ਅਗਰ ਇਸ ਤਰ੍ਹਾਂ ਹੀ ਗੋਦਿਆਂ ਉੱਤੇ ਬੈਠਣਾ ਹੈ ਤਾਂ ਆਪ ਤਾਖਿਆ ਸੱਜ ਜਾਓ। ਇਸ ਪਰ ਬਾਬਾ ਜੀ ਰੜਾਪੰਦ ਹੈ ਗਏ ਤੇ ਤਾਖਿਆ ਸੱਜ ਗਏ ਤੇ ਕਥਾ ਕਰਨ ਸਮੇਂ ‘ਕਾਲੇ ਕਪੜੇ’ ਵਾਲਿਆਂ (ਅਕਾਲੀ ਜੀ ਦੇ ਥਾਰੇ ਇਸ਼ਾਰਾ ਕਰ ਕੇ) ਬਹੁਤ ਕੁਝ ਕਿਹਾ। ਆਪ ਖਾਮੋਸ਼ ਬੈਠੇ ਪਰੇਮ ਨਾਲ ਸ਼ੁਣਦੇ ਰਹੇ ਤੇ ਆਖਰ ਅਕਾਲੀ ਜੀ ਨੇ ਕਿਹਾ “ਬਾਬਾ ਜੀ ਜੋ ਅਜੇਹੀ ਹੋਰ ਬਰਖਾ ਕਰਨੀ ਹੈ ਤਾਂ ਮੈਂ ਹਾਜ਼ਰ ਹਾਂ ਪਰ ਗੁਰੂ ਕੀ ਹਜ਼ੂਰੀ ਵਿਚ ਆਸਨ ਲਗਾ ਕੇ ਬੈਠਣਾ ਉਚਿੱਤ ਨਹੀਂ।”

ਸਿੱਖਾਂ ਦੇ ਪਾਰਮਿਕ ਅਤੇ ਰਾਜਸੀ ਖੇਤਰ ਵਿਚਲੀ ਨਿਰੋਲ ਸ਼ਖਸੀ ਮਾਨਤਾ ਦੀ ਬਿਰਤੀ ਦਾ ਵਿਰੋਧ ਕਰਦੇ ਸਨ ਅਤੇ ਇੱਕ ‘ਗੁਰੂ’ ਦੀ ਹਸਤੀ ਨੂੰ ਸਿਰਮੌਰ ਸਮਝਦੇ ਸਨ ਅਤੇ ਖੰਡੇ ਦੀ ਪਾਹੁਲ ਨੂੰ ਹੀ ਗੁਰੂ ਦੀ ਬਖ਼ਸ਼ਿਸ਼ ਜਾਣਦੇ ਸਨ :

“ਇਹਨਾਂ ਹੀ ਦਿਨਾਂ ’ਚ (1907-8) ਸੰਤ ਸਾਹਿਬ ਭਾਈ ਮੇਹਰ ਸਿੰਘ ਸਾਹਿਬ (ਪੁਣਛ ਗੱਦੀ) ਚਕਾਰ (ਕਸ਼ਮੀਰ) ਆ ਪੁੱਜੇ। ਇਧਰ ਅਕਾਲੀ ਜੀ ਪੂਰਨ ਗੁਰਮਰਜਾਦਾ ਅਨੁਸਾਰ ਖੰਡੇ ਦੀ ਪਾਹੁਲ ਦਾ ਪਰਚਾਰ ਕਰਦੇ ਸਨ ਤਾਂ ਉੱਪਰ ਸੰਤ ਸਾਹਿਬ ਚਰਨ ਪਾਹੁਲ ਦਿੰਦੇ

1. ਅੱਤਰ ਸਿੰਘ, ‘ਜੀਵਨ ਬਿਤਾਂਤ ਅਕਾਲੀ ਕੌਰ ਸਿੰਘ,’ ਪੰਨਾ 34

ਸਨ। ਮਾਮਲਾ ਸਥਤ ਬਣ ਗਿਆ। ਸੰਤ ਸਾਹਿਬ ਜੀ ਦੇ ਸਰਪਾਲੂ ਸਿੰਘ ਸੰਤਾਂ ਦੀ ਪਾਹੁਲ ਨੂੰ ਚੰਗਾ ਆਖਣ ਤੇ ਹੋਰ ਸਿੰਘ ਗੁਰਮਰਯਾਦਾ ਦੀ ਪਾਹੁਲ ਠੀਕ ਦਰਸਾਉਣ, ਆਖਰ ਫੈਸਲਾ ਹੋਇਆ ਕਿ ਸੰਤ ਸਾਹਿਬ ਤੇ ਅਕਾਲੀ ਜੀ ਹੀ ਨਜ਼ਿਠਣ ਕਿ ਕਿਹੜੀ ਪਾਹੁਲ ਠੀਕ ਹੈ। ਆਪਸ ਵਿਚ ਬੜੀ ਬਹਿਸ ਹੋਈ, ਸੰਤ ਸਾਹਿਬ ਜੀ ਨੇ ਚਰਨ ਪਾਹੁਲ ਹੀ ਪੁਰਤਨ ਰੀਤੀ ਦੱਸੀ ਤਾਂ ਅਕਾਲੀ ਜੀ ਨੇ ਇਕ ਅਜੇਹਾ ਵਿਦਵਤਾ ਭਰਿਆ ਵਖਿਆਨ ਅੰਮ੍ਰਿਤ-ਪਰਚਾਰ, ਗੁਰਮਰਯਾਦਾ ਅਨੁਸਾਰ ਅਨੰਦ-ਕਾਰਜ, ਜੰਮਨ-ਮਰਨ ਸੰਸਕਾਰ ਆਦਿਕ ਪਰ ਦਿੱਤਾ ਤੇ ਰਹਿਤਨਾਮਿਆਂ ਦੇ ਹਵਾਲੇ ਦੇ ਕੇ ਸਿੱਧ ਕੀਤਾ ਕਿ ‘ਪੀਓ ਪਾਹੁਲ ਖੰਡੇ ਧਾਰ’ ਵਾਲੀ ਅੰਮ੍ਰਿਤ ਮਰਯਾਦਾ ਹੀ ਪੂਰਨ ਗੁਰਮਤ ਧਾਰਨਾ ਸਿੱਧ ਕਰ ਵਿਖਾਈ। ਸੰਤ ਸਾਹਿਬ ਵੀ ਭਾਸ਼ਣ ਸੁਣ ਕੇ ਨਾ ਸਿਰਫ ਪ੍ਰਸੰਨ ਹੀ ਹੋਏ ਸਗੋਂ ਅਗੋਂ ਨੂੰ ਏਸੇ ਹੀ ਧਾਰਨਾ ਦੇ ਧਾਰਨੀ ਬਣ ਗਏ। ਸਭ ਤੋਂ ਪਹਿਲੀ ਵੇਰ ਇਥੇ ਸਭਨਾਂ ਨੇ ਮਿਲ ਕੇ, ਖੰਡੇ ਦਾ ਅੰਮ੍ਰਿਤ ਤਿਆਰ ਕਰਕੇ ਅਭਿਲਾਸੀ ਸੱਜਣਾਂ ਨੂੰ ਛਕਾਇਆ।²¹

ਸਿੱਖ ਰਾਜਨੀਤੀ ਵਿਚ ਵਧਣ ਵਾਲੀ ਸ਼ਖਸੀ ਮਾਨਤਾ ਦੀ ਧੁੰਨ ਨੂੰ ਅਯੋਗ ਦੱਸਦਿਆਂ ਆਪ ਉਨ੍ਹਾਂ ਪੰਥ ਜਥੇਦਾਰਾਂ ਪ੍ਰਤਿ ਕੁਝ ਉਦਾਸੀਨ ਹੋ ਜਾਂਦੇ ਸਨ ਜੋ ਪੰਥ ਵਿਚ ਗੁਰੂ ਦੀ ਹਸਤੀ ਦੇ ਪ੍ਰਚਾਰ ਦੀ ਥਾਂ ਆਪਣੀ ਸ਼ਖਸੀ ਮਾਨ-ਪ੍ਰਤਿਸ਼ਠਾ ਦੇ ਪ੍ਰਚਾਰ ਨੂੰ ਸਹਿ ਦਿੰਦੇ ਹਨ। 1950 ਈ. ਦੇ ਕਰੀਬ ਸਿੱਖ ਪੰਥ ਨੇ ਮਾਸਟਰ ਤਾਰਾ ਸਿੰਘ ਜੀ ਨੂੰ ਐਨਾ ਵੱਡਾ ਸਨਮਾਨ ਅਤੇ ਪ੍ਰਸਿੱਧੀ ਦਿੱਤੀ ਕਿ ਬਾਅਦ ਵਿਚ ਉਨ੍ਹਾਂ ਨੂੰ ‘ਪੰਥ ਰਤਨ’ ਦਾ ਵੀ ਸਨਮਾਨ ਦਿੱਤਾ ਗਿਆ। ਇਨ੍ਹਾਂ ਹੀ ਦਿਨਾਂ ਵਿਚ ਥਾਂ-ਥਾਂ ਮਾਸਟਰ ਜੀ ਦੇ ਸਨਮਾਨ ਵਿਚ ਜਲਦਿਆਂ ਅਤੇ ਜਲ੍ਹਸਾਂ ਦੇ ਸਮਾਗਮ ਹੁੰਦੇ ਰਹੇ। ਅਕਾਲੀ ਜੀ ਇਨ੍ਹਾਂ ਹੀ ਦਿਨਾਂ ਦੀ ਇਕ ਘਟਨਾ ਦਾ ਜ਼ਿਕਰ ਇਕ ਪੱਤਰ ਵਿਚ ਇਉਂ ਕਰਦੇ ਹਨ.....“ਮਾਸਟਰ ਤਾਰਾ ਸਿੰਘ ਸਿਰਫ ਜਲ੍ਹਸ ਤੇ ਲੈਕਚਰ ਕਰ ਕੇ ਟੁਰ ਗਏ”²²:

ਕਸ਼ਮੀਰ ਦੇ ਪ੍ਰਸਿੱਧ ਰਾਜਸੀ ਨੇਤਾ (ਸ਼ਹੀਦ) ਜਥੇਦਾਰ ਕਪੂਰ ਸਿੰਘ ਨੂੰ ਵੀ ਇਕ ਵਾਰੀ ਇਸੇ ਪ੍ਰਕਾਰ ਦਾ ਸਨਮਾਨ ਪ੍ਰਾਪਤ ਹੋਇਆ ਅਤੇ ਅਕਾਲੀ ਜੀ ਨੇ ਆਪਣਾ ਪ੍ਰਤਿਕਰਮ ਕਿਵੇਂ ਦਰਸਾਇਆ, ਉਹ ਇਸ ਘਟਨਾ ਵਿਚੋਂ ਮਿਲਦਾ ਹੈ :

“ਬਿ: 2000 ਦਾ ਵਾਕਿਆ ਹੈ ਕਿ ਮੁੜੋਫ਼ਰਾਬਾਦ (ਕਸ਼ਮੀਰ) ਵਿਖੇ ਇਕ ਧਾਰਮਕ ਤੇ ਪੋਲੀਟੀਕਲ ਕਾਨਫਰੰਸ ਹੋਣੀ ਨੀਯਤ ਹੋਈ, ਜਿਸ ਤੇ ਆਪ ਨੂੰ ਉਚੇਤਾ ਸੌਦਿਆ ਗਿਆ। ਉਸ ਸਮੇਂ ਨਗਰ-ਕੀਰਤਨ ਕਰਨ ਬਾਰੇ ਇਥੇ ਸੰਗਤਾਂ ਵਿਚ ਬੜਾ ਮਤ-ਭੇਦ ਪੈਦਾ ਹੋ ਗਿਆ; ਬੜੀ ਜਦੇ-ਜਹਿਦ ਹੋਈ, ਪੰਤੁ ਰਾਤ ਦੇ ਦੇ ਵੱਜੇ ਤਕ ਕਿਸੀ ਅੰਤਿਮ ਫੈਸਲੇ ਪੁਰ ਗੱਲ ਨਾ ਪੁੱਜੀ। ਵਿਤਕਰਾ ਇਸ ਗੱਲ ਦਾ ਸੀ ਕਿ ਅਕਾਲੀ ਜੀ ਤੇ ਇਹਨਾਂ ਦੇ ਹਮ-ਖਿਆਲੀ ਸੱਜਣ ਇਹ ਆਖਦੇ ਸਨ ਕਿ ਜਲ੍ਹਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਕਲੇ ਪੰਤੁ ਕਈ ਸਿੰਘ ਸਮੇਂ ਦੇ ਜਥੇਦਾਰ ਸਰਦਾਰ ਕਪੂਰ ਸਿੰਘ ਜੀ ਦਾ ਜਲ੍ਹਸ ਕੱਢਣ ਪੁਰ ਜੋਰ ਲਾਏ ਸਨ; ਜਦ ਕੋਈ ਵੀ ਫੈਸਲਾ ਹੁੰਦਾ ਨਜ਼ਰ ਨਾ ਆਇਆ ਤਦ ਅਕਾਲੀ ਜੀ ਨੇ ਕਿਹਾ ਕਿ ਤੁਸੀਂ ਜਲ੍ਹਸ ਜਥੇਦਾਰ ਜੀ ਦਾ ਕੱਢ ਲਵੇ ਪੰਤੁ ਮੈਂ ਸ਼ਾਸਲ ਨਹੀਂ ਹੋਵਾਂਗਾ।

ਜਦ ਬੜੀ ਮੁਸ਼ਕਲ ਦੇ ਹਾਲਾਤ ਪੈਦਾ ਹੋ ਗਏ ਤਾਂ ਉਸ ਵਕਤ ਦੇ ਸਟੇਜ ਸੈਕਟਰੀ ਸ. ਮੋਹਣ ਸਿੰਘ ਜੀ ਨਿਰਮਾਣ (ਕਸ਼ਮੀਰ) ਅਤੇ ਗਿਆਨੀ ਉਜਾਗਰ ਸਿੰਘ ਜੀ ਆਦਿ

1. ਅੱਤਰ ਸਿੰਘ, ‘ਜੀਵਨ ਬਿਤਾਂ ਅਕਾਲੀ ਕੌਰ ਸਿੰਘ,’ ਪੰਨਾ 31-32

2. ਸਕੱਤਰ, ਚੀਡ ਖਾਲਸਾ ਦੀਵਾਨ ਨੂੰ ਭੇਜੀ ਇਕ ਚਿੱਠੀ ਵਿਚ।

ਸੱਜਣਾਂ ਨੇ ਇਕ ਵਿਉਂਤ ਬਣਾਈ ਤੇ ਬੜੀ ਸਿਆਣਪ ਤੋਂ ਕੰਮ ਲਿੱਤਾ। ਇਹਨਾਂ ਨੂੰ ਪਤਾ ਸੀ ਕਿ ਅਕਾਲੀ ਜੀ ਗੁਰਮਤ ਅਸੂਲ ਦੇ ਸਾਹਮਣੇ ਸਿਰ ਨਿਵਾ ਦਿੱਤਾ ਕਰਦੇ ਹਨ ਇਸ ਲਈ ਇਹਨਾਂ ਅਕਾਲੀ ਜੀ ਨੂੰ ਕਿਹਾ ਕਿ ਅਸੀਂ ਅਰਜ ਕਰਨੀ ਹੈ ਤੇ ਇਹ ਸੁਣਨ ਤੋਂ ਬਾਦ ਜੋ ਫੈਸਲਾ ਆਪ ਦਿਉਗੇ ਇਸ ਪੁਰ ਅਮਲ ਕੀਤਾ ਜਾਏਗਾ, ਉਸ ਪੁਰ ਅਸਾਨੂੰ ਕੋਈ ਇਤਾਜ਼ਾ ਨਹੀਂ ਹੋਵੇਗਾ। ਅਕਾਲੀ ਜੀ ਨੇ ਕਿਹਾ ‘ਹਾਂ ਵੀਰ, ਦੱਸੋ ਕੀ ਗੱਲ ਹੈ?’ ਤਾਂ ਇਹਨਾਂ ਕਿਹਾ ਕਿ, ਅਕਾਲੀ ਜੀ, ਜਲ੍ਹਸ ਇਸ ਸਮੇਂ ਜਥੇਦਾਰ ਸ. ਕਪੂਰ ਸਿੰਘ ਜੀ ਦਾ ਕੱਢਣਾ ਨੀਯਤ ਹੋ ਕੇ ਅਰਦਾਸਾ ਕੀਤਾ ਗਿਆ ਸੀ। ਹੁਣ ਸਿਰਫ ਮੁਸ਼ਕਲ ਇਹੀ ਹੈ ਕਿ ਅਰਦਾਸਾ ਪਹਿਲਾਂ ਜਿਸ ਬਾਰੇ ਹੋ ਚੁੱਕਿਆ ਇਹ ਗੱਲ ਪੂਰੀ ਕਰ ਲੈਣ ਦੇਵੇ, ਫਿਰ ਅੱਗੇ ਨੂੰ ਆਪ ਜੀ ਦੇ ਦੱਸੇ ਹੋਏ ਮਾਰਗ ਉੱਤੇ ਚਲਿਆ ਜਾਵੇਗਾ।*

ਆਪ ਜੀ ਇਹ ਸੁਣ ਕੇ ਖੜ੍ਹੇ ਹੋ ਗਏ, ਤੇ ਹਾਜ਼ਰ ਸੰਗਤਾਂ ਪ੍ਰਤੀ ਅਰਦਾਸ ਦੀ ਮਹਾਨਤਾ ਵਜੋਂ ਇਕ ਪੁਰ-ਅਸਰ ਤਕਰੀਬ ਕੀਤੀ ਤੇ ਕਿਹਾ ਕਿ ‘ਅਰਦਾਸਾ ਮੁੱਖ ਰੱਖ ਤੇ ਜਿਵੇਂ ਅਰਦਾਸਾ ਹੋ ਚੁੱਕਾ ਹੈ ਐਸਾ ਹੀ ਕੀਤਾ ਜਾਣਾ ਚਾਹੀਦਾ ਹੈ। ਮੇਰੀ ਬੇਨਤੀ ਤੇ ਅੱਗੇ ਨੂੰ ਅਮਲ ਕਰ ਲੈਣਾ।’’¹

ਨਾ ਸਿਰਫ ਕਿਸੇ ਸੰਤ-ਮਹੰਤ ਦੀ ਵਿਅਕਤਿਗਤ ਮਾਨਤਾ ਨੂੰ ਨਾ-ਪਸੰਦ ਕਰਦੇ ਸਨ ਸਗੋਂ ਨਿਜ ਦੇ ਸੀਮਿਤ ਵਿਅਕਤਿੜ ਨੂੰ ਵੀ ਨਜ਼ਰ-ਅੰਦਾਜ਼ ਕਰਨ ਦੇ ਆਦੀ ਸਨ। ਇਸ ਹਉਮੈ ਦੇ ਮਾਰੇ ਦੁਨਿਆਵੀ ਅਤੇ ਸਰੀਰਕ ਨਾਮ ‘ਪੂਰਨ ਸਿੰਘ’ ਨੂੰ ਬਦਲ ਕੇ, ਨਿਹੰਗ ਸਿੰਘੀ ਜੀਵਨ ਦੇ ਸਾਮੂਹਕ ਘੇਰੇ ਵਿਚ ਪ੍ਰਵੇਸ਼ ਕਰਨ ਸਮੇਂ, ਹਉਮੈ ਰਹਿਤ ‘ਕੌਰ ਸਿੰਘ’ ਨਾਮ ਧਾਰਨ ਕੀਤਾ। ਆਪ ਨੇ ਕੌਰ ਸਿੰਘ ਨਾਲ ਜੁੜੀ ਥੋੜ੍ਹੀ ਬਹੁਤੀ ‘ਹਉਮੈ’ ਨੂੰ ਹੋਰ ਘਟਾਇਆ ਅਤੇ ਪੰਥ ਦੇ ਸਰਵ-ਸਾਂਝੇ ਸੰਕੇਤ-ਚਿੰਨ੍ਹ, ਸਿੰਘ, ਵਿਚ ਸੰਮਿਲਿਤ ਕਰ ਦਿੱਤਾ। ਇਹੋ ਕਾਰਨ ਹੈ ਕਿ ਅਕਾਲੀ ਜੀ ‘ਸਿੰਘ’ ਦੇ ਪਦ-ਚਿੰਨ੍ਹ ਨੂੰ ਅਪਨਾਉਣ ਦੇ ਇੱਛਕ ਰਹੇ। ‘ਸਿੰਘ’ ਦੀ ਮਾਨਤਾ ਦਾ ਅਕਾਲੀ ਜੀ ਪਾਸ ਕਿਰੋਜ਼ ਸਤਿਕਾਰ ਸੀ? ਇਸ ਦਾ ਜ਼ਿਕਰ ਇਸ ਪ੍ਰਕਾਰ ਆਉਂਦਾ ਹੈ :

“ਇਕ ਵਾਰੀ ਉਹ ਇਕ ਮਹਾਰ ਲੇਖਕ ਕਹੀ ਜਾਂਦੀ ਹਸਤੀ ਨੂੰ ਮਿਲਣ ਲਈ ਗਏ, ਉਹਨਾਂ ਕਹਾ ਭੇਜਿਆ ਕਿ ਅੰਦਰ ਸੁਨੋਹਾ ਦੇਵੇ ਕਿ ‘ਤੁਹਾਨੂੰ ਇਕ ਸਿੰਘ ਮਿਲਣ ਆਇਆ ਹੈ।’ ਉਹਨਾਂ ਪ੍ਰੰਥਿਆ ‘ਕੌਣ ਹੈ?’ ਅਕਾਲੀ ਜੀ ਨੇ ਕਿਹਾ ਕਿ ਉਹਨਾਂ ਨੂੰ ਕਹੋ ‘ਇਕ ਸਿੰਘ’ ਹੈ। ਅੱਗੇ ਜਦੋਂ ‘ਵਕਤ ਨਹੀਂ ਹੈ’ ਦਾ ਉੱਤਰ ਮਿਲਿਆ ਤਾਂ ਆਪ ਜੀ ਮਲਕੜੇ ਜਿਹੇ ਵਾਪਸ ਟੁਰ ਆਏ। ਪਿਛੋਂ ਦਰਬਾਨ ਤੋਂ ਸ਼ਕਲ ਸੂਰਤ ਪੁਛਣ ਤੇ ਉਹਨਾਂ ਪਹਿਚਾਨ ਕੱਢੀ ਕਿ ਇਹ ਤਾਂ ਅਕਾਲੀ ਕੌਰ ਸਿੰਘ ਸਨ, ਤਾਂ ਬੰਦਾ ਆਪ ਨੂੰ ਲੈਣ ਭੇਜਿਆ। ਅੱਗੋਂ ਅਕਾਲੀ ਜੀ ਨੇ ਕਿਹਾ, ਉਹਨਾਂ ‘ਸਿੰਘ’ ਨੂੰ ਮਿਲਣੋ, ‘ਨਾਹ’ ਕੀਤੀ ਹੈ ਹੁਣ ਅਕਾਲੀ ਕੌਰ ਸਿੰਘ ਉਹਨਾਂ ਨੂੰ ਨਹੀਂ ਮਿਲ ਸਕਦਾ।”²

ਜਦ ਸਿੰਘ’ ਤੁਰ ਗਏ ਤੇ ‘ਇਕ ਸਿੰਘ’ ਨੂੰ ਉਹ ‘ਮਹਾਰਾਜ਼’ ਕਹਾਉਂਦੀ ਸ਼ਬਦੀ ਅਤ ਨਾ ਮਿਲ ਸਕੀ ਤਾਂ ਇਨ੍ਹਾਂ ‘ਮਹਾਰਾਜ਼’ ਨੇ ਕਿਹਾ ਸੀ “ਅੱਜ ਸਾਡੀ ਉਮਰ ਦੀ ਕਮਾਈ ਉੱਪਰ ਪ੍ਰਸ਼ਨ-ਚਿੰਨ੍ਹ ਲੱਗ ਗਿਆ ਹੈ।” ਇਹ ‘ਮਹਾਰਾਜ਼ ਜੀ’ ਸਨ ਪ੍ਰਸਿੱਧ ਭਾਵੀ ਸਿੰਘ ਜੀ।

*ਜਾਇਦ ਜਥੇਦਾਰ ਸਾਹਿਬ ਮੁੜ ਕੇ ਆਪਣਾ ਜਲ੍ਹਸ ਨਹੀਂ ਸੀ ਕਢਵਾ ਸਕੇ।

1. ‘ਜੀਵਨ ਸ਼ਿਤਾਤ’ ਪੰਨਾ 36-37

2. ਉਚੋ; ਪੰਨਾ 8

(ੴ) ਬੇਨਿਆਜ਼ੀ ਤੇ ਨਿਰਲੇਪਤਾ : ਕਿਰਦਾਰ ਅਤੇ ਵਿਉਹਾਰ ਵਿਚ ਪੂਰੀ ਤਰ੍ਹਾਂ ਦਿਆਨਤਦਾਰੀ ਅਤੇ ਨਿਰਲੇਪਤਾ ਵਰਤਦੇ ਸਨ। ਆਪਣੀ ਮਾਨ-ਪ੍ਰਤਿਸ਼ਠਾ ਦੇ ਖ਼ਿਆਲ ਤੋਂ ਬੇ-ਨਿਆਜ਼ ਰਹਿਣ ਕਾਰਨ ਉਨ੍ਹਾਂ ਅੰਦਰ ਲੋਭ-ਲਾਲਚ ਦਾ ਲੇਸ ਮਾਤ੍ਰ ਵੀ ਪ੍ਰਭਾਵ ਨਹੀਂ ਸੀ। ਇਹੋ ਕਾਰਨ ਹੈ ਕਿ ਉਨ੍ਹਾਂ ਦੀ ਸਾਰੀ ਰੁਹੀ ਸ਼ਬਦੀਅਤ ਦੇ ਉੱਚ-ਗਣਾਂ ਨੂੰ ਉਜਾਗਰ ਕਰਨ ਅਤੇ ਸੁਸੱਭਿਆ ਵਰਤਾਉਂ ਦੀ ਪ੍ਰਵਿਰਤੀ ਨੂੰ ਇੱਕ-ਰਸ ਕਾਇਮ ਰਖਣ ਵੱਲ ਕੇਂਦ੍ਰਿਤ ਰਹੀ। ਸੁਸੱਭਿਆ ਅਤੇ ਸਾਉਂ ਵਰਤੋਂ-ਵਿਉਹਾਰ ਵਾਲੀ ਜਿੰਦਗੀ ਵਿਚ ਖ਼ਲਬਲੀ ਪੈਦਾ ਕਰਨ ਵਾਲੀ, ਮਾਇਕ ਬਿਰਤੀ ਦੇ ਪ੍ਰਭਾਵ ਤੋਂ ਬੇ-ਲਾਗ ਰਹੇ। ਮਾਇਆ ਨੂੰ ਗੁਰਸੁਖਾਂ ਦੀ ਦਾਸੀ ਮੰਨਦੇ ਸਨ ਅਤੇ ਲੋੜਵੰਦਾਂ ਪਾਸ ਪਹੁੰਚਾ ਦਿੰਦੇ ਸਨ। ਮਾਇਕ ਫਿਕਰ ਮੂਲੇ ਹੀ ਨਹੀਂ ਸਨ ਕਰਦੇ ਸਗੋਂ ਸਾਮੂਹਕ ਭਲੇ ਦੇ ਕਾਰਜਾਂ ਲਈ ਇਸ ਤੋਂ ਵੱਧ ਤੋਂ ਵੱਧ ਕੰਮ ਲਿਆ ਜਾਂਦਾ ਸੀ। ਚਕਾਰ ਵਿਖੇ ਬਣਾਏ 'ਗੁਰੂ ਨਾਨਕ-ਆਸ਼੍ਰਮ' ਉੱਪਰ ਉਸ ਸਮੇਂ ਕਈ ਲੱਖ ਦੀ ਰਕਮ ਖਰਚ ਹੋਈ ਸੀ। ਬੈਅੰਤ ਦਾਨੀਆਂ ਅਤੇ ਕਿਰਤੀਆਂ ਦੀ ਮਿਹਨਤ ਦੇ ਫਲ ਵਜੋਂ ਪ੍ਰਾਪਤ ਹੋਈ ਇਸ ਮਾਇਆ ਨੂੰ ਕਿਸੇ ਨਿਜੀ ਖਰਚ ਜਾਂ ਰਿਸ਼ਤੇਦਾਰਾਂ ਦੇ ਪਰਿਵਾਰ ਦੇ ਕਿਸੇ ਵਿਅਕਤੀ ਉੱਪਰ ਖਰਚ ਕਰਨ ਦੀ ਇਜਾਜ਼ਤ ਨਹੀਂ ਸਨ ਦਿੰਦੇ। ਦਾਨੀਆਂ ਵੱਲੋਂ ਆਈ ਸਾਰੀ ਦੀ ਸਾਰੀ ਮਾਇਆ ਅਤੇ ਸਾਮੱਗ੍ਰੀ ਆਸ਼੍ਰਮ ਦੀ ਇਮਾਰਤ, ਵਿਦਿਆਰਥੀਆਂ ਦੀ ਬੁਰਾਕ ਅਤੇ ਆਸ਼੍ਰਮ ਦੇ ਹੋਰ ਖਰਚ ਲਈ ਹੀ ਵਰਤੀ ਜਾਂਦੀ ਸੀ। ਮਾਇਆ ਵੱਲੋਂ ਬੇਪਰਵਾਹੀ ਦੀ ਉਦਾਹਰਣ ਨਿਮਨ ਲਿਖਤ ਘਟਨਾ ਵਿਚ ਮਿਲਦੀ ਹੈ :

"ਜਿਸ ਦਿਨ ਆਪ ਬੀਮਾਰ ਹੋਏ ਆਪ ਪਾਸ 250/- ਕੁਪਏ ਸਨ। ਦੇ ਤਿੰਨ ਢਾਡਾ ਡਾਕਟਰ ਦੇ ਆਉਣ ਦੀ ਵੀਸ ਤੇ ਦਵਾਈਆਂ ਉੱਤੇ ਪੰਜਾਹ ਕੁਪਏ ਖਰਚ ਹੋ ਗਏ। 200/- ਕੁਪਏ ਆਪ ਨੇ ਚੁਪ ਚੁਪੀਤਿਆਂ, ਆਪਣੇ ਸਰੀਰ ਦੀ ਅਜੇਹੀ ਬਿਮਾਰੀ ਦੀ ਹਾਲਤ ਵਿਚ ਵੀ ਪਰਵਾਹ ਨਾ ਕਰਦਿਆਂ ਕਸ਼ਮੀਰ ਦੇ ਸਰਨਾਰਬੀਆਂ ਨੂੰ ਭੇਜ ਦਿੱਤੇ ਕਿ ਠੰਡ ਵਿਚ ਉਹ ਕੰਬਲ ਤੇ ਕਪੜੇ ਬਣਵਾ ਸਕਣ ।"

ਇਕ ਸਿੰਘ ਭਾਈ ਬਾਨ ਸਿੰਘ ਜੀ ਦੱਸਦੇ ਹਨ :

"ਇਕ ਵਾਰ ਮੇਰੇ ਪਿਤਾ ਜੀ ਬੀਮਾਰ ਹੋ ਗਏ, ਤਕਲੀਫ ਬਹੁਤ ਵਧ ਗਈ ਪਰ ਮਾਯਕ ਹਾਲਤ ਕਮਜ਼ੋਰ ਹੋਣ ਕਾਰਨ ਪੂਰਾ ਇਲਾਜ ਨਾ ਕਰਵਾ ਸਕੇ। ਪਿਤਾ ਨਹੀਂ ਇਸ ਗੱਲ ਦਾ ਅਕਾਲੀ ਜੀ ਨੂੰ ਕਿਥੋਂ ਪਤਾ ਲਗ ਗਿਆ ਜੋ ਇਸ ਐਕਡ ਸਮੇਂ ਪਿਤਾ ਜੀ ਦੇ ਸੀਸ ਉੱਤੇ ਆ ਪ੍ਰੋਜੈਕਟ ਅਤੇ ਆ 'ਫਤਤਿ' ਬੁਲਾਈ। ਘਰ ਇਸ ਸਮੇਂ ਹੋਰ ਕੋਈ ਨਹੀਂ ਸੀ। ਸੁਖ-ਸਾਂਦ ਪੁੱਛੀ ਤੇ ਪੀਰਸ ਦਿੱਤਾ। ਕੁਝ ਇਕੁ ਪਿਛੋਂ ਜਾਂਦੇ ਉਹ ਸੌ ਗਏ ਤਾਂ ਆਪ ਨੇ ਮੋਕਾ ਪਾ ਅਡੋਲ ਹੀ ਉਨ੍ਹਾਂ ਦੇ ਸਿਰਹਾਣੇ ਹੇਠ 200/- ਕੁਪਏ ਰਖ ਦਿੱਤੇ ਤੇ ਆਪ ਖਿਸਕ ਗਏ। ਦੂਜੇ ਦਿਨ ਜਦ ਉਹਨਾਂ ਬਿਸਤਰਾ ਝਾੜ ਕੇ ਵਿਛਾਇਆ ਤਾਂ ਸਿਰਹਾਣੇ ਹੇਠ ਸੈ-ਸੈ ਦੇ ਦੋ ਨੋਟ ਵੇਖ ਕੇ ਹੈਰਾਨ ਹੋ ਗਏ। ਬੋੜੀ ਦੇਰ ਪਿਛੋਂ ਸਿੰਘ ਸਾਹਿਬਾਨ ਨੇ ਸਾਰੀ ਵਿਖਿਆ ਅਕਾਲੀ ਜੀ ਦੇ ਆਉਣ ਦੀ ਸੁਣਾਈ ਤਾਂ ਸਮਝ ਗਏ ਕਿ ਅਕਾਲੀ ਜੀ ਹੀ ਇਹ ਕਿਰਪਾ ਕਰ ਗਏ ਹਨ। ਇਸ ਤਰ੍ਹਾਂ ਦੇ ਦਵਾਦਾਰੂ ਨਾਲ ਉਹਨਾਂ ਦਾ ਟੁੱਖ ਨਵਿਰਤ ਹੋ ਗਿਆ ਤੇ ਉਹ ਪੂਰੀ ਤਰ੍ਹਾਂ ਅਰੋਗ ਹੋ ਗਏ।

ਕੁਝ ਸਮੇਂ ਬਾਅਦ ਹਾਲਾਤ ਨੇ ਪਲਟਾ ਖਾਪਾ, ਉਹਨਾਂ ਦੇ ਹਾਲਾਤ ਸੁਧਰੇ ਤੇ ਉਹਨਾਂ ਨੇ ਉਚੇਚਾ ਇਹ 200/- ਦੀ ਰਕਮ ਅਕਾਲੀ ਜੀ ਨੂੰ ਮੋੜਨੀ ਚਾਹੀ। ਪਰ ਆਪ ਨੇ ਲੈਣੇ

1. 'ਜੀਵਨ ਬ੍ਰਿਤਾਂਤ', ਪੰਨਾ 150.

ਇਨਕਾਰ ਕੀਤਾ ਤੇ ਕਿਹਾ 'ਸਿੰਘ ਸਾਹਿਬ' ਇਹ ਰਕਮ ਉਸ ਸਮੇਂ ਗੁਰੂ ਨੇ ਭੇਜੀ ਸੀ ਜੋ ਆਪ ਦੇ ਅਰਪਨ ਕੀਤੀ ਗਈ ਸੀ। ਇਸ ਨੂੰ ਹੁਣ ਮੈਂ ਵਾਪਸ ਨਹੀਂ ਲੈ ਸਕਦਾ। ਉਹਨਾਂ ਦੇ ਬਹੁਤ ਮਜ਼ਬੂਰ ਕਰਨ ਪੁਰ ਆਪ ਨੇ ਕਿਹਾ 'ਇਹ ਰਕਮ ਗੁਰੂ ਜੀ ਦੀ ਹੀ ਸੀ, ਜੋ ਤੁਸਾਂ ਵਾਪਸ ਹੀ ਕਰਨੀ ਹੈ ਤਾਂ 'ਗੁਰੂ ਅਰਪਨ' ਕਿਸੀ ਹੋਰ ਲੋੜਵੰਦ ਸੱਜਣ ਨੂੰ ਦੇ ਦਿਓ ਤੇ ਸਮਝ ਲੈਣਾ ਤੁਸੀਂ ਗੁਰੂ ਦਾ ਕਰਜ਼ਾ ਉਤਾਰ ਦਿੱਤਾ ਹੈ'।

(ਗ) ਸਾਮੂਹਕ ਅਤੇ ਇੱਕਮੁਠ ਰਾਏ ਦੇ ਹਾਮੀ : ਇੱਕਮੁਠ ਹੋ ਕੇ ਅਤੇ ਰਲਵੇਂ ਰੂਪ ਵਿਚ ਕੀਤੇ ਉਪਰਾਲੇ ਨੂੰ ਵਿਅਕਤੀਗਤ ਉਪਰਾਲੇ ਨਾਲੋਂ ਬਹੁਤਾ ਲਾਹੌਰੰਦਾ ਸਮਝਦੇ ਸਨ। ਥੇਅੰਤ ਵਾਰੀ ਸਾਰੇ ਦੇਸ਼-ਵਾਸੀਆਂ ਅਤੇ ਗੁਰ-ਸਿੱਖਾਂ ਨੂੰ ਵਕਤੀ ਅਤੇ ਰਾਜਨੀਤਕ ਗੁਰਥਾਰੰਦੀ ਨੂੰ ਇਕ ਸਾਮੂਹਕ ਇਕੱਠ ਵਿਚ ਰਲਾ ਕੇ, ਇਕ ਸਰਵਸਾਂਝੇ ਨਿਸ਼ਾਨ ਹੇਠ ਇਕੱਠੇ ਹੋ ਕੇ, ਇਕ ਸਾਂਝਾ ਮੰਚ ਬਣਾਣ ਦੀ ਅਪੀਲ ਕਰਦੇ ਰਹੇ। ਅਜਿਹੀ ਇਕ ਅਪੀਲ ਦੀ ਉਦਾਹਰਣ ਇਸ ਪ੍ਰਕਾਰ ਹੈ :

"ਮਿਲਖੇ ਕੀ ਮਹਿਮਾ ਬਹਨ ਨ ਸਾਕਉ ਨਾਨਕ ਪਰੈ ਪਰੀਲਾ॥

ਖਾਲਸਾ ਪੰਥ ਦੇ ਆਗੂ ਸਜਣਾਂ ਲਈ ਇਕ ਮਜ਼ਹਵਰਾ॥

ਪਿਆਰੇ ਤੇ ਸਤਿਕਾਰ ਯੋਗ ਖਾਲਸਾ ਪੰਥ ਦੇ ਸੁਭ ਚਿੰਡਕ ਤੇ ਆਗੂ ਸਜਣੇ॥

ਬੜੇ ਚਿਰੁ ਦੇ ਵੀਚਾਰ ਮਗਰੋ ਅੱਗੇ ਲਿਖੇ ਖਿਆਲ ਆਪ ਦੇ ਸਾਹਮਣੇ ਰਖਣ ਦਾ ਹੀਆ ਕਰਦਾ ਹਾਂ ਇਸ ਆਸ ਪੁਰ ਕਿ ਆਪ ਕੁਝ ਤਵੱਜੇ ਦਿਓ।

(1) ਜੇ ਵਾਹਿਗੁਰੂ ਜੀ ਨੇ ਆਪ ਨੂੰ ਪੰਥ ਦੀ ਸੇਵਾ ਦਾ ਉਤਸ਼ਾਹ ਬਖਸ਼ਿਆ ਹੈ ਤਦ ਆਪਣੇ-ਆਪ ਵਿਚੋਂ ਖੁਦੀ, ਬਖੀਲੀ, ਤਕਬਰੀ, ਖਿਚ-ਤਾਣ ਛਡ ਕੇ 'ਪੰਚ' ਬਣਨ ਦੀ ਕੋਸ਼ਿਸ਼ ਕਰੋ। ਗੁਰੂ ਮਿਤ ਵਿਚ 'ਪੰਚ' ਕਿਨ੍ਹਾਂ ਨੂੰ ਆਖਦੇ ਹਨ? ਇਹ ਭਾਈ ਗੁਰਦਾਸ ਜੀ ਦੱਸਦੇ ਹਨ 'ਸਨਮੁਖ ਮਿਲ ਪੰਚ ਆਖੀਅਨ ਬਿਰਧ ਪੰਚ ਪ੍ਰਮੇਸ਼ਰ ਪਾਸੀ' ਤੇ ਸਨਮੁਖ ਦੀ ਨਿਸ਼ਾਨੀ ਗੁਰੂ ਸਾਹਿਬ ਇਉਂ ਫੁਰਮਾਂਦੇ ਹਨ :

ਜੇ ਕੇ ਸਿੰਖ ਗੁਰੂ ਸੇਤੀ ਸਨਮੁਖ ਹੋਵੈ॥

ਹੋਵੈ ਤ ਸਨਮੁਖ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ॥

ਗੁਰ ਕੇ ਚਰਣ੍ਹ ਹਿਰਦੈ ਪਿਆਏ ਅੰਤਰ ਆਤਮੈ ਸਮ੍ਮਾਲੇ॥

ਆਪੁ ਛੱਡ ਸਦਾ ਰਹੈ ਪਰਣੈ ਗੁਰ ਬਿਨੁ ਅਵਗੁ ਨ ਜਾਣੈ ਕੋਏ॥

ਕਹੈ ਨਾਨਕੁ ਸੁਣਹੁ ਸੰਤਾ ਸੇ ਸਿਖੁ ਸਨਮੁਖੁ ਹੋਏ॥

ਮੌਜੂਦਾ ਪੰਥ ਦੇ ਪ੍ਰਧਾਨ, ਜੋਖਿਦਾਰ, ਆਗੂ ਤੇ ਲੀਡਰ ਹੋਣ ਦੀ ਚਾਹ ਰਖਣ ਵਾਲੇ ਸਜਨਦਿ! ਆਪਣੇ ਅੰਦਰ ਝਾਤ ਮਾਰੋ, ਜੇ ਇਹ ਸਨਮੁਖਤਾ ਵਾਲੇ ਗੁਣ ਅੰਦਰ ਹੈਨ ਤਦ ਡਟ ਕੇ ਪੰਥ ਤੇ ਦੇਸ਼ ਦੀ ਭਲਾਈ ਵਾਸਤੇ ਅੱਗੇ ਵਧੋ ਪਰ ਜੇ ਆਪਣਾ ਅੰਦਰ ਇਸ ਗੁਣ ਤੋਂ ਖਾਲੀ ਦਿਸੇ ਤਦ ਤੁਹਾਡੀ ਭਲਾਈ ਤੇ ਸੁਰਖਰੋਈ ਆਪ ਪਿਛੇ ਹੱਟ ਬੈਠਣ ਵਿਚ ਹੀ ਹੈ।

(2) ਜੇ ਆਗੂ ਬਣਨ ਦੀ ਭੁੱਖ ਨਹੀਂ ਪਿਛੇ ਬਹਿਣ ਦੇਂਦੀ ਤਦ ਘੱਟ ਤੋਂ ਘੱਟ ਅੱਗੇ ਲਿਖੇ ਸਜਣ ਰਲ ਬੈਠੋ : 1. ਬਾਬਾ ਖੜਕ ਸਿੰਘ ਜੀ ਸਿਆਲਕੋਟੀਏ, 2. ਪਿੰਸੀਪਲ ਤੇਜਾ ਸਿੰਘ ਜੀ ਮਸਤੂਆਣੀਏ, 3. ਸ. ਮੰਗਲ ਸਿੰਘ ਜੀ ਕੋਟ ਸੇਰਾ ਵਾਲੇ, 4. ਮਾ. ਤਾਰਾ ਸਿੰਘ ਜੀ ਪ੍ਰਧਾਨ ਸ੍ਰੀ. ਅ. ਦ. 5. ਮਹਾਰਾਜਾ ਯਾਦਵਿੰਦਰ ਸਿੰਘ ਜੀ ਰਾਜਪਰਮੁਖ ਪਟਿਆਲਾ 6. ਜੋਖਿਦਾਰ ਉਪਮ ਸਿੰਘ ਜੀ ਨਾਗੋਕੇ, 7. ਬਾਬਾ ਹਰਿ ਕਿਸ਼ਨ ਸਿੰਘ ਜੀ ਪਿੰਸੀਪਲ, 8. ਭਾ.

ਜੋਧ ਸਿੰਘ ਜੀ ਪਿਸੀਪਲ, 9. ਸ. ਸੁਰਜੀਤ ਸਿੰਘ ਜੀ ਮਜੀਠਾ, 10. ਸ. ਹਰਦਿਤ ਸਿੰਘ ਜੀ ਆਹਲੂਵਾਲੀਏ, 11. ਸ. ਰਾਜਾ ਸਿੰਘ ਜੀ ਪਿਸੋਰ ਵਾਲੇ।

ਪੰਜ ਹੋਰ ਸਜਣ ਤੁਸੀਂ ਸਾਰੇ ਮਿਲ ਕੇ ਅਪਣੇ ਵਿਚ ਸ਼ਾਮਲ ਕਰ ਲਵੇ ਤੇ ਫਿਰ ਸਰਬ ਸੰਮਤੀ ਨਾਲ ਪੰਥਕ ਲੋੜਾਂ ਤਜਵੀਜ਼ ਕਰ ਕੇ ਉਨ੍ਹਾਂ ਦੇ ਪੂਰਾ ਕਰਨ ਵਾਸਤੇ ਇਕ ਦੂਜੇ ਦੀ ਜੱਖੇਦਾਰੀ ਵਿਚ ਸੌਂਪ ਦਿਓ ਅਤੇ ਪੰਜ ਸਜਣ ਅਪਣੇ ਵਿਚੋਂ ਸਾਰਿਆਂ ਦੀ ਨਿਗਰਾਨੀ ਵਾਸਤੇ ਮੁਕੱਰਰ ਕਰ ਦਿਓ ਇਸ ਤਰ੍ਹਾਂ ਇਕ ਸੁਰ ਹੋ ਕੇ ਪੰਥਕ ਤੇ ਮੁਲਕੀ ਸੇਵਾ ਵਿਚ ਹਿੱਸਾ ਲੈ ਕੇ ਮੈਂ, ਮੈਂ, ਤੂੰ ਦੀ ਅੱਗਾ ਤੋਂ ਬਚ ਕੇ ਠੰਡ ਵਰਤਾਉ! ‘ਮੇਰ ਤੇਰ ਜਬ ਇਨਹਿ ਚੁਕਾਈ ॥ ਤਾ ਤੇ ਇਸੁ ਸੰਗਿ ਨਹੀਂ ਬੈਰਾਈ ॥’

ਇਸ ਇਕੱਠ ਦਾ ਅਤੇ ਵੰਡ ਦਾ ਨਾਮ ਜੋ ਮੁਨਾਸਬ ਸਮਝੇ ਰਖ ਲਈ ਅਤੇ ਅਗਲੇ ਜਿਤਨੇ ਨਾਮ ਘੜੇ ਹੋਏ ਹਨ ਉਨ੍ਹਾਂ ਨੂੰ ‘ਜਿਸ ਤੇ ਉਪਜੇ ਨਾਨਕਾ ਲੀਨ ਤਾਹਿ ਮੈ ਮਾਨ’॥ ਵਾਲਾ ਵਰਤਾਉ ਕਰੋ ॥’।

ਪੰਜਾਬ ਤੋਂ ਬਾਹਰ ਦੇ ਪ੍ਰਦੇਸ਼ਾਂ ਵਿਚ ਸਥਾਪਿਤ ਅਤੇ ਵਿਸ਼ੇਸ਼ ਕਰ ਕੇ ਦੱਖਣ-ਪ੍ਰਦੇਸ਼ ਦੇ ਗੁਰਦੁਆਰਿਆਂ ਦੀ ਜਾਇਦਾਦ ਅਤੇ ਪ੍ਰਬੰਧ ਦੀ ਸੇਵਾ-ਸੰਭਾਲ ਲਈ ਸਾਰੀ ਸਿੱਖ-ਕੌਮ ਨੂੰ ਇਕ ਸਾਂਝੀ ਪ੍ਰਬੰਧਕੀ ਸੰਸਥਾ ਬਣਾਉਣ ਲਈ ਯਤਨ ਕਰਦੇ ਹਨ। ਇਹ ਦੀ ਉਦਾਹਰਣ ‘ਪੰਥ ਦੇ ਲੀਡਰਾਂ ਨੂੰ ਚੇਤਾਵਨੀ’ ਸਿਰਲੇਖ ਹੇਠਾਂ ਡੱਪੇ ਮਜ਼ਮੂਨ ਵਿਚ ਮਿਲ ਪੈਂਦੀ ਹੈ :

“ਹੁਣ ਹੈਦਰਾਬਾਦ ਦੱਖਣ ਵਿਚ ਨਵਾਂ ਪ੍ਰਬੰਧ ਹੋ ਰਿਹਾ ਹੈ; ਇਸ ਰਿਆਸਤ ਵਿਚ ਦੇ ਗੁਰਦੁਆਰਾ ਸ੍ਰੀ ਹਝੂਰ ਅਥਚਲ ਨਗਰ ਸਾਹਿਬ ਦੀ ਜਾਗੀਰ ਤੇ ਜ਼ਰਖੀਦ ਜ਼ਮੀਨ ਅਤੇ ਪਿੰਡਾਂ ਦੇ ਸੰਬੰਧ ਵਿਚ ਮੌਜੂਦਾ ਸਰਬਗਾਹ ਤੇ ਹੋਰ ਸਿੰਘਾਂ ਦੇ ਪੂਰੇ ਪੂਰੇ ਕਾਨੂੰਨ ਦੇ ਜਾਣੂ ਨਾ ਹੋਣ ਕਰਕੇ ਯਾ ਕਿਸੇ ਹੋਰ ਦਬਾਉ ਯਾ ਲਿਹਾਜ਼ ਦੇ ਕਾਰਨ ਹੋ ਸਕਦਾ ਹੈ ਕਿ ਉਹ ਪੂਰੀ ਪੂਰੀ ਰਖਵਾਲੀ ਤੇ ਸੰਭਾਲ ਨਾ ਕਰ ਸਕਣ, ਤੇ ਇਹ ਥੀ ਹੋ ਸਕਦਾ ਹੈ ਕਿ ਇਹ ਕਿਸੀ ਨੁਕਸਾਨ ਦੀ ਸ਼ਕਲ ਪਾਰਨ ਕਰ ਲਵੇ, ਇਸ ਲਈ ਜੋ ਕੋਈ ਸਿਆਣੇ ਇਤਿਹਾਸ ਤੇ ਕਾਨੂੰਨ ਦੇ ਜਾਣੂ ਸਜਣ ਸਿੰਘ ਜਾ ਕੇ ਹੁਣੇ ਵਕਤ ਸਿਰ ਪੈਰਵੀ ਕਰਨ ਤਾਂ ਪੰਥ ਤੇ ਗੁਰਦੁਆਰੇ ਲਈ ਕੋਈ ਵਧੀਕ ਲਾਭਦਾਇਕ ਸ਼ਕਲ ਬਣ ਸਕਦੀ ਹੈ।

ਗੁਰਦੁਆਰੇ ਦਾ ਚੜ੍ਹਵਾ, ਗੋਲਕ ਤੇ ਹੋਰ ਅਮਦਨ ਦਾ ਬਹੁਤ ਸਾਰਾ ਹਿੱਸਾ, ਨਕਦੀ ਰਕਮ ਦਾ, ਸਟੇਟ ਦੇ ਖਜ਼ਾਨੇ ਵਿਚ ਮੁੜਦ ਤੋਂ ਜਮ੍ਹਾਂ ਹੁੰਦਾ ਚਲਾ ਆਉਂਦਾ ਹੈ ਜਿਸ ਕੇ ਕਈ ਕਾਗਜ਼ ਰੇਲਵੇ ਕੰਪਨੀਆਂ ਦੇ ਤੇ ਕਿਤਨੇ ਹੀ ‘ਵਾਰ ਲੇਨ’ ਦੇ ਸਟੇਟ ਗੋਰਮੰਟ ਦੀ ਰਾਹੀਂ ਯਾ ਸਟੇਟ ਦੀ ਨਿਯਤ ਕੀਤੀ ਕਮੇਟੀ ਦੀ ਰਾਹੀਂ ਖਰੀਦੇ ਹੋਏ ਸਨ। ਇਉਂ ਸਾਰੇ ਪਦਾਰਥ ਸੇਨਾ, ਚਾਂਦੀ, ਹੋਰੇ-ਜਵਾਹਰਾਤ ਤੇ ਸ਼ਸਤ੍ਰੂਆਦਿਕ ਕਿਤਨੀਆਂ ਹੀ ਵਸਤਾਂ ਸਟੇਟ ਗੋਰਮੰਟ ਦੀ ਨਿਗਰਾਨੀ ਤੇ ਪ੍ਰਬੰਧ ਵਿਚ ਹਨ, ਉਨ੍ਹਾਂ ਦਾ ਕਿਸੇ ਤਰ੍ਹਾਂ ਨੁਕਸਾਨ ਨਾ ਹੋ ਜਾਏ। ਇਸ ਲਈ ਲੋੜ ਹੈ ਕਿ ਪੰਥ ਦਰਦੀਆਂ ਦੀ ਕੋਈ ਕਮੇਟੀ ਬਣ ਜਾਵੇ ਜਿਸ ਵਿਚ ਕੋਈ ਇਕ ਪਾਰਟੀ ਪ੍ਰਧਾਨ ਨਾ ਹੋਵੇ ਸਗੋਂ ਸੰਪੂਰਨ ਪੰਥ ਦੇ ਪ੍ਰਤੀਨਿਧਿਆਂ ਦੀ ਸੱਚੀ ਸੂਚੀ ਕਮੇਟੀ ਹੋਵੇ, ਜਿਸ ਵਿਚ ਗੁਰੂ ਘਰ ਦੀਆਂ ਸਾਰੀਆਂ ਸੰਪ੍ਰਦਾਵਾਂ ਦੇ ਪ੍ਰਤੀਨਿਧ ਵੀ ਸ਼ਾਮਲ ਹੋਣ ਤੇ ਉਹ ਨਿਰੋਲ ਪੰਥਕ ਲਾਭ ਤੇ ਗੁਰੂ ਸੇਵਾ ਦਾ ਤਹੱਦੀਆ ਲੈ ਕੇ ਇਸ ਕਾਰਜ ਨੂੰ ਸਿਰੇ ਚੜ੍ਹਾਉਣ ॥”²

1. ਅਕਾਲੀ ਜੀ ਦੀ ਇਕ ਹਥ-ਲਿਖਤ ਵਿਚੋਂ।

2. ਖਾਲਸਾ ਸਮਾਇਰ (ਅੰਮ੍ਰਿਤਸਰ) ਵਿਚ 7 ਅਕਤੂਬਰ, 1948 ਨੂੰ ਡਾਫਿਆ ਸੀ।

(ੴ) ਹਲੀਮੀ : ਅਕਾਲੀ ਜੀ ਬਹੁਤ ਹੀ ਸਹਿਨਸ਼ੀਲ ਸੁਭਾਵ ਵਾਲੇ ਸਨ। ਨਿਸਕਾਮ ਸੇਵਾ ਦੀ ਲਗਨ ਕਾਰਨ ਭਾਰਤ ਭਰ ਦੇ ਗੁਰਦੁਆਰਿਆਂ ਅਤੇ ਸਿੱਖ-ਤੀਰਥਾਂ ਦੀ ਪ੍ਰਬਹਾਰ-ਸਾਰ ਲੈਂਦੇ ਰਹੇ ਅਤੇ ਇਸੇ ਸੇਵਾ-ਸੁਧਾਰ ਦੀ ਲਾਲਸਾ ਕਾਰਨ ਪੰਜਾਬੋਂ ਬਾਹਰ ਅਤੇ ਦੂਰ-ਦੁਰਾਤੇ ਆਸਾਮ, ਬੰਗਾਲ, ਹੈਦਰਾਬਾਦ ਅਤੇ ਪੱਛਮ ਵਿਚ ਕਾਬਲ ਤਕ ਦੇ ਗੁਰ-ਸਿੱਖਾਂ ਦੀਆਂ ਐਕੜਾਂ ਵਿਚ ਸ਼ਾਮਲ ਹੋ ਕੇ ਉਨ੍ਹਾਂ ਦੇ ਸਿੱਖੀ-ਇਹਸਾਸ ਅਤੇ ਸ੍ਰੈਮਾਨ ਨੂੰ ਬਰਕਰਾਰ ਰਖਣ ਲਈ ਤਤਪਰ ਰਹਿੰਦੇ ਸਨ। ਸੇ ਹੋਸ਼ਾਂ ਦੇ ਸਫਰ ਅਤੇ ਇਸ ਸਫਰ ਦੀਆਂ ਬੇਅੰਤ, ਐਕੜਾਂ ਨੂੰ ਛੇਲਣ ਦੇ ਮੌਕਿਆਂ ਨੇ ਆਪ ਦੇ ਸਭਾਵ ਨੂੰ ਵੱਧ ਤੋਂ ਵੱਧ ਪ੍ਰਤੀ ਅਤੇ ਸਹਿਨਸ਼ੀਲ ਬਣਾਇਆ। ਸਫਰੀ ਮਨੁੱਖ ਉਨ੍ਹਾਂ ਮਾਨਸਕ ਉਲੱਝਨਾਂ ਅਤੇ ਬਿਰਤੀਆਂ ਤੋਂ ਮੁਕਤ ਰਹਿੰਦਾ ਹੈ ਜੋ ਇਕ ਥਾਂ ਟਿਕੇ ਹੋਏ ਅਤੇ ਅੱਚੱਲ ਸੰਪਤਿ ਦੀ ਲਾਲਸਾ ਵਿਚ ਰੱਤੇ ਹੋਏ ਮਾਈਕ ਪੁਰਖ ਦੇ ਸੁਭਾਵ ਵਿਚ ਆਮ ਤੌਰ ਉੱਪਰ ਮਿਲਦੀਆਂ ਹਨ। ਅਕਾਲੀ ਜੀ ਪੂਰਨ ਤੌਰ ਤੇ ਨਿਸਕਾਮ ਸੇਵਕ ਦੇ ਤੌਰ ਉੱਪਰ ਵਿਚਰਦੇ ਰਹੇ। ਉਨ੍ਹਾਂ ਨੇ ਪੰਜੇ ਕਲੇਸ਼ (ਕਾਮ, ਕ੍ਰੋਧ, ਲੇਭ, ਮੇਹ, ਅਹੰਕਾਰ) ਆਪਣੇ ਵੱਸ ਵਿਚ ਕੀਤੇ ਹੋਏ ਸਨ ਅਤੇ ਕਲੇਸ਼-ਗ੍ਰਸ਼ੀ ਲੋਕਾਈ ਦੇ ਭਲੇ ਖਾਤਰ ਜੁੰਟੇ ਹੋਇਆਂ ਵੀ ਆਪ ਕਦੀ, ਛੋਟੀ ਨਜ਼ਰ ਦੀ ਪੈਦਾਇਸ਼, ਇਨ੍ਹਾਂ ਕਲੇਸ਼ਾਂ ਦੇ ਵੱਸ ਨਹੀਂ ਹੋ ਸਕੇ। ਅਕਾਲੀ ਜੀ ਲੰਮੀ ਨਜ਼ਰ ਅਤੇ ਅਤਿਅੰਤ ਵਸੀਹ ਹਿਰਦੇ ਦੇ ਮਾਲਕ ਸਨ। ਨਾ ਸਿਰਫ ਅਤਿਅੰਤ ਸਹਿਨਸ਼ੀਲ ਅਤੇ ਦੂਰ-ਅੰਦੇਸ਼ ਸਨ ਸਗੋਂ ਬੇਅੰਤ ਵਾਰੀ ਪੇਸ਼ ਆਉਣ ਵਾਲੇ ਨਿਰਾਸਾਵਾਦੀ ਵਤੀਰੇ ਦੇ ਬਦਲੇ ਵਿਚ ਕਦੀ ਵੀ ਆਪਣਾ ਸੰਤੁਲਨ ਅਤੇ ਮਿਠਾ ਬੋਲ ਨਹੀਂ ਤਿਆਗਿਆ। ਪੱਛਮੀ ਪੰਜਾਬ ਤੋਂ ਉਜੜ ਕੇ ਆਏ ਪੰਜਾਬੀਆਂ ਨੂੰ ਪੂਰਵੀ ਪੰਜਾਬ ਵਿਚ ਪਹੁੰਚ ਕੇ ਵੱਸ ਸਕਣ ਲਈ ਕੋਈ ਰਾਜਨੀਤਕ ਦਿੱਕਤ ਨਹੀਂ ਸੀ ਪੇਸ਼ ਆਈ, ਪਰ ਕਸ਼ਮੀਰ ਤੋਂ ਉਜੜ ਕੇ ਆਏ ਲੋਕਾਂ ਨੇ ਭਾਰਤੀ ਰਾਜਨੀਤੀ ਨੂੰ ਵੀ ਹਿਲਾ ਦਿੱਤਾ। ਬਹੁਤੇ ਗੈਰ-ਪੰਜਾਬੀ ਅੰਦਰੋਂ-ਅੰਦਰ ਸੋਚਦੇ ਸਨ ਕਿ ਕਸ਼ਮੀਰੀ ਗਿਹਿਊਜੀਆਂ ਅਤੇ ਵਿਧਵਾ ਇਸਤ੍ਰੀਆਂ ਪੰਜਾਬ ਤੋਂ ਬਾਹਰ ਦੇ ਹਿੰਦੂ ਇਲਾਕੇ ਵਿਚ ਵਸਾਏ ਜਾਣ ਅਤੇ ਵਿਧਵਾ ਇਸਤ੍ਰੀਆਂ ਨੂੰ ਗੈਰ-ਪੰਜਾਬੀ ਅਤੇ ਹਿੰਦੂ ਲੋਕਾਂ ਨਾਲ ਤੌਰ ਦਿੱਤਾ ਜਾਵੇ। ਅਕਾਲੀ ਜੀ ਨੇ ਇਸ ਨੀਤੀ ਨੂੰ ਪਛਾਣ ਲਿਆ ਅਤੇ ਕਸ਼ਮੀਰ ਦੇ ਉਜੜੇ ਲੋਕਾਂ ਨੂੰ ਰਾਜਨੀਤੀ ਦੀ ਜਕੜਨ ਵਿਚੋਂ ਛੁਡਾਣ ਲਈ ਦਿਨ-ਰਾਤ ਦੀ ਨੀਂਦ ਅਤੇ ਆਪਣੀ ਪ੍ਰਤਿਸ਼ਠਾ ਉੱਪਰ ਆਉਣ ਵਾਲੀ ਆਂਚ ਦੀ ਵੀ ਪਰਵਾਹ ਨਹੀਂ ਕੀਤੀ। ਇਸ ਲਗਾਤਾਰ ਦੋੜ-ਭਜ ਨੂੰ ਅਕਾਲੀ ਜੀ ਨੇ ਬੜੀ ਦਲੇਰੀ ਨਾਲ ਸਹਾਰਿਆ ਅਤੇ ਇਸ ਖਿਚੋਣਾਂ ਨੂੰ ਆਪਣੇ ਲਿਖਤੀ ਕਾਗਜ਼-ਪੱਤਰਾਂ ਵਿਚ ਵਿਸਥਾਰ ਪੂਰਵਕ ਲਿਖਦੇ ਸਨ। ਕਈ ਥਾਈ ਅਜਿਹੇ ਵਿਸਥਾਰ ਅਤੇ ਹਵਾਲੇ ਦਿੱਤੇ ਹਨ ਜਿਨ੍ਹਾਂ ਤੋਂ ਅਛਸਰਸ਼ਾਹੀ ਦੀ ਪੱਧਰ-ਦਿਲੀ ਅਤੇ ਫਰੇਬ-ਚਲਾਕੀ ਦੀ ਘੁਣਤਰਬਾਜ਼ੀ ਦੀ ਸਪੱਸ਼ਟ ਮਿਸਾਲ ਮੀਲ ਜਾਂਦੀ ਹੈ; ਕਿਵੇਂ ਉਹ ਕਸ਼ਮੀਰੀ ਗਿਹਿਊਜੀਆਂ ਦੇ ਵਸੇਵੇਂ ਲਈ ਪਟਿਆਲਾ ਸਰਕਾਰ ਤੋਂ ਇਜਾਜ਼ਤ ਲੈ ਕੇ ਦਿੱਲੀ ਸਰਕਾਰ ਨੂੰ ਘਲਦੇ ਹਨ ਅਤੇ ਕਿਵੇਂ ਇਹ ਇਸਾਜ਼ਤਨਾਮਾ ਅਫਸਰਾਂ ਅਤੇ ਨੀਤੀਵਾਨਾਂ ਦੀਆਂ ਚਲਾਕੀਆਂ ਵਿਚ ਹਸੋਗੀਣਾ ਬਣ ਜਾਂਦਾ ਹੈ; ਕਿਵੇਂ ਹੈਂਕੜੇ ਹੋਏ ਕੇਂਦਰੀ ਸਰਕਾਰ, ਤੇ ਜ਼ਿੰਮੇਵਾਰ ਅਫਸਰ, ਜਿਨ੍ਹਾਂ ਦਾ ਅਕਾਲੀ ਜੀ ਨਾਮ ਵੀ ਲਿਖਦੇ ਹਨ, ਅਕਾਲੀ ਜੀ ਦੇ ਭੋਲੇ, ਪਿਆਰ-ਭਰੇ, ਸਹਿਨਸ਼ੀਲ ਅਤੇ ਮਿਠ-ਬੋਲਕੇ ਸੁਭਾਵ ਦੀ ਖਿੱਲੀ ਉਡਾਂਦੇ ਅਤੇ ਨਵੀਂ-ਨਵੀਂ ਮਿਲੀ ਅਜਾਦੀ ਦੇ ਸਤਾਏ ਹੋਏ ਮਜ਼ਬੂਰ ਲੋਕਾਂ ਦੀ ਇੱਜਤ ਨੂੰ ਮਿੱਟੀ ਵਿਚ ਰੋਲਦੇ ਹਨ। ਇਸ ਸਭ ਕਾਸੇ ਦੇ ਮੁੰਹ-ਬੋਲਦੇ ਹਵਾਲੇ ਅਕਾਲੀ ਜੀ ਦੇ ਲਿਖੇ ਕਾਗਜ਼-ਪੱਤਰਾਂ ਵਿਚ ਮਿਲਦੇ ਹਨ।

ਅਫਸਰਸ਼ਾਹੀ ਅਤੇ ਰਾਜਨੀਤੀ ਦੇ ਇਨ੍ਹਾਂ ਪਿਛਾਉਣੇ ਤਜਰਬਿਆਂ ਦੇਰਾਨ ਅਕਾਲੀ ਜੀ ਕਦੀ ਵੀ ਆਪਣੇ ਸੁਭਾਵ ਦੀ ਅਡੋਲਤਾ ਨੂੰ ਨਹੀਂ ਸਨ ਬਦਲ ਸਕੇ। ਕਸ਼ਮੀਰ ਦੇ ਉਜ਼ੜੇ ਲੋਕਾਂ ਨੂੰ ਜਿਸ ਰਾਜਨੀਤਕ ਪਿਚੇਤਾਲ ਦਾ ਕਾਰਨ ਬਣਾਇਆ ਗਿਆ, ਅਕਾਲੀ ਜੀ ਉਸ ਤੋਂ ਬਹੁਤ ਦੱਖੀ ਸਨ। ਨਾ ਸਿਰਫ ਮੈਟਰ ਦੇ ਵਤੀਰੇ ਉੱਪਰ ਸਗੋਂ ਪੰਜਾਬ ਦੇ ਸਿਰ-ਕੱਢ ਰਾਜਨੀਤਕ ਸਖਮੀਅਤਾਂ ਨੇ, ਉਜ਼ੜੇ ਕਸ਼ਮੀਰੀਆਂ ਵੱਲੋਂ ਜੋ ਕੋਰੀ ਬੇਵਾਸਤਗੀ ਅਪਣਾ ਲਈ ਸੀ ਅਕਾਲੀ ਜੀ ਉਸ ਦਾ ਵੀ ਜ਼ਿਕਰ ਸਾਫ-ਸਾਫ ਸ਼ਬਦਾਂ ਵਿਚ ਕਰਦੇ ਹਨ ਅਤੇ ਉਹਨਾਂ ਵੱਡੀਆਂ-ਵੱਡੀਆਂ ਸਖਮੀਅਤਾਂ ਦੇ ਨਾਮ ਗਿਣਦੇ ਹਨ ਜੋ ਮਦਦ ਦਾ ਕੋਲ ਕਰ ਕੇ ਬਾਅਦ ਵਿਚ ਭੁਲ ਜਾਂਦੇ ਰਹੇ। ਪੰਥ-ਦਰਦੀਆਂ ਤੋਂ ਇਸ ਕਿਸਮ ਦੀ ਲਾਪਰਵਾਹੀ ਦਾ ਜ਼ਿਕਰ ਕਰਦਿਆਂ ਅਕਾਲੀ ਜੀ ਦੇ ਸ਼ਬਦ ਬਹੁਤ ਹੀ ਮਿਠੇ, ਸੈਮਾਨ-ਭਰੇ, ਅਤੇ ਸਦਭਾਵਨਾ ਵਾਲੇ ਰਹੇ। ਕਦੀ ਕਿਸੇ ਨੂੰ ਮੁੰਹ ਉੱਪਰ ਗਿਲਾ ਨਹੀਂ ਕੀਤਾ ਸਗੋਂ ਕਿਸੇ ਹੋਰ ਨੂੰ ਕਿਸੇ ਦੂਜੇ ਦੀ ਬੇ-ਤੁੱਖੀ ਦਾ ਹਵਾਲਾ ਦੇ ਦਿੰਦੇ ਹਨ। ਕਈ ਚਿਠੀਆਂ ਵਿਚ ਇਹ ਹਵਾਲੇ ਮਿਲਦੇ ਹਨ। ਮਹਾਰਾਜਾ ਪਟਿਆਲਾ ਦੀ ਹਮਦਰਦੀ ਦੇ ਉਹ ਵਿਸ਼ੇਸ਼ ਤੌਰ ਉੱਪਰ ਸ਼ੁਕਰ ਗੁਜ਼ਾਰ ਸਨ (ਜਿਹਾ ਕਿ ਇਕ ਖਤ ਤੋਂ ਪਤਾ ਲਗਦਾ ਹੈ) :

“ਪੰਥ ਦੇ ਆਗੂ ਲੀਡਰਾਂ ਵੱਲੋਂ ਨਿਰਾਸਤਾ ਦੀ ਹੱਦ ਮੁੱਕ ਗਈ ਜਿਸ ਕਾਰਨ ਮਹਾਰਾਜਾ ਪਟਿਆਲਾ ਤਕ ਪੱਜਨ ਦੀ ਕੋਸ਼ਿਸ਼ ਕੀਤੀ ਗਈ..... ਜਿਤਨਾ ਭੀ ਆਪ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਦਾ ਧੰਨਵਾਦ ਕਰੋ ਕਰਓ ਬੋੜਾ ਹੈ....”।

ਅਕਾਲੀ ਜੀ ਦੇ ਅਡੋਲ, ਉਤੇਜਨਾ-ਰਹਿਤ ਅਤੇ ਗੰਭੀਰ (ਕਸ਼ਮੀਰੀ) ਸੁਭਾਵ ਤੋਂ ਕਈਆਂ ਲੋਕਾਂ ਨੂੰ ਇਹ ਭੁਲੇਖਾ ਪੈਂਦਾ ਸੀ ਜਿਵੇਂ ਕਿ ਉਹ ਲਿਸੇ, ਡਰਾਕਲ ਜਾਂ ਦੂਜਿਆਂ ਦੇ ਭਰੋਸੇ ਉੱਪਰ ਜੀਉਣ ਵਾਲੇ ਹੋਣ ।² ਤਾਈਓਂ ਕਈ ਭੁਲੜ ਲੋਕ ਆਪ ਦੇ ਇਸ ਸੁਭਾਵ ਦਾ ਗਲਤ ਅੰਦਾਜ਼ਾ ਲਾਉਂਦੇ ਰਹਿੰਦੇ ਸਨ। ਆਪ ਦੇ ਸੁਭਾਵ ਦੀ ਗੰਭੀਰਤਾ, ਨਿਰਉਤੇਜਨਾ ਅਤੇ ਟਿਕਾਓ ਵਾਲੀ ਬਿਰਤੀ ਕਿਸੇ ਗੱਲੋਂ ਇਕ ਪੂਰਨ ਗੁਰਸਿੱਖ ਦੀ ਸੁਭਾਵਕ ਰਹਿਣੀ ਤੋਂ ਭਿੰਨ ਨਹੀਂ ਸੀ। ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿਚ ਰਹਿੰਦਿਆਂ ਗੁਰੂ ਅੰਗਰ ਦੇਵ ਜੀ ਦੀ ਹਲੀਮੀ, ਸਾਦਗੀ ਅਤੇ ਸਹਿਨਸ਼ੀਲਤਾ, ਗੁਰੂ ਅੰਗਰ ਦੇਵ ਜੀ ਦੀ ਹਜੂਰੀ ਵਿਚ ਰਹਿੰਦਿਆਂ ਗੁਰੂ ਅਮਰਦਾਸ ਜੀ ਦੀ ਹਲੀਮੀ ਤੋਂ ਨਿਰਮਾਣਤਾ ਅਤੇ ਗੁਰੂ ਅਮਰਦਾਸ ਜੀ ਦੇ ਸਨਮੁਖ ਰਹਿੰਦਿਆਂ ਗੁਰੂ ਰਾਮਦਾਸ ਜੀ ਦੀ ਮਿੱਠੀ ਤੋਂ ਅਡੋਲ ਰਹਿਣੀ ਆਪਣੇ-ਆਪ ਵਿਚ ਗੁਰਮੁਖੀ ਜੀਵਨ ਦੀਆਂ ਉੱਚਤਮ ਉਦਾਹਰਣਾਂ ਹਨ। ਉੱਜ ਵੀ ਗੁਰਮੁਖ, ਸੰਤ ਪ੍ਰਖ, ਪੂਰਨ-ਮਨੁੱਖ ਦਾ ਸੁਭਾਵ ਸਦਾ ਉਤੇਜਨਾ-ਰਹਿਤ, ਵਿਕਾਰ-ਰਹਿਤ ਅਤੇ ਲਾਗਤਬਾਜ਼ੀ ਤੋਂ ਉੱਪਰ ਹੋਇਆ ਕਰਦਾ ਹੈ। ਗੁਰਮੁਖਾਂ ਨੂੰ ਆਪਣੇ ਇਸੇ ਸੁਭਾਅ ਕਾਰਨ ਐਖਿਆਈਆਂ ਉਠਾਣੀਆਂ ਪੈਂਦੀਆਂ ਹਨ; ਪਰ ਦੂਜਿਆਂ ਪ੍ਰਤੀ ਹਮੇਸ਼ਾਂ ਉਪਕਾਰਮੀ ਅਤੇ ਹਾਨੀ-ਰਹਿਤ ਹੋ ਨਿਖੜਦੇ ਹਨ। ਅਜਿਹੇ ਗੁਰ-ਸਿੱਖੀ ਸੁਭਾਵ ਕਾਰਨ ਅਕਾਲੀ ਜੀ ਨੂੰ ਨਿਰਸੰਦੇਹ ਕਈ ਵਾਰੀ ਤਲਖੀ-ਭਰਪੂਰ ਅਨੁਭਵ ਬਹਦਾਸ਼ਤ ਕਰਨੇ ਪਏ ਪਰ ਆਪ ਨੇ ਸਭ ਨੂੰ ਖਿੜੇ-ਮਥੇ

1. ਇਕ ਚਿਠੀ ਵਿਚੋਂ ਹਵਾਲਾ ਜੋ ਅਕਾਲੀ ਜੀ ਨੇ ਚੀਫ ਪਾਲਸਾ ਦੀਵਾਨ ਦੇ ਸਕੱਤਰ ਨੂੰ ਲਿਖੀ ਸੀ।
2. ਇਹ ਆਮ ਬਿਰਤੀ ਹੈ ਕਿ ਕਸ਼ਮੀਰੀ ਦੇ ਸੁਭਾਵ ਨੂੰ ਡਰਾਕਲ, ਲਿੱਸਾ, ਬੁਜ਼ਦਿਲ ਆਦਿ ਦੇ ਤੌਰ ਤੋਂ ਹੀ ਦਸਿਆ ਜਾਂ ਵਾਹਿਆ ਜਾਵੇ ਜੋ ਅਕਾਲੀ ਜੀ ਦੇ ਪ੍ਰਸੰਗ ਵਿਚ ਕਿਸੇ ਤਰ੍ਹਾਂ ਦਰੁੱਸਤ ਨਹੀਂ ਸਗੋਂ ਸਿਰਫ ਇਕ ਆਮ-ਫਾਇਮ ਕਲਪਨਾ ਅਤੇ ਅੰਦੁਲਿਤ ਰਾਇ ਦੀ ਪੈਦਾਈ ਹੋ ਸਕਦਾ ਹੈ।

ਸਹਿਨ ਕੀਤਾ। ਗੈਰਵਾਜ਼ਬ ਐਕੜਾਂ ਅਤੇ ਕੁਰਖਤ ਵੱਡੀਰੇ ਨੂੰ ਬਰਦਾਸ਼ਤ ਕਰੀ ਰਖਣ ਨੂੰ ਬੁਜ਼ਦਿਲੀ ਕਿਵੇਂ ਕਿਹਾ ਜਾ ਸਕਦਾ ਹੈ? ਇਸ ਬਰਦਾਸ਼ਤ ਦੇ ਹੇਠਾਂ ਇਕ ਬਹੁਤ ਵੱਡੀ ਅਤੇ ਪ੍ਰਚੰਡ ਜਵਾਲਾ ਨੂੰ ਦਬਾ ਕੇ ਰਖਣਾ ਤਾਂਕਿ ਸਾਜ਼ੇ ਅਤੇ ਬਖੀਲੀ ਕਾਰਨ ਸੜ-ਬਲ ਰਹੀ ਇਨਸਾਨੀਅਤ ਨੂੰ ਹੋਰ ਨਾ ਸਾਡਿਆ ਜਾਵੇ, ਕਿਸੇ ਤਰ੍ਹਾਂ ਵੀ ਇਕ ਮਹਾਨ ਯੋਧੇ ਦੇ ਕਾਰਜ ਤੋਂ ਘੱਟ ਮਹੱਤਵਪੂਰਨ ਕਾਰਜ ਨਹੀਂ। ਅਜਿਹੇ ਸਹਿਨਸ਼ੀਲ ਯੋਧੇ ਅੰਦਰ ਲੁਕੀ ਪ੍ਰਚੰਡ ਜਵਾਲਾ ਜਗਾ ਨੂੰ ਸਾਡੀ ਰਹੀ ਪ੍ਰਚੰਡ ਅਗਨੀ ਤੋਂ ਵੱਧ ਬਲਵਾਨ ਹੁੰਦੀ ਹੈ। ਗੁਰੂ ਨਾਨਕ ਦੇ ਸਹਿਨਸ਼ੀਲ ਹਿਰਦੇ ਦੇ ਸੁਲਘਦੇ ਸ਼ਬਦਾਂ ਨੇ ਬਾਬਰ ਦੀ ਤਲਵਾਰ ਦੇ ਭਾਂਬੜਾਂ ਨੂੰ ਸ਼ਾਂਤ ਕਰ ਦਿੱਤਾ ਸੀ। ਅਕਾਲੀ ਕੋਰ ਸਿੰਘ ਦੇ ਮੂਕ ਅਤੇ ਚੁਪ ਬੁਲ੍ਹਾਂ ਦੇ ਹੇਠਾਂ ਇਕ ਪ੍ਰਚੰਡ ਅਗਨੀ ਦਬੀ ਹੋਈ ਹੁੰਦੀ ਸੀ। ਅਕਾਲੀ ਜੀ ਨਹੀਂ ਸਨ ਚਾਹੁੰਦੇ ਕਿ ਇਸ ਅਗਨੀ ਦੀ ਜਲਨ ਬਾਹਰ ਫੈਲੇ, ਸਗੋਂ ‘ਨੀਲ ਕੰਠ’ ਵਾਂਗ ਇਸ ਜਵਾਲਾ ਨੂੰ ਆਪਣੇ ਅੰਦਰ ਹੀ ਦਬੇਚ ਰਖਦੇ ਸਨ; ਕਿਸੇ ਨੂੰ ਗਿਲਾ ਨਹੀਂ ਸਨ ਕਰਦੇ। ਉਨ੍ਹਾਂ ਨੂੰ ਕਸਮੀਰ ਦੇ ਉਜੜੇ ਲੋਕਾਂ (ਜਿਨ੍ਹਾਂ ਵਿਚ ਇਸਤ੍ਰੀਆਂ ਅਤੇ ਬੇਸਹਾਰਾ ਥੰਢੇ ਵੀ ਸ਼ਾਮਲ ਸਨ) ਦੇ ਮੁੜ ਵਸੇਵੇਂ ਦੇ ਪ੍ਰਸ਼ਨ ਉੱਪਰ ਕਈ ਥਾਂਈ ਆਪਣਿਆਂ ਕੋਲੋਂ ਅਤੇ ਕਈ ਥਾਂਈ ਬਿਗਾਨਿਆਂ ਕੋਲੋਂ ਨਮੋਸ਼ੀ ਉਠਾਣੀ ਪਈ। ਆਪਣੇ-ਬਿਗਾਨਿਆਂ ਦੇ ਇਸ ਵੱਡੀਰੇ ਨੇ ਆਪ ਦੇ ਮਨ ਵਿਚ ਇਨ੍ਹਾਂ ਲੋਕਾਂ ਥਾਰੇ ਪਹਿਲਾਂ ਥੈਣੇ ਹੋਏ ਖਿਆਲਾਂ ਅਤੇ ਆਦਰਸ਼ਕ ਸੁਪਿਨਿਆਂ ਨੂੰ ਭਾਰੀ ਠੇਸ ਪਹੁੰਚਾਈ ਜਿਸ ਦਾ ਜਿਕਰ ਆਪ ਕਈ ਚਿੱਠੀ-ਪੱਤਰਾਂ ਵਿਚ ਕਰਦੇ ਹਨ ਪਰ ਆਪ ਆਪਣੇ ਸੁਭਾਵ ਦੀ ਗੰਭੀਰਤਾ ਨੂੰ ਹਮੇਸ਼ਾਂ ਕਾਇਮ ਰਖਦੇ ਹਨ। ਵਾਕ ਵੀ ਆਪ ਦੇ ਗੰਭੀਰ ਤੇ ਕਟਾਖ ਭਰੇ ਹੁੰਦੇ ਸਨ। ਇਕ ਵਿਅਕਤੀ ਇਉਂ ਬਿਆਨ ਕਰਦਾ ਹੈ :

“ਇਕ ਵਾਰੀ ਸੈਂਸ (ਉਦੋ ਮੇਰੀ ਉਮਰ 10 ਵਰ੍ਹੇ ਦੀ ਸੀ) ਆਪਣੇ ਪਰਿਵਾਰ ਦੇ ਬਚੇ ਹੋਏ ਇਕੋ ਇਕ ਜੀਅ, ਆਪਣੀ ਵੱਡੀ ਭੈਣ, ਦਾ ਪਤਾ ਕਰਨ ਜੰਮ੍ਹ ਤੋਂ ਕੁਰਖੇਤਰ ਪਹੁੰਚਿਆ। ਅਕਾਲੀ ਜੀ ਨੂੰ ਮਿਲਕੇ ਆਪਣੀ ਭੈਣ ਦਾ ਹਾਲ-ਪਤਾ ਮਲੂਮ ਕੀਤਾ। ਜਦ ਬੁਝ ਚਿਰੁ ਬਾਅਦ ਸੈਂਸ ਵਾਪਸ ਜੰਮ੍ਹ ਪਰਤਣ ਲਗਾ ਤਾਂ ਅਕਾਲੀ ਜੀ ਨੇ ਮੈਨੂੰ ਕੋਲ ਬੁਲਾ ਕੇ ਸਭ ਹਾਲ-ਪਤਾ ਪੁੱਛਣ ਤੋਂ ਬਾਅਦ ਕਿਹਾ, ‘ਬਚੂ ਜੀ, ਆਪਣੀ ਭੈਣ ਨੂੰ ਲੈਣ ਆਏ ਹੋ? ਮੈਂ ਤੁਸੀਂ ਨਾਲ ਲੈ ਜਾ ਸਕਦੇ ਹੋ’। ਮੈਂ ਉੱਤਰ ਦਿੱਤਾ, ‘ਅਕਾਲੀ ਜੀ, ਮੈਂ ਆਪ ਰੋਟੀ ਤੋਂ ਮੁਖੂਜ ਹਾਂ, ਆਪਣੀ ਉਪਜੀਵਕਾ ਦਾ ਵਸੀਲਾ ਹੀ ਅਜੇ ਨਹੀਂ ਲਭ ਸਕਿਆ! ਮੈਂ ਤਾਂ ਸਿਰਫ਼ ਆਪਣੀ ਭੈਣ ਦਾ ਪਤਾ ਕਰਨ ਹੀ ਆਇਆ ਸਾਂ।’ ਅਕਾਲੀ ਜੀ ਨੇ ਆਖਿਆ, ‘ਤੇਰੀ ਭੈਣ ਨੂੰ ਜੇਕਰ ਮੈਂ ਬੇਚ ਦੇਵਾਂ, ਫਿਰ?’ ਮੈਂ ਹੈਰਾਨ ਹੋ ਗਿਆ ਕਿ ਅਕਾਲੀ ਜੀ ਕੀ ਆਖਦੇ ਹਨ। ਅਕਾਲੀ ਜੀ ਫਿਰ ਬੋਲੇ ‘ਬਚੂ ਜੀ, ਜੰਮ੍ਹ ਦੇ ਲੋਕ ਜੁ ਆਖਦੇ ਨੇ ਕਿ ਅਕਾਲੀ ਕੋਰ ਸਿੰਘ ਵਿਧਵਾ ਐਤਿਹਾਸਿਕ ਦਾ ਬਿਉਪਾਰ ਕਰਦਾ ਹੈ।’ ਮੈਂ ਨਮੋਸ਼ੀ ਨਾਲ ਕਹਿਆ, ‘ਅਕਾਲੀ ਜੀ.....ਜੰਮ੍ਹ ਦੇ ਲੋਕ ਅਣਜਾਣ ਅਤੇ ਭੈਲੇ ਹਨ.....ਜੇਕਰ ਤੁਸੀਂ ਮੇਰੀ ਭੈਣ ਨੂੰ ਬੇਚੇਗੇ ਤਾਂ ਕਿਸੇ ਸਿੱਖ ਜਾਂ ਹਿੰਦੂ ਨੂੰ ਹੀ ਬੇਚੇਗੇ ਨਾ। ਕਿਸੇ ਮੁਸਲਮਾਨ ਨੂੰ ਤਾਂ ਨਹੀਂ ਬੇਚੇਗੇ। ਤੁਸੀਂ ਸਾਡੀਆਂ ਧੀਆਂ-ਭੈਣਾਂ ਨੂੰ ਚੁਸ਼ਮਨ ਦੇ ਕਬਜ਼ੇ ’ਚੋ ਕੌਂਢਕੇ ਲਿਆਂਦਾ ਹੈ ਅਤੇ ਇਨ੍ਹਾਂ ਦੀ ਇਜ਼ਤ ਤੁਹਾਡੇ ਹੀ ਹੱਥ ਹੈ। ਨਾਲੋਂ ਜੋ ਕਿਸੇ ਦੀ ਇਜ਼ਤ ਦਾ ਰਾਖਾ ਹੋਵੇ ਉਹ ਉਹਦੀ ਇਜ਼ਤ ਦਾ ਸੈਦਾ ਕਿਵੇਂ ਕਰ ਸਕਦਾ ਹੈ? ਅਤੇ ਮੈਂ ਇਹ ਕਹਿਕੇ ਵਾਪਸ ਜੰਮ੍ਹ ਪਰਤ ਆਇਆ।’।

1. ਜੰਮ੍ਹ ਦੇ ਸ. ਮਹਿੰਦਰ ਸਿੰਘ ਰੈਨਾ ਗੁਰੂ ਨਾਨਕ ਨਗਰ ਵਾਲੇ, ਇਉਂ ਦਸਦੇ ਹਨ।

ਅਕਾਲੀ ਜੀ ਅਣਥੀਲੇ ਪ੍ਰਭਾਵ ਵਾਲੀ ਅਤੇ ਸਮੇਂ ਦੀ ਨਜ਼ਾਰਤ ਨੂੰ ਝਟ ਭਾਂਪ ਲੈਣ ਵਾਲੀ ਸ਼ਬਦੀਅਤ ਦੇ ਮਾਲਕ ਸਨ। ਕਈ ਵਾਰੀ ਆਪ ਦੀ ਜਾਤ ਅਤੇ ਧਰਮ ਉੱਪਰ ਆਪਣੇ ਤੇ ਬਿਗਾਨਿਆਂ ਨੇ ਵਾਰ ਕੀਤੇ ਪਰ ਆਪ ਨਿਡਰ ਅਤੇ ਦਿੜ੍ਹ ਰਹਿ ਕੇ ਇਨ੍ਹਾਂ ਚਨੌਤੀਆਂ ਦਾ ਸਾਮੁੱਲਾ ਕਰਦੇ ਰਹੇ।

(ੴ) ਮੇਕੇ ਦੀ ਪਛਾਣ : ਅਕਾਲੀ ਜੀ ਦੇ ਅੰਦਰ ਸਮੇਂ ਦੀ ਨਜ਼ਾਰਤ ਨੂੰ ਇਕ-ਦਮ ਭਾਂਪ ਲੈਣ ਦੀ ਸੁਯੋਗਤਾ ਸੀ। ਆਪ ਨੇ ਇਸ ਨਿਜੀ ਗੁਣ ਨੂੰ ਆਪਣੇ ਜੀਵਨ ਵਿਚ ਵੱਧ ਤੋਂ ਵੱਧ ਵਿਕਸਿਤ ਕੀਤਾ। ਕਿਉਂਕਿ ਆਪ ਦੇ ਤਨ ਅਤੇ ਮਨ ਦੀ ਹਰ ਕ੍ਰਿਆ ਦੂਜੇ ਦੇ ਭਲੇ ਨਮਿਤ ਹੀ ਸਮਰਪਿਤ ਰਹਿੰਦੀ ਸੀ, ਇਸ ਲਈ ਆਪ ਦੀ ਇਹ ਮੋਕਾ-ਸਨਾਤੀ ਕਿਸੇ ਨਿਜੀ ਕਾਮਨਾ ਜਾਂ ਲੋਭ ਦੀ ਸੰਤੁਸ਼ਟੀ ਲਈ ਨਹੀਂ ਸੀ ਵਰਤੀ ਜਾਂਦੀ ਸਗੋਂ ਸਾਮੂਹਕ ਅਤੇ ਮਾਨਵ-ਭਲਾਈ ਦੇ ਕਾਰਜਾ ਲਈ ਵਰਤੀਦੀ ਸੀ।

ਅਕਾਲੀ ਜੀ ਨੂੰ ਜੀਵਨ ਵਿਚ ਕਈ ਪ੍ਰਕਾਰ ਦੇ ਨਾਜ਼ਰ ਮੋਕਿਆਂ ਵਿਚੋਂ ਲੰਘਣਾ ਪਿਆ। ਕਿਸੇ ਥਾਂ ਦਿਮਾਗੀ ਚੁਸਤੀ ਵਿਖਾਉਣ ਦੀ ਲੋੜ ਸੀ, ਕਿਸੇ ਥਾਂ ਚੁਰਾਅਤ ਅਤੇ ਸਾਹਸ ਦੀ ਲੋੜ, ਕਿਧਰੇ ਮੋਤ ਅਤੇ ਚਣੌਤੀਆਂ ਨਾਲ ਜੁਝਣ ਦੀ ਘੜੀ ਆਣ ਪਹੁੰਚਦੀ ਸੀ ਅਤੇ ਕਿਧਰੇ ਮੂਰਖ ਲੋਕਾਂ ਵੱਲੋਂ ਪੇਸ਼ ਆਉਣ ਵਾਲੀ ਜ਼ਿਆਦਤੀ ਜਾਂ ਨਮੋਸ਼ੀ ਨੂੰ ਬੜੀ ਫਰਾਖ-ਦਿਲੀ ਅਤੇ ਹਲੀਮੀ ਨਾਲ ਸਹਿਣ ਦੀ ਘੜੀ ਆਣ ਪੈਂਦੀ ਸੀ। ਅਕਾਲੀ ਜੀ ਇਨ੍ਹਾਂ ਸਾਰਿਆਂ ਮੋਕਿਆਂ ਉੱਪਰ ਢੁੱਕਵੇਂ ਅਤੇ ਪੂਰੇ ਉਤਰਦੇ ਸਨ। ਇਕ ਘਟਨਾ ਇਸ ਪ੍ਰਕਾਰ ਦੀ ਹੈ :

(1) ਇਹ ਘਟਨਾ 1905 ਈ. ਦੀ ਹੈ ਜਦੋਂ ਅਕਾਲੀ ਜੀ ਦੀ ਆਯੂ 19 ਕੁ ਵਰਿਅਾਂ ਦੀ ਸੀ। ਸਥਾਨ ਸੀ ਪ੍ਰਾਲਸਾ ਕਾਲਜ ਅੰਮ੍ਰਿਤਸਰ ਅਤੇ ਪਹਿਲੀ ਵਾਰ ਪੇਸ਼ ਆਉਣ ਵਾਲਾ ਮੋਕਾ ਵੀ ਪੰਜਾਬੀਆਂ ਨੂੰ ਐਨੀਆਂ ਚਨੌਤੀਆਂ ਅਤੇ ਅਜਮਾਇਸ਼ਾਂ ਲੈ ਕੇ ਆਣ ਪਹੁੰਚਾ ਸੀ। ਜਾਰਜ ਪੰਜਵੇਂ ਨੇ ਪ੍ਰਾਲਸਾ ਕਾਲਜ ਅੰਮ੍ਰਿਤਸਰ ਨੂੰ ਵੇਖਣ ਆਉਣਾ ਸੀ। ਆਪਣੇ ਸਮੇਂ ਦੇ ਵਿਦਵਾਨ ਅਤੇ ਪ੍ਰਤਿਸ਼ਠਿਤ ਸਿੰਘ-ਸਰਦਾਰਾਂ ਨੇ ਜਾਰਜ ਪੰਜਵੇਂ ਦੇ ਸਾਮੁੱਲੇ ਆਪਣੀ ਕੋਮ ਅਤੇ ਭਾਈਚਾਰੇ ਦੀ ਰਹਿਣੀ ਅਤੇ ਕਿਰਦਾਰ ਦੀ ਉਦਾਹਰਣ ਪ੍ਰਾਲਸਾ ਕਾਲਜ ਦੇ ਵਿਦਿਆਰਥੀਆਂ ਦੇ ਰੂਪ ਵਿਚ ਪੇਸ਼ ਕਰਨੀ ਸੀ; ਅਤੇ ਇਨ੍ਹਾਂ ਵਿਦਿਆਰਥੀਆਂ ਤੋਂ ਪ੍ਰਾਪਤ ਹੋਣ ਵਾਲੇ ਸਮੁੱਚੇ ਪ੍ਰਭਾਵ ਨੇ ਜਾਰਜ ਪੰਜਵੇਂ ਦੀਆਂ ਨਜ਼ਰਾਂ ਵਿਚ ਵੀ ਸਿੱਖੀ-ਭਾਈਚਾਰੇ ਦੀ ਤਸਵੀਰ ਨੂੰ ਉਘਾੜਨਾ ਸੀ। ਸਵਾਗਤ ਕਰਨ ਵਾਲੀ ਕਮੇਟੀ ਦੇ ਮੋਹਰੀ ਆਪਣੇ ਸਮੇਂ ਦੀਆਂ ਪ੍ਰਤਿਸ਼ਠਿਤ ਅਤੇ ਸਿਰਕੱਢ ਹਸਤੀਆਂ ਸਨ, ਜਿਹਾ ਕਿ ਸਰ ਸੁੰਦਰ ਸਿੰਘ ਮਜ਼ਿਠੀਆ, ਸ. ਹਰਬੰਸ ਸਿੰਘ ਅਟਾਰੀ, ਸ. ਨਰਾਇਨ ਸਿੰਘ ਜੀ, ਅਤੇ ਮਹਾਰਾਜਾ ਹੀਰਾ ਸਿੰਘ ਜੀ ਨਾਭਾ ਆਏ। ਪਰ ਅਕਾਲੀ ਜੀ ਇਸ ਗੱਲ ਦੇ ਖਾਸ ਕਰ ਕੇ ਫਿਕਰਮੰਦ ਸਨ ਕਿ ਦੁਨੀਆਂ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਬਾਦਸ਼ਾਹ ਦੇ ਮਨ ਉੱਪਰ ਸਿੱਖ-ਵਿਦਿਆਰਥੀਆਂ ਦਾ ਕਿਹੜੇ ਜਿਹਾ ਪ੍ਰਭਾਵ ਪੈਣਾ ਚਾਹੀਦਾ ਹੈ।

ਸਮੱਸਿਆ ਇਹ ਪੇਸ਼ ਆ ਰਹੀ ਸੀ ਕਿ ਵਿਦਿਆਰਥੀਆਂ ਦਾ ਨਿਤ ਦਾ ਲਿਬਾਸ ਬੇਤਰਤੀਬਾ ਅਤੇ ਬੇਚੰਗਾ ਜਿਹਾ ਸੀ। ਹਰ ਇਲਾਕੇ ਦਾ ਵਿਦਿਆਰਥੀ ਆਪਣੇ ਇਲਾਕੇ ਦਾ ਲਿਬਾਸ ਧਾਰਨ ਕਰਦਾ ਸੀ। ਪਠਾਣੀ ਪਿਛੋਕੜ ਦਾ ਵਿਦਿਆਰਥੀ ਆਪਣੇ ਹੀ ਇਲਾਕੇ ਦਾ ਪਹਿਨਾਵਾ ਪਹਿਨਦਾ ਸੀ, ਕਿਸੇ ਨੇ ਸਲਵਾਰ-ਕਮੀਜ਼ ਅਤੇ ਤੁਰੀ ਵਾਲੀ ਲੁੰਗੀ, ਕਿਸੇ ਨੇ ਪੇਂਡੂ ਲਿਬਾਸ (ਕੁੜਤਾ ਤੇ ਚਾਦਰਾ) ਪਹਿਨਿਆ ਹੁੰਦਾ ਅਤੇ ਕਿਸੇ ਨੇ ਕੁਝ ਹੋਰ। ਸੇ ਅਕਾਲੀ ਜੀ ਨੇ ਉਪਰੋਕਤ ਪ੍ਰਬੰਧਕਾਂ ਸਾਮੁੱਲੇ

ਤਜਵੀਜ਼ ਪੇਸ਼ ਕੀਤੀ ਕਿ ਵਿਦਿਆਰਥੀਆਂ ਨੂੰ ਅਨੁਸਾਸਨ-ਰਹਿਤ ਪਹਿਨਾਵੇ ਦੀ ਥਾਂ ਇਕ ਖਾਸ ਢੰਗ ਦਾ ਪਹਿਨਾਵਾ ਧਾਰਨ ਕਰਵਾਇਆ ਜਾਵੇ ਜੋ ਸਿੱਖੀ ਆਦਰਸ਼ਾਂ ਦਾ ਪ੍ਰਗਟਾਵਾ ਕਰ ਸਕੇ। ਇਸ ਤਜਵੀਜ਼ ਉੱਪਰ ਸਭ ਦੀ ਸੰਮਤੀ ਹੋਈ। ਕਮੇਟੀ ਨੇ ਉਚੇਚੇ ਤੌਰ ਤੇ ਕੀਮਤੀ ਲੱਠਾ ਅਤੇ ਛੱਥੀ ਦੀ ਮਲਮਲ ਮੰਗਵਾਈ ਤੇ ਵਰਦੀ ਤਿਆਰ ਹੋਈ। ਵਰਦੀ ਇਸ ਤਰ੍ਹਾਂ ਦੀ ਸੀ : ਖੱਟੇ ਰੰਗ ਦੀਆਂ ਕੇਸਕੀਆਂ ਦੀਆਂ ਫਿਫਟੀਆਂ ਅਤੇ ਇਨ੍ਹਾਂ ਉੱਪਰ ਸਜ਼ੀਆਂ ਇਕੋ ਰੰਗ ਦੀਆਂ ਪੱਗਾਂ, ਤੇੜ ਕਛੈਹਰੇ ਅਤੇ ਰੇਵ ਪਜਾਮੇ; ਹੱਥੀ ਕੜੇ ਅਤੇ ਚੁਸਤ ਸਰੀਰ ਉੱਪਰ ਗਾਤਰੇਦਾਰ ਕਿਰਪਾਨਾਂ ਧਾਰਨ ਕੀਤੀਆਂ ਹੋਈਆਂ। ਸਭ ਨੂੰ ਇਹ ਸਿੱਖੀ ਲਿਬਾਸ ਭਾਇਆ ਅਤੇ ਇਸ ਪ੍ਰਕਾਰ ਸਹਿਨਸ਼ਾਹ ਦਾ ਸੁਆਗਤ ਕੀਤਾ ਗਿਆ।

ਸਿਰਫ ਅਜਿਹੇ ਨਾਜ਼ਕ ਮੌਕੇ ਉੱਪਰ ਹੀ ਨਹੀਂ ਸਗੋਂ ਕਈ ਹੋਰ ਚਨੌਤੀਆਂ-ਭਰੇ ਮੌਕਿਆਂ ਉੱਪਰ ਵੀ ਅਕਾਲੀ ਜੀ ਦੀ ਦਿਮਾਗੀ ਚੁਸਤੀ ਅਤੇ ਹਾਜ਼ਰ-ਜਵਾਬੀ ਉੱਚ-ਪਾਏ ਦੀ ਹੋਇਆ ਕਰਦੀ ਸੀ। ਹੋਰ ਘਟਨਾ ਇਉਂ ਹੈ :

(2) ਅਕਾਲੀ ਜੀ ਨਾਲ ਕਾਬਲ ਦੇ ਸਿੰਘਾਂ ਦਾ ਬੜਾ ਗੂੜਾ ਸਨੇਹ ਰਿਹਾ ਹੈ। ਸੁਦੇਸ਼ੀਆਂ ਤੋਂ ਢੂਰ, ਬਹੁ-ਸੰਖਿਅਕ ਮੁਸਲਮ-ਹੁਕਮਰਾਨੀ ਦੇ ਅਧੀਨ ਜੀਵਨ ਬਿਤਾਉਣ ਵਾਲੇ ਇਨ੍ਹਾਂ ਅਲਪ-ਸੰਖਿਅਕ ਸਿੱਖਾਂ ਦੀ ਸਾਰ ਲੈਣ ਅਕਾਲੀ ਜੀ ਵਿਸ਼ੇਸ਼ ਤੌਰ ਉੱਪਰ ਇਨ੍ਹਾਂ ਬੇਆਸਰਿਆਂ ਪਾਸ ਪਹੁੰਚ ਜਾਇਆ ਕਰਦੇ ਸਨ। ਇਸ ਇਲਾਕੇ ਵਿਚ ਸਿੱਖੀ-ਪ੍ਰਚਾਰ ਕਰਦਿਆਂ ਅਕਾਲੀ ਜੀ ਦੀਆਂ ਦੇ ਪ੍ਰਚਾਰ-ਵੇਰੀਆਂ ਪ੍ਰਸਿੱਧ ਹਨ, 1918 ਈਸਵੀ ਦੀ ਅਤੇ 1931 ਦੀ। ਪਹਿਲੀ ਫੇਰੀ ਦੋਰਾਨ ਚਕਨੇਰ ਤੇ ਢੱਕਾ, ਲਾਲਪੁਰਾ, ਕਾਬਲ ਵਿਖੇ ਆਪ ਨੂੰ ਮੌਲਵੀਆਂ ਅਤੇ ਹੋਰ ਮੁਸਲਮਾਨਾਂ ਦੇ ਤਕੜੇ ਵਿਹੋਧ ਦਾ ਫਟ ਕੇ ਮੁਕਾਬਲਾ ਕਰਨਾ ਪਿਆ। ਇਥੋਂ ਦੇ ਮੌਲਵੀ ਅਬਦੂਰ ਰਹਿਮਾਨ ਦੁਆਲੇ ਇਕੱਠੇ ਹੋਏ ਮੁਸਲਮਾਨਾਂ ਦੀ ਗੁਰਦੁਆਰੇ ਨੂੰ ਅਗਨ-ਭੇਟ ਕਰਨ ਅਤੇ ਸਿੱਖਾਂ ਨੂੰ ਜਾਨੀ ਨੁਕਸਾਨ ਪਹੁੰਚਾਣ ਦੀ ਮਨਜ਼ਾ ਨੂੰ ਅਕਾਲੀ ਜੀ ਦੀ ਚੁਤਅਤ ਅਤੇ ਦਾਨਾਈ ਨੇ ਨਾਕਾਮ ਬਣਾ ਦਿੱਤਾ। ਇਸ ਘਟਨਾ ਦੋਰਾਨ ਅਕਾਲੀ ਜੀ ਨੇ ਆਪਣੇ ਪਰੰਪਰਾਗਤ ਅਕਾਲੀ ਕਰਤੱਥ ਨੂੰ ਸੁਰਜੀਤ ਕੀਤਾ ਅਤੇ ਇਕੱਲਿਆਂ ਹੀ ਸਿਰੀ ਸਾਹਿਬ ਸਹਿਤ ਦੁਸ਼ਮਣ ਦੇ ਦਰਮਿਆਨ ਜਾ ਖੜੇ ਹੋਏ ਅਤੇ ਵਿਹੋਧੀ ਹੱਥ ਨਾ ਚੁੱਕ ਸਕੇ।

ਕਾਬਲ ਵਿਚ ਵਾਪਰੀ ਦੂਜੀ ਸਾਹਸਪੂਰਨ ਘਟਨਾ 1931 ਦੀ ਹੈ। ਕਾਬਲ ਦਾ ਬਾਦਸ਼ਾਹ ਅਮਾਨਾਉਲਾਖਾਨ ਯੂਰੂਪ ਦੇ ਦੋਰੇ ਦੋਰਾਨ ਪੱਛਮੀ ਲੋਕਾਂ ਦੀ ਸ਼ਕਲ-ਸੂਰਤ ਤੇ ਲਿਬਾਸ ਤੋਂ ਇਕ-ਦੰਮ ਪ੍ਰਭਾਵਤ ਹੋ ਗਿਆ ਸੀ ਅਤੇ ਉਹਨੇ ਇਸ ਪੱਛਮੀ ਸੰਭਿਅਤਾ ਦੀ ਨਕਲ ਵਜੋਂ ਸਾਰੇ ਅਛੜਾਨ ਨਿਵਾਸੀਆਂ ਨੂੰ ਮੂੰਹ ਅਤੇ ਸਿਰ ਦੇ ਵਾਲ ਮੁੰਨਾਉਣ ਤੇ ਸਿਰ ਉੱਪਰ ਪੱਗ ਦੀ ਥਾਂ ਟੋਪੀ ਪਹਿਨਣ ਦਾ ਹੁਕਮ ਸੁਣਾ ਦਿੱਤਾ। ਇਸਲਾਮ ਦੀ ਸਨਾਤਨੀ ਬਿਰਤੀ ਅਨੁਸਾਰ ਵਿਚਰਨ ਵਾਲੇ ਮੁਸਲਮਾਨ ਅਤੇ ਲੰਗੀਆਂ ਦਾੜੀਆਂ ਵਾਲੇ ਮੌਲਵੀ ਇਸ ਆਦੇਸ਼ ਤੋਂ ਡਰ ਗਏ ਅਤੇ ਅਜਿਹੇ ਮੁਸਲਮਾਨ ਸਿੱਖਾਂ ਵਾਂਗ ਹੀ ਧਾਰਮਕ ਧਾਰਨਾ ਦੀ ਇਸ ਬੇਅਦਬੀ ਵਾਲੇ ਬਾਦਸ਼ਾਹੀ ਫੁਰਮਾਨ ਤੋਂ ਦੁਖੀ ਹੋ ਗਏ। ਆਦੇਸ਼ ਦੀ ਪਾਲਨਾ ਜ਼ਬਰਦਸਤੀ ਕਰਵਾਈ ਜਾਣ ਲੱਗ ਪਈ। ਅਕਾਲੀ ਕੌਰ ਸਿੰਘ ਜੀ ਨੂੰ ਕਾਬਲ ਨਿਵਾਸੀ ਸਿੰਘਾਂ ਦੀ ਮੁਸਕਲ ਦਾ ਪਤਾ ਲੱਗਾ। ਉਹ ਪਾਸੋਂ ਲਾਲ ਪੁਰੇ (ਕਾਬਲ) ਪਹੁੰਚੇ। ਕਾਬਲ ਨਿਵਾਸੀ ਚੋਣਵੇਂ ਸਿੰਘਾਂ ਨਾਲ ਮਿਲ ਕੇ ਬਾਦਸ਼ਾਹੀ ਆਦੇਸ਼ ਦਾ ਸਕ੍ਰਿਯ ਮੁਕਾਬਲਾ ਕੀਤਾ। ਇਸ ਮੌਕੇ ਦ੍ਰੁਝਤਾ, ਹਠ ਅਤੇ ਦਲੇਰੀ ਦੀ ਲੋੜ ਸੀ। ਬਾਵਜੂਦ ਤਸੀਹਿਆਂ, ਤਸੱਦੂਦ ਅਤੇ ਜਬਰ ਦੇ,

ਅਕਾਲੀ ਜੀ ਨੇ ਆਪਣੇ ਸਾਥੀਆਂ ਸਮੇਤ ਸਿੱਖੀ-ਸ੍ਰੁਤ ਉੱਪਰ ਆਂਚ ਨਾ ਆਉਣ ਦਿੱਤੀ। ਇਸ ਹਿੰਮਤ ਅਤੇ ਜੂਝਮਰਨ ਦੀ ਉਦਾਹਰਣ ਨੇ ਬਾਅਦ ਵਿਚ ਮੈਲਵੀਆਂ ਨੂੰ ਵੀ ਹਿੰਮਤ ਦਿੱਤੀ ਅਤੇ ਉਹ ਵੀ ਇਸ ਆਦੇਸ਼ ਦੇ ਵਿਵਰੋਧ ਲੜੇ। ਦੇਸ਼ ਭਰ ਵਿਚ ਬਗਾਵਤ ਫੈਲ ਗਈ ਅਤੇ ਸਾਦਸ਼ਾਹ ਦੇਸ਼ ਛੱਡ ਕੇ ਨਸ ਗਿਆ। ਸੋ ਮੈਕੇ ਦੀ ਨੁਹਾਰ ਨੂੰ ਪਛਾਣ ਕੇ ਉਹਦੀ ਚਨੋਤੀ ਦਾ ਢੁੱਕਵਾਂ ਤੇ ਜੁਰਾਤਮੰਦ ਜੁਆਬ ਦੇਣ ਦੀ ਕਾਬਲੀਅਤ ਨੇ ਅਕਾਲੀ ਜੀ ਦੀ ਤੀਖਣ ਤੇ ਸੁਖਧ ਸਖਸੀਅਤ ਨੂੰ ਦੇਸ਼-ਵਿਦੇਸ਼ ਵਿਖੇ ਹਰਮਨ-ਪਿਆਰਾ ਬਣਾ ਦਿੱਤਾ ਸੀ।

(ਚ) **ਬਾਲ-ਸੁਭਾਵ (ਸ੍ਰਿਸ਼ਟਾਚਾਰ)** : ਬਾਲਕ ਦਾ ਸੁਭਾਵ ਹੈ ਕਿ ਉਹ ਬੇ-ਲੋਸ, ਬੇ-ਲਾਗ, ਸਾਦ-ਮੁਗਦਾ, ਲਚਕਦਾਰ ਅਤੇ ਕੋਮਲਚਿਤ ਹੋਇਆ ਕਰਦਾ ਹੈ। ਅਕਾਲੀ ਜੀ ਵੀ ਸਭ ਪਾਸੇ ਖੇੜਾ ਖਿਲਾਰ ਰਹੀ ਕੁਦਰਤ ਦੀ ਗੋਦ ਵਿਚ ਖੇਡ ਰਹੇ ਥੇ-ਨਿਆਜ ਬਾਲਕ ਸਨ। ਹਉਮੈ ਰਹਿਤ, ਸਾਡੇ-ਬਖੀਲੀ ਤੋਂ ਪਾਕ, ਹਸਦ, ਚੁਗਲੀ, ਬਦਖੋਹੀ, ਖੁੱਪਕ, ਸੀਨਾਜੋਰੀ ਆਦਿ ਬੁਰਾਈਆਂ ਤੋਂ ਬੇ-ਮਖਰ ਅਤੇ ਇਕ ਲਚਕਦਾਰ ਤਬਾਅਤ ਦੇ ਮਾਲਕ ਸਨ।

ਮਿਠੇ ਬੋਲ, ਧੀਮੀ ਅਤੇ ਪਿਆਰੀ ਜਿਹੀ ਆਵਾਜ਼, ਰੱਜ ਕੇ ਸੁਸੱਭਯ ਵਰਤਾਓ ਵਾਲੇ; ਭਾਵੇਂ ਨਿੱਕਾ ਹੋਵੇ ਜਾਂ ਵੱਡਾ, ‘ਜੀ’ ਕਹਿ ਕੇ ਬੁਲਾਣਾ; ਆਪਣੇ ਵਿਰੋਧੀ ਜਾਂ ਸਹਿਯੋਗੀ ਦੋਹਾਂ ਨੂੰ ਖਿੜੇ ਮੌਜੂ ਪੇਸ਼ ਆਉਣਾ; ਦਿਲ ਵਿਚ ਰੰਜ ਨਾ ਰਖਣਾ ਆਦਿ ਬੈਅੰਤ ਖੁਬੀਆਂ ਨੂੰ ਅੰਦਰ ਸਮੇਈ ਬੈਠੇ ਸਨ।

ਅਪ ਦਾ ਸ੍ਰਿਸ਼ਟਾਚਾਰ ਬੜਾ ਹੀ ਪਿਆਰਾ ਅਤੇ ਦੁਰਲੱਭ ਕਿਸਮ ਦਾ ਸੀ। ਇਸ ਸ੍ਰਿਸ਼ਟਾਚਾਰ ਵਿਚ ਦਿਖਾਵੇ ਦੀ ਬਨਾਵਟ ਨਹੀਂ ਸੀ ਸਗੋਂ ਸਾਉਪਨ ਦੀ ਬਨਾਵਟ ਸੀ, (ਬਨਾਵਟ ਤੋਂ ਭਾਵ ਉਚੇਚੇ ਕਰ ਕੇ ਵਿਸ਼ੇਸ਼ ਕਿਸਮ ਦਾ ਸੁਭਾਵ ਬਣਾਇਆ ਹੋਇਆ ਸੀ)। ਵੱਡੇ-ਛੋਟੇ ਨੂੰ ‘ਜੀ’ ਕਹਿਣਾ; ਵੱਡੇ ਨੂੰ ‘ਵੀਰ ਜੀ’ ਛੋਟੇ ਨੂੰ ‘ਬੁੱਚੂ ਜੀ’, ਇਜ਼ਤਦਾਰ ਸ਼ਬਦਾਵਲੀ ਦੀ ਵਰਤੋਂ ਕਰਨਾ ਆਪ ਦੇ ਪਿਆਰ-ਭਰੇ ਸੁਭਾਵ ਦਾ ਅਨਿਖੜਵਾਂ ਲੱਛਣ ਸੀ।

(ਛ) **ਸੂਝਵਾਨ** : ਭਾਵੇਂ ਆਪ ਉਪਰੋਕਤ ਸਾਦਗੀ ਅਤੇ ਬਾਲ-ਸੁਭਾਵ ਦੇ ਇਛੁੱਕ ਸਨ ਪਰ ਇਹਦੇ ਨਾਲ ਇਕ ਉੰਚ-ਕੋਟੀ ਦੇ ਸੂਝਵਾਨ ਵੀ ਸਨ। ਇੰਨੋਂ ਵੱਡੇ ਅਤੇ ਜ਼ਿੰਮੇਵਾਰੀ ਵਾਲੇ ਕਾਰਜ ਆਰੰਭ ਕੇ ਸਿਰੇ ਚਾੜ੍ਹਣੇ ਇਕ ਸੂਝਵਾਨ ਦਾ ਹੀ ਕੰਮ ਹੋ ਸਕਦਾ ਹੈ। ਕਈ ਲੋਕ ਆਪ ਦੇ ਸਾਦੇ ਲਿਬਾਸ ਨੂੰ ਵੇਖ ਕੇ ਆਪ ਨੂੰ ਮਿੱਧੜ ਜਿਹਾ ‘ਨਿਹੰਗ’ ਸਮਝ ਲੈਂਦੇ ਸਨ ਪਰ ਬਾਅਦ ਵਿਚ ਆਪਣੀ ਰਾਇ ਨੂੰ ਬਦਲਣ ਉੱਪਰ ਮਜ਼ਬੂਰ ਹੋ ਜਾਂਦੇ ਸਨ। ਆਪ ਦੀ ਸਖਸੀਅਤ ਇਕ-ਪੱਖੀ ਨਹੀਂ ਸਗੋਂ ਬਹੁ-ਪੱਖੀ ਸੂਝ ਦੀ ਮਾਲਕ ਸੀ। ਇਹ ਬਹੁ-ਪੱਖੀ ਸੂਝ ਨਿਮਨ ਅਨੁਸਾਰ ਉਜਾਗਰ ਹੁੰਦੀ ਹੈ।

(੧) **ਰਾਜਨੀਤਿਕ ਸੂਝ** : ਸਿੱਖ ਰਾਜਨੀਤੀ ਅਤੇ ਸਾਰੇ ਭਾਰਤ ਦੀ ਤਤਕਾਲੀਨ ਰਾਜਨੀਤੀ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣਾ ਅਕਾਲੀ ਜੀ ਦੀ ਸਖਸੀਅਤ ਦਾ ਵਿਸ਼ੇਸ਼ ਗ੍ਰਾਣ ਸੀ। ਭਾਵੇਂ ਸਰੀਰਕ ਤੌਰ ਉੱਪਰ ਅਤੇ ਅਮਲੀ ਤੌਰ ਤੇ ਹਰ ਕਿਸਮ ਦੀ ਰਾਜਨੀਤੀ ਵਿਚ ਸ਼ਾਮਲ ਹੋਣ ਤੋਂ ਸਦਾ ਪਰਹੇਜ਼ ਕਰਦੇ ਸਨ, ਪਰ ਦੂਰ ਰਹਿੰਦਿਆਂ ਹੋਇਆਂ ਵੀ ਆਪਣੇ ਦੇਸ਼-ਵਾਸੀਆਂ ਦੀ ਰਾਜਨੀਤਿਕ ਦਸ਼ਾ ਨੂੰ ਜਾਣਨੇ ਅਭਿਜਨ ਨਹੀਂ ਸਨ ਰਹਿੰਦੇ। ਆਰੰਭਿਕ ਦਿਨਾਂ ਵਿਚ ਤਾਂ ਆਪ ਨੂੰ ਕਦੀ ਰਾਜਨੀਤਿਕ ਸੂਹੀਆ (ਜਸੂਸ) ਅਤੇ ਕਦੀ ਕੁਝ ਸਮਝ ਲਿਆ ਜਾਂਦਾ ਸੀ ਜੋ ਕਿ ਆਪ ਨਹੀਂ ਸਨ, ਪਰ ਹੋਲੀ-ਹੋਲੀ ਆਪ ਰਾਜਨੀਤਿਕ ਮਸਲਿਆਂ ਨੂੰ ਪ੍ਰੋਖ ਰੂਪ ਵਿਚ ਦਿਸ਼ਾ-ਨਿਰਦੇਸ਼ ਨਿਸਚੈ ਹੀ ਦੇਣ ਲੱਗ ਪਏ ਸਨ ਜੋ ਕਿਸੇ ਪਾਰਟੀ-ਵਿਸ਼ੇਸ਼ ਨਾਲ ਸੰਬੰਧਿਤ ਨਹੀਂ ਸੀ ਹੁੰਦਾ ਸਗੋਂ ਸਾਰੇ ਭਾਰਤੀਆਂ ਦੀ ਹੋਣੀ ਨਾਲ

ਸੰਬੰਧਿਤ ਹੁੰਦਾ ਸੀ। ਆਠੰਭਿਕ ਦਿਨਾਂ ਵਿਚ ਆਪ ਦੇ ਚਿੰਤਨ ਉੱਪਰ ਸਿੱਖ-ਸੁਧਾਰ (ਗੁਰਦੁਆਰੇ, ਰਹਿਣੀ, ਭਾਈਚਾਰਕ ਰਸਮ-ਰਿਵਾਜ ਆਦਿ) ਦੀ ਭਾਵਨਾ ਪ੍ਰਾਪਨ ਰਹੀ ਸੀ। ਸਿੱਖ-ਰਾਜਨੀਤੀ ਨੇ ਆਪਣਾ ਮੁੱਢ ਇਸ ਸਦੀ ਦੇ ਪਹਿਲੇ ਦਹਾਕਿਆਂ ਵਿਚ ਬੰਨ੍ਹਣਾ ਸ਼ੁਰੂ ਕਰ ਦਿੱਤਾ ਸੀ। ਇਸ ਸਮੇਂ ਅਕਾਲੀ ਜੀ 'ਅਕਾਲੀ' ਸੱਜ ਚੁੱਕੇ ਸਨ ਅਤੇ ਸਿੱਖ-ਸਮਾਜ ਦੀ ਸੇਵਾ ਦਾ ਸੰਕਲਪ ਬਣਾ ਚੁੱਕੇ ਸਨ। ਸੋ, ਹਰ ਸਿੱਖ-ਸਮਾਜਾਮ ਵਿਚ 'ਅਕਾਲੀਪਨ' ਦਾ ਪ੍ਰਭਾਵ ਵਧਣ ਲਗ ਪਿਆ ਸੀ ਜਿਸ ਨੇ ਬਾਬਦ ਵਿਚ 'ਅਕਾਲੀ ਅਖਥਾਰ' ਤੇ 'ਅਕਾਲੀ ਪਾਰਟੀ' ਦਾ ਰੂਪ ਲੈ ਲਿਆ। ਇਸ ਪਰਿਵਰਤਨ ਉੱਪਰ ਅਕਾਲੀ ਜੀ ਜਿਹੇ ਵਿਅਕਤੀਆਂ ਦਾ ਪ੍ਰਭਾਵ ਅਧਿਕ ਸੀ; ਤਾਈਓਂ ਹਰ ਮਹੱਤਵਪੂਰਨ ਸਿੱਖ-ਸੰਸਥਾ ਦਾ ਨੀਹ-ਪੱਥਰ ਅਕਾਲੀ ਕੋਰ ਸਿੰਘ ਜੀ ਹੀ ਰੱਖਣ ਲੱਗ ਪਏ ਸਨ : ਜਿਹਾ ਕਿ ਗੁਰਦੁਆਰਾ ਪੰਜਾ ਸਾਹਿਬ, ਨੰਦੇੜ (ਦੱਖਣ) ਦੇ ਗੁਰਪਾਮਾ ਦੀਆਂ ਇਮਾਰਤਾਂ, ਨਨਕਾਣਾ ਸਿੰਘ ਦੇ ਸ਼ਹੀਦੀ ਸਥਾਨ ਦੀ ਇਮਾਰਤ, ਗੁਰੂ ਤੇਗ ਬਹਾਦਰ ਹਾਲ ਪਟਿਆਲਾ² ਆਦਿ। ਭਾਵੇਂ ਆਪ ਸਕ੍ਰਿਯ ਤੌਰ ਉੱਪਰ ਨੇਤਾਰੀਂ ਤੋਂ ਪਕੂ ਰਹਿੰਦੇ ਸਨ ਪਰ ਆਪ ਨੂੰ ਨੇਤਾਵਾਂ ਨੂੰ ਸਹੀ ਤੇ ਪ੍ਰਭਤਾ ਰਾਇ ਦੇਣ ਵਾਲਿਆਂ ਵਿਚ ਗਿਣਿਆ ਜਾਂਦਾ ਸੀ।

ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਆਪ ਦਾ ਸੰਬੰਧ ਸਿੱਧੇ ਤੌਰ ਉੱਪਰ ਸੁਭਾਸ਼ ਚੰਦਰ ਬੋਸ ਨਾਲ ਵੀ ਰਿਹਾ ਹੈ। ਆਪ ਦੀ ਨੀਤੀ ਕਦੀ ਵੀ ਸੰਕੀਰਣ ਨਹੀਂ ਰਹੀ ਸਗੋਂ ਵਿਸ਼ਾਲ ਪਕੜ ਵਾਲੀ ਰਹੀ ਹੈ ਜੋ ਹਰ ਮਨੁੱਖ-ਮਾਤਰ ਨੂੰ ਗਲਵਕੜੀ ਵਿਚ ਲੈ ਲੈਂਦੀ ਸੀ। ਮਹਾਰਾਜਿਆਂ ਅਤੇ ਗਰੀਬਾਂ ਨਾਲ ਸੰਬੰਧ ਜੋੜਨ ਸਮੇਂ ਇਕ ਸਰਵਸਾਝੀ ਰੱਬੀ-ਹੋਦ ਨੂੰ ਹਰ ਇਕ ਵਿਚ ਪ੍ਰਤੀਤ ਕਰਨ ਵਾਲੇ ਸੰਤ-ਪੁਰਖ ਦੀ ਨੀਤਿ ਆਪ ਅੰਦਰ ਵਿਚਰਦੀ ਸੀ। ਸਿੱਖ-ਰਿਆਸਤਾਂ ਦੇ ਅਮੀਰ ਘਰਾਣਿਆਂ ਦੀ ਅਖੇਗ ਨੀਤੀ ਨੂੰ ਬੜੇ ਪਿਆਰ ਨਾਲ ਨਿੰਦ ਦਿੰਦੇ ਸਨ ਜਿਸ ਨਾਲ ਉਨ੍ਹਾਂ ਦੇ ਮਨ ਵੀ ਨਹੀਂ ਸਨ ਦੁਖਦੇ ਅਤੇ ਕੋਈ ਹਰਕਤ ਨੂੰ ਵੀ ਆਪਣੇ-ਆਪ ਬੰਦ ਕਰ ਦਿੰਦੇ ਸਨ। 1947 ਦੇ ਸਮੇਂ ਜਦ ਗਰੀਬ ਹਿੰਦੂ-ਸਿੱਖਾਂ ਦਾ ਬੁਰੀ ਤਰ੍ਹਾਂ ਕਤਲ ਹੋਇਆ ਤਾਂ ਆਪ ਉੱਤੇਜ਼ ਨਹੀਂ ਹੋਏ ਸਗੋਂ ਅਜਿਹੇ ਇਸਤਿਹਾਰ ਕੱਢ ਕੇ ਦੁਖੀਆਂ ਤੀਕ ਪਹੁੰਚਏ ਜਿਨ੍ਹਾਂ ਦਾ ਇਕ-ਇਕ ਸ਼ਬਦ ਭਰਾਤੀ-ਭਾਵ ਨਾਲ ਓਤ-ਧੋਤ ਹੈ।

1947 ਤੋਂ ਬਾਬਦ ਵੀ ਹਿੰਦ-ਪਾਕਿਸਤਾਨ ਦੇ ਨੀਤੀਵਾਨਾਂ ਨਾਲ ਮਿਲਕੇ ਪਿੱਛੇ ਪਾਕਿਸਤਾਨ ਵਿਚ ਰਹੇ ਦੁਖੀ ਲੋਕਾਂ ਨੂੰ ਕੈਪਾਂ ਵਿਚੋਂ ਆਪ ਜਾ ਕੇ ਕੰਢਿਆ³ ਪਤਿਤ ਹੋ ਚੁੱਕੀ ਰਾਜਨੀਤੀ ਤੋਂ ਉੱਪਰ ਉਠ ਕੇ ਸੋਚਣ ਵਾਲੀ, ਅਕਾਲੀ ਜੀ ਦੀ ਸ਼ਕਤੀਅਤ ਦੇ ਸਦਕਾ ਹੀ ਇਹ ਸਭ ਕੁਝ ਸੰਭਵ ਸੀ।

(2) ਮਾਨਵ ਜੀਵਨ ਦੀ ਸੋਝੀ : ਆਪ ਪੂਰਵੀ ਅਤੇ ਪੱਛਮੀ ਚਿੰਤਨ ਦੀਆਂ ਉਨ੍ਹਾਂ ਸਾਰੀਆਂ ਪ੍ਰਾਪਤੀਆਂ ਤੋਂ ਜਾਣੂ ਸਨ ਜਿਹੜੀਆਂ ਤਤਕਾਲੀਨ ਸਮਾਜ ਦੀ ਉਸਾਰੀ ਲਈ ਉਸ ਸਮੇਂ ਦੇ ਮਨੁੱਖੀ ਮਨ ਨੂੰ ਸੁਝ ਰਹੀਆਂ ਸਨ। 'ਇਸਤ੍ਰੀ ਸੰਕਟ ਮੇਚਨ' ਪੁਸਤਕ ਵਿਚੋਂ ਇਸ ਦੀ ਉਦਾਹਰਣ ਮਿਲ ਸਕਦੀ ਹੈ। ਸਾਰੀਰਕ ਬਣਤਰ ਅਤੇ ਉਸ ਦੀ ਪ੍ਰਕ੍ਰਿਤਿਕ ਭੁੱਖ ਤੋਂ ਉਪਜੀਆਂ ਸਮੱਸਿਆਵਾਂ ਨੂੰ

1. ਖਾਲਸੇ (ਸਿੰਘ) ਦੀ ਦੂਜੀ ਜਨਮ-ਸਤਾਬਦੀ ਦੇ ਨੇੜੇ ਸਿੰਘ-ਸਭਾ, 'ਖਾਲਸਾ' (ਅਖ਼ਬਾਰ), ਖਾਲਸਾ ਪੈਸ ਆਦਿ ਸਥਾਪਿਤ ਹੋਏ ਸਨ।
2. ਕਾਰਸੇਵਾ ਵਾਲੇ ਬੜੀ ਬੇਦਰਦੀ ਨਾਲ ਵਦਾਨ ਚਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼-ਅਸਥਾਨਾਂ ਦੇ ਸ਼ੀਸ਼ਮਹਲਾਂ ਜਿਹੇ ਇਤਿਹਾਸਕ ਮਹੱਤਵ ਦੀ ਉਸਾਰੀ ਨੂੰ ਢਾਹ-ਚੇਰੀ ਕਰ ਰਹੇ ਸਨ। ਪਟਿਆਲਾ ਦੇ ਇਸ ਹਾਲ ਦਾ ਵੀ ਇਹੋ ਹਾਲ ਹੋਇਆ ਹੈ ਤੇ ਮੁਖ ਦਰਬਾਰ ਤੇ ਜੋਤ-ਅਸਥਾਨ ਦੇ ਯਾਦਗਾਰੀ ਬੋੜ੍ਹ ਦਾ ਵੀ।
3. ਵੇਖੋ, ਅਕਾਲੀ ਚਕਰਕੋਰ ਸਿੰਘ ਦਾ ਮੇਰਾ ਪਾਕਿਸਤਾਨੀ ਸਫਰਨਾਮਾ, ਸੰਪਾ. ਕਿਰਪਾਲ ਸਿੰਘ

ਸੁਲਝਾਉਣ ਬਾਰੇ ਅਕਾਲੀ ਜੀ ਆਪਣੇ ਸਮੇਂ ਦੀ ਅਧਿਨਿਕਤਮ ਸੂਝ ਨੂੰ ਨਾਲ ਤੋਰ ਕੇ ਆਪਣੀ ਗੱਲ ਨੂੰ ਹੋਰ ਵਜਨਦਾਰ ਬਣਾ ਦਿੰਦੇ ਹਨ (ਉਦਾਹਰਣ ਤੀਜੇ ਭਾਗ ਦੇ 'ਇਸਤ੍ਰੀ ਸੰਕਟ ਮੇਚਨ' ਵਿਚ ਵੇਖੋ)।

(3) ਚਿਕਿਤਸਾ ਦੀ ਸੂਝ : ਆਪ ਕਦੀ ਵੀ ਕਿਸੇ ਡਾਕਟਰ ਦੀ ਦਵਾਈ ਦੀ ਲੋੜ ਨਹੀਂ ਸਨ ਮਹਿਸੂਸ ਕਰਦੇ। ਪਰੰਪਰਾ ਤੋਂ ਚਲੇ ਆ ਰਹੇ ਭਾਰਤੀ ਚਿਕਿਤਸਾ ਪੱਧਤੀ, 'ਆਯੁਰਵੇਦ' ਦੇ ਤਰੀਕੇ ਦਾ ਆਪ ਨੂੰ ਬਹੁਤ ਚੰਗਾ ਗਿਆਨ ਸੀ। ਆਪੇ ਹੀ ਦਵਾਈਆਂ ਬਣਾ ਕੇ ਵਰਤਦੇ ਅਤੇ ਢੂਜਿਆਂ ਨੂੰ ਵੰਡਦੇ ਸਨ। ਇਸ ਵਿਸ਼ੇ ਉੱਪਰ ਇਕ ਗ੍ਰੰਥ ਦਾ ਖਹੜਾ ਵੀ ਆਪ ਪਾਸ ਸੀ (ਜਿਕਰ ਅੰਗੇ ਹੈ)। ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਕਾਰ ਦੀ ਸੂਝ ਦੇ ਆਪ ਮਾਲਕ ਸਨ।

(ਜ) ਪੰਥ-ਸੇਵਾ : ਅਕਾਲੀ ਜੀ ਪੰਥਕ ਪ੍ਰਣਾਲੀਆਂ ਦੇ ਕਈ ਬਿਖੇਤਿਆਂ ਸਮੇਂ ਮਹੱਤਵਪੂਰਨ ਸਾਲਸ ਦੇ ਤੋਰ ਉੱਪਰ ਆਪਣੀ ਸੇਵਾ ਨਿਭਾਉਂਦੇ ਰਹੇ। ਇਹੋ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਢੇਣ ਹੈ ਪੰਥ ਨੂੰ। ਆਪ ਖਾਲਸਾ ਪੰਥ ਦੇ ਭਿੰਨ-ਭਿੰਨ ਮਸਾਲਿਆਂ ਦੇ ਸਰਵ-ਸਾਂਝੇ ਮੁੱਦਈ ਬਣ ਚੁਕੇ ਸਨ। ਪੰਥਕ ਮਰਿਆਦਾ ਦੀ ਜਾਂ ਕਿਸੇ ਹੋਰ ਸਮੱਸਿਆ ਤੋਂ ਪੈਦਾ ਹੋਣ ਵਾਲੀ ਉਲਝਣ ਦੇ ਸਮਾਧਾਨ ਲਈ ਸਿੱਖ-ਸਮਾਜ ਦਾ ਹਰ ਤਬਕਾ ਆਪਣੇ ਵੱਲੋਂ ਅਕਾਲੀ ਕੌਰ ਸਿੰਘ ਦੀ ਪੈਰਵੀ ਨੂੰ ਨਿਰਸੰਕੋਚ ਪਰਵਾਨ ਕਰ ਲੈਂਦਾ ਸੀ। ਹਰ ਧਿਰ ਬਿਨਾਂ ਉਜ਼ਰ ਦੇ ਹੀ ਅਕਾਲੀ ਜੀ ਦੇ ਬਚਨਾਂ ਨੂੰ ਆਖਰੀ ਅਤੇ ਪਰਵਾਨਤ ਮੰਨ ਲੈਂਦੀ ਸੀ। ਐਨੀ ਵੱਡੀ ਕੋਮ ਦੇ ਭਿੰਨ-ਭਿੰਨ ਬਿਰਤੀਆਂ ਵਾਲੇ ਤਬਕਿਆਂ ਵਿਚ ਕਿਸੇ ਇਕ ਵਿਅਕਤੀ ਦੇ ਬਚਨਾਂ ਅਤੇ ਰਾਇ ਦਾ ਇੰਨਾ ਸਤਿਕਾਰ ਇਹ ਦੱਸਦਾ ਹੈ ਕਿ ਅਜਿਹੇ ਵਿਅਕਤੀ ਦਾ ਕਿੰਨਾ ਜ਼ਿੰਮੇਵਾਰਾਨਾ ਅਤੇ ਉੱਚਾਪਾਏ ਦਾ ਕਿਰਦਾਰ ਹੋ ਸਕਦਾ ਹੈ। ਪੰਥ ਦੀ ਹਰ ਮਹੱਤਵਪੂਰਨ ਰਾਜਨੀਤਿਕ ਜਾਂ ਧਾਰਮਿਕ ਇਕੱਤਰਤਾ ਜਾਂ ਸਭਾ ਵਿਚ ਅਕਾਲੀ ਜੀ ਦੀ ਸ਼ਾਮੂਲੀਅਤ ਨੂੰ ਬੜੀ ਇੱਜਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ। ਚੀਫ ਖਾਲਸਾ ਦੀਵਾਨ ਦੇ ਆਪ ਪਾਰਮਕ ਸਲਾਹਕਾਰ ਸਨ। ਭਾਈ ਵੀਰ ਸਿੰਘ ਜੀ ਲਿਖਦੇ ਹਨ : “ਅਕਾਲੀ ਕੌਰ ਸਿੰਘ ਜੀ ਬੜੇ ਆਲਮ ਬਾਅਮਲ ਸਨ। ਕੋਈ ਗੁਰਮਤ ਦਾ ਖਰੜਾ ਪਾਸ ਨਹੀਂ ਸੀ ਹੁੰਦਾ ਜਦ ਤਕ ਅਕਾਲੀ ਜੀ ਸੇਹੀ ਨਹੀਂ ਸਨ ਪਾਉਂਦੇ.....ਉਹ ਅਮਲੀ ਤੋਰ ਉੱਪਰ ਸਿੱਖੀ ਦਾ ਸਰੂਪ ਸਨ”। ਨਾ ਸਿਰਫ ਇਹ ਹੀ ਸਗੋਂ ਅਗ੍ਰੋਜੀ ਹਕੂਮਤ ਵੀ ਅਕਾਲੀ ਜੀ ਦੀ ਰਾਇ ਨੂੰ ਜ਼ਿੰਮੇਵਾਰਾਨਾ ਅਤੇ ਸਤਿਕਾਰਪੋਗ ਸਮਝਦੀ ਸੀ। ਸਿੱਖ ਐਜੂਕੇਸ਼ਨ ਕਾਨਫਰੰਸਾਂ ਸਮੇਂ ਅੰਮ੍ਰਿਤ-ਸੰਚਾਰ ਦਾ ਹੋਣਾ ਇਕ ਵਿਸ਼ੇਸ਼ ਮਦ ਚਲੀ ਆ ਰਹੀ ਹੈ। ਇਨ੍ਹਾਂ ਪੰਥਕ ਸਮਾਗਮਾਂ ਸਮੇਂ ਉੱਚਕੋਟੀ ਦੀਆਂ ਸ਼ਾਸ਼ਸ਼ੀਅਤਾਂ ਦੇ ਹੱਥੀ ਅੰਮ੍ਰਿਤ-ਪ੍ਰਚਾਰ ਹੋਇਆ ਕਰਦਾ ਹੈ। ਅਜਿਹੇ ਮੋਕਿਆਂ ਉੱਪਰ ਹਰ ਸੁਹਿਰਦ ਸਿੱਖ ਦੀ ਨਿਗਾਹ ਅਕਾਲੀ ਕੌਰ ਜੀ ਉੱਪਰ ਟਿਕ ਜਾਂਦੀ ਕਿ ਪੰਜਾਂ ਪਿਆਰਿਆਂ ਦੀ ਪਦਵੀ ਲਈ ਉਹ ਸਿਰਮੇਰ ਹਨ। ਜਦ ਬਾਕੀ ਦੇ ਤਿਆਰ-ਬਰ-ਤਿਆਰ ਸਿੰਘਾਂ ਦੀ ਚੋਣ ਕਰ ਲਈ ਜਾਂਦੀ ਤਾਂ ਇਸ ਚੋਣ ਲਈ ਅੰਤਮ ਪਰਵਾਨਗੀ ਅਕਾਲੀ ਕੌਰ ਸਿੰਘ ਦੇ ਹੱਥ ਹੀ ਹੋਇਆ ਕਰਦੀ ਸੀ। ਅਜਿਹੀ ਇਕ ਘਟਨਾ ਬਾਰੇ ਕਿਹਾ ਗਿਆ :

“ਮੁੜੱਫ਼ਰਾਥਾਦ ਕਸ਼ਮੀਰ ਵਿਖੇ ਹੋਏ ਇਕ ਗੁਰਮਤ ਸਮਾਗਮ ਬਾਰੇ ਪੰਜਾਂ ਪਿਆਰਿਆਂ ਵਿਚ ਮਾਸਟਰ ਤਾਰਾ ਸਿੰਘ ਦਾ ਨਾਮ ਵੀ ਲਿਆ ਗਿਆ। ਪਰ ਜਦ ਅਕਾਲੀ ਕੌਰ ਸਿੰਘ ਕੋਲ ਇਹ ਮਸਲਾ ਪਹੁੰਚਿਆ ਤਾਂ ਉਨ੍ਹਾਂ ਮਾਸਟਰ ਜੀ ਨੂੰ ਪ੍ਰਸ਼ਨ ਕੀਤਾ ਕਿ ਕੀ ਤੁਸੀਂ ਤਿਆਰ-ਬਰ-ਤਿਆਰ ਖਾਲਸਾ ਹੋ? ਉੱਤਰ ‘ਹਾਂ’ ਵਿਚ ਮਿਲਿਆ। ਦੂਜਾ ਪ੍ਰਸ਼ਨ ਹੋਇਆ ਕਿ ‘ਸ੍ਰੀ ਸਾਹਿਬ ਪਾਰਨ ਕੀਤੀ ਹੈ?’ ਉੱਤਰ ‘ਨਾਹ’ ਵਿਚ ਮਿਲਿਆ ਅਤੇ ਫਿਰ ਅਕਾਲੀ

1. ਅਤਰ ਸਿੰਘ 'ਜੀਵਨ ਬਿੜਾਂਤ', ਪੰਨਾ 177-78

ਜੀ ਦਾ ਉੱਤਰ ਸੀ..... ‘ਫੇਰ ਤੁਸੀਂ ਅੰਮ੍ਰਿਤਪਾਨ ਕਰਵਾਉਣ ਵਾਲੇ ਪੰਜਾਂ ਪਿਆਰਿਆਂ ਵਿਚ ਸ਼ਾਮਲ ਨਹੀਂ ਹੋ ਸਕਦੇ’ ਤੇ ਉਨ੍ਹਾਂ ਦੀ ਥਾਂ ਦੂਜੇ ਤਿਆਰ-ਬਰ-ਤਿਆਰ ਸਿੰਘ ਨੂੰ ਸ਼ਾਮਲ ਕਰ ਲਿਆ ਗਿਆ ।”¹

ਸਾਰੇ ਸਿੱਖ-ਪੱਥ ਵਿਚ ਆਪ ਦੀ ਸੱਚੀ-ਸੱਚੀ ਅਤੇ ਆਦਰਸ਼ਕ ਰਹਿਣੀ ਦੀ ਕਿੰਨੀ ਕਦਰ ਸੀ, ਇਹ ਹਕੀਕਤ ਇਸ ਗਲੋਂ ਪਛਾਣੀ ਜਾ ਸਕਦੀ ਹੈ ਕਿ ਆਪ ਦੇ ਉੱਚਪਾਏ ਦੇ ਕਿਰਦਾਰ ਦੀ ਕਦਰ ਵਜੋਂ ਆਪ ਦਾ ਨਾਮ ਅਕਾਲ ਤਖ਼ਤ ਸਾਹਿਬ ਦੀ ਜੱਥੇਦਾਰੀ ਜਿਹੇ ਮਹਾਨ ਅਹੁਦਿਆਂ ਲਈ ਪੇਸ਼ ਹੋਇਆ ਪਰ ਅਕਾਲੀ ਜੀ ਨੇ ਇਨ੍ਹਾਂ ਅਹੁਦਿਆਂ ਦੀ ਜ਼ਿੰਮੇਵਾਰੀ ਤੋਂ ਮੁਕਤ ਰਹਿਣ ਲਈ ਆਪੇ ਹੀ ਅਜਿਹੀ ਰਾਏ ਰੱਖਣ ਵਾਲੇ ਪੰਥਕ ਨੇਤਾਵਾਂ ਅਤੇ ਅਮ ਲੋਕਾਂ ਤੋਂ ਖਿਮਾਂ-ਯਾਚਨਾ ਕਰ ਲਈ । ਸਮੁੱਚੇ ਸਿੱਖ-ਸਮਾਜ ਦੇ ਸਰਵਸਾਂਝੇ ਸੁਰਧਾਮਾਂ ਅਤੇ ਤੀਰਥਾਂ ਦੀ ਸੇਵਾ-ਸੰਭਾਲ ਲਈ ਪੰਥ ਦੇ ਸਾਂਝੇ ਉਪਰਾਲਿਆਂ ਸਮੇਂ ਅਕਾਲੀ ਜੀ ਮੂਹਰਲੀ ਕਤਾਰ ਵਿਚ ਹੋਇਆ ਕਰਦੇ ਸਨ । ਇਤਿਹਾਸਕ ਗੁਰਧਾਮਾਂ ਉੱਪਰ ਤਿਆਰ ਹੋਣ ਵਾਲੀਆਂ ਪ੍ਰਮੁਖ ਇਮਾਰਤਾਂ ਦੇ ਨੀਹੀ-ਪੱਥਰ ਅਕਾਲੀ ਜੀ ਦੇ ਹੱਥੀਂ ਰਖਵਾਏ ਗਏ ਅਤੇ ਆਪ ਉਨ੍ਹਾਂ ਪੰਜਾਂ ਸਿੰਘਾਂ ਵਿਚੋਂ ਇਕ ਹੋਇਆ ਕਰਦੇ ਸਨ ਜਿਨ੍ਹਾਂ ਦੇ ਹੱਥੀਂ ਅਜਿਹੀਆਂ ਮਹੱਤਵਪੂਰਨ ਯਾਦਗਾਰਾਂ ਦੀ ਸੇਵਾ ਆਰੰਭ ਹੁੰਦੀ ਸੀ ।

ਨਾ ਸਿਰਫ ਸਿੱਖ ਸਗੋਂ ਹਿੰਦੂ, ਮੁੱਸਲਿਮਾਨ ਅਤੇ ਈਸਾਈ ਲੋਕ ਆਪ ਦੀ ਉੱਚਪਾਏ ਦੀ ਕਰਨੀ ਦਾ ਸਤਿਕਾਰ ਕਰਦੇ ਸਨ । ਬੇਅੰਤ ਅਜਿਹੇ ਕਦਰਦਾਨਾਂ ਦੇ ਪ੍ਰੇਮ ਅਤੇ ਸਨੇਹ-ਭਰਪੂਰ ਚਿੱਠੀ-ਪੱਤਰ ਅਕਾਲੀ ਜੀ ਨੂੰ ਆਇਆ ਕਰਦੇ ਸਨ ਜਿਨ੍ਹਾਂ ਲੋਕਾਂ ਦੀ ਸ਼ਰਧਾ ਅਤੇ ਪਿਆਰ ਛੜ੍ਹਾ-ਛੜ੍ਹਾ ਪੈਂਦਾ ਸੀ । ਕਈ ਲੋਕ ਭਾਵਕ ਬਹਾਦਿ ਵਿਚ ਆ ਕੇ ਆਪ ਨੂੰ ਪੈਰੀਬਹੀ ਜਲਾਲ ਵਾਲਾ ਕਹਿ ਦਿੰਦੇ ਸਨ । ਅਗੋਂ ਅਕਾਲੀ ਜੀ ਅਜਿਹੇ ਵਿਸ਼ੇਸ਼ਣ ਦਾ ਵਿਰੋਧ ਕਰਦੇ ਹੋਏ ਬੜੀ ਆਜ਼ਜ਼ੀ ਅਤੇ ਨਿਮਰਤਾ ਸਹਿਤ ਇਨ੍ਹਾਂ ਸਨੇਹੀਆਂ ਨੂੰ ਕਹਿੰਦੇ ਕਿ ਇਸ ਨਿਮਾਣੇ ਅਤੇ ਨਾਚੀਜ਼ ਨੂੰ ਇਸ-ਪ੍ਰਕਾਰ ਦੇ ਦੈਵੀ ਰੂਪ ਦੇ ਕੇ ਪਾਪਾਂ ਦਾ ਭਾਰੀ ਨਾ ਬਣਾਇਆ ਜਾਵੇ ਸਗੋਂ ਆਪਣੇ ਹੀ ਵਰਗਾ ਅੰਗੁਣੀ ਜੀਆ ਹੀ ਸਮਝਿਆ ਜਾਵੇ ।

(1) ਗੁਰਦੁਆਰਾ ਸੁਧਾਰ-ਲਹਿਰ ਵਿਚ ਹਿੱਸਾ :

ਅਕਾਲੀ ਜੀ ਦੇ ਰਟਨ ਨੂੰ ਜੇ ਪਿਆਨ ਵਿਚ ਰਖਿਆ ਜਾਵੇ ਤਾਂ ਜਿੰਨੇ ਗੁਰਦੁਆਰਿਆਂ ਵਿਚ ਉੱਹ ਗਏ, ਸ਼ਾਇਦ ਹੀ ਕੋਈ ਹੋਰ ਪ੍ਰਚਾਰਕ ਜਾਂ ਧਾਰਮਕ ਆਗੂ ਗਿਆ ਹੋਵੇ । ਅਕਾਲੀ ਜੀ ਲਈ ਗੁਰਦੁਆਰੇ ਸਿੱਖੀ-ਸ੍ਰੋਤ ਦਾ ਕੇਂਦਰ ਸਨ ਅਤੇ ਆਪ ਇਨ੍ਹਾਂ ਧਾਰਮਕ ਸਥਾਨਾਂ ਦੀ ਦਸ਼ਾ ਨੂੰ ਸੁਧਾਰਨ ਲਈ ਸਿਰਤੇਕ ਜਤਨ ਕਰਦੇ ਰਹੇ । ਗਿਆਨੀ ਬਾਘ ਸਿੰਘ ਜੀ ਦੀ ਅਗਵਾਈ ਵਿਚ ਜਦੋਂ ਉਨ੍ਹਾਂ ਨੇ ਗੁਰਮਤਿ-ਵਿਦਿਆ-ਪ੍ਰਾਪਤੀ ਦਾ ਸਮਾਂ ਖਤਮ ਕੀਤਾ ਤਾਂ ਉਥੋਂ ਸਿੰਘੇ ਅੰਮ੍ਰਿਤਸਰ ਪੁੱਜੇ ਜਿੰਥੇ ਕੁਝ ਦਿਨ ਰਹਿ ਕੇ ਸ੍ਰੀ ਹਨੂਰ ਸਾਹਿਬ ਪਹੁੰਚੇ, ਜਿਥੋਂ ਅਕਾਲੀ ਜੀ ਨੇ ਗੁਰਦੁਆਰਾ ਸੁਧਾਰ ਲਹਿਰ ਲਈ ਯਤਨ ਸ਼ੁਰੂ ਕੀਤੇ ਮੰਨੇ ਜਾਂਦੇ ਹਨ । ਅਕਾਲੀ ਜੀ ਜਦੋਂ ਪਟਨਾ ਸਾਹਿਬ ਪਹੁੰਚੇ ਤਾਂ ਉਥੋਂ ਗੁਰਧਾਮਾਂ ਪ੍ਰਤੀ ਪੁਜਾਰੀਆਂ ਦਾ ਅਵੇਸਲਾਪਨ ਵੇਖ ਕੇ ਬੜੇ ਦੁਖੀ ਹੋਏ ਅਤੇ ਆਪਣੇ ਹੱਥੀਂ ਉਥੋਂ ਦੀ ਸੇਵਾ-ਸੰਭਾਲ ਕਰਨੀ ਸ਼ੁਰੂ ਕਰ ਦਿੱਤੀ । ਅਕਾਲੀ ਜੀ ਦੇ ਦਿਸ਼ਟੀਕੇਨ ਨੇ ਤੇ ਸੇਵਾ-ਭਾਵਨਾ ਨੇ ਉਥੋਂ ਦੇ ਪ੍ਰਬੰਧਕਾਂ ਨੂੰ ਸਹੀ ਰਸਤੇ ਉਤੇ ਲਿਆਂਦਾ ।

ਜਦੋਂ ਅਕਾਲੀ ਜੀ, ਪਿਤਾ ਦੇ ਦਿਹਾਂਤ ਦੀ ਖਬਰ ਸੁਣ ਕੇ, ਕਸ਼ਮੀਰ ਪਹੁੰਚੇ ਸਨ ਤਾਂ ਉਥੇ ਵੀ

1. ਅਤਰ ਸਿੰਘ ‘ਜੀਵਨ ਬਿਤਾਂਤ’, ਪੰਨਾ 180

ਗੁਰਦੁਆਰਿਆਂ ਦੀ ਸੇਵਾ-ਸੰਭਾਲ ਦਾ ਕਾਰਜ ਬੜੀ ਸਿਦਕਿਲੀ ਨਾਲ ਕਰਦੇ ਰਹੇ। ਗੁਰਦੁਆਰਾ ਮਾਈ ਜਵਾਲੀ ਚਕਾਰ (ਕਸ਼ਮੀਰ) ਜਿਸ ਦੀ ਕਿ ਇਤਿਹਾਸਕ ਮਹਾਨਤਾ ਕਾਫੀ ਸੀ, ਨੂੰ ਸੰਗਤ ਦੇ ਸਪੁਰਦ ਕੀਤਾ। ਅਕਾਲ ਗੜ੍ਹ (ਚਕਾਰ) ਗੁਰਦੁਆਰੇ ਦੀ ਮਹਾਨਤਾ ਤੋਂ ਲੋਕਾਂ ਨੂੰ ਪਹਿਲਾਂ ਜਾਣੂ ਕਰਵਾਇਆ ਅਤੇ ਪਿਛੋਂ ਉਥੇ ਲੰਗਰ ਦਾ ਪ੍ਰਬੰਧ ਕਰ ਕੇ, ਸਿੱਖੀ-ਪ੍ਰਚਾਰ ਦਾ ਕੇਂਦਰ ਬਣਾ ਦਿੱਤਾ। ਇਸੇ ਕੇਂਦਰ ਤੋਂ ਅਕਾਲੀ ਜੀ ਨੇ 'ਗੁਰੂ ਨਾਨਕ-ਆਸ਼਼ਰਮ' ਦੇ ਵਿਚਾਰਾਂ ਨੂੰ ਪ੍ਰਸਾਰਨਾ ਅਤੇ ਅਮਲੀ ਰੂਪ ਦੇਣਾ ਸ਼ੁਰੂ ਕੀਤਾ।

ਪੰਜਾਬ ਤੋਂ ਬਾਹਰ ਅਕਾਲੀ ਜੀ ਨੇ ਗੁਰਦੁਆਰਿਆਂ ਪ੍ਰਤੀ ਪਤਾ ਕਰ ਕੇ, ਉਨ੍ਹਾਂ ਨੂੰ ਮੁੜ ਉਸਾਰਨ ਵਿਚ ਕਾਫੀ ਹਿੱਸਾ ਪਾਇਆ। ਸੰਰਹੰਦੀ ਇਲਾਕਿਆਂ ਵਿਚ ਗੁਰਦੁਆਰੇ ਕਾਇਮ ਕੀਤੇ। ਢਾਕਾ (ਬੰਗਾਲ) ਵਿਖੇ ਜਿਹੜਾ ਗੁਰਦੁਆਰਾ ਅੱਜ ਵੀ ਕਾਇਮ ਹੈ ਉਹ ਅਕਾਲੀ ਜੀ ਦਾ ਹੀ ਕਾਇਮ ਕੀਤਾ ਹੋਇਆ ਹੈ। ਢਾਕਾ ਪਹੁੰਚ ਕੇ ਸ੍ਰੀ ਗੁਰੂ ਤੇਰਾ ਬਹਾਦਰ ਸਾਹਿਬ ਦੇ ਗੁਰਦੁਆਰੇ ਪੇਥੜੀ ਘਾਟ ਦੀ ਬਿਲਡਿੰਗ ਉਸਗਾਉਣੀ ਸ਼ੁਰੂ ਕਰ ਦਿੱਤੀ। 1910 ਈ. ਤਕ ਏਥੇ ਹੀ ਰਹੇ। ਸਿੰਘ ਸਭਾ ਲਾਮਡੀਗ ਕਾਇਮ ਕਰਨੀ ਵੀ ਇਸੇ ਗੁਰਦੁਆਰਾ-ਸੁਧਾਰ ਦੀ ਹੀ ਲੜੀ ਹੈ ਕਿਉਂਕਿ ਉਥੇ ਇਕ ਸੰਤਾਨਹੀਨ ਵਿਧਵਾ ਮਾਈ ਜੋ ਕਿ ਅਮੀਰ ਸੀ, ਤੋਂ ਗੁਰਦੁਆਰੇ ਦੀ ਪੱਕੀ ਬਿਲਡਿੰਗ ਬਣਵਾਈ ਅਤੇ ਲਾਮਡੀਗ ਨੂੰ ਸਿੱਖੀ-ਪ੍ਰਚਾਰ ਦਾ ਕੇਂਦਰ ਬਣਾਇਆ।

1907 ਨੂੰ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਦਾ ਝਗੜਾ ਸਿੱਖ-ਜਗਤ ਵਿਚ ਬੜੀ ਅਹਿਮੀਅਤ ਰੱਖਦਾ ਹੈ। ਸਮੇਂ ਦੀ ਸਰਕਾਰ ਵਾਗਿਸ਼ਰਾਏ ਦੀ ਕੋਠੀ ਵਾਸਤੇ ਗੁਰਦੁਆਰਾ ਸਾਹਿਬ ਦੀ ਕੰਧ ਢਾਹੁਣ ਦਾ ਫੈਸਲਾ ਕਰ ਚੁੱਕੀ ਸੀ। ਵੈਸੇ ਤਾਂ ਇਸ ਗੱਲ ਤੇ ਸਾਰੀ ਕੋਮ ਵਿਚ ਜੋਸ਼ ਦੀ ਲਹਿਰ ਦੇੜ ਚੁੱਕੀ ਹੋਈ ਸੀ ਪਰਤੂ ਅਕਾਲੀ ਜੀ ਦਾ ਇਸ ਸਬੰਧ ਵਿਚ ਯੋਗਦਾਨ ਵਰਣਨ ਦੇਗਾ ਹੈ। ਅਕਾਲੀ ਜੀ ਲਈ ਤਾਂ ਸੇਵਾ ਦਾ ਇਹ ਸੁਨਹਿਰੀ ਮੋਕਾ ਸੀ। ਸਿੱਖਾਂ ਅੰਦਰ ਖਾਸ ਕਰ ਕੇ, ਅਤੇ ਸਿੱਖੀ ਸੁਮਾਰਗ ਤੋਂ ਉਕੇ ਹੋਇਆਂ ਵਿਚ ਆਮ ਕਰਕੇ, ਅਕਾਲੀ ਜੀ ਨੇ ਜਾਗ੍ਰਤੀ ਪੈਦਾ ਕਰ ਦਿੱਤੀ। ਸਰਕਾਰ ਨੂੰ ਆਪਣਾ ਫੈਸਲਾ ਬਦਲਣਾ ਪਾਇਆ। ਇਹ ਅਕਾਲੀ ਜੀ ਦੀ ਹਿੰਮਤ ਸੀ ਕਿ 1911 ਵਿਚ ਗੁਰਦੁਆਰਾ ਰਕਾਬ ਗੰਜ ਦਿੱਲੀ ਦਾ ਕਬਜ਼ਾ ਸੰਗਤਾਂ ਨੇ ਮਹੰਤਾਂ ਤੋਂ ਲੈ ਲਿਆ। ਇਹ ਏਡੀ ਵੱਡੀ ਜ਼ਿੱਤ ਸੀ ਕਿ ਇਸ ਸਾਲ ਨੂੰ ਜਾਗ੍ਰਤੀ ਸਾਲ ਕਹਿ ਕੇ ਪ੍ਰਕਾਰਿਆ ਜਾਂਦਾ ਹੈ ਅਤੇ ਗੁਰਦੁਆਰਾ ਸੁਧਾਰ ਲਹਿਰ ਦਾ ਆਰੰਭ ਵੀ ਇਸੇ ਸਾਲ ਮੰਨਿਆ ਜਾਂਦਾ ਹੈ।¹

ਹਰਿਮੰਦਰ ਸਾਹਿਬ ਵਿਚੋਂ ਮਹੰਤਾਂ ਦੀਆਂ ਮਨ-ਮਰਜ਼ੀਆਂ ਨੂੰ ਖਤਮ ਕਰਨ ਵਿਚ ਹਿੱਸਾ ਪਾਉਣ ਦਾ ਸੁਭਾਗ ਵੀ ਅਕਾਲੀ ਜੀ ਨੂੰ ਪ੍ਰਾਪਤ ਹੈ।² ਜ਼ਲ੍ਹਾਂ ਵਾਲੇ ਬਾਗ ਵਿਚ ਜਦੋਂ ਲਗਪਗ ਪੰਜ ਮੈਂ ਭਾਲਸਾ ਬਹਾਦਰੀ ਦੇ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਗਿਆ, ਇਨ੍ਹਾਂ ਅੰਮ੍ਰਿਤ ਛਕਣ ਵਾਲਿਆਂ ਵਿਚ ਬਹੁਤੇ ਮਜ਼ਬੂਤੀ ਸਿੰਘ ਸਨ। ਇਨ੍ਹਾਂ ਸਭ ਨੇ ਇਸ ਪਿਛੋਂ ਸ੍ਰੀ ਦਰਬਾਰ ਸਾਹਿਬ ਮੱਕਾ ਟੇਕਣਾ ਸੀ। ਹਰਿਮੰਦਰ ਸਾਹਿਬ ਦੇ ਕਾਬਜ਼ ਮਹੰਤ ਇਨ੍ਹਾਂ ਮਜ਼ਬੂਤੀ ਤੇ ਰਾਮਦਾਸੀਏ ਸਿੰਘਾਂ ਵਲੋਂ

1. ਵਿਸਥਾਰ ਲਈ ਵੇਖੋ : ਅਕਾਲੀ ਮੋਰਚੇ ਤੇ ਛੱਬਰ, ਸੰਪਾ, ਸ. ਨਰੈਣ ਸਿੰਘ।

2. ਸ. ਅਨੁੜ ਸਿੰਘ 1902-03 ਵਿਚ ਸਰਬਗਾਹੀ ਦੀ ਜ਼ਿੰਮੇਵਾਰੀ ਸੰਭਾਲ ਲਈ ਉਮੀਦ ਰਖੀ ਸੀ (ਮੁਰਤੀਆਂ ਪਾਸੇ ਕਰਨ ਦੀ) ਤਾਂ, ਸੁਡੀ ਅੰਗ੍ਰੇਜ਼ੀ ਥੀਸਿਜ਼ Kashir (ਕਸ਼ੀਰ) ਵਿਚ ਅਨੁੜ ਸਿੰਘ ਦੀ ਇਸ ਜੂਰਅਤ ਦਾ ਜ਼ਿਕਰ ਕਰਦਾ ਹੈ; ਹੋਰ ਵੇਖੋ : ਭਾਈ ਵੀਰ ਸਿੰਘ ਦੀਆਂ ਇਤਿਹਾਸਕ ਲਿਖਤਾਂ, ਸੰਪਾ, ਡਾ. ਕ੍ਰਿਪਾਲ ਸਿੰਘ।

ਦੇਗਾਂ ਸਵੀਕਾਰ ਨਹੀਂ ਸਨ ਕਰਦੇ। ਅਕਾਲੀ ਜੀ ਨੇ ਹੀ ਅੱਗੇ ਲਗ ਕੇ ਇਹ ਮਸਲਾ ਚੁੰਕਿਆ ਅਤੇ ਜਦੋਂ ਮਹੰਤਾਂ ਨੇ ਸੰਗਤ ਦੀ ਰਾਏ ਅੰਮ੍ਰਿਤਾਰੀ ਸਿੰਘਾਂ ਦੇ ਹੱਕ ਵਿਚ ਦੇਖੀ ਤਾਂ ਉਹ ਸਾਰਾ ਪ੍ਰਬੰਧ ਫੱਡ ਕੇ ਭੈਜ ਗਏ। ਇਸ ਪਿਛੋਂ ਡੀ. ਸੀ. ਸਾਹਿਬ ਅੰਮ੍ਰਿਤਸਰ ਨੇ ਵਿਚ ਪੈ ਕੇ, ਹਰਿਮੰਦਰ ਸਾਹਿਬ ਦੀਆਂ ਚਾਬੀਆਂ ਅਕਾਲੀ ਜੀ ਅਤੇ ਸੰਗਤ ਨੂੰ ਸੌਂਪ ਦਿੱਤੀਆਂ। ਸੇ 12 ਅਕਤੂਬਰ, 1920 ਦੀ ਇਹ ਜਿੱਤ ਖਾਲਸਾ ਪੰਥ ਦੀ ਗੁਰਦੁਆਰਾ-ਸੁਧਾਰ ਦੇ ਸੰਬੰਧ ਵਿਚ ਦੂਜੀ ਵੱਡੀ ਜਿੱਤ ਸੀ। ਅਕਾਲੀ ਜੀ ਨੇ ਸ੍ਰੀ ਹਰਬੰਸ ਸਿੰਘ ਅਟਾਰੀ ਅਤੇ ਸ. ਸਰਦੂਲ ਸਿੰਘ ਕਵੀਸਰ ਦੀ ਰਾਏ ਨਾਲ ਗੁਰਦੁਆਰਾ ਸੁਧਾਰ ਨੂੰ ਨਿਯਮ-ਬੱਧ ਤੇ ਲੜੀਬੱਧ ਫੰਗ ਨਾਲ ਚਲਾਉਣ ਦੀ ਸਕੀਮ ਬਣਾਈ। ਇਹ ਤਕਰੀਬਨ ਉਹੀ ਸਰੀਮ ਹੈ ਜਿਸ ਨੂੰ ਸਿਰੇ ਚਾੜ੍ਹਨ ਲਈ ਸਿੰਘਾਂ ਨੇ ਅਨੇਕਾਂ ਤਸੀਹੇ ਝੱਲੇ, ਕੁਰਬਾਨੀਆਂ ਕੀਤੀਆਂ ਅਤੇ ਸਿੱਖੀ-ਸਿਦਰ ਦਾ ਸਭੂਤ ਦਿੱਤਾ। ਅੱਜ ਦਾ ਗੁਰਦੁਆਰਾ ਪ੍ਰਬੰਧ ਉਸੇ ਘੋਲ ਦੀ ਹੀ ਦੇਣ ਹੈ।

ਅਜੇ ਅੰਮ੍ਰਿਤਸਰ ਵਾਲਾ ਮਸਲਾ ਨਿਪਟਿਆ ਹੀ ਸੀ ਕਿ ਗੁਰਦੁਆਰਾ ਪੰਜਾ ਸਾਹਿਬ ਦੇ ਮਹੰਤ ਸਿੱਠਾ ਸਿੰਘ ਜੀ ਦੇ ਅਕਾਲ ਚਲਾਓ ਦੀ ਪੱਥਰ ਪਹੁੰਚੀ। ਇਹ ਵੀ ਪਤਾ ਲਗ ਕਿ ਉਸ ਦੇ ਉਲ੍ਲਿਆਂ ਵਿਚਕਾਰ ਗੱਦੀ ਲਈ ਪਰਸਪਰ ਝਗੜਾ ਹੈ। ਅਕਾਲੀ ਜੀ ਨੇ ਸਿੰਘਾਂ ਨੂੰ ਮੇਕਾ ਪਛਾਣਨ ਤੇ ਸੰਭਾਲਣ ਲਈ ਪ੍ਰੇਰਿਆ, ਜਿਸ ਦੇ ਫਲਸਰੂਪ ਸ੍ਰੀ ਕਰਤਾਰ ਸਿੰਘ ‘ਝੱਬਰ’ ਅਤੇ ਸ੍ਰੀ ਅਮਰ ਸਿੰਘ ਝਬਾਲ ਦੀ ਜੱਥੇਦਾਰੀ ਹੇਠ 15 ਸਿੰਘਾਂ ਦਾ ਇਕ ਜੱਥਾ ਪੰਜਾ ਸਾਹਿਬ ਨੂੰ ਰਵਾਨਾ ਹੋਇਆ। ਮਹੰਤ ਦੇ ਉਲ੍ਲਿਆਂ ਦੀ ਫੁੱਟ ਅਤੇ ਸਿੰਘਾਂ ਦੀ ਚੜ੍ਹਦੀਕਲਾ ਨੇ ਰੰਗ ਲਿਆਂਦਾ ਅਤੇ 18 ਸਤੰਬਰ 1920 ਨੂੰ ਉਥੇ ਪ੍ਰਿਨੀ, ਜੱਥੇ ਨੇ ਚਾਬੀਆਂ ਸੰਭਾਲ ਲਈਆਂ ਅਤੇ ਪੰਜਾ ਸਾਹਿਬ ਗੁਰਦੁਆਰਾ ਸਿੰਘਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਆ ਗਿਆ, ਕੁਰਬਾਨੀਆਂ ਰੰਗ ਲਿਆਈਆਂ।

ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਜਿੱਤ ਪਿਛੋਂ ਪੈਥ ਦੇ ਉੱਥੇ ਵਿਦਵਾਨਾਂ, ਪੈਥਕ-ਹਿਤੈਸੀਆਂ ਅਤੇ ਹੋਰ ਗੁਰਮੁਖਿ ਪਿਆਰਿਆਂ ਨੇ, ਸ਼੍ਰੋਮਣੀ ਕਮੇਟੀ ਦੇ ਪਤਵੰਤਿਆਂ ਨੂੰ ‘ਅਕਾਲੀ ਦਲ’ ਬਣਾਕੇ, ਸਿੰਘਾਂ ਨੂੰ ਸਿਆਸੀ ਜੱਥੇਬੰਦੀ ਦਾ ਕੁਪ ਦੇਣ ਦੀ ਸਲਾਹ ਦਿੱਤੀ। ਸਿੰਟੇ ਵਜੋਂ ਸਤੰਬਰ 1921 ਵਿਚ, ਪੰਜਾਹ ਹਜ਼ਾਰ ਅਕਾਲੀਆਂ ਦੀ ਮੁੱਲਲੀ ਭਰਤੀ ਨਾਲ, ਇਹ ਦਲ ਕਾਰੀਮ ਹੋਇਆ। ਇਸ ਦਲ ਰਾਹੀਂ ਖਾਲਸਈ ਨਿਯਮਾਵਲੀ ਦੇ ਗੁਝੇ ਭੇਦਾਂ ਨੂੰ ਪ੍ਰਤੱਖ ਕਰ ਕੇ ਦਰਸਾਣ ਵਿਚ ਅਤੇ ਇਕ ਪਵਿੜ੍ਹ ਕਾਰਜ ਦੀ ਸੇਵਾ ਵਿਚ ਜੁੰਟੇ ਸਿੰਘਾਂ ਨੂੰ ਪ੍ਰਗਟ-ਅਪ੍ਰਗਟ ਤੌਰ ਤੇ ਸੰਭਾਲਣ ਵਿਚ ਗੁਰੂ-ਸੰਵਾਦੇ ਅਤੇ ਗੁਰਮੁਖਿ ਪਿਆਰੇ ਸੰਤ ਅਤਰ ਸਿੰਘ ਜੀ ਅਤੇ ਅਕਾਲੀ ਕੋਰ ਸਿੰਘ ਜੀ ਦਾ ਯੋਗਦਾਨ ਵਰਣਨ ਯੋਗ ਹੈ।

11 ਜਨਵਰੀ 1921 ਈ. ਨੂੰ ਸ੍ਰੀ ਤਰਨਤਾਰਨ ਸਾਹਿਬ ਦੇ ਮਹੰਤਾਂ ਨੇ ਰਾਵੀਆਂ ਨੂੰ ਕੀਰਤਨ ਕਰਨ ਤੋਂ ਵੀ ਰੋਕ ਦਿੱਤਾ ਅਤੇ ਕਿਸੇ ਬੀਬੀ ਦੀ ਬੋਇਜ਼ਤੀ ਵੀ ਕਰ ਦਿੱਤੀ। ਸ਼ਕਾਇਤ ਹੋਣ ਤੋਂ, ਦਲ ਵੱਲੋਂ 40 ਸਿੰਘਾਂ ਦਾ ਜੱਥਾ ਸ੍ਰੀ ਤੇਜਾ ਸਿੰਘ ਜੀ ਭੁੱਲਰ ਦੀ ਜੱਥੇਦਾਰੀ ਹੇਠ ਦਰਬਾਰ ਸਾਹਿਬ ਤਰਨਤਾਰਨ ਭੇਜਿਆ ਗਿਆ। ਗਲ ਸੁਣਨ ਦੀ ਥਾਂ ਹੰਕਾਰੇ ਹੋਏ ਮਹੰਤਾਂ ਨੇ ਸਿੰਘਾਂ ਤੇ ਹਮਲਾ ਕਰਕੇ ਸ਼ਾਂਤਮਈ ਵਿਖਾਵਾਕਾਰੀਆਂ ਉੱਤੇ ਜੁਲਮ ਕੀਤਾ ਅਤੇ ਸਿੰਟੇ ਵਜੋਂ ਦੇ ਸਿੰਘ ਸ਼ਰੀਦ ਵੀ ਹੋ ਗਏ। ਅਕਾਲੀ ਜੀ ਨੇ ਇਸ ਮਸਲੇ ਨੂੰ ਆਪਣੇ ਹੱਥ ਵਿਚ ਲੈ ਲਿਆ। ਅਕਾਲੀ ਜੀ ਨੇ ਇਸ ਮਸਲੇ ਪ੍ਰਤੀ ਸਿੱਖ-ਜਗਤ ਵਿਚ ਆਪਣੇ ਲਿਖਤੀ ਤੇ ਜਥਾਨੀ ਵਿਚਾਰਾਂ ਰਾਹੀਂ ਏਨੀ ਜਾਗ੍ਰਤੀ ਭਰ ਦਿੱਤੀ ਕਿ 9 ਜੁਲਾਈ 1921 ਨੂੰ ਇਥੋਂ ਦੀਆਂ ਚਾਬੀਆਂ ਭੀ ਦਲ ਦੇ ਹਵਾਲੇ ਹੋ ਗਈਆਂ।

ਅਕਾਲੀ ਲਹਿਰ ਜ਼ੋਰ ਫੜ ਚੁੱਕੀ ਸੀ ਅਤੇ ਮਹੰਤਾਂ ਦੇ ਕਬਜ਼ੇ ਧੜਾ-ਧੜ ਟੁੱਟ ਰਹੇ ਸਨ। ਗੁਰਦੁਆਰਾ ਜਨਮ-ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਮਹੰਤਾਂ ਦੇ ਵਿਗਾੜੇ ਹੋਏ ਚਾਲ-ਚਲਨ

ਦੀਆਂ ਸ਼ਕਾਇਤਾਂ ਅਕਾਲੀ ਦਲ ਨੂੰ ਪੁੱਸ਼ ਰਹੀਆਂ ਸਨ। ਚੇਤਾਵਨੀਆਂ ਦੇਣ ਤੇ ਵੀ ਉਥੋਂ ਦੇ ਮਹੰਤ ਸੰਭਲਣ ਦਾ ਯਤਨ ਨਹੀਂ ਸੀ ਕਰ ਰਹੇ, ਸਗੋਂ ਸਿੰਘਾਂ ਨਾਲ ਉਨ੍ਹਾਂ ਦਾ ਵਰਤਾਉ ਵੈਰੀਆਂ ਵਾਲਾ ਸੀ। ਸਰਕਾਰ ਸਿੰਘਾਂ ਵਿਚ ਵਧਦੀ ਚੇਤਨਾ ਵੇਖ ਕੇ, ਮਹੰਤਾਂ ਦੀ ਪਿੱਠ ਠੋਕ ਰਹੀ ਸੀ; ਸਰਕਾਰ ਦੀ ਸ਼ਹਿ ਨੇ ਮਹੰਤਾਂ ਨੂੰ ਹੋਰ ਵੀ ਦਲੇਰ ਕਰ ਦਿੱਤਾ। ਮਹੰਤਾਂ ਦੇ ਵਤੀਰੇ ਦੇ ਉੱਤਰ ਵਿਚ 20 ਫਰਵਰੀ 1921 ਨੂੰ ਭਾਈ ਲਛਮਣ ਸਿੰਘ ਅਤੇ ਭਾਈ ਦਲੀਪ ਸਿੰਘ ਦੇ ਜੱਥੇ ਸ੍ਰੀ ਨਨਕਾਣਾ ਸਾਹਿਬ ਜਾ ਪੁੱਸੇ। ਮਹੰਤਾਂ ਨੇ ਆਪਣੇ ਆਦਮੀਆਂ ਤੋਂ ਖੂਨੀ ਹਮਲੇ ਕਰਵਾ ਕੇ, ਸਜੇ ਹੋਏ ਦੀਵਾਨ ਵਿਚ ਲਗਪਗ 130 ਸਿੰਘ ਸ਼ਹੀਦ ਕਰਵਾ ਦਿੱਤੇ ਅਤੇ ਬਾਬੀਆਂ ਉਤੇ ਸਾਰੇ ਸੰਭਵ ਜੂਲਮ ਕੀਤੇ। ਇਹ ਏਡੀ ਵੱਡੀ ਘਟਨਾ ਸੀ ਕਿ ਸਾਰਾ ਸਿੱਖ-ਜ਼ਗਤ ਹਲੂਣਿਆ ਗਿਆ। ਇਨ੍ਹੀਂ ਦਿਨੀ ਅਕਾਲੀ ਜੀ ਮਾਲਵੇ ਦਾ ਦੌਰਾ ਕਰ ਰਹੇ ਸਨ। ਸੇਜ਼ਲ ਅੱਖੀਆਂ ਨਾਲ ਜਦੋਂ ਇਹ ਖੂਨੀ ਸਾਕਾ ਬਿਆਨ ਕਰਦੇ ਤਾਂ ਰੋਗਟੇ ਖੜੇ ਕਰ ਦੇਂਦੇ ਸਨ। ਅਕਾਲੀ ਜੀ ਦੇ ਉਦਮ ਨਾਲ ਮਾਲਵੇ। ਵਿਚੋਂ ਸ੍ਰੀ ਨਨਕਾਣਾ ਸਾਹਿਬ ਵਾਸਤੇ ਜੱਥੇ ਤੇਜ਼ ਗਏ। ਗਵਰਨਰ ਸਾਹਿਬ ਨਾਲ ਮੌਕੇ ਤੇ ਹੋਣ ਵਾਲੀ ਗੱਲਬਾਤ ਦੀ ਸਕੀਮ ਬਣਾਈ, ਜਿਸ ਵਿਚ ਗੁਰਦੁਆਰੇ ਦੀਆਂ ਚਾਬੀਆਂ ਅਤੇ ਸ਼ਹੀਦ ਹੋਏ ਸਿੰਘਾਂ ਸੰਬੰਧੀ ਸਰਕਾਰੀ ਪੜਤਾਲ ਕਰਵਾਉਣ ਨੂੰ ਮੁੱਖ ਮੰਗਾਂ ਦੇ ਤੋਂ ਤੇ ਪੇਸ਼ ਕੀਤਾ ਗਿਆ। ਇਹ ਦੇਵੇਂ ਗੱਲਾਂ ਮੰਨੀਆਂ ਗਈਆਂ ਅਤੇ 28 ਫਰਵਰੀ 1921 ਨੂੰ ਗੁਰਦੁਆਰਾ ਕਿਆਰਾ ਸਾਹਿਬ ਅਤੇ ਗੁਰਦੁਆਰਾ ਬਾਲ ਲੀਲਾ ਸਾਹਿਬ ਦਾ ਕਬਜ਼ਾ ਅਕਾਲੀ ਦਲ ਨੂੰ ਮਿਲ ਗਿਆ।

ਅਕਾਲੀ ਜੀ ਨੇ ਇਨ੍ਹਾਂ ਪੰਥਕ ਜਿੱਤਾਂ ਤੋਂ ਲਾਭ ਉਠਾਂਦਿਆਂ ਕੋਮ ਨੂੰ ਚੇਤੰਨ ਕਰਨ ਦੇ ਯਤਨ ਜਾਰੀ ਰੱਖੇ। ਜਿਸ ਦਿਨ ਨਨਕਾਣਾ ਸਾਹਿਬ ਦੇ ਸ਼ਹੀਦ ਸਿੰਘਾਂ ਦਾ ਭੋਗ ਪਾਇਆ ਜਾਣਾ ਸੀ, ਉਸ ਦਿਨ ਭਾਰਤ ਦੇ ਉਥੇ ਸਿਆਸੀ ਲੀਡਰਾਂ ਮਹਾਤਮਾ ਗਾਂਧੀ ਅਤੇ ਮੇਲਾਨਾ ਸ਼੍ਰੀਕਤ ਅਲੀ, ਜਿਨਾਹ ਆਦਿ ਨੂੰ ਸ਼ਹੀਦਾਂ ਪ੍ਰਤਿ ਸ਼ਰਧਾਂਜਲੀਆਂ ਭੇਟ ਕਰਨ ਲਈ ਬੁਲਾਇਆ ਗਿਆ। ਅਕਾਲੀ ਜੀ ਨੇ ਉਚੇਚਾ ਉੰਦਮ ਕਰ ਕੇ ਇਨ੍ਹਾਂ ਆਏ ਲੀਡਰਾਂ ਦਾ ਸਵਾਗਤ ਵੀ ਕੀਤਾ ਅਤੇ ਸਿੱਖ ਰਹਿਤ-ਮਰਯਾਦਾ ਦੀ ਸ਼ਾਨ ਦਾ ਪ੍ਰਗਟਾਵਾ ਵੀ ਕੀਤਾ। ਤਕਰੀਬਨ ਤਿੰਨ ਹਜ਼ਾਰ ਬਾਵਰਦੀ ਅਕਾਲੀ ਸਿੰਘ ਰਸਤੇ ਦੇ ਦੇਹੀ ਪਾਸੀ ਜ਼ਸਤ੍-ਬੱਧ ਕਰਕੇ ਖੜੇ ਕੀਤੇ ਗਏ। ਮਹਾਤਮਾ ਜੀ ਅਤੇ ਮਿਸਟਰ ਜਿਨਾਹ ਉੱਤੇ ਸਿੰਘਾਂ ਦੀ ਅਦੁੱਤੀ ਕੁਰਬਾਨੀ, ਬੁਲੰਦ ਹੋਸਲੇ, ਅਤੇ ਦਿੜ੍ਹੁ ਵਿਸ਼ਵਾਸ ਦਾ ਬਹੁਤ ਅਸਰ ਹੋਇਆ। ਭਾਵੇਂ ਘਟਨਾ ਕੋਈ ਅਧਿਕ ਪ੍ਰਭਾਵਿਤ ਕਰਨ ਵਾਲੀ ਨਹੀਂ ਸੀ ਪਰੰਤੂ ਫਿਰ ਵੀ ਇਸ ਪ੍ਰਾਤਕ ਮਸਲੇ ਨੂੰ ਦੇਸ਼ ਅਤੇ ਮਨੁੱਖਤਾ ਦਾ ਮਸਲਾ ਬਣਾ ਸਕਣ ਦਾ ਸਿਹਰਾ ਨਿਰਸੰਦੇਹ ਅਕਾਲੀ ਜੀ ਦੇ ਸਿਰ ਤੇ ਹੀ ਆਉਂਦਾ ਹੈ।

ਅਕਾਲੀ ਜੀ ਦੇ ਜੀਵਨ ਤੋਂ ਪ੍ਰਤੱਖ ਹੈ ਕਿ ਉਨ੍ਹਾਂ ਨੇ ਗੁਰਦੁਆਰਾ ਸੁਧਾਰ ਨਾਲ ਸੰਬੰਧਤ ਹਰ ਕਿਸਮ ਦੀ ਸੇਵਾ ਵਧ-ਚੜ੍ਹ ਕੇ ਕੀਤੀ। ਇਥੋਂ ਤਕ ਕਿ ਜਦੋਂ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ ਚੌੜੀਆਂ ਕਰਨ ਦੀ ਪੰਥਕ ਜਥੇਬੰਦੀ ਵਿਚ ਗੱਲ ਤੁਰੀ ਤਾਂ ਅਕਾਲੀ ਜੀ ਨੇ ਜਿਥੇ ਇਸ ਸੇਵਾ ਦੀ ਹਾਮੀ ਭਰੀ ਉਥੇ ਪ੍ਰਬੰਧਕਾਂ ਦਾ ਧਿਆਨ ਨੌਜਵਾਨਾਂ ਦੀ ਨਿਘਰਦੀ ਹਾਲਤ ਵੱਲ ਦ੍ਰਾਅ ਕੇ ਕਿਹਾ ਕਿ ਇਨ੍ਹਾਂ ਨੂੰ ਸੰਭਾਲੋ। ਜਿਸ ਤੋਂ ਸਾਬਤ ਹੁੰਦਾ ਹੈ ਕਿ ਪਿਉ-ਦਾਦੇ ਦੇ ਖਜ਼ਾਨੇ ਨੂੰ ਸੰਭਾਲਣ ਵਾਸਤੇ ਹਰ

1. ਪੰਥ-ਦਰਦੀ ਤੇ ਫੁਲਕੀਆਂ ਰਿਆਸਤ ਦੇ ਬੇਰਖੁਹ ਸਾਕ-ਸੰਬੰਧੀ ਦੀਵਾਨ ਸੀਵਨ ਸਿੰਘ ਅਕਾਲੀ ਜੀ ਦੇ ਪ੍ਰੇਮੀ ਸਨ ਤੇ ਮਹਾਰਾਜਾ ਭੂਪਿੰਦਰ ਸਿੰਘ ਦੀਆਂ ਐਕੜਾਂ ਦੇ ਬਾਬਜੂਦ ਨਨਕਾਣਾ ਸਾਹਿਬ ਦੀ ਲਹਿਰ ਲਈ ਸਰਗਰਮ ਹਿੱਸਾ ਪਾ ਰਹੇ ਸਨ। ਇਨ੍ਹਾਂ ਦੀ ਬੇਟੀ ਬੀਬੀ ਡਾਗ ਜੀ ਪਿਤਾ ਦੇ ਗੁਣਾਂ ਵਾਲੀ ਪ੍ਰਸਿੱਧ ਹੋਈ।

ਸੰਭਵ ਯਤਨ ਅਕਾਲੀ ਜੀ ਨੇ ਕੀਤਾ ।

(2) ਸਿੰਘਸਭਾ ਲਹਿਰ :

ਜਿਵੇਂ ਕਿ ਪਿਛੇ ਵਰਣਨ ਕੀਤਾ ਜਾ ਚੁੱਕਾ ਹੈ ਕਿ ਅਕਾਲੀ ਜੀ ਨੇ ਆਪਣੇ ਰਟਨ ਸਮੇਂ ਲਾਮਡੀਂਗ (ਆਸਾਮ) ਵਿਖੇ, ਇਕ ਅਮੀਰ ਮਾਈ ਦੀ ਸਹਾਇਤਾ ਨਾਲ ਸਿੰਘਸਭਾ ਕਾਇਮ ਕੀਤੀ ਸੀ । ਇਸ ਤੋਂ ਇਲਾਵਾ ਆਮ ਸਿੰਘ-ਸਭਾਵਾਂ ਵਿਖੇ, ਅਕਾਲੀ ਜੀ ਆਪਣੇ ਵਿਚਾਰ ਪ੍ਰਗਟ ਕਰਦੇ ਰਹਿੰਦੇ ਸਨ । ਗੱਲ ਕੀ ਜੇ ਸਿੰਘ ਸਭਾ ਦੇ ਰਿਯਾਮਾਂ ਨੂੰ ਧਿਆਨ ਵਿਚ ਰਖ ਕੇ ਵਿਚਾਰਿਆ ਜਾਵੇ ਤਾਂ ਅਕਾਲੀ ਜੀ ਵਿਚ ਇਹ ਸਾਰੇ ਗੁਣ ਸਮੇਏ ਹੋਏ ਪ੍ਰਤੀਤ ਹੁੰਦੇ ਸਨ । ਰਹਿਤ-ਮ੍ਰਿਆਦਾ ਵਿਚ ਏਨੇ ਦਿੜ੍ਹੇ ਸੱਨ ਕਿ ਹਰ ਕੰਮ ਅਰਦਾਸੇ ਨਾਲ ਸੂਰੂ ਕਰਦੇ ਸਨ ਅਤੇ ਕੀਤੇ ਅਰਦਾਸੇ ਲਈ ਆਪਣੇ ਪ੍ਰਾਣਾਂ ਤੱਕ ਦੀ ਕੀਮਤ ਤਾਰਨ ਤੋਂ ਗੁਹੇਜ਼ ਨਹੀਂ ਸਨ ਕਰਦੇ । ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ-ਗੁਪ ਮੰਨ ਕੇ, ਕਿਸੇ ਹੋਰ ਦੀ ਸਰਨ ਜਾਣ ਤੋਂ ਵਰਜਣਾ ਉਨ੍ਹਾਂ ਦੇ ਪ੍ਰਦਾਰ ਦਾ ਮੁੱਖ ਨਿਸ਼ਾਨਾ ਰਿਹਾ ।

ਅਕਾਲੀ ਜੀ ਦਾ ਨਾਂ ਸਿੰਧੇ ਤੌਰ ਉੱਤੇ ਸਿੰਘਸਭਾ ਦੇ ਲੀਡਰਾਂ ਵਿਚ ਭਾਵੇਂ ਨ ਲਿਆ ਜਾ ਸਕੇ ਪਰ ਸਿੰਘਸਭਾ ਦੇ ਟੀਚਿਆਂ ਨੂੰ ਪ੍ਰਚਾਰਨ ਵਿਚ ਉਹ ਕਿਸੇ ਲੀਡਰ ਨਾਲੋਂ ਪਿਛੇ ਨਹੀਂ ਸਨ ਰਹੇ । ਸਿੱਖ-ਬੱਚਿਆਂ ਦੀ ਪੜ੍ਹਾਈ ਵੱਲ (ਕਸ਼ਮੀਰ ਵਿਚ ਖਾਸ ਕਰ ਕੇ ਅਤੇ ਬਾਕੀ ਥਾਈ ਆਮ ਕਰਕੇ) ਅਕਾਲੀ ਜੀ ਨੇ ਉਚੇਚਾ ਧਿਆਨ ਦਿੱਤਾ । ਖਾਲਸਾ ਕਾਲਜ ਅੰਮ੍ਰਿਤਸਰ, ਤਰਨਤਾਰਨ ਅਤੇ ਹੋਰ ਖਾਲਸਾ ਸਕੂਲਾਂ ਦੇ ਚਾਲੂ ਹੋਣ ਵਿਚ ਜੇ ਅਕਾਲੀ ਜੀ ਦਾ ਸਿੱਧਾ ਹੱਥ ਨਾ ਵੀ ਮੰਨਿਆ ਜਾਏ ਤਾਂ ਵੀ ਉਹ ਮਾਹੌਲ ਪੈਦਾ ਕਰਨ ਵਿਚ, ਜਿਸ ਵਿਚ ਇਹ ਸਾਰਾ ਕੁਝ ਸੰਭਵ ਹੋਇਆ, ਅਕਾਲੀ ਜੀ ਦਾ ਨਾਮ ਕੁਝ ਕੁ ਗਿਣਵੀਆਂ ਪੰਥਕ ਹਸਤੀਆਂ ਵਿਚ ਆ ਜਾਏਗਾ । ਦੇਹਧਾਰੀ ਗੁਰੂ ਡੰਮ, ਫੇਕੀਆਂ ਰਸਮਾਂ, ਭੂਤਾਂ, ਪ੍ਰੈਤਾਂ, ਮੜ੍ਹਿਆਂ ਆਦਿ ਦੀ ਪ੍ਰਸਾਦਾ ਦਾ ਵਿਹੋਹ ਆਪ ਉਮਰ-ਭਰ ਕਰਦੇ ਰਹੇ । ਵੈਸੇ ਵੀ ਸਿੰਘਸਭਾਈ ਲੀਡਰਾਂ ਨਾਲ ਉਨ੍ਹਾਂ ਦਾ ਬਹੁਤ ਨੇੜੇ ਦਾ ਸੰਬੰਧ ਸੀ । ਅਤੇ ਇਹ ਲੀਡਰ ਸਮੇਂ-ਸਮੇਂ ਉਨ੍ਹਾਂ ਤੋਂ ਅਗਰਵਾਈ ਲੈਂਦੇ ਰਹਿੰਦੇ ਸਨ ।

(3) ਰਾਜਨੀਤੀ : ਅਕਾਲੀ ਜੀ ਸਿਆਸਤਬਾਜ਼ ਨਹੀਂ ਸਨ, ਢੁਨੀਆਂ ਦੀ ਸਸਤੀ ਸਿਆਸਤਬਾਜ਼ੀ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਦੇ ਸਨ । ਪਰ ਗੰਭੀਰ ਸਿਆਸਤ ਆਪ ਦੇ ਇਸ਼ਾਰੇ ਨੂੰ ਕਈ ਵਾਰੀ ਤਾਂਧਦੀ ਰਹਿੰਦੀ ਸੀ । ਅਕਾਲੀ ਜੀ ਧਰਮ ਵਿਚ ਵਿਸ਼ਵਾਸ ਰਖਣ ਵਾਲੇ ਉਹ ਵਿਅਕਤੀ ਸਨ, ਜਿਨ੍ਹਾਂ ਉੱਤੇ ਕਿਸੇ ਕਿਸਮ ਦਾ ਲੇਬਲ ਲਾ ਸਕਣਾ ਕਠਿਨ ਹੈ । ਕਿਉਂਕਿ ਉਨ੍ਹਾਂ ਨੇ ਸਿੱਖ-ਜੀਵਨ-ਜਾਚ ਨੂੰ ਦਿੜ੍ਹਤਾ ਤੇ ਸਪੱਸ਼ਟਤਾ ਸਹਿਤ ਅਪਣਾਇਆ ਹੋਇਆ ਸੀ ਜਿਸ ਵਿਚ ਸੰਕੀਰਣਤਾ ਤੇ ਇਕ-ਪੱਖੀ ਝੁਕਾਉ ਮੁਲੋਂ ਨਹੀਂ ਸਨ । ਇਸ ਲਈ ਉਨ੍ਹਾਂ ਦੇ ਜੀਵਨ-ਕਾਲ ਵਿਚ ਜੇ ਕੁਝ ਵੀ, ਗੁਰਸਿਖੀ ਜੀਵਨ ਨਾਲ ਸਬੰਧਿਤ, ਵਾਪਰਿਆ ਉਸ ਨਾਲ ਉਨ੍ਹਾਂ ਦਾ ਸਿੱਧਾ-ਅਸਿੱਧਾ ਸਬੰਧ ਜ਼ਰੂਰ ਸੀ । ਸਿਆਸਤ ਤਾਵੇਂ ਉਨ੍ਹਾਂ ਦਾ ਪੇਸ਼ਾ ਜਾਂ ਨਿਸ਼ਾਨਾ ਨਹੀਂ ਸੀ ਪਰੰਤੂ ਸਿਆਸਤ ਤੋਂ ਉਹ ਅਭਿਜ਼ ਵੀ ਨਹੀਂ ਸਨ । ਜਿਵੇਂ ਕਿ ਪਿਛੇ ਦੱਸਿਆ ਹੈ, ਨਨਕਾਣਾ ਸਾਹਿਬ ਦੇ ਸਾਕੇ ਵਿਚ ਮਹਾਤਮਾ ਗਾਂਧੀ ਵਰਗੀ ਸਿਆਸੀ ਸ਼ਖਸੀਅਤ ਦੀ ਸ਼ਾਮੂਲੀਅਤ ਦਾ ਪ੍ਰਬੰਧ ਕਰਨਾ, ਅਕਾਲੀ ਜੀ ਦੀ ਸਿਆਸੀ ਸੂਝ ਦਾ ਹੀ ਨਤੀਜਾ ਜਾਪਦਾ ਹੈ । ਇਸ ਤੋਂ ਇਲਾਵਾ ਵੀ ਆਪ ਦੇਸ਼ ਵਿਚ ਹੋ ਰਹੀਆਂ ਤਬਦੀਲੀਆਂ

1. ਪ੍ਰੇ. ਗੁਰਮੁਖ ਸਿੰਘ ਤੇ ਬਾਅਦ ਗਿਆਨੀ ਦਿਤ ਸਿੰਘ ਨੇ ਤਾਂ ਖਾਸ ਕਰਕੇ ਚੈਅਲ ਵਿਖੇ (1901 ਈ.) ਅਕਾਲੀ ਜੀ ਦੇ ਪ੍ਰੇਮ-ਪਿਆਰ ਵਾਲੇ ਦੀਵਾਨ ਜੀਵਨ ਸਿੰਘ ਦੀ ਰਿਹਾਇਸ਼ ਉਪਰ ਪ੍ਰਾਣ ਤਿਆਗੇ ਸਨ । ਵੇਖੋ ਖਾਲਸਾ ਅਭਿਭਾਵ, ਸਤੰਬਰ 1901.

ਵਿਚ ਦਿਲਚਸਪੀ ਲੈਂਦੇ ਸਨ। ਇਸ ਦਾ ਕਾਰਣ ਸਮੇਂ ਦੇ ਪ੍ਰਕਰਣ ਵਿਚ ਸਿੰਘਾਂ ਦੀ ਬਿਹਤਰੀ ਲਈ ਕੁਝ ਕਰ ਸਕਣ ਦੀ ਇੱਛਾ ਹੀ ਜਾਪਦਾ ਹੈ।

ਕਸ਼ਮੀਰ ਵਿਖੇ ਸਿੰਘਾਂ ਦੇ ਹਕਾਂ-ਹੁਕੂਮਾਂ ਲਈ ਆਪ ਨੇ ਕਸ਼ਮੀਰ ਦੀ ਸਰਕਾਰ ਅਤੇ ਸੰਬੰਧਤ ਅਧਿਕਾਰੀਆਂ ਨੂੰ ਮਿਲ-ਮਿਲਾ ਕੇ, ਘਟ-ਗਿਣਤੀ ਵਾਲਿਆਂ ਦੇ ਅਧਿਕਾਰਾਂ ਦੀ ਮੰਗ ਕੀਤੀ। ਵੱਖ-ਵੱਖ ਮਹਿਕਮਿਆਂ ਵਿਚ ਯੋਗ ਨੁਮਾਇੰਦਰਾਂ ਲਈ ਆਪ ਹਮੇਸ਼ਾਂ ਲਿਖਦੇ ਰਹਿੰਦੇ ਸਨ। ਜਦੋਂ ਵੀ ਕਿਧਰੇ ਚੇਣਾਂ ਹੁੰਦੀਆਂ ਤਾਂ ਉਸ ਵਿਚ ਪੂਰੀ ਦਿਲਚਸਪੀ ਲਇਆ ਕਰਦੇ ਸਨ। “ਕਸ਼ਮੀਰ ਸਿੱਖ-ਸਮਾਜਾਰ” ਅਖਬਾਰ ਦਾ ਕੱਢਣਾ ਅਕਾਲੀ ਜੀ ਦੀ ਸਿਆਸੀ ਸੂਝ ਦਾ ਪ੍ਰਤੱਖ ਸਥਾਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਅਕਾਲੀ ਜੀ ਸਿਆਸਤ ਨੂੰ ਧਰਮ ਦੀ ਪਾਲਨਾ ਤੇ ਪ੍ਰਹੱਲਤਾ ਵਾਸਤੇ ਵਰਤਦੇ ਸਨ। ਸਿਆਸਤ ਵਿਚ ਉਲੜ ਕੇ, ਧਰਮ ਤੋਂ ਚੂਰ ਹੋਣਾ ਉੱਕਾ ਹੀ ਬਚਦਾਸਤ ਨਹੀਂ ਸਨ ਕਰ ਸਕਦੇ। ਜਿੱਥੇ ਉਹ ਸਿੰਘਾਂ ਨੂੰ ਸਿਆਸੀ ਮੈਦਾਨ ਵਿਚ ਉੱਚਾ ਉਠਿਆ ਵੇਖਣਾ ਚਾਹੁੰਦੇ ਸਨ ਉੱਥੇ ਪਦਵੀਆਂ ਪਿਛੇ ਧਰਮ ਨੂੰ ਪਿੱਠ ਦੇਣ ਵਾਲਿਆਂ ਦੀ ਨਿਦੇਖੀ ਕਰਿਆ ਕਰਦੇ ਸਨ।

ਅਕਾਲੀ-ਲਹਿਰ ਨਾਲ ਤਾਂ ਅਕਾਲੀ ਜੀ ਦਾ ਸੰਬੰਧ ਹੋਰ ਵੀ ਛੁੱਧਾ ਹੈ। ਅਕਾਲੀ ਜੀ ਤੋਂ ਰਾਇ ਲਈ ਤੋਂ ਬਿਨਾਂ ਅਕਾਲੀ ਲੀਡਰ ਅੱਗੇ ਕਦੇ ਨਹੀਂ ਸਨ ਤੁਰਦੇ। ਸੰਨ 1914 ਈ. ਵਿਚ ਪੰਜਾਬ ਵਿਚਲੇ ਸਿੰਘਾਂ ਦੀ ਕ੍ਰਿਪਾਨ ਉੱਤੇ ਪਾਬੰਦੀ ਦਾ ਲਗਣਾ, ਅਮਰੀਕਾ ਅਤੇ ਕੈਨੇਡਾ ਤੋਂ ਆਏ ਸਿੰਘਾਂ ਨੂੰ ਸਿਆਸੀ ਡਾਕੂ ਸਮਝ ਕੇ ਫਾਂਸੀਆਂ ਤੇ ਚੜ੍ਹਾਉਣਾ, ਮਹੰਤਾਂ ਦਾ ਸਰਕਾਰ ਅੰਗ੍ਰੇਜ਼ੀ ਨਾਲ ਮਿਲ ਕੇ ਸਿੱਖ-ਲੀਡਰਾਂ ਨੂੰ ਸਿੱਖੀ ਤੋਂ ਖਾਰਜ ਕਰਨ ਦੇ ਫਤਵੇ ਲਾਉਣਾ; ਜੇਹਲੀ ਗਏ ਹੋਏ ਸਿੰਘਾਂ ਦੇ ਕੰਪੋ, ਕੜੇ ਅਤੇ ਦਸਤਾਰ ਉਤਰਵਾ ਕੇ ਟੋਪੀਆਂ ਪਵਾਉਣੀਆਂ, ਬਜ਼ਬਜ਼ ਘਾਟ ਦੇ ਸਾਥੇ ਵਿਚ ਸਿੰਘਾਂ ਉੱਤੇ ਕੀਤੇ ਜ਼਼ਲਮ ਅਤੇ ਜ਼ਲ੍ਹਾਂ ਵਾਲੇ ਬਾਬਾ ਵਿਚਲਾ ਪੂਰੀ ਸਾਕਾ ਆਦਿ ਘਟਨਾਵਾਂ ਅੰਗ੍ਰੇਜ਼-ਸਰਕਾਰ ਦੇ ਸਿੰਘਾਂ ਪ੍ਰਤੀ ਰਵੱਦੀਏ ਦੀਆਂ ਸੂਚਕ ਹਨ। ਇਸ ਤੋਂ ਵਾਧਾ ਇਹ ਕਿ ਗੁਰਦੁਆਰਿਆਂ ਉੱਤੇ ਕਾਬਜ਼ ਮਹੰਤ, ਸਿੰਘਾਂ ਦੀ ਥਾਂ ਸਰਕਾਰ ਦਾ ਪੱਖ ਪੂਰਦੇ ਸਨ। ਸਿੰਘਾਂ ਦੇ ਜਜ਼ਬਾਤ ਕਾਫੀ ਭੜਕੇ ਹੋਏ ਸਨ ਅਤੇ ਬਲਦੀ ਉੱਤੇ ਤੇਲ ਪਾਇਆ ਮਹੰਤਾਂ ਨੇ। ਉਨ੍ਹਾਂ ਨੇ ਜਨਰਲ ਡਾਇਰ ਨੂੰ ਸਿਰੋਪਾ ਭੋਟ ਕਰ ਕੇ ਨਿਵਾਜਿਆ। ਇਹ ਸਾਰੀਆਂ ਘਟਨਾਵਾਂ ਸਿਆਸੀ ਦਿਸ਼ਟੀ ਤੋਂ ਹੀ ਵਾਪਰੀਆਂ ਸਨ। ਇਸ ਵਿਚ ਅਕਾਲੀ ਜੀ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਜੇਹਲਾਂ ਵਿਚ ਗਏ ਸਿੰਘਾਂ ਨਾਲ ਮੁਲਾਕਾਤਾਂ ਕਰਕੇ ਉਨ੍ਹਾਂ ਦੇ ਹੋਸਲੇ ਵੀ ਬੁਲੰਦ ਕੀਤੇ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਯੋਗ ਅਗਵਾਈ ਵੀ ਦਿੱਤੀ।

ਅਕਾਲੀ ਜੀ ਬੜੇ ਦੂਰ-ਅੰਦੇਸ਼ ਸਨ। ਕਿਹੜਾ ਲੀਡਰ ਕਿਸ ਵੇਲੇ, ਕਿਸੇ ਭਲੇ ਕੰਮ ਲੱਗ ਸਕਦਾ ਹੈ, ਉਹ ਆਪ ਤੁਰੰਤ ਪਛਾਣ ਜਾਂਦੇ ਸਨ। ਅੰਗ੍ਰੇਜ਼ਾਂ ਵਿਦੁੱਧ ਨਾ-ਮਿਲਵਰਤਣ ਲਹਿਰ ਨੂੰ ਚਲਾਉਣ ਲਈ, ਲਾਹੌਰ ਵਿਖੇ ਸਿੱਖ-ਲੀਗ ਬਣਾਈ ਗਈ। ਉਸ ਵੇਲੇ ਹਾਜ਼ਰ ਸਿੱਖ-ਲੀਡਰ ਇਸ ਦੀ ਜਥੇਦਾਰੀ ਸੰਭਾਲਣ ਤੋਂ ਕੰਠੀ ਕਤਰਾਂ ਦੇ ਸਨ। ਅਕਾਲੀ ਜੀ ਨੇ ਮੇਰੇ ਦੀ ਨਜ਼ਾਰਤ ਨੂੰ ਪਛਾਣਦਿਆਂ ਰਾਇ ਦਿੱਤੀ ਕਿ ਸੰਗਤ ਪੰਜ ਪਿਆਰੇ ਚੁਣ ਕੇ, ਬਾਬਾ ਖੜਕ ਸਿੰਘ ਕੋਲ ਭੇਜੇ ਤਾਕਿ ਉਨ੍ਹਾਂ ਤੋਂ ਇਹ ਸੇਵਾ ਸੰਭਾਲਣ ਦੀ ਸਵੀਕ੍ਰਿਤੀ ਲਈ ਜਾਵੇ। ਸਾਰੀ ਸੰਗਤ ਨੂੰ ਇਹ ਰਾਇ ਪਸੰਦ ਅਣੀ ਅਤੇ ਬਾਬਾ ਖੜਕ ਸਿੰਘ ਜੀ ਨੇ ਸਿੱਖ-ਲੀਗ ਦੀ ਜਥੇਦਾਰੀ ਵੀ ਪ੍ਰਵਾਨ ਕਰ ਲਈ। ਇਸ ਸਾਰੀ ਸਫ਼ਲਤਾ ਦਾ ਸਿਹਰਾ ਅਕਾਲੀ ਜੀ ਦੇ ਹੀ ਸਿਰ ਆਉਂਦਾ ਹੈ।

ਗੱਲ ਕੀ, ਅਕਾਲੀ ਜੀ ਦਾ ਸੰਬੰਧ ਜਿੱਥੇ ਸਿੱਖ-ਸੰਗਤਾਂ ਨਾਲ ਸੀ ਉੱਥੇ ਭਾਰਤ ਦੇ ਮੁੱਖੀ

ਲੀਡਰਾਂ ਨਾਲ ਵੀ ਉਸੁਂ ਦਾ ਸੰਪਰਕ ਤੇ ਪਿਆਰ ਕਾਇਮ ਸੀ। ਵੈਸੇ ਵੀ ਅਕਾਲੀ ਜੀ ਆਪਣੇ ਸੁਪਾਰਕ ਦ੍ਰਿਸ਼ਟੀਕੋਣ ਕਰ ਕੇ ਅਤੇ ਕਾਫੀ ਚਿਰ ਬੰਗਾਲ ਵਿਚ ਰਹਿਣ ਕਰ ਕੇ ਬੰਗਾਲੀਆਂ ਵਿਚ ਬਦੇ ਲੋਕ-ਪ੍ਰਿਯ ਸਨ। ਅਕਾਲੀ ਜੀ ਨੇ ਬੰਗਾਲੀ ਲੋਕਾਂ ਦੇ ਦਿਲਾਂ ਵਿਚ ਇਹ ਗੱਲ ਬਿਠਾ ਦਿੱਤੀ ਸੀ ਕਿ ਸਿੱਖ-ਗੁਰੂ-ਸਾਹਿਬਾਨ, ਦੇਸ਼ ਅਤੇ ਕੌਮ ਦੇ ਉੱਚੇ, ਸੁੱਚੇ ਤੇ ਸੱਚੇ ਦੇਸ਼-ਭਗਤ ਸਨ। ਅਕਾਲੀ ਜੀ ਦੇ ਵਿਚਾਰਾਂ ਸਦਕਾ ਉੱਝੀਸਾ ਪ੍ਰਾਂਤ ਦੇ ਪ੍ਰਸਿੱਧ ਵਕੀਲ ਬਾਬੂ ਜਾਨਕੀ ਦਾਸ ਜੀ ਸਪ੍ਰਵਾਰ ਅਕਾਲੀ ਜੀ ਦੇ ਸ਼ਰਧਾਲੂ ਬਣ ਗਏ। ਅਕਾਲੀ ਜੀ ਦੇ ਮੇਲ-ਮਿਲਾਪ ਸਦਕਾ ਹੀ, ਪ੍ਰਸਿੱਧ ਦੇਸ਼-ਭਗਤ ਬਾਬੂ ਸੁਭਾਸ਼ ਚੰਦਰ ਵੀ ਸਿੱਖ-ਇਤਿਹਾਸ ਨੂੰ ਪਿਆਰ ਕਰਨ ਲੱਗ ਪਏ। ਸੁਭਾਸ਼ ਜੀ ਅਕਸਰ ਸਿਆਸੀ ਮਸਲਿਆਂ ਬਾਰੇ ਅਕਾਲੀ ਜੀ ਦੀ ਰਾਏ ਲੈ ਲਿਆ ਕਰਦੇ ਸਨ। ਮਹਾਤਮਾ ਗਾਂਧੀ ਜੀ ਨਾਲ ਮੁਲਾਕਾਤ, ਅਕਾਲੀ ਜੀ ਦੀ, ਸੁਭਾਸ਼ ਬਾਬੂ ਨੇ ਹੀ ਕਰਵਾਈ। ਇਹ ਆਮ ਪ੍ਰਚਲਿਤ ਹੈ ਕਿ ਮਹਾਤਮਾ ਗਾਂਧੀ ਜੀ ਦੇ ਵਿਚਾਰ ਸਿੱਖਾਂ ਪ੍ਰਤਿ ਕੋਈ ਬਹੁਤੇ ਚੰਗੇ ਨਹੀਂ ਸਨ।¹ ਉਹ ਅਕਸਰ ਕਿਹਾ ਕਰਦੇ ਸਨ : “ਮੇਰੇ ਖਿਆਲ ਵਿਚ ਸਿੱਖ ਤਾਂ ਕੇਵਲ ਦੰਗਈ ਅਤੇ ਝਗੜਾਲੂ ਹੀ ਹੁੰਦੇ ਹਨ। ਸਿਆਸਤ ਤੋਂ ਖਾਲੀ, ਫਿਰਕੇਦਾਰੀ ਦੇ ਕੱਟੜ ਪੁਜਾਰੀ ਹਨ। ਸਿਵਾਏ ਲੜਾਈ ਤੋਂ ਹੋਰ ਕੁਝ ਨਹੀਂ ਜਾਣਦੇ।” ਅਕਾਲੀ ਜੀ ਨੇ ਮਹਾਤਮਾ ਜੀ ਦੇ ਇਸੁਂ ਵਿਚਾਰਾਂ ਦੇ ਉੱਤਰ ਵਿਚ ਦੱਸਿਆ ਕਿ ਸਿੱਖ ਅਮਨ-ਪਸੰਦ ਹਨ, ਦੇਸ਼-ਭਗਤ ਹਨ। ਸਿੱਖਾਂ ਦਾ ਇਤਿਹਾਸ ਅਜਿਹੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ, ਜਿਸ ਤੋਂ ਉਹ ਭਾਰਤ ਦੇ ਸੱਚੇ ਤੇ ਸੁੱਚੇ ਸੇਵਕ ਸਾਬਤ ਹੁੰਦੇ ਹਨ। ਗੁਰਮਤਿ ਵਿਚਾਰਧਾਰਾ ਸਿੱਖਾਂ ਦੀ ਨਹੇਈ ਜੀਵਨ-ਜਾਚ ਹੈ ਜੋ ਚਰਿਤਰ ਨੂੰ ਬਲਵਾਨ ਕਰਦੀ ਹੈ। ਅਕਾਲੀ ਜੀ ਨੇ ਇਸ ਦਾ ਅਮਲੀ ਪੱਖ ਮਹਾਤਮਾ ਜੀ ਨੂੰ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਭੇਗ ਉੱਤੇ ਸੱਦ ਕੇ ਦਿਖਾਇਆ। ਮਹਾਤਮਾ ਜੀ ਬਿਲਕੁਲ ਸਹਿਮਤ ਹੋ ਗਏ ਅਤੇ ਆਖਿਆ ਕਰਦੇ ਸਨ ਕਿ ਸਿੱਖ-ਗੁਰੂਆਂ ਅਤੇ ਸਿੱਖ-ਸ਼ਹੀਦਾਂ ਦੇ ਵਡਨ ਲਈ ਕੀਤੇ ਉਪਕਾਰ ਅਭੁੱਲ ਹਨ। ਮੁਕਦੀ ਗੱਲ ਇਹ ਕਿ ਸਿਆਸਤ ਵਿਚ ਸਿੱਧੇ ਤੌਰ ਤੇ ਕੁੱਦਣ ਤੋਂ ਬਚੋਂ ਹੀ, ਅਕਾਲੀ ਜੀ ਸਿਆਸੀ ਚੇਤਨਤਾ ਵਾਸਤੇ ਆਪਣੀ ਕੌਮ ਲਈ ਹਰ ਸੰਭਵ ਯਤਨ ਕਰਦੇ ਰਹਿੰਦੇ ਸਨ।

ਮਜ਼ਹਬੀ ਫਰਾਖਦਿਲੀ : ਹਿੰਦੂ-ਮੁਸਲਮਾਨ-ਸਿੱਖ-ਈਸਾਈ ਆਦਿ ਪ੍ਰਤਿ ਸੰਪ੍ਰਦਾਈ ਬੱਖੇਡਿਆਂ ਤੋਂ ਅਤਿਅੰਤ ਪਾਰ-ਸ਼੍ਰੂਪ ਬਿਰਤੀ ਦੇ ਮਾਲਕ ਅਕਾਲੀ ਕੌਰ ਸਿੱਖ ਦੀ ਫਰਾਖਦਿਲੀ ਬੇ-ਮਿਸਾਲ ਹੈ। ਸਾਇਦ ਕਿਸੇ ਵੀ ਲਿਖਾਰੀ ਨੇ ਕੁਰਾਨ ਸ਼ਰੀਫ ਦਾ ਤਰਜਮਾ, ਰਾਜਤ੍ਰੀਗਿਨੀ (ਸੰਸਕ੍ਰਿਤ) ਦਾ ਤਰਜਮਾ, ਸਾਰੁਕਤਾਵਲੀ ਦਾ ਤਰਜਮਾ, ਅੰਜੀਲ ਦੇ ਨੁਕਤਿਆਂ ਦਾ ਤਰਜਮਾ, ਆਯੁਰਵੈਦ, ਹਾਈਸ, ਪੁਰਾਣਾਂ, ਸਿਮ੍ਰਤੀਆਂ ਆਦਿ ਦੇ ਹਵਾਲਿਆਂ ਦਾ ਪੰਜਾਬੀ ਤਰਜਮਾ ਉਨ੍ਹੀਂ ਫਰਾਖਦਿਲੀ ਨਾਲ ਨਹੀਂ ਕੀਤਾ ਸੀ ਜਿੰਨੀ ਫਰਾਖਦਿਲੀ ਨਾਲ ਅਕਾਲੀ ਜੀ ਕਰਦੇ ਹਨ। ਭਾਈ ਵੀਰ ਸਿੱਖ ਅੰਦਰ ‘ਪ੍ਰਚਾਰ-ਕੱਟੜਤਾ’ ਵੀ ਬੋਲ ਪੈਂਦੀ ਹੈ, ਅਕਾਲੀ ਜੀ ਅੰਦਰ ਸੁਹਿਰਦ ਅਤੇ ਮੇਲ-ਮਿਲਾਪ ਰਾਹੀਂ ਢੂਰੀ ਘਟਾਉਣ ਵਾਲੀ ਤੇ ਚੰਗੀ ਤਰ੍ਹਾਂ ਪੱਕ ਚੁੱਕੀ ਚਾਸ਼ਨੀ (ਮਿਸ਼ਨੀ ਜਿਹੀ ਮਿੱਠੀ) ਮਿਲਦੀ ਹੈ। ਇਹ ਮਾਖਿਓਂ ਤੇ ਮਿਸ਼ਨੀ ਹੋਰ ਕਿਸੇ ਵਿਚ ਅਤੇ ਕਿਧਰੇ ਨਹੀਂ ਮਿਲਦੇ।²

1. ਡਾ. ਸੇਰ ਸਿੱਖ ਦੀਆਂ ਲਿਖਤਾਂ ਵਿਚ ਮਹਾਤਮਾ ਗਾਂਧੀ ਦੀਆਂ ਸਿੱਖਾਂ ਪ੍ਰਤੀ ਕੀਤੀਆਂ ਵੱਚੀਆਂ ਅਤੇ ਉਲਾਲ੍ਹਾ ਟਿੱਪਣੀਆਂ ਦਾ ਕਰਾਰ ਤੇ ਤਕਦੀਰ ਜਵਾਬ ਦਿੱਤਾ ਗਿਆ ਹੈ।

2. ਵਿਸਥਾਰ ਲਈ ਵੇਖੋ ਐਨਸਾਈਕਲੋਪੀਡੀਆ ਆਫ ਸਿਖਿਜ਼ਮ ਵਿਚ ‘ਕੌਰ ਸਿੱਖ’ ਅਤੇ ‘ਅਕਾਲੀ’।

ਸਾਹਿਤ-ਰਚਨਾ

ਸਾਹਿਤਕ ਬਿਰਤੀ :

ਅਕਾਲੀ ਜੀ ਇਕ ਸ਼ੁਹਿਰਦ ਸਾਹਿਤਕ ਬਿਰਤੀ ਦੇ ਵਿਅਕਤੀ ਸਨ। ਇਸ ਬਿਰਤੀ ਦੇ ਪ੍ਰੱਕ ਹੋਣ ਦਾ ਮੂਲ ਕਾਰਨ ਉਨ੍ਹਾਂ ਦੇ ਬਾਲਪਨ ਦਾ ਉਹ ਵਿਦਿਆਕ ਮਾਹੌਲ ਸੀ ਜਿਹੜਾ ਉਨ੍ਹਾਂ ਦਿਨਾਂ ਵਿਚ ਵਿਰਲੇ ਹੀ ਵਿਅਕਤੀ ਨੂੰ ਨਸੀਬ ਹੁੰਦਾ ਸੀ। ਬਚਪਨ ਅਤੇ ਲੜਕਪਨ ਦੇ ਦਿਨਾਂ ਵਿਚ ਹੀ ਸਾਹਿਤ ਅਤੇ ਵਿਦਿਆ ਪ੍ਰਤਿ ਮਨ ਵਿਚ ਟਿਕੇ ਸੰਸਕਾਰ। ਅਗਲੇ ਜੀਵਨ ਵਿਚ ਵਧ-ਚੜ੍ਹ ਕੇ ਵਿਕਸਿਤ ਹੋਏ। ਵਡੇਰੀ ਉਮਰ ਵਿਚ ਵਿਦਵਾਨ ਗੁਰਸਿੱਖਾਂ, ਗਿਆਨੀਆਂ, ਵਿਚਾਰਕਾਂ, ਪ੍ਰਚਾਰਕਾਂ ਅਤੇ ਸੰਗਤ ਨਾਲ ਸਿੱਧਾ ਸੰਪਰਕ ਪੈਦਾ ਹੋ ਜਾਣ ਨਾਲ ਸਾਹਿਤ-ਸੰਭਾਲ ਅਤੇ ਸਾਹਿਤ-ਗਿਆਨ ਦੀ ਲਾਲਸਾ ਹੋਰ ਵੀ ਉਭਰੀ। ਪੰਜਾਬ, ਬਿਹਾਰ, ਬੰਗਾਲ, ਦੱਖਣ, ਆਸਾਮ, ਬਰਮਾ, ਕਾਬਲ ਆਦਿ ਦੀਆਂ ਫੇਰੀਆਂ ਨੇ ਕਈ ਪ੍ਰਕਾਰ ਦੇ ਲਿਖਤੀ ਅਤੇ ਮੌਖਿਕ ਸਾਹਿਤ-ਗਿਆਨ ਨਾਲ ਸਾਂਝ ਪੈਦਾ ਕਰਵਾਈ। ਭਿੰਨ-ਭਿੰਨ ਇਲਾਕਿਆਂ ਦੀਆਂ ਬੋਲੀਆਂ, ਪ੍ਰਗਟਾ-ਵਿਧੀਆਂ, ਵਿਚਾਰ-ਪੱਧਤੀਆਂ, ਸੰਸਕ੍ਰਿਤੀਆਂ ਅਤੇ ਸਭਿਆਚਾਰਾਂ ਨਾਲ ਵਾਹ ਪੈਣ ਕਾਰਨ ਹਾਲਾਤ ਨੇ ਇਸ ਗੱਲ ਦੀ ਜ਼ਰੂਰਤ ਪੈਦਾ ਕਰ ਦਿੱਤੀ ਕਿ ਇਨ੍ਹਾਂ ਸਭ ਚੀਜ਼ਾਂ ਦਾ ਪ੍ਰਮਾਣਿਕ ਗਿਆਨ ਪ੍ਰਾਪਤ ਕੀਤਾ ਜਾਵੇ; ਤਾਈਓਂ ਦੂਜੇ ਦੀ ਗੱਲ ਨੂੰ ਕੌਂਟਾ ਜਾਂ ਪੂਰਿਆ ਜਾ ਸਕਦਾ ਸੀ। ਸੇ, ਦੂਜਿਆਂ ਦੇ ਹਰ-ਇਕ ਪਹਿਲੂ ਨੂੰ ਜਾਣਨ ਦੀ ਜਗਿਆਸਾ ਨੇ ਅਕਾਲੀ ਜੀ ਅੰਦਰ, ਦੁਰਲੱਭ ਗਿਆਨ-ਸਮੱਝ੍ਹੀ ਨੂੰ ਇਕੱਤਰ ਕਰਨ ਦੀ, ਲਗਨ ਨੂੰ ਉਭਾਰਿਆ। ਆਪ ਨੇ ਦੁਰਲੱਭ ਕਿਸਮ ਦੀਆਂ ਕਈ ਪੁਰਾਤਨ ਹੱਥ-ਲਿਖਤਾਂ, ਚਿਤਰ, ਆਦਿ ਕਾਫੀ ਤਕਤੀ ਕੀਮਤ ਤਾਰ ਕੇ ਪ੍ਰਾਪਤ ਕੀਤੇ। ਇਹ ਅਮੁਲ ਸਾਹਿਤ-ਭੰਡਾਰ ‘ਗੁਰੂ ਨਾਨਕ-ਆਸ਼ਮ’ ਚਕਾਰ ਦੀ ਆਲੀਸ਼ਾਨ ਇਮਾਰਤ ਵਿਚ ਸੁਰੱਖਿਅਤ ਕੀਤਾ ਗਿਆ ਸੀ। ਇਸ ਭੰਡਾਰ ਵਿਚ ਨਿਮਨ ਲਿਖਿਤ ਰਚਨਾਵਾਂ ਸਨ :

ਸਿੱਖ-ਸਾਹਿਤ :

1. 52 ਬੀੜਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ, ਜੋ ਕਈ ਸ਼ਰਧਾਵਾਨਾਂ ਤੋਂ ਪ੍ਰਾਪਤ ਹੋਈਆਂ ਸਨ।
 2. ਇਕ ਹੱਥ-ਲਿਖਤ ਅਤੇ ਸੁੰਦਰ ਵੇਲਦਾਰ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ, ਜਿਸ ਉੱਪਰ ਸ੍ਰੀ ਗੁਰੂ ਤੇਰਾ ਬਹਾਦਰ ਸਾਹਿਬ ਦੇ ਦਸਤਖਤ ਸਨ।
-
1. ਅਕਾਲੀ ਜੀ ਆਪ ਲਿਖੇ ਹਨ ਕਿ ਜਦ ਉਨ੍ਹਾਂ ਦੇ ਬਚੁਨਗ ਸਿੱਖ-ਪਰਮ ਵੱਲ ਪਰਤੇ ਤਾਂ ਉਨ੍ਹਾਂ ਨੇ ਪਹਿਲੀ ਸੇਵਾ ਇਹ ਲਈ ਕਿ ਸਿੱਖ-ਸੰਗਤ ਨੂੰ ਹੋਂਕੀ ਗੁਟਕੇ ਤੇ ਪੇਕੀਆਂ ਲਿਖ ਕੇ ਵੰਡਦੇ ਰਹੇ।
(ਕਾਗਜ-ਪੱਤਰ ਦੀਆਂ ਲਿਖਤਾਂ ਵਿਚੋਂ)

3. ਦਸਮ ਗ੍ਰੰਥ ਜੀ ਦੀਆਂ ਚਾਰ ਬੀੜਾਂ ।
4. ਗੁਰਬਾਣੀ ਦੇ ਫਰੀਦਕੋਟੀ ਟੀਕੇ ਦੀਆਂ ਚਾਰੇ ਜਿਲਦਾਂ ਜੋ ਕਿ ਮਹਾਰਾਜਾ ਫਰੀਦ ਕੋਟ ਨੇ ਭੇਟ ਕੀਤੀਆਂ ਸਨ ।
5. ‘ਗੁਰਬਾਣੀ ਸਟੀਕ’, ਵੱਲੋਂ ਸ੍ਰ. ਨਰੈਣ ਸਿੰਘ ਤੇ ਬਿਸ਼ਨ ਸਿੰਘ, ਦੀਆਂ ਅਠ ਸੈਚੀਆਂ ।
6. ਗੁਰਸ਼ਬਦ ਰਤਨਾਕਰ—ਮਹਾਨ ਕੋਸ਼, ਕਰਤਾ ਭਾਈ ਕਾਨੂ ਸਿੰਘ ਜੀ ਨਾਭਾ । ਇਹ ਗ੍ਰੰਥ ਵੀ ਅਕਾਲੀ ਜੀ ਨੂੰ ਮਹਾਰਾਜਾ ਫਰੀਦਕੋਟ ਵੱਲੋਂ ਭੇਟ ਕੀਤਾ ਗਿਆ ਸੀ ।
7. ਗੁਰੂ ਗਿਰਾਰਥ ਕੋਸ਼—ਪੈ. ਤਾਰਾ ਸਿੰਘ ਨਰੋਤਮ । ਇਹ ਗ੍ਰੰਥ ਮਹਾਰਾਜਾ ਪਟਿਆਲਾ ਵੱਲੋਂ ਭੇਟ ਕੀਤਾ ਗਿਆ ਸੀ ।
8. ਗੁਰਬਾਣੀ ਕੋਸ਼—‘ਵਜੀਰ ਹਿੰਦ ਪੈਸ’ ਵੱਲੋਂ ਛਾਪਿਆ ਹੋਇਆ ।
9. ਗੁਰੂ ਗ੍ਰੰਥ ਬਾਣੀ ਦੀਆਂ ਦੋ ਸੈਚੀਆਂ ।
10. ਦਸਮ ਗ੍ਰੰਥ ਬਾਣੀ ਦੀਆਂ ਦੋ ਸੈਚੀਆਂ ।
11. ਇਕ ਪੇਖੀ ਲਿਖਤੀ ਸਰਬਲੋਹ ਗ੍ਰੰਥ ਦੀ ।
12. ਭਾਈ ਨੰਦ ਲਾਲ ਜੀ ਦੀ ਸੰਪੂਰਨ ਬਾਣੀ, ਅਰਥਾਂ ਸਮੇਤ ।
13. ਸੰਪੂਰਨ ਰਚਨਾ ਭਾਈ ਗੁਰਦਾਸ ਜੀ ।
14. ਸਿੰਧੀ ਪ੍ਰਭਾਕਰ ।
15. ਗੁਰਮਤਿ ਪ੍ਰਭਾਕਰ ।
16. ਗੁਰਮਤਿ ਸੁਧਾਕਰ ।
17. ਸਾਖੀਆਂ ਹੋਂਖ ਲਿਖਤ ਅਤੇ ਛਪੀਆਂ ਹੋਈਆਂ ।
18. ਸੂਰਜ ਪ੍ਰਕਾਸ਼ ਗ੍ਰੰਥ, ਮੁਕੰਮਲ ਜਿਲਦਾਂ (ਦੋ ਸੈਟ) ।
19. ਗੁਰ ਬਿਲਾਸ ਪਾਤਸ਼ਾਹੀ ਛੇਵੰੀ ।
20. ਗੁਰ ਬਿਲਾਸ ਪਾਤਸ਼ਾਹੀ ਦਸਵੰੀ ।
21. ਪੰਥ ਪ੍ਰਕਾਸ਼—ਰਤਨ ਸਿੰਘ ਭੰਗੂ ।
22. ਪੰਥ ਪ੍ਰਕਾਸ਼—ਗਿਆਨੀ ਗਿਆਨ ਸਿੰਘ ।
23. ਤਵਾਰੀਖ ਗੁਰ ਪ੍ਰਾਲਸਾ ।
24. ਬਾਬਾ ਮਿਹਰਵਾਨ ਜੀ ਦੀਆਂ ਸਾਖੀਆਂ—ਹਥ ਲਿਖਤ ।
25. ਸ੍ਰੀ ਗੁਰ ਸੋਭਾ, ਲਿਖਤੀ (ਦੋ), ਬਾਅਦ ਵਿਚ ਇਹ ਨੂੰ ਆਪ ਨੇ ਪ੍ਰਕਾਸ਼ਤ ਵੀ ਕੀਤਾ ਸੀ ।¹
26. ਸ੍ਰੀ ਗੁਰੂ ਮਹਿਮਾ ਪ੍ਰਕਾਸ਼ (ਹਥ-ਲਿਖਤ)

ਸੰਸਕ੍ਰਿਤ ਸਾਹਿਤ

27. ਚਾਰ ਵੇਦਾਂ ਦੇ ਡੱਪੇ ਹੋਏ ਸਟੀਕ (ਹਿੰਦੀ ਟੀਕਾ) ।
28. ਸ਼ਾਸਤ੍ਰਾਂ, ਸਿਮੂਤੀਆਂ, ਪੁਰਾਣਾਂ ਆਦਿ ਸਨਾਤਨੀ ਗ੍ਰੰਥਾਂ ਸਬੰਧੀ ਛੱਪੇ ਹੋਏ ਅਤੇ ਲਿਖਤੀ ਵਿਆਖਿਆ ਗ੍ਰੰਥ ।

1. ਇਹ ਗ੍ਰੰਥ 1967 ਈ. ਵਿਚ ਪੰਜਾਬੀ ਯੂਨੀਵਰਸਿਟੀ ਨੇ ਡਾ. ਚੰਡਾ ਸਿੰਘ ਦੀ ਸੰਪਾਦਨਾ ਹੇਠ ਮੁੜ ਪ੍ਰਕਾਸ਼ਿਤ ਕੀਤਾ ।

29. ਕਲਹਨ ਦਾ ਗ੍ਰੰਥ ‘ਰਾਜਤ੍ਰੀਗਨੀ’ ਆਇਂ ।

ਹਿੰਦੀ ਸਾਹਿਤ

30. ਵੇਦਾਂ ਦਾ ਹਿੰਦੀ ਟੀਕਾ ।

31. ਹਿੰਦੂ ਕਾਨੂੰਨ ਆਇਂ ।

ਛਾਰਸੀ-ਉਰਦੂ ਸਾਹਿਤ

32. ਇਸਲਾਮ ਦੇ ਕਈ ਛਪੇ ਅਤੇ ਹੋਰ-ਲਿਖਤ ਗ੍ਰੰਥ (ਅਰਥਾਂ ਸਮੇਤ) : ਕੁਰਾਨ, ਹਦੀਸ ਅਤੇ ਇਸਲਾਮੀ ਇਤਿਹਾਸ ਦੇ ਪ੍ਰਮਾਣਿਕ ਗ੍ਰੰਥ ।²

33. ਤਵਾਰੀਖ ਮੁਸਲਮਾਨ, (ਛਾਰਸੀ); ਤਵਾਰੀਖ ਕਸ਼ਮੀਰ (ਛਾਰਸੀ) ਆਇਂ ।

ਛੁਟਕਲ

34. ਟ੍ਰੈਪ ਦਾ (ਗੁਰੂ ਗ੍ਰੰਥ ਦਾ) ਅੰਗ੍ਰੇਜ਼ੀ ਅਨੁਵਾਦ ।

35. ਬੰਗਾਲੀ ਕੋਸ਼ ।

36. ਮਰਾਠੀ ਕੋਸ਼ ।

37. ਬਾਈਬਲ ਆਇਂ ।

38. ਉਹ ਦੁਰਲੱਭ ਖਰੜੇ ਜਿਨ੍ਹਾਂ ਵਿਚੋਂ ਕੁਝ ਉਨ੍ਹਾਂ ਪ੍ਰਕਾਸ਼ਿਤ ਕਰਵਾਏ ਸਨ। ਇਸ ਤੋਂ ਇਲਾਵਾ ਆਜੁਰਵੇਦ ਤੇ ਸੰਗੀਤ ਦੀਆਂ ਵੀ ਕੁਝ ਰਚਨਾਵਾਂ ਸਨ।

ਆਪ ਪਾਸ ਸਿਰਫ਼ ਉਪਰੋਕਤ ਸਾਹਿਤ-ਭੰਡਾਰ ਹੀ ਨਹੀਂ ਸੀ ਸਗੋਂ ਇਸ ਤੋਂ ਵੀ ਕਿਧਰੇ ਵੱਡਮੁਲੀਆਂ ਅਤੇ ਵਿਵਿਧ ਪ੍ਰਕਾਰ ਦੀਆਂ ਪੁਸਤਕਾਂ ਆਪ ਦੀ ਪ੍ਰਤੀਚ ਦੇ ਦਾਇਰੇ ਅੰਦਰ ਸਨ। ਇਸ ਗੱਲ ਦੀ ਪੁਸ਼ਟੀ ਆਪ ਦੀ ਲਿਖੀ ਇਕ ਪ੍ਰਸਿੱਧ ਪੁਸਤਕ ‘ਇਸਤ੍ਰੀ ਸੰਕਟ ਮੇਚਨ’ ਵਿਚੋਂ ਮਿਲਦੀ ਹੈ। ‘ਵਿਧਵਾਪੁਣੇ’ ਦੇ ਦਰਿਦਰ ਨੂੰ ਨਿਰਮੂਲ ਸਾਬਤ ਕਰਨ ਲਈ ਆਪ ਕਈ ਪ੍ਰਕਾਰ ਦੇ ਪੂਰਬੀ ਅਤੇ ਪੱਛਮੀ ਗ੍ਰੰਥਾਂ ਵਿਚੋਂ ਟੂਕ੍ਰਾਂ ਤੇ ਉਦਾਹਰਣਾਂ ਪੇਸ਼ ਕਰਦੇ ਹਨ। ਇਨ੍ਹਾਂ ਟੂਕ੍ਰਾਂ-ਹਵਾਲਿਆਂ ਦੇ ਵੇਰਵੇ ਤੋਂ ਆਪ ਦੀ ਬੋਧਿਕ ਪਕੜ ਦਾ ਅੰਦਾਜ਼ਾ ਲੱਗ ਸਕਦਾ ਹੈ। ਅਸੀਂ ਇਨ੍ਹਾਂ ਹਵਾਲਿਆਂ ਦਾ ਸੰਖੇਪ ਵੇਰਵਾ ਦਿੰਦੇ ਹਾਂ ਜਿਸ ਤੋਂ ਅਕਾਲੀ ਜੀ ਦੀ ਬੋਧਿਕ ਪਕੜ ਦਾ ਪਤਾ ਲੱਗ ਸਕਦਾ ਹੈ।

1. (ਉ) ਰਿਗ, ਮੰਤ੍ਰ 41, ਮੰਡਲ 10, ਸੂਕਤ 85.

(ਅ) ਰਿਗ, ਮੰਤ੍ਰ 8, ਮੰਡਲ 10, ਸੂਕਤ 18.

2. ਯਜੁਰਵੇਦ, ਤੈਤੀ ਆਰਨਕਾ, ਸਾਇਣਭਾਸ, 6-1-13.

3. (ਉ) ਅਥਰਵ : ਮੰਤ੍ਰ 27-28, ਕਾਂਡ 9, ਅਧਿਆਇ 3, ਸੂਕਤ 5.

(ਅ) ਅਥਰਵ, ਮੰਤ੍ਰ 2, ਸੂਕਤ 3, ਕਾਂਡ 18.

ਸਿਮ੍ਰਤੀਆਂ—ਦੱਖ ਸਿਮ੍ਰਤੀ, ਮਨ ਸਿਮ੍ਰਤੀ, ਨੀਲ ਕੰਠ ਸਿਮ੍ਰਤੀ, ਬ੍ਰਹਤ ਪ੍ਰਸਾਰ ਸਿਮ੍ਰਤੀ, ਬਿਆਸ ਸਿਮ੍ਰਤੀ, ਨਾਰਦ ਸਿਮ੍ਰਤੀ, ਬੋਧਾਇ ਸਿਮ੍ਰਤੀ, ਯਾਗਵਲਕ ਸਿਮ੍ਰਤੀ, ਵਸਿਸ਼ਟ ਸਿਮ੍ਰਤੀ, ਸਿਮ੍ਰਤੀ, ਉਧਰ ਸੰਤਾਪ ਸਿਮ੍ਰਤੀ, ਵਿਸ਼੍ਵਾਮਿਤ੍ਰ ਸਿਮ੍ਰਤੀ, ਅਗਸਤ ਸਿਮ੍ਰਤੀ, ਵੈਸ਼ੰਪਾਇਨ ਸਿਮ੍ਰਤੀ, ਵਿਆਪਰਪਾਤ ਸਿਮ੍ਰਤੀ, ਜਾਵਾਲ ਸਿਮ੍ਰਤੀ।

1. ਇਸ ਰਚਨਾ ਨੂੰ ਪੰਜਾਬੀ ਵਿਚ ਅਨੁਵਾਦ ਕੀਤਾ ਗਿਆ ਹੈ, ਅਕਾਲੀ ਜੀ ਵਲੋਂ।

2. ਭੁਗਨ ਸ਼ਰੀਫ ਦਾ ਹੋਰ-ਲਿਖਿਤ ਪੰਜਾਬੀ ਅਨੁਵਾਦ, ਅਕਾਲੀ ਜੀ ਦਾ, ਅਣ-ਛਪਿਆ ਗਿਆ ਹੈ।

ਪੁਰਾਣ—ਬ੍ਰਾਹਮ ਪੁਰਾਣ, ਅਗਨੀ ਪੁਰਾਣ, ਪਦਮ ਪੁਰਾਣ ਮਹਾਨਿਰਥਾਣ ਤੰਤਰ, ਰਾਮਾਇਣ, ਮਹਾਭਾਰਤ ਆਦਿ ਗ੍ਰੰਥਾਂ ਦੇ ਹਵਾਲੇ ਸੰਸਕ੍ਰਿਤ ਅਤੇ ਪੰਜਾਬੀ ਟੀਕੇ ਸਮੇਤ ਦਿੱਤੇ ਹਨ।

ਕੁਰਾਨ ਵਿਚੋਂ— 1. ਪਾਰਹ 2, ਸੂਰਹ ਬਕਰ, ਰਕੂਅ 27, ਮੰਜ਼ਲ ।

2. ਪਾਰਹ 2, ਸੂਰਹ ਬਕਰ, ਰਕੂਅ 28, ਮੰਜ਼ਲ ।

3. ਪਾਰਹ 2, ਸੂਰਹ ਬਕਰ, ਰਕੂਅ 30, ਮੰਜ਼ਲ ।

ਅੰਜੀਲ—(Deut. 25 : 3); (Romans : 7.3)

1. Corinthians 7 chapt.

ਆਧੁਨਿਕ ਭੁਚੀਆਂ ਨਾਲ ਸੰਪਰਕ :

ਨਾ ਸਿਰਫ ਸਨਾਤਨਤਾ-ਬੈਧਿਕ ਜਗਤ ਸਗੋਂ ਆਧੁਨਿਕਤਾ-ਬੈਧਿਕ ਜਗਤ ਤੀਕ ਵੀ ਅਕਾਲੀ ਜੀ ਦੀ ਪੂਰੀ ਪਹੁੰਚ ਸੀ। ਸਾਧਾਰਨ ਵਿਅਕਤੀ ਆਪ ਦੇ ਸਾਦ-ਮੁਰਾਦੇ ਜੀਵਨ ਤੋਂ ਇਹ ਭੁਲੇਖਾ ਆਮ ਤੌਰ ਉੱਪਰ ਖਾ ਜਾਂਦੇ ਸਨ ਕਿ ਇਹ ਅਣਪੜ੍ਹ ਜਿਹਾ ਅਤੇ ਸਿੱਧਾ-ਪਧਰਾ ਜਿਹਾ ਵਿਅਕਤੀ ਭਲਾ ਨਵੇਜ਼ਮਾਨੇ ਦੀ ਵਿਦਿਆ ਬਾਰੇ ਕੀ ਜਾਣ ਸਕਦਾ ਹੈ? ਪਰ ਅਕਾਲੀ ਜੀ ਦੇ ਅੰਦਰ ਛੂਪੀ ਹੋਈ ਸਖਸੀਅਤ ਦੇ ਬੇਅੰਤ ਪਹਿਲੂ ਸਨ ਅਤੇ ਅਸੀਂ ਉਨ੍ਹਾਂ ਦੇ ਅੰਦਰ ਪਨਪ ਰਹੇ ਅਤੇ ਸ਼ਾਂਤ ਰੂਪ ਵਿਚ ਵਿਗਸ ਰਹੇ ਸਾਹਿਤਕ ਅਤੇ ਬੈਧਿਕ ਵਿਅਕਤੀ ਦਾ ਹੀ ਉਲੇਖ ਕਰਦੇ ਹਾਂ।

ਅਸੀਂ ਆਪ ਦੀ ਉਸੇ ਹੀ ਪੁਸਤਕ ‘ਇਸਤ੍ਰੀ ਸੰਕਟ ਮੇਚਨ’ ਨੂੰ ਵਾਚਦੇ ਹਾਂ। ਇਸ ਪੁਸਤਕ ਤੋਂ ਅੰਦਰਾਜ਼ਾ ਲਗਦਾ ਹੈ ਕਿ ਅਕਾਲੀ ਜੀ ਆਪਣੇ ਸਮੇਂ ਦੇ ਆਧੁਨਿਕਤਮ ਸਮਾਜਕ ਮਸਲਿਆਂ ਅਤੇ ਭਾਈਚਾਰਕ ਜਟਿਲਤਾਵਾਂ ਤੋਂ ਉਂਨੇ ਹੀ ਸੂਚਿਤ ਸਨ ਜਿੰਨਾ ਕਿ ਉਸ ਸਮੇਂ ਦਾ ਜਾਗ੍ਰਿਤ ਤੋਂ ਜਾਗ੍ਰਿਤ ਵਿਅਕਤੀ। ਕਈ ਥਾਈਂ ਤਾਂ ਆਪ ਉਸ ਸਮੇਂ ਦੇ ਸਭ ਤੋਂ ਵੱਧ ਜਾਗ੍ਰਿਤ ਵਿਅਕਤੀ ਤੋਂ ਵੀ ਕਈ ਮੰਜ਼ਲਾਂ ਅੱਗੇ ਦੀ ਅਤੇ ਸੂਰਅਤਮੰਦ ਗੱਲ ਛੁਹ ਦਿੰਦੇ ਹਨ। ਇਨ੍ਹਾਂ ਗੱਲਾਂ ਦੀ ਵਿਚਾਰ ਅੱਗੇ ਕਰਾਂਗੇ। ਫਿਲਹਾਲ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਕਾਲੀ ਜੀ ਦੀ ਪਹੁੰਚ ਦੇ ਅੰਦਰ ਨਾ ਸਿਰਫ ਪੁਰਾਤਨ ਸਗੋਂ ਆਧੁਨਿਕਤਮ ਵਿਦਿਆ ਭੰਡਾਰ ਵੀ ਸੀ।

- (1) ਆਪ ਨੇ ਇਸ ਪੁਸਤਕ ਵਿਚ 1881, 1891, 1901, 1911, ਈਸਵੀ ਦੀ ਮਰਦਮ ਸ਼ੁਮਾਰੀ ਦੇ ਅੰਕੜੇ ਦਿੱਤੇ ਹਨ ਤਾਂ ਕਿ ਸਿੱਧ ਹੋ ਸਕੇ ਕਿ ਭਾਰਤ ਵਿਚ ਕਿੰਨੇ ਲਖ ਵਿਧਵਾ ਇਸਤ੍ਰੀਆਂ ਹਨ।
- (2) ਉਸ ਸਮੇਂ ਦੇ ਪੂਰਵੀ ਅਤੇ ਪਛਮੀ ਅੱਖਬਾਰਾਂ ਵਿਚ ਪ੍ਰਕਾਸ਼ਿਤ ਉਨ੍ਹਾਂ ਖਬਰਾਂ ਦੇ ਹਵਾਲੇ ਦਿੱਤੇ ਹਨ ਜਿਨ੍ਹਾਂ ਤੋਂ ਇਸਤਰੀ ਦੀ ਦੁਰਦਸ਼ਾ ਦਾ ਪਤਾ ਲਗਦਾ ਹੈ।
- (3) ਆਪਣੇ ਸਮੇਂ ਦੇ ਪ੍ਰਸਿੱਧ ਵਿਦਵਾਨਾਂ ਦੇ ਆਧੁਨਿਕ ਗ੍ਰੰਥਾਂ ਦੇ ਹਵਾਲੇ ਦਿੱਤੇ ਹਨ। ਆਪ ਆਪਣੇ ਸਮੇਂ ਦੇ ਨਵੀਨਤਮ ਸਾਹਿਤਕ ਪਰਿਵਰਤਨਾਂ ਤੋਂ ਸੁਚੇਤ ਰਹਿੰਦੇ ਸਨ। ਇਹੋ ਹੀ ਕਾਰਨ ਹੈ ਕਿ ਆਪ ਦੀ ਲਾਇਬ੍ਰੇਰੀ ਵਿਚ ਨਿਮਨਲਿਖਤ ਪਰਚੇ ਬਿਨਾ ਨਾਗਾ ਆਇਆ ਕਰਦੇ ਸਨ :

1. ਖਾਲਸਾ ਸਮਾਜਾਰ

ਅੰਮ੍ਰਿਤਸਰ

2. ਖਾਲਸਾ ਐਡਵੋਕੇਟ

ਅੰਮ੍ਰਿਤਸਰ

3. ਸਿੱਖ ਸੇਵਕ ਸੰਡੇ

ਅੰਮ੍ਰਿਤਸਰ

4.	ਮੌਜੀ	ਅੰਮ੍ਰਿਤਸਰ
5.	ਰਾਮਗੜੀਆ ਪਤਿੰਕਾ	ਅੰਮ੍ਰਿਤਸਰ
6.	ਰਸਾਲਾ ਅੰਮ੍ਰਿਤ	ਤਰਨਤਾਰਨ
7.	ਪੰਜਾਬ ਦਰਪਨ	ਲਾਹੌਰ
8.	ਮੈਗਜ਼ੀਨ ਪੰਜਾ ਸਾਹਿਬ	ਪੰਜਾ ਸਾਹਿਬ
9.	ਡੁਲਵਾੜੀ	ਲਾਹੌਰ
10.	ਬ੍ਰਾਹਮਣ ਸਿੱਖ ਸਮਾਚਾਰ	ਰਾਵਲਪਿੰਡੀ

ਅਕਾਲੀ ਜੀ ਆਪ ਵੀ ਇਕ ਪਰਚਾ 'ਕਸ਼ਮੀਰ ਸਿੱਖ ਸਮਾਚਾਰ' ਪ੍ਰਕਾਸ਼ਤ ਕਰਦੇ ਸਨ।

ਆਪ ਅੰਦਰ ਸਾਹਿਤ ਨੂੰ ਸਾਂਭਣ ਦੀ ਇੰਨੀ ਲਗਨ ਸੀ ਕਿ ਕਈ ਅਮੁਲ ਵਸਤਾਂ ਆਪਣੇ ਪਲਿਓਂ ਮੁੱਲ ਤਾਰ ਕੇ ਦੂਜਿਆਂ ਤੋਂ ਪ੍ਰਾਪਤ ਕੀਤੀਆਂ। ਇਉਂ ਆਪ ਨੇ ਸੈਂਕੜੇ ਰੂਪੇ ਦੀਆਂ ਲਿਖਤੀ ਪੁਸਤਕਾਂ ਪ੍ਰਾਪਤ ਕੀਤੀਆਂ ਸਨ। ਤਵਾਰੀਖ ਮੁਸਲਮਾਨ (ਛਾਰਸੀ) ਦੇ ਖਰੜੇ ਲਈ ਆਪ ਨੂੰ ਪਸੋਰ ਦੇ ਇਕ ਖਾਨ ਕੋਲ ਕਈ ਫੇਰੇ ਮਾਰਨੇ ਪਏ ਅਤੇ ਆਖਰ ਇਹ ਖਰੜਾ 1917-18 ਦੇ ਸਮੇਂ 125/- ਰੂਪੇ ਦੇ ਕੇ ਪ੍ਰਾਪਤ ਕੀਤਾ।

ਸਿਰਫ ਪੁਸਤਕਾਂ ਹੀ ਨਹੀਂ ਸਗੋ ਦੂਜੀਆਂ ਅਮੁਲ ਵਸਤਾਂ ਦੇ ਸਾਂਭਣ ਦਾ ਵੀ ਖਿਆਲ ਰਖਦੇ ਸਨ। ਭਾਰਤ ਵਰਸ ਦੇ ਚੱਪੇ-ਚੱਪੇ ਉੱਪਰ ਫੈਲੇ ਹੋਏ ਸਿੱਖ ਗੁਰਾਗਮਾਂ ਦੀ ਸਾਂਭ-ਸੰਭਾਲ ਬਾਰੇ ਗਿਆਨ ਪ੍ਰਾਪਤ ਕਰਨ ਲਈ ਆਪ ਥਾਉਂ-ਥਾਈਂ ਗਏ। ਇਸ ਦੌਰਾਨ ਆਪ ਨੂੰ ਜੋ ਅਮੁਲ ਵਸਤੂ ਮਿਲਦੀ ਉਸ ਨੂੰ ਸੰਭਾਲ ਲੈਂਦੇ ਸਨ। ਸਫਰ ਦੌਰਾਨ ਆਪ ਨੂੰ ਦਸਾਸ਼ ਜੀ ਦਾ ਇਕ ਚਿੜ੍ਹ ਮਿਲਿਆ ਜੋ 1923 ਈ. ਵਿਚ ਤੁਕ ਤਤਕਰੇ ਵਿਚ ਅਤੇ 1925 ਈ. ਵਿਚ ਸ਼੍ਰੀ ਗੁਰ ਸੋਭਾ ਵਿਚ ਛਪਵਾ ਦਿਤਾ ਸੀ।

ਮੈਲਿਕ ਰਚਨਾਵਾਂ :

ਅਕਾਲੀ ਜੀ ਨਾ ਸਿਰਫ ਪਰੰਪਰਾਗਤ ਅਤੇ ਵਰਤਮਾਨ ਸਾਹਿਤ ਦੇ ਰਸੀਏ ਸਨ ਸਗੋ ਖੁਦ ਵੀ ਇਕ ਚੰਗੇ ਸਾਹਿਤ-ਰਚੈਤਾ ਸਨ। ਵੀਹਵੀਂ ਸਦੀ ਦਾ ਪਹਿਲਾ ਅੱਧ ਪੰਜਾਬੀ ਦੇ ਆਧੁਨਿਕ ਸਾਹਿਤ ਦਾ ਕੁਝੀਕਾਰੀ ਸਮਾਂ ਸੀ। ਇਸੇ ਸਮੇਂ ਪੰਜਾਬੀ ਸਾਹਿਤ ਨੇ ਸੂਰੂਪ ਅਤੇ ਸ਼ੈਲੀ ਵਜੋਂ ਕਈ ਨਵੀਆਂ ਸੋਧਾਂ ਉਲੀਕੀਆਂ। ਅਕਾਲੀ ਜੀ ਦੀ ਸਾਹਿਤਕ ਬਿਰਤੀ ਇਸ ਵਿਆਪਕ ਲੋਕਿਕ ਪ੍ਰਭਾਵ ਤੋਂ ਅਭਿੱਜਨ ਨਾ ਰਹਿ ਸਕੀ। ਭਾਵੇਂ ਆਪ ਦੀ ਬਹੁਤੀ ਰਚਨਾ ਧਾਰਮਿਕ ਮਸਲਿਆਂ ਅਤੇ ਉਨ੍ਹਾਂ ਦੇ ਸਮਾਧਾਨ ਨਾਲ ਅਧਿਕਤਰ ਜੂਝੀ ਰਹੀ ਪਰ ਆਪ ਦੀ ਸਿਰਜਣਾਤਮਕ ਪ੍ਰਤਿੰਦਿਆਂ ਦੀ ਵਿਸਤ੍ਰਿਤ ਵਰਤੋਂ ਨਾਲ ਵਹਿ ਤੁਰਨ ਦੀ ਇੱਛਕ ਨਹੀਂ ਸੀ। ਆਪ ਦੀ ਬਹੁਤੀ ਰਚਨਾ ਸਿੱਖ-ਜਗਤ ਦੇ ਧਾਰਮਕ ਅਤੇ ਭਾਈਚਾਰਕ ਮਸਲਿਆਂ ਦੁਆਲੇ ਕੋਂਦੂਰਿਤ ਰਹੀ ਪਰ ਕਈ ਵਾਰੀ ਆਪ ਦੀ ਪਕੜ ਇਸ ਕੇਂਦ੍ਰੀ ਕਾਰਜ-ਖੇਤਰ ਤੋਂ ਬਾਹਰ ਦੇ ਮਹੱਤਵਪੂਰਨ ਮਸਲਿਆਂ ਨੂੰ ਵੀ ਛਹੁ ਲੈਂਦੀ ਹੈ। ਆਪ ਦੀ ਬਹੁ-ਪੱਖੀ ਸਾਹਿਤਕ ਪ੍ਰਤਿੰਦਿਆ ਦਾ ਅੰਦਰਾਜ਼ ਆਪ ਦੀਆਂ ਲਿਖਤਾਂ ਨੂੰ ਵਾਚਣ ਤੋਂ ਉਪਰੰਤ ਲਗਦਾ ਹੈ। ਆਪ ਦੀਆਂ ਰਚਨਾਵਾਂ ਨਿਮਨ-ਲਿਖਤ ਹਨ ਜਿਨ੍ਹਾਂ ਦਾ ਪ੍ਰਯੋਜਨ ਅਤੇ ਮਹੱਤਵ ਭਿੰਨ-ਭਿੰਨ ਕਿਸਮ ਦਾ ਹੈ :

1. ਵੇਖੋ ਪੰਨਾ 63 ਉਪਰ, 'ਸ਼੍ਰੀ ਗੁਰੂ ਸ਼ਬਦ ਰਤਨ ਪ੍ਰਕਾਸ਼'

1. ਸ੍ਰੀ ਗੁਰੂ ਸਬਦ ਰਤਨ ਪ੍ਰਕਾਸ਼ (INDEX)
2. ਤਤਕਾਰਾ ਵਾਰਾਂ ਤੇ ਕਬਿਤ-ਸਵੱਈਏ ਭਾਈ ਗੁਰਦਾਸ
3. ਇਸਤ੍ਰੀ ਸੰਕਟ ਮੇਚਨ
4. ਹਜ਼ੂਰੀ ਸਾਥੀ
5. ਸੁਖ ਸਾਗਰ
6. ਸ੍ਰੀ ਗੁਰ ਸੇਡਾ
7. ਬੁਧਿ ਬਾਰਧ ਹਿਤਉਪਦੇਸ਼ ਰਤਨਾਕਰ
8. ਗੁਟਕਾ ਪ੍ਰਮਾਣੀਕ ਨਿਤਨੇਮ
9. ਲੇਖ ਤੇ ਨਿਕੰਬੰਧ (ਫੁਟਕਲ)
10. ਪੱਤਰਕਾਰੀ ਅਤੇ ਸੰਪਾਦਨ

ਰਚਨਾਵਾਂ ਦਾ ਅਧਿਐਨ

I. ਪ੍ਰਸਤਰਕਾਂ

(1) ਸ੍ਰੀ ਗੁਰੂ ਸਬਦ ਰਤਨ ਪ੍ਰਕਾਸ਼ (ਪ੍ਰਸਤਰਕ)

ਪ੍ਰਕਾਸ਼ਨ : ਇਸ ਰਚਨਾ ਦਾ ਆਰੰਭ ਇਕ ਦੁਰਲਭ ਚਿਤ੍ਰ ਤੋਂ ਹੁੰਦਾ ਹੈ, ਜਿਸ ਬਾਰੇ ਅਕਾਲੀ ਜੀ ਇਉਂ ਲਿਖਦੇ ਹਨ :

“ਪ੍ਰਾਲਸਾ ਜੀ! ਏਹ ਬਚਿਤ੍ਰ ਚਿਤ੍ਰ ਬਿ: ਸੰ: ੧੯੫੫ ਵਿਖੇ ਹਾਜ਼ਰ ਦਰਸ਼ਕਾਂ ਨੇ ਹਜ਼ੂਰੀ ਵਿਚੋਂ ਚਿਤ੍ਰ ਕੇ ਹਥ ਸੁਫਲੇ ਕੀਤੇ, ਜੋ ੧੯੮੦ ਨੂੰ ਦਿੱਲੀ ਵਿਚੋਂ ਗੁਰੂ ਕੇ ਮੈਹਲਾਂ ਤੋਂ ਬਾਘਾ ਹਠੀ ਸਿੰਘ ਜੀ ਨੂੰ ਪ੍ਰਾਪਤ ਹੋਯਾ, ਜਿਸ ਦੇ ਅਪਨੇ ਅੰਤਮ ਸਮੇਂ ਸ੍ਰਾਸਾਂ (੧੯੩੯ ਫਗਨ ਵਦੀ ੯-੧੦) ਤੋਂ ਦੀਵਾਰੇ ਲੀਤੇ। ਪੰਤੂ ਉਨ੍ਹਾਂ ਦੇ ਗੁ: ਦੁ: ਵਿਚੋਂ ੧੯੯੯ ਵਿਚ ਬਾਬਾ ਰਾਮ ਸਿੰਘ ਜੀ ਦੀ ਹਲ-ਚਲੀ ਦੇ ਸਮੇਂ ਵਿਚ ਹਰਨ ਹੋਏ-ਹੋਏ ਇਕ ਸਜਨ (ਜੇ ਉਦਾਸੀ ਹੋ ਕੇ ਵਿਚਰਦੇ ਰਹੇ) ਨੇ ਪ੍ਰਾਪਤ ਕੀਤਾ। ਜਿਨ੍ਹਾਂ ਤੋਂ ਬੜੇ ਜਤਨ ਨਾਲ ਇਸ ਕੀਟ ਨੇ ੧੯੯੯੯ ਵਿਚ ਪ੍ਰਾਪਤ ਕਰਕੇ ੧੯੮੦ ਵਿਚ ਆਪ ਦੇ ਦ੍ਰਿਗ ਰੰਜਨ ਲਈ ਠਾਕਰ ਸਮੀਕ ਐਂਡ ਕੇ ਕਲਕਤਾ ਤੋਂ ਬਲੋਕ ਤਿਆਰ ਕਰਵਾ ਕੇ ਛਪਵਾਇਆ।

ਪ੍ਰਾਰਥਿਕ ਕੀਟ—ਅਕਾਲੀ ਕੌਰ ਸਿੰਘ ਨਿਹੰਗ”।

ਅਕਾਲੀ ਜੀ ਦੀ ਇਸ ਰਚਨਾ ਦਾ ਪਹਿਲਾ ਸੰਸਕਰਣ ਬਿਕਰਮੀ ਸੰਮਤ 1980 ਭਾਵ ਈਸਵੀ ਸੰਨ 1923 ਨੂੰ ਪ੍ਰਕਾਸ਼ਿਤ ਹੋਇਆ ਸੀ। ਇਸ ਦਾ ਪ੍ਰਕਾਸ਼ਨ-ਸਥਾਨ ਕੋਰੋਨੇਸ਼ਨ ਪ੍ਰੈਸ ਪਿਸ਼ਾਵਰ ਸੀ।

ਪੁਸਤਕ ਬਾਰੇ : ਇਹ ‘ਤਤਕਰ’ ਪੁਸਤਕ ਪੰਜਾਬੀ ਸਾਹਿਤ ਦੀਆਂ ਹਵਾਲਾ ਪੁਸਤਕਾਂ ਵਿਚ ਇਕ ਨਵਾਂ ਮੀਲ-ਪੱਥਰ ਹੈ। ਇਸ ਰਚਨਾ ਤੋਂ ਪਹਿਲਾਂ ਕੋਸ਼, ਟੀਕੇ, ਆਦਿ ਸਾਡੇ ਪਾਸ ਸਨ ਪਰ ‘ਤੁਕ-ਤਤਕਰੇ’ ਦੀ ਸ਼੍ਰੇਣੀ ਅਤੇ ਸਾਡੇ ਸਾਹਿਤ ਵਿਚ ਪ੍ਰਚਲਿਤ ਨਹੀਂ ਸੀ ਹੋਈ। ਗੁਰੂ ਗ੍ਰੰਥ ਸਾਹਿਬ ਦੇ ਮੁੱਢ ਵਿਚ ਅੰਕਿਤ ਤਤਕਰੇ ਦੁਆਰਾ ਹਰ ਸੰਪੂਰਨ ਸ਼ਬਦ ਦੀ ਪਹਿਲੀ ਤੁਕ ਦਾ ਹਵਾਲਾ ਮਿਲ ਪੈਂਦਾ ਹੈ ਪਰ ਹਰ ਤੁਕ ਦਾ ਤਤਕਰਾ (Index) ਤਿਆਰ ਕਰਨ ਦੀ ਬਿਰਤੀ ਵਿਸ਼ੇਸ਼ ਕਰਕੇ ਪੱਛਮੀ

1. ਇਸ ਪੁਸਤਕ ਦਾ ਚੂਜਾ ਸੰਸਕਰਣ ਭਾਸ਼ਾ ਵਿਭਾਗ ਪਿਛਾਲਾ ਨੇ 1963 ਈ. ਵਿਚ ਪ੍ਰਕਾਸ਼ਿਤ ਕੀਤਾ। ਪਹਿਲੇ ਸੰਸਕਰਣ ਦੀ ਪੇਖੀ ਪੰਜਾਬੀ ਯੂਨੀਵਰਸਿਟੀ ਦੀ ਲਾਈਬ੍ਰੇਰੀ ਵਿਚ ਸੁਰੱਖਿਅਤ ਹੈ। ਭਾਸ਼ਾ ਵਿਭਾਗ ਨੇ 1970, 1986 ਦੇ ਸੰਸਕਰਣ ਵੀ ਛਾਪੇ ਹਨ ਪਰ ਅਣਗਹਿਲੀ ਕਾਰਨ ਕੁਝ ਹਿੱਸੇ ਘਟਾ ਦਿੱਤੇ ਗਏ ਹਨ।

ਪ੍ਰਭਾਵ ਤੋਂ ਪ੍ਰਾਪਤ ਹੋਈ। ਅਕਾਲੀ ਜੀ ਪੂਰਵੀ ਅਤੇ ਪਛਮੀ ਹਵਾਲਾ-ਪੁਸਤਕਾਂ ਤੋਂ ਗਿਆਤ ਸਨ ਜਿਸ ਦਾ ਜ਼ਿਕਰ ਉਹ ਤਤਕਰੇ ਦੇ ਮੁੱਢ ਵਿਚ ਵੀ ਕਰਦੇ ਹਨ। ਇਸ ਪੁਸਤਕ ਦਾ ਮੁਖ-ਬੰਧ ਲਿਖਣ ਵਾਲੇ ਭਾਈ ਕਾਨੂੰ ਸਿੰਘ ਜੀ ਵੀ ਅਕਾਲੀ ਜੀ ਦੀ ਇਸ ਅਨੁਠੀ ਘਾਲ ਨੂੰ ਸਲਾਹੁੰਦੇ ਹਨ।

ਇਸ ਪੁਸਤਕ ਦਾ ਨਾਮ 'ਸ੍ਰੀ ਗੁਰੂ ਸਥਦ ਰਤਨ ਪ੍ਰਕਾਸ਼' ਉਵੇਂ ਹੀ ਗੁਰਜ-ਪੂਰਨ ਹੈ ਜਿਸ ਪ੍ਰਕਾਰ ਇਸ ਰਚਨਾ ਦੀ ਹਰ ਇਕ ਤੁਕ ਗੁਰੂ-ਗ੍ਰੰਥ ਬਾਣੀ 'ਸ਼ਸਦ' ਦੇ ਰਤਨਾਂ ਦਾ ਰਹਸ਼ਾਤਮਕ ਭੰਡਾਰ ਹੈ ਅਤੇ ਇਸ ਗ੍ਰੰਥ ਰਾਹੀਂ ਉਨ੍ਹਾਂ ਰਤਨਾਂ ਤੀਕ ਪਹੁੰਚਣ ਦੇ ਮਾਰਗ ਨੂੰ ਪ੍ਰਾਂਧੀਆਂ ਲਈ ਹੋਰ ਜ਼ਿਆਦਾ ਰੁਸ਼ਨਾਇਆ ਗਿਆ ਹੈ। ਲਗਦਾ ਹੈ ਕਿ ਪੁਸਤਕ ਦਾ ਨਾਮ ਭਾਈ ਕਾਨੂੰ ਸਿੰਘ ਜੀ 'ਨਾਭਾ' ਨੂੰ ਵੀ ਭਾਇਆ ਸੀ। ਭਾਈ ਕਾਨੂੰ ਸਿੰਘ ਜੀ ਨੇ 1930 ਈ. ਵਿਚ ਪ੍ਰਕਾਸ਼ਿਤ ਕੀਤੇ ਆਪਣੇ ਗ੍ਰੰਥ ਦਾ ਨਾਮ 'ਗੁਰਸਥਦ ਰਤਨਾਕਰ-ਮਹਾਨਕੋਸ਼' ਰਖਿਆ ਸੀ; ਇਸ ਨੂੰ ਐਨਸਾਈਕਲੋਪੀਡੀਆ ਵੀ ਕਿਹਾ ਅਤੇ ਤਤਕਰੇ ਨੂੰ ਇਤੈਕਸ ਵੀ।

ਪਹਿਲੇ ਸੰਸਕਰਣ ਦੇ ਕੁਲ ਪੰਨੇ 736 ਹਨ ਅਤੇ ਦੂਜੇ ਸੰਸਕਰਣ ਦੇ ਵੀ ਉਨ੍ਹੇ ਹੀ। ਭਾਵੇਂ ਪੁਸਤਕ ਦੀ ਹਰ ਇਕ ਤੁਕ ਦੇ ਸਮਾਂਲੇ 1430 ਪੰਨੇ ਵਾਲੀ ਬੀੜ ਦੇ ਪੰਨੇ ਦਾ ਸੰਕੇਤ ਹੈ ਪਰ ਅੰਤ ਦੇ 21 ਪੰਨਿਆਂ ਵਿਚ ਇਕ ਹੋਰ ਤਤਕਰਾ ਤਿਆਰ ਕਰ ਕੇ ਅੰਤਿਕਾ ਦੇ ਰੂਪ ਵਿਚ ਜੋੜਿਆ ਹੋਇਆ ਹੈ। ਇਸ ਅੰਤਿਕਾ ਵਿਚ 1257 ਪੰਨਿਆਂ ਵਾਲੀ ਅਤੇ 1323 ਪੰਨਿਆਂ ਵਾਲੀ ਬੀੜ ਦੇ ਪੰਨਿਆਂ ਦੇ ਆਧਾਰ ਉੱਪਰ ਸੰਕੇਤ-ਸੂਚਨਾ ਦਿੱਤੀ ਗਈ ਹੈ ਜਿਸ ਕਾਰਨ ਪੁਸਤਕ ਦੇ ਲਾਭ ਦਾ ਘੇਰਾ ਹੋਰ ਵਧ ਗਿਆ ਹੈ।

ਮਨੋਰਥ : ਅਕਾਲੀ ਜੀ ਨੇ ਪੁਸਤਕ ਨੂੰ ਰਚਣ ਦਾ ਮਨੋਰਥ ਓਪਰੇ ਤੌਰ ਉਪਰ, ਸਮੇਂ ਦੀਆਂ ਕੁਝ ਫੋਰੀ ਲੋੜਾਂ ਨੂੰ ਸੰਤੁਸ਼ਟ ਕਰਨਾ ਦੱਸਿਆ ਹੈ :

1. ਧਾਰਮਕ ਵਿਦਿਆ ਵੱਲ ਝੁਕਾ ਵਧ ਜਾਣ ਕਾਰਣ ਗੁਰਬਾਣੀ ਵਿਚੋਂ ਹਵਾਲੇ ਦਿੱਤੇ ਜਾਣ ਦੀ ਲੋੜ ਦਾ ਵਧ ਜਾਣ। ਬਾਣੀ ਦੀਆਂ ਤੁਕਾਂ ਲਭ ਕੇ ਕੰਠ ਕਰਨ ਦਾ ਕਾਰਜ ਪਹਿਲਾਂ ਪ੍ਰਬੰਧ ਰਥਾਬੀ ਤੇ ਗਿਆਨੀ ਲੋਕ ਕਰਦੇ ਸਨ ਪਰ ਪ੍ਰਬੰਧ ਵਿਅਕਤੀਆਂ ਦੀ ਘਾਟ ਹੋ ਜਾਣ ਕਾਰਨ ਕਈ ਔਕੜਾਂ ਪੈਦਾ ਹੋ ਗਈਆਂ :

"ਇਸ ਕਰਕੇ ਇਕ ਐਸੇ ਸੂਰੀ ਪਤਰ ਦੀ ਅਤਿਅੰਤ ਲੋੜ ਸੀ ਜਿਸ ਰਾਹੀਂ ਸਾਧਾਰਨ ਲੋੜਵੰਦਾਂ ਨੂੰ ਅਰ ਪੰਥ ਦੇ ਵਿਦਵਾਨਾਂ ਨੂੰ ਪੜਤਾਲ ਵੇਲੇ ਸੁਖੇਨਤਾ ਹੋ ਜਾਵੇ।"

2. ਵਿਰੋਧੀ ਧਾਰਮਕ ਸੰਪ੍ਰਦਾਵਾਂ ਗੁਰੂ ਗ੍ਰੰਥ ਦੀ ਬਾਣੀ ਦਾ ਅਰਥ ਆਪਣੀ ਬਿਰਤੀ ਅਨੁਸਾਰ ਕਰਨ ਦੀ ਲਾਲਸਾ ਵੱਤੋਂ ਬਾਣੀ ਦੀਆਂ ਤੁਕਾਂ ਨੂੰ ਤੌਰੇ ਮਰੋੜ ਕੇ ਪੇਸ਼ ਕਰਨ ਲਗ ਪਈਆਂ ਸਨ। ਤਤਕਰਾ ਬਣ ਜਾਣ ਕਾਰਨ ਅਜਿਹੇ ਮਨਮਰਜ਼ੀ ਦੇ ਹਵਾਲੇ ਅਸੰਭਵ ਹੋ ਗਏ। ਪਰ ਉਸ ਸਮੇਂ ਦੀ ਇਹ ਫੋਰੀ ਲੋੜ ਅਗਲੀ ਵਿਦਵਾਨ ਸ਼੍ਰੋਣੀ ਦੀ ਸਦੀਵੀ ਲੋੜ ਬਣ ਚੁੱਕੀ ਹੈ; ਗੁਰਬਾਣੀ ਦੇ ਆਪੁਨਿਕ ਲੋੜਵੰਦਾਂ ਦੀ ਲੋੜ ਪੂਰੀ ਕਰਨ ਲਈ ਅਕਾਲੀ ਜੀ ਦੀ ਘਾਲ ਭਵਿਖਤ ਵਿਚ ਵੀ ਵੱਧ ਤੋਂ ਵੱਧ ਅਮੇਲਕ ਅਤੇ ਲਾਹੇਵੰਦ ਬਣੀ ਰਹੇਗੀ।

ਲੰਮੇ ਸਮੇਂ ਦੀ ਘਾਲ :

ਇਸ ਤਤਕਰੇ ਦੇ ਨਿਰਮਾਣ ਪਿਛੇ ਕਈ ਵੱਡੀਆਂ ਅਤੇ ਕਈ ਸਰੀਰਾਂ ਦੀ ਅਣਖੱਕ ਮਿਹਨਤ ਅਤੇ ਨਿਸ਼ਕਾਮ ਘਾਲ ਦੀ ਭਾਵਨਾ ਕਿਆਸ਼ੀਲ ਸੀ। ਅਕਾਲੀ ਜੀ ਦੇ ਕਥਨ ਅਨੁਸਾਰ ਇਹ ਕਾਰਜ 1907 ਈ. ਨੂੰ ਅਰੰਭ ਕੀਤਾ ਗਿਆ ਸੀ ਅਤੇ 13 ਵੱਡੀਆਂ ਵਿਚ ਸੰਪੂਰਨ ਹੋਇਆ। ਇਸ ਦੀ

ਛਪਾਈ 1923 ਨੂੰ ਮੁਕੰਮਲ ਹੋਈ। ਆਪ ਪੁਸਤਕ ਦੇ ਅੰਤ ਵਿਚ ਪੰਨਾ 715 ਉਪਰ ਅਕਾਲ ਪੁਰਖ ਦਾ ਸ਼ੁਕਰਗਨਾ ਕਰਦਿਆਂ ਹੋਇਆਂ ਲਿਖਦੇ ਹਨ :

“ਹੇ ਜਗਤ ਅਧਾਰ ਅਕਾਲ ਪੁਰਖ ਪਰਮ ਪਿਤਾ ਜੀਓ!

ਆਪ ਦੀ ਪਵਿੱਤਰ ਪ੍ਰੇਰਨਾ ਕਰਕੇ ਅਗਸਤ ੧੯੦੧ ਵਿਚ ਜੇ ਤਤਕਾਰਾ ਸ਼ਹਿਰ ਢਾਕੇ (ਬੰਗਾਲ) ਅੰਦਰ ਅਰੰਭ ਕਰਕੇ ੧੯੦੯ ਲਾਮਡੀਗ (ਆਸਾਮ), ੧੯੧੦ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ (ਦੱਖਣ), ੧੯੧੧ ਪੰਡਰਪੁਰ (ਮਹਾਰਾਸ਼ਟਰ), ੧੯੧੨ ਕਾਸ਼ੀਪੁਰ (ਉੱਤਰ ਪੰਡ), ੧੯੧੩ ਸ੍ਰੀ ਅੰਮ੍ਰਿਤਸਰ ਜੀ (ਪੰਜਾਬ), ੧੯੧੪ ਸ੍ਰੀ ਨਗਰ (ਕਸ਼ਮੀਰ), ੧੯੧੫ ਪਿਸ਼ਾਵਰ (ਸਰਹੱਦ), ੧੯੧੬-੧੭ ਕਲਕੱਤਾ (ਬੰਗਾਲ), ਸਦੀਆ (ਆਸਾਮ), ੧੯੧੮ ਲਾਲ ਪੁਰਾ (ਕਾਸ਼ਲ), ੧੯੧੯ ਤੋਂ ੧੯੨੦ ਡੇਹਰਾ ਸਾਹਿਬ (ਲਾਹੌਰ) ਆਦਿ ਦੇਸ਼ ਦੇਸ਼ਾਂਤਰਾਂ ਵਿਚ ਰਠਨ ਕਰਦਿਆਂ ਸ੍ਰੀ ਮਾਨ ਭਾਈ ਬਸਾਖਾ ਸਿੰਘ ਜੀ ਲੇਟ ਗਰੰਥੀ ਪਲਟਨ ਨੰਬਰ ੧੪ ਸਿੱਖ, ਭਾਈ ਗੰਡਾ ਸਿੰਘ ਜੀ ਸਕੱਤਰ, ਸ੍ਰੀ ਗੁਰੂ ਸਿੰਘ ਸਭਾ ਲਾਮਡੀਗ, ਭਾਈ ਜਗਨਾਥ ਸਿੰਘ ਜੀ ਨਾਜ਼ਰ ਕਾਲੂ ਦੀ ਗਲੀ ਮਹੱਲਾ ਆਸੀਆਂ ਸੈਹਰ ਪਿਸ਼ਾਵਰ (ਇਹ ਤਿੰਨੇ ਸੱਜਣ ਇਸ ਤਤਕਾਰੇ ਦੀ ਤਿਆਰੀ ਵਿਚ ਅਤੀਅੰਤ ਉਤਸ਼ਾਹ ਤੇ ਸਹਾਇਤਾ ਦੇਣ ਵਾਲੇ ਸੀ ਜੋ ਪ੍ਰਕਾਸ਼ਤ ਹੋਣ ਤੋਂ ਪੈਹਲੇ ਸਚਖੰਡ ਵਾਸਾ ਕਰ ਗਏ ਹਨ), ਸਿਰੀ ਮਾਨ ਅਕਾਲੀ ਹਜ਼ੂਰਾ ਸਿੰਘ ਜੀ ਨਿਰੰਗ ਸਿੰਘ, ਹੈਡ ਗੰਧੀ ਹਜ਼ੂਰ ਸਾਹਿਬ ਜੀ ਸੈਹਰ ਹੋਰ ਬਿਅੰਤ ਮਾਈਆਂ ਭਾਈਆਂ ਦੀ ਸੁਹਿਰਦਤਾ ਅਤੇ ਪਰ-ਯਤਨ ਦੁਆਰਾ ੧੩ ਸਾਲਾਂ ਵਿਚ ਤਿਆਰ ਕੀਤਾ ਹੈ ਸੀ। ਇਹ ਅੱਜ ੧੦ ਮਾਰਚ, ੧੯੨੩ ਨੂੰ ਛਾਵਣੀ ਪਿਸ਼ਾਵਰ ਵਿਚ ਸੰਪੂਰਨ ਫੱਪ ਗਿਆ ਹੈ। ਹੇ ਦਾਤਾਰ ਕਰਣਾਮਯ ਪਿਤਾ ਜੀ!

ਆਪ ਦੀ ਅਧਾਰ ਕਿਰਪਾਲਤਾ ਦਾ ਕਿਸ ਮੂੰਹ ਨਾਲ ਧੰਨਵਾਦ ਕਰਾਂ। ਹੇ ਪ੍ਰਾਣਨਾਥ ਗੋਬਿੰਦਾ....ਤੇਰਾ ਕੀਤਾ ਜਾਤੇ ਨਾਹੀ....”।

ਉਸ ਸਮੇਂ ਜਦ ਕਿ ਅਜਿਹੇ ਕਾਰਜ ਕਰਨ ਵਾਲੇ ਵਿਦਵਾਨਾਂ ਤੇ ਸਹਾਇਕਾਂ ਦੀ ਅਤਿਅੰਤ ਘਾਟ ਸੀ, ਤਾਂ ਵੀ 1907 ਵਿਚ ਛੋਏ ਹੋਏ ਤਤਕਾਰੇ ਦੇ ਕਾਰਜ ਨੂੰ ਥਾਈ-ਬਾਈ ਨਾਲ ਲੈ ਕੇ ਤੁਰਦੇ ਰਹੇ; ਜਿਸ ਥਾਂ ਡੇਰਾ ਕੀਤਾ ਉਥੇ ਹੀ ਇਸ ਕਾਰਜ ਨੂੰ ਮੁਕੰਮਲ ਕਰਨ ਜੁਟ ਗਏ। ਇਹ ਉਪਰਾਲਾ ਸਰਵ ਪ੍ਰਕਾਸ਼ ਉਪਰਾਲਾ ਸੀ। ਸੋ ਸਪੱਸ਼ਟ ਹੈ ਕਿ ਆਮ ਰੁਚੀ ਲਈ ਨੀਰਸ, ਰੁਖੇ, ਇਕੋ ਕਿਸਮ ਦੇ ਤੇ ਮਕਾਨਕੀ ਜਿਹੇ ਕਾਰਜ ਨੂੰ ਕਈਆਂ ਵਰਗਿਆਂ ਤੀਕ ਆਪਣੇ ਜੀਵਨ ਦਾ ਸੁਹਿਰਦ ਅੰਗ ਬਣਾਈ ਰਖਣ ਲਈ ਕਿੰਨੀ ਕੁ ਸੁਲਝੀ ਹੋਈ ਤੇ ਗੁਰਬਾਣੀ ਦੇ ਰੰਗ ਵਿਚ ਸਰਸ਼ਾਰ ਸ਼ਖਸੀਅਤ ਦੀ ਲੋੜ ਸੀ। ਇਸ, ਵਰਗਿਆਂ ਦੀ ਘਾਲ, ਦੇ ਪਿਛੇ ਸੁਧ ਅਤੇ ਨਿਸ਼ਕਾਮ ਸਿੱਖੀ ਹਿਰਦਾ ਪੜ੍ਹਕ ਰਿਹਾ ਸੀ ਜਿਸ ਨੂੰ ਨਾ ਨਾਮਣੇ ਦੇ ਅਭਿਮਾਨ ਦੀ ਲੋਚਾ ਸੀ ਅਤੇ ਨਾ ਮਾਇਕ ਪ੍ਰਾਪਤੀ ਦੀ ਲਾਲਸਾ। ਜੇਕਰ ਕੁਝ ਮਾਇਆ ਆਈ ਤਾਂ ਉਹ ਸਰਬਤ ਦੇ ਭਲੇ ਲਈ ਆਸ਼੍ਵਸ਼ ਦੀ ਖਾਤਰ ਵਰਤ ਲਈ ਗਈ। ਇਸ ਕਿਸਮ ਦੀ ਬਿਠਤੀ ਬੜੀ ਦੁਰਲੱਭ ਹੈ।

ਆਪ ਨੂੰ ਇਹ ਤਤਕਾਰਾ ਤਿਆਰ ਕਰਦਿਆਂ ਜਿਹੜੀਆਂ ਐਕੜਾਂ ਅਤੇ ਨੁਕਤਾਚੀਨੀਆਂ ਦਾ ਸਾਮੁੱਲਾ ਕਰਨਾ ਪਿਆ ਉਸ ਦਾ ਜ਼ਿਕਰ ਤਾਂ ਕਈ ਬਾਈ ਮਿਲ ਪੈਂਦਾ ਹੈ ਅਤੇ ਉਸ ਸਭ-ਕਾਸੇ ਤੋਂ ਪਤਾ ਲਗਦਾ ਹੈ ਕਿ ਉਸ ਸੰਕੀਰਣ ਸਮੇਂ ਦੇ ਦੋਰਾਨ ਗੁਰਬਾਣੀ ਦੇ ਮਸਲੇ ਨੂੰ ਹੱਥ ਪਾਉਣਾ ਕਿੰਨਾ

1. ਤਤਕਾਰੇ ਦੇ ਅੰਤ ਵਿਚ ਪੰ. 715 ਉਪਰ ਅੰਕਿਤ ਸ਼ੁਕਰਗਨਾ

ਅੱਖਾ ਸੀ, ਜਦੋਂ ਕਿ ਗੁਰਬਾਣੀ ਬਾਰੇ ਸਿਰਫ਼ ਟੀਕਾਕਾਰੀ ਦੇ ਮਸਲੇ ਨੂੰ ਛੋਹਣਾ ਹੀ ਜਾਇਜ਼ ਅਤੇ ਵਾਗਿਬ ਸਮਝਿਆ ਜਾਂਦਾ ਸੀ।

ਅਕਾਲੀ ਜੀ ਦੇ ਇਸ ਯਤਨ ਸੰਬੰਧੀ ਕਈ ਸ਼੍ਰੀਕਾਵਾਦੀਆਂ ਨੇ ਕਈ ਪ੍ਰਕਾਰ ਦੀਆਂ ਸੰਕੀਰਣ ਗੱਲਾਂ ਕਰਨੀਆਂ ਆਰੰਭ ਦਿੱਤੀਆਂ। ਇਸ ਕਿਸਮ ਦੀ ਪ੍ਰਵਿਰਤੀ ਦਾ ਉਲੇਖ ਨਿਮਨ ਲਿਖਤ ਸ਼ਬਦਾਂ ਤੋਂ ਸਪੱਸ਼ਟ ਹੁੰਦਾ ਹੈ :

“ਕਈ ਵੀਰਾਂ ਨੇ ਕਿਹਾ ਕਿ ਅਕਾਲੀ ਕੋਰ ਸਿੰਘ ਗੁਰਬਾਣੀ ਦੇ ਸ਼ਬਦਾਂ ਨੂੰ ਤੇੜ ਮਰੋੜ ਕੇ ਲਿਖ ਰਿਹਾ ਹੈ। ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦੀਆਂ ਮਸਾਲਾਂ ਘੜਨ ਲਗੇ ਕਿ ਇਸ ਦੋਸ਼ ਕਰਕੇ ਬੰਦ ਕਟਾਣਾ ਪਿਆ। ਕਈ ਕਿਸਮ ਦੇ ਇਲਜਾਮ ਲਾਣੇ ਸ਼ੁਰੂ ਕਰ ਦਿੱਤੇ ਤੇ ਆਪ ਦੇ ਕੰਮ ਵਿਚ ਰੁਕਾਵਟ ਪਾ ਦਿੱਤੀ।

ਇਕ ਵੇਰ ਐਬਟਾਬਾਦ (ਫਰੰਟੀਅਰ ਪਕਿਸਤਾਨ) ਦੀ ਸੰਗਤ ਅਕਾਲੀ ਜੀ ਨੂੰ ਮਾਰਨ ਲਈ ਵੀ ਤਿਆਰ ਹੋ ਗਈ ਤੇ ਉਨ੍ਹਾਂ ਪਰ ਗੁਰੂ ਮਹਾਰਾਜ਼ ਦੇ ਪੱਤਰੇ ਢਾੜਨ ਦਾ ਇਲਜਾਮ ਲਗਾਣ ਤਕ ਦਾ ਵੀ ਸੰਕੋਚ ਨਾ ਕੀਤਾ। ਇਨ੍ਹਾਂ ਭੁੱਲੜ ਵੀਰਾਂ ਨੂੰ ਪਤਾ ਨਹੀਂ ਸੀ ਕਿ ਮਹਾਰਾਜ਼ ਦੀ ਬੀੜ ਦੇ ਖੁਲ੍ਹੇ ਪੱਤਰੇ ਵੀ ਮਿਲ ਜਾਂਦੇ ਹਨ। ਆਖਰ ਭਾਈ ਦੁੱਨਾ ਸਿੰਘ ਜੀ (ਜੇ ਕਿ ਐਬਟਾਬਾਦ ਵਿਚ ਉੱਥੇ ਪਰਚਾਰਕ ਗੁਰਸੱਖ ਸਨ) ਨੇ ਸੰਗਤ ਨੂੰ ਸਮਝਾ ਬੁਝਾ ਕੇ ਮਾਮਲਾ ਠੀਕ ਕਰ ਦਿੱਤਾ ਸੀ।”¹

ਭੁੱਲੜ ਲੋਕਾਂ ਦੇ ਇਸ ਪ੍ਰਤਿਕਰਮ ਨੂੰ ਭਾਂਪ ਕੇ ਅਕਾਲੀ ਜੀ ਨੇ ਸਿੱਖ-ਸਮਾਜ ਦੀਆਂ ਥਾ-ਰਸੂਖ ਸੰਸਥਾਵਾਂ ਨੂੰ ਇਸ ਬੇਲੋੜੀ ਆਲੋਚਨਾ-ਭੰਡੀ ਦੀ ਨਖੇਣੀ ਕਰਨ ਲਈ ਕਿਹਾ। ਚੀਡ ਖਾਲਸਾ ਦੀਵਾਨ, ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਈ ਥਾ-ਰਸੂਖ ਵਿਅਕਤੀਆਂ ਤੋਂ ਅਪੀਲਾਂ ਜਾਰੀ ਕਰਵਾਈਆਂ ਜਿਨ੍ਹਾਂ ਵਿਚ ਇਸ ਬੇਲੋੜੇ ਪ੍ਰਚਾਰ ਦੀ ਨਖੇਣੀ ਕੀਤੀ ਗਈ ਅਤੇ ਅਕਾਲੀ ਜੀ ਦੀ ਘਾਲ ਨੂੰ ਬੇਮਿਲਾਲ ਅਤੇ ਗੁਰਮਤਿ ਅਨੁਸਾਰ ਦਰਸਾਇਆ। ਇਹ ਅਪੀਲਾਂ ਬਾਅਦ ਵਿਚ ਅਕਾਲੀ ਜੀ ਦੀਆਂ ਦੂਜੀਆਂ ਪੁਸਤਕਾਂ ਵਿਚ ਵੀ ਪ੍ਰਕਾਸ਼ਿਤ ਹੋਈਆਂ।

ਤਾਵੇਂ ਕਈ ਅਪੀਲਾਂ ਕੀਤੀਆਂ ਗਈਆਂ ਪਰ ਭੁੱਲੜ ਜੰਤਾ ਵਿਚੋਂ ਇਕ ਵਾਰੀ ਤੋਂਗੀ ਹੋਈ ਸ਼ਰਾਰਤੀ ਗੱਲ ਦਾ ਪ੍ਰਕਾਵ ਪੂਰੀ ਤਰ੍ਹਾਂ ਨਸ਼ਟ ਨਹੀਂ ਹੋ ਸਕਦਾ। ਪੁਸਤਕ ਦੀ ਗਾਹਕੀ ਉੱਪਰ ਇੰਨਾ ਫਰਕ ਪਿਆ ਕਿ ਸੈਂਕੜੇ ਕਾਪੀਆਂ ਉੱਵੇਂ ਹੀ ਅਕਾਲੀ ਜੀ ਪਾਸ ਰੁਲਦੀਆਂ ਰਹੀਆਂ। ਪਰਉਪਕਾਰੀ ਅਕਾਲੀ ਜੀ ਦਾ ਮਨੋਰਥ ਇਹ ਸੀ ਕਿ ਪੁਸਤਕ ਤੋਂ ਆਈ ਮਾਇਆ ਨੂੰ ‘ਗੁਰੂ ਨਾਨਕ-ਆਸ੍ਰਮ’ ਦੀ ਉਸਾਰੀ ਲਈ ਵਰਤਿਆ ਜਾਵੇਗਾ। ਪਰ ਆਪ ਦੇ ਉਪਕਾਰ ਨੂੰ ਕਿਸੇ ਵਿਰਲੇ ਨੇ ਹੀ ਸਮਝਿਆ ਜਿਨ੍ਹਾਂ ਵਿਚੋਂ ਭਾਈ ਧਰਮ ਸਿੰਘ ਜੀ ਦਿੱਲੀ ਵਾਲਿਆਂ ਦਾ ਨਾਮ ਤੇ ਸਰਦਾਰ ਗੁਰਮੁਖ ਸਿੰਘ ਜੀ ਘਰਥਾਖ (ਇੰਜੀਨੀਅਰ) ਦਾ ਨਾਮ ਵਿਸ਼ੇਸ਼ ਕਰਕੇ ਲਾਇਆ ਜਾ ਸਕਦਾ ਹੈ।

ਜਦੋਂ ਅਕਾਲੀ ਜੀ ਦੇ ਪਰਉਪਕਾਰੀ ਮਨੋਰਥ ਵਿਚ ਅਜਿਹੀਆਂ ਰੁਕਾਵਟਾਂ ਪਈਆਂ ਤਾਂ ਆਪ ਦਾ ਦਿਲ ਭੁਲੜ ਲੋਕਾਂ ਦੇ ਵਤੀਰੇ ਤੋਂ ਬਹੁਤ ਵਿਆਕੁਲ ਹੋ ਉਠਿਆ। ਆਮ ਪਾਠਕਾਂ ਦੇ ਅਜਿਹੇ, ਬੇ-ਵਾਸਤਾ ਜਿਹੇ, ਵਤੀਰੇ ਉੱਪਰ ਅਤਿਅੰਤ ਨਿਰਾਸ ਹੋਏ। ਆਪ ਦੀ ਇਸ ਨਿਰਾਸਤਾ ਦਾ ਸਮੁੱਚਾ ਝਾਂਵਲਾ ਨਿਮਨ ਲਿਖਤ ਟਿੱਪਣੀ² ਵਿਚੋਂ ਮਿਲ ਪੈਂਦਾ ਹੈ :

1. ਅੱਤਰ ਸਿੰਘ, ਜੀਵਨ ਬਿਤਾਂਤ, ਪੰਨਾ 223. “ਬਾਬਾ ਪ੍ਰੇਮ ਸਿੰਘ ਹੋਤੀ ਦਾ ਕਥਨ”

2. ਭਾਵ ‘ਤੱਤਕਰਾ’ ਰਚਨਾ ਭਾਈ ਗੁਰਦਾਸ ਵਿਚੋਂ।

“...ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਾਰੀਆਂ ਤੁਕਾਂ ਦਾ ਅੱਖਰ-ਮਾਤਰਾ ਦੇ ਕ੍ਰਮ ਅਨੁਸਾਰ ਤਤਕਾਰਾ (ਇੰਡੈਕਸ) ਛਾਪਾਉਣ ਤੇ ਪਤਾ ਲੱਗ ਗਿਆ ਹੈ ਕਿ ਅਸਾਡੇ 32 ਲੱਖ ਦੀਆਂ ਫੌਜਾਂ ਵਿਚ ਸਿਰਫ 150 ਯਾ 200 ਸੱਜਣ ਹੀ ਐਸੀਆਂ ਪੁਸਤਕਾਂ (ਲੇਖਾਂ) ਦੀ ਮਹੱਤਤਾ ਤੇ ਲੋੜ ਅਨੁਭਵ ਕਰਨ ਵਾਲੇ ਹਨ ਤਾਂ ਭੀ ਇਸ ਪੁਸਤਕ² ਨੂੰ 1000 ਛਧਵਾਉਣ ਦਾ ਜ਼ਤਨ ਕੀਤਾ ਗਿਆ ਹੈ। ਪਰੰਤੂ ਇਹ ਗੱਲ ਦੱਸਦਿਆਂ ਸ਼ਰਮ ਆਉਂਦੀ ਹੈ ਕਿ ਜਿਥੇ ਇਹ ਪੁਸਤਕ ਰਾਤ ਦਿਨ ਲਗਾਤਾਰ ਦੁਖ ਕਲੇਸ਼ ਵਿਚ ਵੀ ਫਰਵਰੀ 1926 ਨੂੰ ਸ. ਕੁੰਦਨ ਸਿੰਘ, ਸ. ਨਗੀਨਾ ਸਿੰਘ ਜੀ ਕੰਟਰੈਕਟਰ ਸਜਣਾਂ ਦੇ ਫੇਰੇ ਬੁਲਿਕਿ ਮਾਨੂੰਮ (ਬੰਗਾਲ) ਵਿਚ ਖਤਮ ਕਰਕੇ ਅਪ੍ਰੈਲ 1927 ਵਿਚ ਖਾਲਸਾ ਪ੍ਰਦੇਸ਼ੀ ਮਾਲਵਾ ਪ੍ਰੈਸ ਅੰਮ੍ਰਿਤਸਰ ਵਿਚ 50 ਰੁਪੈ ਪੇਸ਼ਗਰੀ ਸਮੇਤ ਇਕ ਮਹੀਨੇ ਵਿਚ ਛਾਪ ਦੇਣ ਦੇ ਕਰਾਰ ਪਰ ਦਿੱਤਾ ਗਿਆ, ਉਨ੍ਹਾਂ ਤੋਂ ਦੋ ਸਾਲ ਪਿਛੇ ਹੁਣ ਕੁਝ ਅਸਾਰ ਮਿਲਣ ਦੇ ਪ੍ਰੀਤ ਹੋਣ ਲਗੇ।”¹

ਇਨ੍ਹਾਂ ਸਤਰਾਂ ਵਿਚ ਪਾਠਕਾਂ ਅਤੇ ਪ੍ਰਕਾਸ਼ਕਾਂ ਦੇਹਾਂ ਦੇ ਵਤੀਰੇ ਪ੍ਰਤਿ ਕਿਹਾ ਹੈ।

ਕਿੰਨੀ ਵੱਡੀ ਸੀ ਅਕਾਲੀ ਜੀ ਦੀ ਸ਼ਖਸੀਅਤ, ਅੰਦਰਾਂ ਲਾਉਣਾ ਵੀ ਮੁਸ਼ਕਿਲ ਹੈ। ਬਿਨਾ ਕਿਸੇ ਕਾਮਨਾ ਦੇ ਆਪਣੇ ਸਿਰ ਉੱਪਰ ਆਪ ਲਈ ਹੋਈ ਜਿੰਮੇਵਾਰੀ ਨੂੰ ਅੰਤ ਤੀਕ ਨਿਭਾਉਣ ਦਾ ਸੰਕੱਲਪ ਕਰ ਲੈਣ ਦਾ ਸਥੂਤ ਇਹ ਰਚਨਾਵਾਂ ਹੀ ਹਨ।

ਨਿਰਸੰਦੇਹ ਤਤਕਰੇ ਦਾ ਕੰਮ ਕਰਦਿਆਂ ਉਨ੍ਹਾਂ ਨੂੰ ਗੰਭੀਰ ਬੈਧਿਕ ਮਸਲਿਆਂ ਨੂੰ ਨਹੀਂ ਛੁਹਣਾ ਪਿਆ ਪਰ ਤਤਕਰੇ ਦਾ ਸੰਕਲਪ ਪਹਿਲੀ ਵਾਰ ਪੂਰਾ ਕਰਨਾ ਵੀ ਆਪਣੇ-ਆਪ ਵਿਚ ਬੈਧਿਕ ਪ੍ਰਸ਼ਨ ਸੀ। ਅੰਗ੍ਰੇਜ਼ੀ ਵਿਚ ਇੰਡੈਕਸ ਦੀ ਪ੍ਰਾਟੀ ਕਾਫੀ ਦੇਰ ਤੋਂ ਚਲੀ ਆ ਰਹੀ ਸੀ। ਭਾਰਤੀ ਭਾਸ਼ਾਵਾਂ ਵਿਚ ਇਹ ਪਿਰਤ ਘਟ ਹੀ ਸੁਲੱਭ ਸੀ। ਹੇਰ ਪ੍ਰਕਾਰ ਦੇ ਹਵਾਲਾ ਪੁਸਤਕ ਤਾਂ ਪ੍ਰਾਪਤ ਸਨ ਪਰ ਤਤਕਰੇ ਦੀ ਰੰਤਿ ਪਾਹਮ ਦੇ ਪ੍ਰਭਾਵ ਤੋਂ ਹੀ ਪਹਿਲੀ ਵਾਰੀ ਆਈ (ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿਚ ‘ਤਤਕਰਾ’ ਮੌਜੂਦ ਸੀ)।

‘ਤਤਕਰੇ’ ਦੀ ਖਾਸੀਅਤ ਇਹ ਵੀ ਸੀ ਕਿ ਆਖਿਰ ਵਿਚ (717-736 ਤਰ) ਤਿੰਨ ਵਖਰੀਆਂ ਬੀਜਾਂ ਦੇ ਪੰਨਿਆਂ ਦੇ ਪਰਸਪਰ ਸੰਬੰਧ ਨੂੰ ਵੀ ਕਮਾਲ ਦੇ ਢੰਗ ਨਾਲ ਮੇਲਾਨ ਰੂਪ ਵਿਚ ‘ਤਤਕਰਿਤ’ (Indexed) ਕੀਤਾ ਹੋਇਆ ਹੈ।

(2) ਤਤਕਰਾ ਵਾਰਾਂ ਭਾਈ ਗੁਰਦਾਸ² (ਪੁਸਤਕ)

ਪ੍ਰਕਾਸ਼ਨ : ਇਸ ਪੁਸਤਕ ਦਾ ਪ੍ਰਕਾਸ਼ਨ ਮਈ, 1929 ਈ. ਨੂੰ ਖਾਲਸਾ ਪਰਦੇਸੀ ਮਾਲਵਾ ਪ੍ਰੈਸ ਅੰਮ੍ਰਿਤਸਰ ਦੁਆਰਾ ਹੋਇਆ।

ਪੁਸਤਕ ਬਾਰੇ : ਪੁਸਤਕ ਦੀ ਵਿਸ਼ੇਸ਼ਤਾ ਇਸ ਗੱਲ ਵਿਚ ਵਧੇਰੇ ਹੈ ਕਿ ਇਹ ਰਚਨਾ ਨਾ ਸਿਰਫ ਵਾਰਾਂ ਦੀਆਂ ਤੁਕਾਂ ਦਾ ਹੀ ਤਤਕਰਾ ਹੈ ਸਗੋਂ ਭਾਈ ਗੁਰਦਾਸ ਦੇ ਕਬਿਤ ਸਵੱਦੀਆਂ ਦਾ ਵੀ ਮੁਕੰਮਲ ਤਤਕਰਾ ਹੈ। ਭਾਵੇਂ ਪੁਸਤਕ ਦਾ ਖਰੜਾ ਫਰਵਰੀ, 1926 ਨੂੰ ਪ੍ਰੈਸ ਵਿਚ ਭੇਜ ਦਿੱਤਾ ਗਿਆ ਸੀ ਪਰ ਪ੍ਰਕਾਸ਼ਿਤ ਤਿੰਨ ਸਾਲ ਬਾਅਦ ਹੋਇਆ ਸੀ। ਇਸ ਸੰਸਕਰਣ ਦੇ ਪੰਨੇ 135 ਹਨ।

ਪ੍ਰਯੋਜਨ : ਇਸ ਤਤਕਰੇ ਦੇ ਲਿਖਣ ਦਾ ਪ੍ਰਯੋਜਨ ਅਕਾਲੀ ਜੀ ਇਸ ਪ੍ਰਕਾਰ ਦੱਸਦੇ ਸਨ :

1. ਲੋੜ ਅਨੁਸਾਰ ਕੋਈ ਤੁਕ ਯਾ ਪੇੜੀ ਤੇ ਕਬਿਤ ਆਦਿ ਛੇਤੀ ਮਿਲ ਸਕੇ।

1. ਭੂਮਿਕਾ : ਤਤਕਰਾ ਭਾਈ ਗੁਰਦਾਸ ਦੀਆਂ ਵਾਰਾਂ ਵਿਚੋਂ।

2. ਇਹ ਸੰਸਕਰਣ ਪੰਜਾਬੀ ਯੂਨੀਵਰਸਿਟੀ ਦੀ (ਮੋ. ਵੈਦ) ਲਾਈਬ੍ਰੇਰੀ ਵਿਚ ਮੌਜੂਦ ਹੈ।

2. ਇਕੋ ਹੀ ਭਾਵ ਯਾ ਸ਼ਬਦ ਵਾਲੀਆਂ ਬਹੁਤੀਆਂ ਤੁਕਾਂ ਇਕੋ ਥਾਂ ਤੇ ਥੋੜਾ ਯਤਨ ਕਰਨ ਨਾਲ ਮਿਲ ਸਕਣ।
3. ਵਰਤਮਾਨ ਤੁਕ ਯਾ ਪੋੜੀ ਤੇ ਕਬਿਤ ਦੇ ਕ੍ਰਮ ਦਾ ਪੰਥਕ ਪੁਸਤਕ-ਭੰਡਾਰ ਵਿਚ ਨਿਸਚਿਤ ਸੰਚਯ ਮੌਜੂਦ ਰਹੇ।
4. ਕਿਸੇ ਖੋਜੀ, ਧਰਮ-ਪ੍ਰਦਾਰਕ ਤੇ ਰਾਗੀ, ਗਿਆਨੀ (ਕਥਾ ਕਰਨ ਵਾਲੇ) ਸਜਣ ਨੂੰ ਕੁਝ ਸਹੂਲਤ ਪੈਸਿ ।... ਆਦਿ

(3) ਇਸਤ੍ਰੀ ਸੰਕਟ ਮੇਚਨ (ਪੁਸਤਕ)।

ਇਹ ਪੁਸਤਕ ਆਕਾਰ ਅਤੇ ਵਿਸ਼ੇ ਵਜੋਂ ਮਹੱਤਵਪੂਰਨ ਹੈ। 'ਗੁਰੂ ਸ਼ਬਦ ਰਤਨ ਪ੍ਰਕਾਸ਼' ਤੋਂ ਬਾਅਦ ਸਭ ਤੋਂ ਵੱਧ ਮਹੱਤਵਪੂਰਨ ਰਚਨਾ ਹੈ। ਇਸ ਦੇ ਕੁਲ ਪੰਨੇ 360 ਹਨ ਅਤੇ ਇਸ ਦਾ ਪਹਿਲਾ ਸੰਸਕਰਣ 1925 ਈ. ਨੂੰ 'ਨਾਨਕ ਸਿੰਘ ਕ੍ਰਿਪਾਲ ਸਿੰਘ ਹਜੂਰੀਆ, ਅੰਮ੍ਰਿਤਸਰ' ਦੁਆਰਾ ਪ੍ਰਕਾਸ਼ਿਤ ਕੀਤਾ ਗਿਆ। ਛਾਪਾਈ ਵੀ ਪੁਸਤਕ ਦੀ ਕੁਝ ਸੁੰਦਰ ਹੈ ਅਤੇ ਰਚਨਾ ਦੀ ਸਮੱਸਿਆ ਵੀ ਗੰਭੀਰ ਹੈ।

ਸਮੱਸਿਆ : ਪੁਸਤਕ ਦੀ ਸਮੱਸਿਆ ਇਸ ਦੇ ਨਾਮ ਵਿਚ ਹੀ ਅੰਕਿਤ ਹੈ—ਕਿਸੇ ਸੰਕਟ ਵੱਲ ਇਸ਼ਾਰਾ ਹੈ ਜੋ ਏਰਤ ਜਾਤ ਉੱਪਰ ਵਿਆਪ ਰਿਹਾ ਹੈ। ਸੋ ਭਾਰਤ ਦੀ ਇਸਤ੍ਰੀ ਦੇ ਸੰਕਟ ਨੂੰ ਖਤਮ ਕਰਨ ਹਿਤ ਇਸ ਪੁਸਤਕ ਦਾ ਨਿਰਮਾਣ ਹੋਇਆ। ਸੰਕਟ ਕਈ ਪ੍ਰਕਾਰ ਦਾ ਹੈ ਪਰ ਪ੍ਰਮੁੱਖ ਸੰਕਟ ਸਮਾਜਕ ਹੈ। ਇਸਤ੍ਰੀ ਸਮਾਜ ਨੂੰ ਮਰਦ ਦੇ ਸਮਾਜ ਨੇ ਅਜਿਹੇ ਬਨਾਉਂਟੀ ਸੰਕਟਾਂ ਵਿਚ ਘੋਰਿਆ ਹੋਇਆ ਹੈ ਜਿਨ੍ਹਾਂ ਸੰਕਟਾਂ ਨੂੰ ਪੈਦਾ ਕਰਨ ਦੀ ਜ਼ਿੰਮੇਵਾਰੀ ਮਰਦ ਸਮਾਜ ਦੇ ਸਿਰ ਆਉਂਦੀ ਹੈ। ਅਕਾਲੀ ਜੀ ਨੇ ਦੌਸਿਆ ਹੈ ਕਿ ਇਹ ਸੰਕਟ ਭਾਰਤੀ ਮਨ ਦੀ ਗੁਲਾਮੀ ਕਰ ਕੇ ਹੀ ਵਿਆਪ ਰਿਹਾ ਹੈ। ਬਾਲ-ਵਿਧਵਾਧੁਣੇ ਤੋਂ ਇਸਤ੍ਰੀ ਜਾਤਿ ਦੇ ਸੰਕਟ ਦਾ ਆਰੰਭ ਹੁੰਦਾ ਹੈ। ਹਿੰਦੂ ਗੀਤਿ ਅਨੁਸਾਰ ਵਿਧਵਾ ਇਸਤ੍ਰੀ ਮੁੜ ਕੇ ਵਿਆਹ ਨਹੀਂ ਕਰ ਸਕਦੀ। ਅਕਾਲੀ ਜੀ ਇਸ ਬਿਰਤੀ ਦੇ ਵਿਕੁਧ ਆਵਾਜ਼ ਉਠਾਂਦੇ ਹਨ। ਉਹ ਇਸ ਟੀਚੇ ਤੇ ਪਹੁੰਚਦੇ ਹਨ ਕਿ ਵਿਧਵਾ ਨੂੰ ਪੁਨਰ-ਵਿਆਹ ਦੀ ਇਜਾਜ਼ਤ ਨਾ ਹੋਣ ਕਾਰਨ ਹੀ ਇਹ ਵਰਗ ਭੁਰਾਹੇ ਪੈ ਜਾਂਦਾ ਹੈ; ਕੋਈ ਵੇਸਵਾ ਬਣ ਜਾਂਦੀ ਹੈ, ਕੋਈ ਮਜ਼ਹਬ ਬਦਲ ਕੇ ਦੂਜੇ ਮਜ਼ਹਬ ਵਿਚ ਦਾਖਲ ਹੋ ਜਾਂਦੀ ਹੈ ਜਿਥੇ ਕਿ ਵਿਧਵਾ ਦੇ ਵਿਆਹ ਦੀ ਬੰਦਸ਼ ਇੰਨੀ ਤਕੜੀ ਨਹੀਂ।

ਸੁਉਂਦੇ ਤੌਰ ਉੱਪਰ ਇਸਤ੍ਰੀ ਦਾ ਸਨਮਾਨ ਉਸ ਸਮੇਂ ਦੇ ਸਮਾਜ ਵਿਚ ਉਨ੍ਹਾਂ ਨਹੀਂ ਸੀ ਜਿੰਨਾ ਹੋਣਾ ਚਾਹੀਦਾ ਹੈ। ਅਕਾਲੀ ਜੀ ਪੁਰਾਤਨ ਵਿਰਸਿਆਂ—ਹਿੰਦੂ ਧਰਮ, ਇਸਲਾਮ, ਈਸਾਈਮਤ, ਸਿਖਮਤਿ—ਦੇ ਪ੍ਰਮੁੱਖ ਗ੍ਰੰਥਾਂ ਵਿਚੋਂ ਹਵਾਲੇ ਇਕੱਤ੍ਰ ਕਰ ਕੇ ਸਿਧ ਕਰਦੇ ਹਨ ਕਿ ਹਰ ਸਮਾਜ ਵਿਚ ਇਸਤ੍ਰੀ ਨੂੰ ਸਨਮਾਨ ਪ੍ਰਾਪਤ ਹੈ ਪਰ ਗੁਲਾਮ ਭਾਰਤੀਆਂ ਨੇ ਇਸਤ੍ਰੀ ਨੂੰ ਇਨਸਾਫ਼ ਨਹੀਂ ਦਿੱਤਾ। ਮਰਦਮ ਸ਼ੁਮਾਰੀ ਦੇ ਅੰਕੜਿਆਂ ਤੋਂ ਅਕਾਲੀ ਜੀ ਨੇ ਸਿੱਧ ਕੀਤਾ ਕਿ ਏਰਤ ਜਾਤਿ ਪ੍ਰਤਿ ਨਾਬਗਾਬਨੀ ਅਤੇ ਹੀਣ-ਭਾਵ ਵਾਲੇ ਵਡੀਰੇ ਨੇ ਮਰਦ ਨੂੰ ਸਮਾਜ ਦਾ ਕਰਤਾ-ਪਰਤਾ ਅਤੇ ਹੁਕਮਰਾਨ ਬਣਾਇਆ ਹੋਇਆ ਹੈ ਅਤੇ ਇਸਤਰੀ ਇਕ ਮਜ਼ਲੂਮ ਵਾਂਗ ਅੰਦਰੋਂ-ਅੰਦਰ ਚੁੱਪ-ਚੁਪਾਤੇ ਸਭ ਕਸ਼ਟ ਸਹਿ

1. ਇਹ ਰਚਨਾ ਪੰਜਾਬੀ ਪੁਨੀਵਰਸਿਟੀ ਦੀ ਲਾਈਬ੍ਰੇਰੀ ਵਿਚ ਨਹੀਂ। ਇਸ ਦੀ ਇਕ ਕਾਪੀ ਸਿੰਘ ਸਭਾ ਲਾਈਬ੍ਰੇਰੀ ਸ਼ਿਮਲੇ ਵਿਚ ਪ੍ਰਾਪਤ ਹੈ।

ਰਹੀ ਹੈ। ਬਾਲ-ਅਵੱਸਥਾ ਦੇ ਵਿਆਹ ਸਮਾਜਕ ਰੀਤਿ ਦਾ ਅੰਗ ਬਣ ਚੁੱਕੇ ਸਨ। ਜੇਕਰ ਕਿਸੇ ਬਾਲ-ਲੜਕੀ ਦਾ ਬਾਲ-ਵਰ ਕੱਚੀ ਉਮਰ ਵਿਚ ਹੀ ਮਰ ਜਾਂਦਾ ਤਾਂ ਉਸ ਨੂੰ ਸਾਰੀ ਉਮਰ ਵਿਧਵਾ ਰਹਿਣ ਦੀ ਸਜ਼ਾ ਭੁਗਤਣੀ ਪੈਂਦੀ ਸੀ। ਇਹ ਜ਼ਹਿਰ ਉਸ ਦੀ ਝੋਲੀ ਸਮਾਜਕ ਰੀਤਿ-ਮਰਿਆਦਾ ਅਤੇ ਲੋਕ-ਲਾਜ਼ ਨੇ ਪਾਇਆ ਹੋਇਆ ਸੀ, ਜਿਸ ਜ਼ਹਿਰ ਨੂੰ ਉਹਨੂੰ ਬਿਨਾ ਕੂਦੇ ਹੀ ਸੰਘ ਹੇਠ ਲੰਘਾਣਾ ਪੈਂਦਾ ਸੀ; ਅਤੇ ਆਖਰੀ ਦਮ ਤਕ ਤਰਸ-ਤਰਸ ਕੇ ਪ੍ਰਾਣ ਤਿਆਗਣੇ ਪੈਂਦੇ ਸਨ।

ਇਸ ਦੇ ਉਲਟ ਮਰਦ ਜਾਤਿ ਦੀ ਦਸ਼ਾ ਕਈ ਗੁਣਾਂ ਬਿਹਤਰ ਸੀ! ਮਰਦ ਔਰਤ-ਜਾਤਿ ਉਪਰ ਹੁਕਮਰਾਨੀ ਕਰਦਾ ਸੀ। ਜੇਕਰ ਇਕ ਬਾਲਕ-ਮਰਦ ਦੀ ਬਾਲਕ-ਵਹੁਟੀ ਬਚਪਨ ਵਿਚ ਹੀ ਮਰਦ ਜਾਂਦੀ ਤਾਂ ਮਰਦ ਨੂੰ ਦੂਜਾ ਵਿਆਹ ਕਰਨ ਦੀ ਭਲ੍ਹੂ ਸੀ ਪਰ ਇਸਤਰੀ ਨੂੰ ਸਾਰੀ ਉਮਰ ਵਿਧਵਾਪੁਣੇ ਦੀਆਂ ਨਮੋਸ਼ੀਆਂ ਅਤੇ ਤਲਖੀਆਂ ਵਿਚ ਘੁੰਠੇ ਰਹਿਣਾ ਪੈਂਦਾ ਸੀ।

ਸੇ, ਅਕਾਲੀ ਜੀ ਨੇ ਸਮੇਂ ਦੇ ਸਮਾਜ ਦੀ ਸਭ ਤੋਂ ਵਧ ਦੁਖੀ ਅਤੇ ਸਭ ਤੋਂ ਵਧ ਲੋੜੀਂਦੀ ਰੱਗ ਨੂੰ ਛੋਹਿਆ। ਨਿਰਸੰਦੇਹ ਇਸਤ੍ਰੀ-ਸੁਧਾਰ ਅਤੇ ਵਿਸ਼ੇਸ਼ ਕਰਕੇ ਸਤੀ ਦੀ ਰਸਮ ਦੀ ਸਮੰਸਿਆ ਨੂੰ ਬੰਗਾਲ ਦੇ ਇਕ ਪ੍ਰਸਿੱਧ ਸੁਧਾਰਕ ਰਾਜਾ ਰਾਮ ਮੇਹਨ ਰਾਇ ਆਦਿ ਨੇ ਕਾਫੀ ਪਹਿਲਾਂ ਨਜ਼ਿਠਿਆ ਸੀ, ਅਤੇ ਸਤੀ ਦੀ ਰਸਮ ਵਿਹੁਧ ਕਾਨੂੰਨ ਵੀ ਬਣਵਾਏ ਗਏ ਸਨ। ਪਰ ਅਕਾਲੀ ਜੀ ਦੇ ਸਮੇਂ ਤਕ ਬਾਲ-ਵਿਧਵਾ ਅਤੇ ਵਿਧਵਾਪਨ ਦੀ ਵਡਾ (ਬੀਮਾਰੀ) ਸਾਰੇ ਭਾਰਤ ਨੂੰ ਢੂੰਡ ਢੂੰਡ ਕੇ ਖਾ ਰਹੀ ਸੀ।

ਅਕਾਲੀ ਜੀ ਸਭ ਤੋਂ ਪਹਿਲਾਂ ਇਸ ਸਾਰੀ ਬੁਰਾਈ ਦੇ ਮੁੱਢਲੇ ਕਾਰਨ ਥਾਰੇ ਸੋਚਦੇ ਹਨ ਅਤੇ ਇਸ ਨਿਰਣੇ ਉਪਰ ਪਹੁੰਚਦੇ ਹਨ ਕਿ ਇਸ ਦੁਖਦਾਈ ਹਾਲਤ ਦਾ ਮੁੱਖ ਕਾਰਨ ਸਾਡਾ ਧਾਰਮਿਕ, ਦਾਰਸ਼ਨਿਕ ਜਾਂ ਹੋਰ ਕੋਈ ਵਿਹਸਾ ਨਹੀਂ, ਸਗੋਂ ਇਹ ਦਸ਼ਾ ਸਮਾਜਕ, ਆਰਥਿਕ ਅਤੇ ਰਾਜਨੀਤਿਕ ਭੁਲਾਮੀ ਦੀ ਜ਼ਿੱਲ੍ਹਣ ਵਿਚੋਂ ਪੈਂਦਾ ਹੋਈ ਹੈ। ਅਕਾਲੀ ਜੀ ਵੇਦ, ਪੁਰਾਣ, ਸਿਮ੍ਰਤੀ, ਧਰਮ ਸ਼ਾਸਤਰ, ਦਰਸ਼ਨ ਸਾਸਤ੍ਰ, ਅੰਜੀਲ, ਕੁਰਾਨ, ਗੁਰਬਾਣੀ ਅਤੇ ਗੁਰ-ਇਤਿਹਾਸ ਵਿਚੋਂ ਟੁਕੁਂ ਦੇ ਕੇ ਸਿੱਧ ਕਰਦੇ ਹਨ ਕਿ ਅਸੀਂ ਉਪਰੋਕਤ ਵਿਰਸੇ ਦੀ ਸਿੰਖਿਆ ਤੋਂ ਉਲਟ ਆਪਣੇ ਸੁਆਰਥ ਦੀ ਭੁਖ ਕਾਰਨ ਐਂਡਰ ਜਾਤਿ ਨੂੰ ਆਪਣੇ ਪਾਪ ਦਾ ਭਾਗੀ ਬਣਾ ਰਹੇ ਹਾਂ। ਇਹ ਸਿਰਫ ਮਰਦ ਦਾ ਸੁਆਰਥੀ, ਜਾਲਮਾਨਾ, ਅਤੇ ਜਾਨਵਰੀ ਸੁਭਾਵ ਹੈ ਜਿਸ ਕਾਰਨ ਉਹ ਨੇ ਐਂਡਰ ਨੂੰ ਮਜ਼ਲੂਮ ਬਣਾ ਕੇ ਉਸ ਤੋਂ ਕ੍ਰੀਤੀ-ਵਿਨੋਦ ਅਤੇ ਪਾਸ਼ਵਿਕ ਭੁਖ ਨੂੰ ਤਿ੍ਹੂਤ ਕਰਨ ਦਾ ਸਾਧਨ ਬਣਾਇਆ ਹੈ ਅਤੇ ਅੰਤ ਵਿਚ ਉਹ ਨੂੰ ਵਿਧਵਾਪਨ ਅਤੇ ਵਿਭਚਾਰ ਦੇ ਅਨੁਰੋਧ ਵਿਚ ਯਕੈਲ ਦਿੰਦਾ ਹੈ।

ਅਕਾਲੀ ਕੋਰ ਸਿੱਧ ਜੀ ਦਾ ਇਸਤ੍ਰੀ-ਸੁਧਾਰ ਦਾ ਇਹ ਉਪਰਾਲਾ ਨਵੇਕਲੀ ਭਾਂਤਿ ਦਾ ਤੇ ਸਾਹਸਪੂਰਨ ਸੀ। ਪੰਜਾਬੀ ਵਿਚ ਸ਼ਾਇਦ ਇਸ ਤੋਂ ਪਹਿਲਾਂ ਕੋਈ ਵੀ ਅਜਿਹੀ ਪ੍ਰਸਤਰ ਨਹੀਂ ਸੀ ਲਿਖੀ ਗਈ ਜਿਸ ਨੇ ਖਾਸ ਤੌਰ ਉਪਰ ਇਸ ਵਿਸੇ ਨੂੰ ਚੁਣਿਆ ਹੋਵੇ। ਸਮੇਂ ਦੇ ਉਸ ਸੰਕੀਰਣ ਸਮਾਜ ਵਿਚ ਅਜਿਹੇ ਵਿਸੇ ਦੀ ਚੋਣ ਕਰਨਾ ਬੜੀ ਜੁਰਾਤ ਭਰਪੂਰ ਅਤੇ ਉਚੀ ਕਿਰਦਾਰ ਵਾਲੀ ਸ਼ਖਸੀਅਤ ਦਾ ਹੀ ਕੰਮ ਹੋ ਸਕਦਾ ਸੀ। ਹਾਲਾਂਕਿ ਇਸ ਸਦੀ ਦੀ ਅੰਤਲੀ ਚੋਥਾਈ ਲੰਘ ਰਹੀ ਹੈ, ਪਰ ਸਾਡਾ ਸਮਾਜ ਅਜੇ ਤਕ ਉਸ ਮੰਜਲ ਉਪਰ ਨਹੀਂ ਪਹੁੰਚ ਸਕਿਆ ਜਿਥੇ ਮਨੁੱਖ ਦੀ ਕੁਦਰਤੀ ਬਣਤਰ, ਜਿਸ ਵਿਚ ਐਦੀਕ ਤਿ੍ਹਤੀ ਦੀ ਭੁਖ, ਆਦਿ ਮਨੁੱਖੀ ਮਨ ਦੀਆਂ ਕਈ ਪ੍ਰਕਾਰ ਦੀਆਂ ਭੁਖਾਂ ਦਾ ਸਹੀ-ਸਹੀ ਅਤੇ ਨਿਰਪੱਖ ਜਾਇਜ਼ਾ ਲੈਣ ਦੀ ਭਲ੍ਹੂ ਪ੍ਰਾਪਤ ਹੋ ਸਕੀ ਹੋਵੇ। ਨਿਰਸੰਦੇਹ ਪੱਛਮੀ ਸਮਾਜ ਅਤੇ ਚਿੰਤਨ ਇਸ ਪਹਿਲੂ ਤੋਂ ਸਾਡੇ ਨਾਲੋਂ ਕੁਝ ਕੁ ਅਗੇ ਜਾ ਚੁੱਕੇ ਹਨ ਪਰ ਅਸੀਂ ਅਜੇ ਤੀਕ ਝਿਜਕ, ਬਨਾਉਣੀ ਸਾਉਪਨ, ਬੁਜਦਿਲੀ ਅਤੇ ਹਿਚਕਾਹਟ ਕਾਰਨ ਬੇਜ਼ੁਰਾਤੇ ਹੀ ਤੁਰੀ ਫਿਰਦੇ

ਹਾਂ। ਅਸਲੀਅਤ ਦਾ ਸਾਮੁਣਾ ਕਰਨੇ ਕੰਨ੍ਹੀ ਕਟਰਾਂਦੇ ਹਾਂ। ਸਮਾਜ ਦੇ ਗੰਦੇ ਐਸਰਾਂ ਦੀ ਬਣਾਈ ਹੋਈ ਜ਼ਹਿਰੀਲੀ ਧਰਤੀ ਤੋਂ ਦੂਰ ਨਸ ਜਾਣ ਵਿਚ ਹੀ ਭਲਾ ਸਮਝਦੇ ਹਾਂ। ਪਰ ਸਿੱਖ-ਧਰਮ ਨਸਣ ਦੀ ਥਾਂ ਜੂਝਣ ਦੀ ਪ੍ਰੇਰਨਾ ਦਿੰਦਾ ਹੈ ਤਾਂ ਜੋ ਹਰ ਗੱਲ ਦਾ ਨਿਰਣਾ ਕੁਦਰਤੀ ਕਾਨੂੰਨ, ਜੁਰਾਤ ਅਤੇ ਫਰਾਖਿਦਲੀ, ਵਿਵੇਕ ਅਤੇ ਦਿਆਨਤਦਾਰੀ ਨਾਲ ਕੀਤਾ ਜਾ ਸਕੇ। ਸੇ ਅਕਾਲੀ ਜੀ ਨੇ ਜੋ ਜੁਰਾਤ ਦੱਸੀ ਹੈ, ਇਸ ਨਾਜ਼ਬ ਮਸਲੇ ਨੂੰ ਛੋਹਣ ਦੀ, ਜੋ ਉਨ੍ਹਾਂ ਨੂੰ ਸਿੱਖ-ਧਰਮ ਦੀ ਪਾਕੀਜ਼ਗੀ ਅਤੇ ਤਲਬੀਆਂ ਭਰੇ ਸਚ ਦੀ ਜੁਰਾਤਮਈ ਚੀਰਫਾੜ ਤੋਂ ਪ੍ਰਾਪਤ ਹੋਈ। ਉਹ ਆਪ ਕਿਰਦਾਰ ਦੇ ਧਨੀ ਅਤੇ ਨਿਰਾ ਕੁੰਦਨ ਸਨ, ਤਾਈਓਂ ਹਰ ਉਸ ਗੱਲ ਨੂੰ ਨਿਡਰ ਹੋ ਕੇ, ਸਚ ਨੂੰ, ਦਰਸਾਉਂਦੇ ਹਨ ਜਿਸ ਸਚ ਨੂੰ ਅਖੇਤੀ ਸਾਉਂ ਲੋਕ ਪਰਦਿਆਂ ਵਿਚ ਲਕਾਈ ਫਿਰਦੇ ਹਨ।

ਅਕਾਲੀ ਕੋਰ ਸਿੰਘ ਜੀ ਪੂਰਨ ਤੌਰ ਉੱਪਰ ਇਕ ਪ੍ਰਮੁਖ ਗੁਰਮੁਖੀ ਸ੍ਰੁਤਪ ਵਾਲੇ ਗੁਰੂ ਕੇ ਸਿੱਖ ਸਨ ਜੋ ਆਪਣੀ ਮਿਸਾਲ ਆਪ ਸਨ। ਕਿਰਦਾਰ ਅਤੇ ਬੋਲ ਦੀ ਹਲੀਮੀ ਉਨ੍ਹਾਂ ਨੂੰ ਸੰਤ ਲੋਕਾਂ ਦੀ ਸੰਗਤ ਅਤੇ ਸ਼ਾਂਤੀ-ਪੁੰਜ ਗੁਰਬਾਣੀ ਦੇ ਸੁਹਿਰਦ ਅਧਿਐਨ ਤੋਂ ਪ੍ਰਾਪਤ ਹੋਈ। ਜੁਰਾਤ ਅਤੇ ਨਿਡਰਤਾ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਜਲਾਲ ਭਰਪੂਰ ਅਤੇ ਅਣਖੀਲੇ ਇਤਿਹਾਸਕ ਵਿਰਸੇ ਅਤੇ ਦਸਮ ਗ੍ਰੰਥ ਦੀ ਸ਼ਕਤੀਸ਼ਾਲੀ ਬਾਣੀ ਦੇ ਅਧਿਐਨ ਤੋਂ ਪ੍ਰਾਪਤ ਹੋਈ। ਨਿੰਗ ਸਿੰਘੀ ਪਹਿਨਾਵਾ ਅਤੇ ਸ੍ਰੁਤਪ ਧਰਨ ਦੇ ਨਾਲ-ਨਾਲ ਉਹ ਸਹਿਯੋਗੀ ਦਸਮ-ਗ੍ਰੰਥ ਨੂੰ ਸੰਪੂਰਨ ਤੌਰ ਉੱਪਰ ਗੁਰ-ਰਚਨਾ ਅਤੇ ਗੁਰਬਾਣੀ ਮੰਨਦੇ ਸਨ, ਇਸ ਗੱਲੋਂ ਉਨ੍ਹਾਂ ਦਾ ਨਿਸਚਾ ਦਿੜ੍ਹੇ ਸੀ। ਭਾਵੇਂ ਅਜੋਕੀ ਖੋਜ ਦਸਮ-ਗ੍ਰੰਥ ਬਾਰੇ ਭਿੰਨ-ਭਿੰਨ ਰਾਵਾਂ ਪ੍ਰਗਟ ਕਰਦੀ ਹੈ ਪਰ ਅਕਾਲੀ ਜੀ ਇਕ ਅਟੱਲ ਅਤੇ ਦ੍ਰੜ੍ਹ ਰਾਏ ਦੇ ਧਨੀ ਸਨ, ਫਿਕੋਡੇਲੇ ਖਾਦੇ ਰਹਿਣਾ ਉਨ੍ਹਾਂ ਦੇ ਨੇੜੇ ਨਹੀਂ ਸੀ ਢੁਕਦਾ। ਸੇ ਨਿਸਚੇ ਹੀ ਹੈ ਕਿ ਦਸਮ ਗ੍ਰੰਥ ਦੀ ਰਚਨਾ ‘ਤ੍ਰਿਆ ਚਰਿਤ੍ਰ’ ਨੂੰ ਉਨ੍ਹਾਂ ਨੇ ਸਹੀ ਤਰ੍ਹਾਂ ਦਿੜ੍ਹੇ ਅਤੇ ਨਿਝੱਕ ਹੋ ਕੇ ਵਾਚਿਆ ਅਤੇ ਘੋਸ਼ਿਆ ਹੋਵੇਗਾ ਜਿਵੇਂ ਕਿ ਦਸਮ ਗ੍ਰੰਥ ਦੀਆਂ ਹੋਰ ਬਾਣੀਆਂ ਨੂੰ। ‘ਤ੍ਰਿਆ ਚਰਿਤ੍ਰ’ ਰਚਨਾ ਨੇ ਕਿਸੇ ਹੱਦ ਤਕ ਉਨ੍ਹਾਂ ਨੂੰ ਇਸ਼ਾਰਤਨ ਇਸਤ੍ਰੀ ਜਾਤਿ ਦੀ ਸੁਭਾਵਕ ਬਣਤਰ ਦੇ ਅਧਿਐਨ ਵੱਲ ਪ੍ਰੋਗਰਾਮ ਹੋਵੇਗਾ। ਜਿਸ ਜੁਰਾਤ ਅਤੇ ਬੋਲਾਗਪਨ ਨਾਲ ਤ੍ਰਿਆ ਚਰਿਤ੍ਰ ਵਿਚ ਇਕ ਚਨੋਤੀਆਂ ਭਰੇ ਇਨਸਾਨੀ ਮਸਲੇ ਨੂੰ ਛੋਹਿਆ ਗਿਆ ਹੈ, ਉਸ ਦੀ ਮਿਸਾਲ ਭਾਰਤੀ ਸਾਹਿਤ ਵਿਚ ਕਿਧਰੇ ਨਹੀਂ ਮਿਲਦੀ। ਇਸ ਜੁਰਾਤ ਦੀ ਅਨੁਪਮ ਉਦਾਹਰਣ ਸਿਰਫ ਸਿੱਖ-ਧਰਮ ਦੀ ਫਰਾਖ-ਦਿਲ ਅਤੇ ਦੂਰ-ਅਦੇਸ਼ ਪਿੱਠ-ਭੂਮੀ ਵਿਚ ਉਗਮ ਸਕਦੀ ਸੀ।

ਸੇ, ਅਕਾਲੀ ਜੀ ਨੇ ਆਪਣੇ ਸਮੇਂ ਦੀ ਸਰਵ-ਪ੍ਰਾਣ ਸਮੱਸਿਆ ਨੂੰ ਪਹਿਲੀ ਵਾਰ ਸਿੱਖ-ਜਗਤ ਵਿਚ ਉਸਾਗਰ ਕੀਤਾ। ਉਹ ਆਪ ਲਿਖਦੇ ਹਨ ਕਿ ਭਾਵੇਂ ਉਨ੍ਹੀਵੀਂ ਸਦੀ ਦੇ ਪਿਛੇ ਕੁਝ ਦਹਾਕਿਆਂ ਵਿਚ ਸਤੀ ਦੀ ਰਸਮ ਅਤੇ ਬਾਲ ਵਿਘਵਾ ਦੇ ਸੁਧਾਰ ਲਈ ਰਾਜਾ ਰਾਮ ਮੇਹਨ ਰਾਇ ਦੇ ਉਪਰਾਲੇ ਨਾਲ ਅੰਗ੍ਰੇਜ਼ ਸਰਕਾਰ ਨੇ ਕਾਨੂੰਨ ਬਣਾਏ ਸਨ, ਪਰ ਕਿਧਰੇ ਚੇਰੀ-ਛੁਪੇ ਅਤੇ ਕਿਧਰੇ ਸ਼ਰੇ-ਅਮ ਇਨ੍ਹਾਂ ਕਾਨੂੰਨਾਂ ਦੀ ਉਲੰਘਣਾ ਹੁੰਦੀ ਸੀ। ਸੇ, ਲੋੜ ਇਹ ਸੀ ਕਿ ਇਸ ਕਾਨੂੰਨ ਅਤੇ ਇਸ ਸੁਧਾਰ ਦੇ ਹੱਕ ਵਿਚ ਵੱਧ ਤੋਂ ਵੱਧ ਲੋਕ-ਰਾਏ ਪੈਦਾ ਕੀਤੀ ਜਾ ਸਕੇ ਅਤੇ ਚੇਰੀ-ਛੁਪੇ ਕੀਤੇ ਜਾਣ ਵਾਲੇ ਵਿਭਚਾਰਾਂ ਅਤੇ ਜੁਰਮਾਂ ਨੂੰ ਸਾਮੁੱਲੇ ਲਿਆ ਕੇ ਦੇਸ਼ੀਆਂ ਨੂੰ ਸ਼ਜਾ ਦਿੱਤੀ ਜਾਵੇ।

ਇਸ ਸੁਧਾਰ ਦੀ ਕੀ ਲੋੜ ਸੀ?

1. ਸ੍ਰੀ ਦਸਮ ਗ੍ਰੰਥ ਅਤੇ ਫਟਕੇ-ਮਹਾਪਸਾਦ ਸੰਬੰਧੀ ਅਕਾਲ ਤਖਤ ਦੀ ਮੁਲਕ ਮਰਿਆਦਾ ਪ੍ਰਤਿ ਉਹ ਚੱਟਾਨ ਵਾਂਗ ਦਿੜ੍ਹੇ ਸਨ, ਅਨੁਭਵ ਤੇ ਅਕੰਦੇ ਦੀ ਸ਼ਕਤੀ ਕਾਰਨ (ਵੈਸ਼ਨਵ ਨਵੀਂ ਸਨ)।

ਪ੍ਰੇਮ ਰੂਪ ਵਿਚ ਇਸ ਲੋੜ ਦੇ ਬੇਅੰਤ ਕਾਰਨ ਸਨ। ਉਨ੍ਹਾਂ ਬੇ-ਅੰਤ ਕਾਰਨਾਂ ਵਿਚੋਂ ਇਕ ਕਾਰਨ ਅਕਾਲੀ ਜੀ ਇਹ ਵੀ ਦਸਦੇ ਹਨ ਕਿ ਅਸੀਂ ‘ਧਰਮ’ ਨੂੰ ਤਾਂ ਹੀ ਬਚਾ ਸਕਦੇ ਹਾਂ ਜੇਕਰ ‘ਇਸਤ੍ਰੀ ਸੁਧਾਰ’ ਕੀਤਾ ਜਾਵੇ। ਸੋ ਇਹ ਇਕ ਪ੍ਰਕਾਰ ਦਾ ‘ਧਰਮ ਯੁਧ’ ਸੀ। ਧਰਮ ਦੇ ਦੋ ਪਹਿਲ੍ਹੇ ਹਨ, ਅੰਤਰਗਤ ਜਾਂ ਅੰਦਰੂਨੀ ਅਤੇ ਬਾਹਰਗਤ ਭਾਵ ਬਾਹਰੀ : ਅੰਦਰੂਨੀ ਤੌਰ ਉੱਪਰ ਧਰਮ ਦਾ ਭਾਵ ਨਿਆਇ, ਸਾਉ ਕਿਰਦਾਰ, ਤਿਆਗ, ਕੁਰਬਾਨੀ, ਸਰਬਤ ਦਾ ਭਲਾ, ਭਾਈਚਾਰੇ ਅਤੇ ਵਿਰਸੇ ਲਈ ਕੁਰਬਾਨੀ ਆਇ ਸਦ-ਗੁਣਾਂ ਨੂੰ ਗ੍ਰਹਣ ਕਰਨਾ ਹੁੰਦਾ ਹੈ। ਬਾਹਰੀ ਤੌਰ ਉੱਪਰ ‘ਧਰਮ’ ਇਕ ਸਮਾਜਕ ਸਾਂਝੀਵਾਲਤਾ, ਸ੍ਰੂਟ ਅਤੇ ਨਿਸ਼ਾਨ ਦੀ ਸੰਭਾਲ, ਜੀਵਨ ਨਾਲ ਸਹੀ ਤਰ੍ਹਾਂ, ਅਤੇ ਇਕ ਨਿਸਚਿਤ ਢੰਗ ਤੇ ਮਾਰਗ ਦੁਆਰਾ, ਜੁਝਣ ਦਾ ਰਾਹ ਦਰਸਾਉਂਦਾ ਹੈ।

ਅਕਾਲੀ ਜੀ ਦੀ ਇਸ ਪੁਸਤਕ ਦਾ ਸਮਾਂ ਸਰਵ-ਪ੍ਰਾਨ ਸੁਧਾਰ-ਲਹਿਰਾਂ ਦੀ ਭਰਮਾਰ ਦਾ ਸਮਾਂ ਸੀ। ਉਹ ਵੇਖ ਰਹੇ ਸਨ ਕਿ ਭਾਰਤ ਵਿਚ ਭਾਰਤੀ ਧਰਮਾਂ ਤੋਂ ਬਿਨਾ ਬਿਦੇਸੀ ਧਰਮ ‘ਇਸਲਾਮ’ ਅਤੇ ‘ਈਸਾਈ ਮਤਿ’ ਦਿਨੋਂ ਦਿਨ ਵਧ ਰਹੇ ਸਨ ਅਤੇ ਇਹ ਗਿਣਤੀ ਬਾਹਰੋਂ ਆਇਆਂ ਦੀ ਸਹਾਇਤਾ ਨਾਲ ਨਹੀਂ ਸੀ ਵਧ ਰਹੀ ਸਰੋਂ ਇਥੋਂ ਦੇ ਹੀ ਵਾਸੀਆਂ ਦੀ ਧਰਮ-ਬਦਲੀ ਕਰਕੇ ਵਧ ਰਹੀ ਸੀ। ਸੋ ਸਚੇ ਭਾਰਤੀ ਲਈ ਇਹ ਚਨੋਤੀ ਕੋਈ ਮਾਮੂਲੀ ਨਹੀਂ ਸੀ। ਅਕਾਲੀ ਜੀ ਨੇ ਹਿੰਦੂ-ਸਿੱਖ ਧਰਮ ਦੀ ਇਸ ਢਹਿੰਦੀ ਦਸ਼ਾ ਦਾ ਇਕ ਪ੍ਰਮੁਖ ਕਾਰਣ ਹਿੰਦੂ ਇਸਤ੍ਰੀ ਜਾਤਿ ਦੀ ਦੁਰਦਸ਼ਾ ਹੀ ਦਸ਼ਿਆ ਹੈ। ਸੋ, ਭਾਵੇਂ ਬਾਹਰੀ ਤੌਰ ਉੱਪਰ ਅਕਾਲੀ ਜੀ ਇਸਤ੍ਰੀ-ਸੁਧਾਰ ਲਈ ਕਹਿ ਰਹੇ ਹਨ ਪਰ ਅਸਲ ਵਿਚ ਉਹ ਹਿੰਦ ਵਾਸੀਆਂ ਦੀ ਤਰਮਾਗੇ ਹਾਲਤ ਦਾ ਹਲ ਲਭ ਰਹੇ ਹਨ। ਉਨ੍ਹਾਂ ਦੇ ਕਥਨ ਅਨੁਸਾਰ ਸਮਾਜ ਦੇ ਵਿਅਰਥ ਅਤੇ ਬੇਮਤਲਬੇ ਰੀਤਿ ਰਿਵਾਜ ਕਾਰਨ ਐਰਤ ਜਾਤਿ ਕੁਚਲੀ ਜਾ ਰਹੀ ਹੈ। ਇਸ ਕੁਚਲੇ ਜਾਣ ਦੀ ਚੁੱਭਣ ਤੋਂ ਤੰਗ ਆ ਕੇ ਮਜ਼ਲੂਮ ਐਰਤ ਆਪਣੀ ਮੁਕਤੀ ਲਈ ਯੋਗ-ਅਯੋਗ ਢੰਗ ਲੱਭਦੀ ਹੈ। ਬੇਅੰਤ ਅਯੋਗ ਢੰਗਾਂ ਵਿਚੋਂ ਇਕ ਢੰਗ ਇਹ ਵੀ ਸੀ ਕਿ ਹਿੰਦੂ-ਧਰਮ ਅਤੇ ਘਰਾਣੇ ਨੂੰ ਚੇਰੀ ਛੁਪੇ ਤਿਆਗ ਕੇ ਦੂਜੇ ਧਰਮ ਜਾਂ ਘਰਾਣੇ ਵੱਲ ਪ੍ਰੇਰਿਤ ਹੋਇਆ ਜਾ ਸਕੇ ਜਿਥੇ ਕਿ ਐਰਤ ਨੂੰ ਰਸਾਈ ਬੰਧਨ ਵਿਚ ਨਹੀਂ ਜਕੜਿਆ ਜਾਂਦਾ। ਸੋ ਹਿੰਦੂ ਬਾਲ-ਵਿਧਵਾਵਾਂ ਦੱਬਾ-ਦਬ ਇਸਲਾਮ ਜਾਂ ਈਸਾਈ ਧਰਮ ਦੇ ਲੋਕਾਂ ਵੱਲ ਪ੍ਰੇਰੀਆਂ ਜਾਂਦੀਆਂ ਸਨ। ਉਥੇ ਜਾ ਕੇ ਉਹ ਫਿਰ ਉਸ ਧਰਮ ਦੀ ਸੰਤਾਨ ਦਾ ਵਾਧਾ ਕਰਦੀਆਂ ਸਨ। ਸੋ, ਅਕਾਲੀ ਜੀ ਨੇ ਧਰਮ ਨੂੰ ਬਚਾਣ ਲਈ ਵੀ ਇਸਤ੍ਰੀ ਦੇ ਉਧਾਰ ਲਈ ਆਵਾਜ਼ ਢੁੱਕੀ। ਆਪ ਨੇ ਇਸਤ੍ਰੀ ਦੀ ਦੁਰਦਸ਼ਾ ਦੀਆਂ ਬੇਅੰਤ ਦਿਲ-ਖੁਭਵੀਆਂ ਅਤੇ ਸਹੀ ਘਠਨਾਵਾਂ ਦੇ ਹਵਾਲੇ ਦੇ ਕੇ ਸਾਰੀ ਭਾਰਤੀ ਕੋਮ ਨੂੰ ਲਲਕਾਰਿਆ ਸੀ।

ਅਕਾਲੀ ਜੀ ਪੁਰਾਤਨ ਅਤੇ ਵਰਤਮਾਨ ਗ੍ਰੰਥਾਂ ਵਿਚੋਂ ਹਵਾਲੇ ਦੇ ਕੇ ਆਪਣੀ ਦਲੀਲ ਨੂੰ ਹੋਰ ਵੱਧ-ਚੜ੍ਹ ਕੇ ਪ੍ਰਭਾਵਸ਼ਾਲੀ ਬਣਾਉਂਦੇ ਹਨ ਅਤੇ ਸਿੱਧ ਕਰਦੇ ਹਨ ਕਿ ਇਹ ਭਿਆਨਕ ਸਮੱਸਿਆ ਸਿਰਫ ਹੁਣ ਦੇ ਗੁਲਾਮ ਭਾਰਤੀਆਂ ਨੇ ਆਪ ਪੈਦਾ ਕੀਤੀ ਹੋਈ ਹੈ ਅਤੇ ਇਹ ਵਕਤੀ ਸੰਕੀਰਣਤਾ ਤੋਂ ਮਿਲਿਆ ਪਿੰਨੇਣਾ ਸਰਾਪ ਹੈ।

ਸਿੱਖ ਕੋਮ ਨੂੰ ਵੀ ਉਨ੍ਹਾਂ ਨੇ ਲਲਕਾਰਿਆ ਹੈ ਕਿ ਜਿਸ ਵਿਰਸੇ ਵਿਚ ਇਸਤ੍ਰੀ ਜਾਤਿ ਦੇ ਸ਼ੇਸ਼ਣ ਦਾ ਰਤਾ ਭਰ ਵੀ ਸੰਕੇਤ ਨਹੀਂ ਮਿਲਦਾ, ਉਸ ਵਿਰਸੇ ਦੇ ਲੋਕ ਹਿੰਦੂ ਧਰਮ ਦੇ ਪ੍ਰਭਾਵ ਅਧੀਨ ਇਸਤ੍ਰੀ ਦੇ ਪੁਨਰ-ਵਿਆਹ ਵਿਚ ਰੁਕਾਵਟ ਪੈਦਾ ਕਰ ਕੇ ਇਸ ਜਾਤਿ ਨਾਲ ਅਨਿਆਂ ਕਰ ਰਹੇ ਹਨ। ਇਸ ਤਰ੍ਹਾਂ ਆਪਣੇ-ਆਪ ਨੂੰ ਵੱਡੇ ਨਾਮ ਵਾਲੇ, ‘ਸਿੱਖ’ ਅਖਵਾਣ ਵਾਲੇ, ਲੋਕ ਆਪਣੀ ਸਹਯੋਗਣ ਨਾਲ ਕਦੀ-ਕਦੀ ਜਾਲਮਾਨਾ ਸਲੂਕ ਕਰਦੇ ਹਨ। ਭਾਵੇਂ ਸਿੱਖ-ਧਰਮ ਵਿਚ ‘ਅਨੰਦ

ਕਾਰਜ' ਦੀ ਪ੍ਰਥਾ ਅਨੁਸਾਰ ਵਿਧਵਾ-ਵਿਆਹ ਦੀ ਤਾਕੀਦ ਹੈ, ਪਰ ਕਈ ਲੋਕਾਚਾਰ ਅਤੇ ਬਨਾਉਣੀ ਪ੍ਰਭਾਤਾ ਦੇ ਭੁਲੇਖੇ ਵਿਚ ਫਾਮੇ ਲੋਕ ਵਿਧਵਾ-ਵਿਆਹ ਅਤੇ ਇਸਤ੍ਰੀ-ਭਲਾਈ ਤੋਂ ਨੱਕ ਖਿਚ ਲੈਂਦੇ ਹਨ।

ਨਾ ਸਿਰਫ਼ ਭਾਰਤੀ ਵਿਰਸੇ ਤੋਂ ਸਗੋਂ ਇਸਲਾਮੀ ਅਤੇ ਈਸਾਈ ਵਿਰਸੇ ਦੀਆਂ ਉਦਾਹਰਣਾਂ ਪੇਸ਼ ਕਰ ਕੇ ਸਿੱਧ ਕੀਤਾ ਹੈ ਕਿ ਇਸਤ੍ਰੀ ਲਈ ਉਵੇਂ ਹੀ ਚੂਜਾ ਵਿਆਹ ਕਰਨ ਦੀ ਇਜਾਜ਼ਤ ਹੈ ਜਿਵੇਂ ਕਿ ਮਰਦ ਨੂੰ। ਅੰਜੀਲ ਅਤੇ ਭੁਗਨ ਵਿਚੋਂ ਪ੍ਰਮਾਣਿਕ ਹਵਾਲੇ ਦੇ ਕੇ ਇਹ ਗੱਲ ਸਿੱਧ ਕੀਤੀ ਗਈ ਹੈ।

ਪੁਸਤਕ ਤੇ ਸੈਲੀ

1925 ਈ. ਦੇ ਇਸ ਸੰਸਕਰਣ ਦੇ 360 ਪੰਨੇ ਹਨ। ਮੁੱਖ ਸਮੱਸਿਆ ਇਸਤ੍ਰੀ ਸੰਕਟ ਦੀ ਨਵਿਰਤੀ ਹੈ। ਪਰ ਇਸ ਸਮੱਸਿਆ ਦੇ ਹੱਲ ਲਈ ਕਰਤਾ ਨੇ ਇਕ ਸੈਂਟੋ ਵਧ ਸਹਾਇਕ ਵਿਸ਼ਿਆਂ ਨੂੰ ਇਕ ਲੜੀ ਵਿਚ ਪਰੋ ਕੇ ਮੁੱਖ ਵਿਸ਼ੇ ਦੀ ਮਹੱਤਤਾ ਅਤੇ ਇਸ ਦੇ ਸਮਾਧਾਨ ਨੂੰ ਸਿਰੇ ਚੜ੍ਹਾਇਆ ਹੈ। ਇਨ੍ਹਾਂ ਸਹਾਇਕ ਵਿਸ਼ਿਆਂ ਵਿਚ ਕਈ ਗੱਲਾਂ ਸ਼ਾਮਲ ਹਨ, (1) ਸਿੱਧਾਂਤਕ ਤੌਰ ਉੱਪਰ ਮੁੱਖ ਵਿਸ਼ੇ ਦੀ ਨੁਹਾਰ (2) ਵਿਰਸੇ ਵਿਚ ਮੁੱਖ ਵਿਸ਼ੇ ਬਾਰੇ ਸਰਵ ਪ੍ਰਯਾਨ ਸਿੱਧਾਂਤਕ ਵਿਚਾਰ (3) ਵਿਸ਼ੇ ਦੇ ਘਿਣੋਣੇ ਪਹਿਲੂ ਬਾਰੇ ਤਤਕਾਲੀਨ ਸਮੇਂ (1925) ਵਿਚ ਆਮ ਮਿਲ ਰਹੀਆਂ ਦੁਖਦਾਈ ਤੇ ਸਰਮਨਾਕ ਉਦਾਹਰਣਾਂ ਅਤੇ ਬਿਰਤੀਆਂ। (4) ਤਤਕਾਲੀਨ ਸਮੇਂ ਦੇ ਚੁਣੇ ਹੋਏ ਅਤੇ ਚੋਟੀ ਦੇ ਚੇਤੰਨ ਲੋਕਾਂ ਦਾ ਸਚੇਸ਼ਟ ਤੌਰ ਉੱਪਰ ਇਸ ਸੁਧਾਰ ਲਈ ਉਪਰਾਲਾ ਕਰਨ ਵਿਚ ਜੁਤ ਜਾਣਾ ਆਦਿ। ਕਈ ਥਾਈਂ ਕਰਤਾ ਨੇ ਵਿਧਵਾ ਦੀ ਮਨੋਬਿਰਤੀ ਦੀ ਪੈਰਵੀ ਕਰਨ ਲਈ ਆਪਣੀ ਅਨੁਕੂਤੀ ਤੋਂ ਦੁਖੀ ਦਿਲ ਦੀ ਫ਼ਰਿਆਦ ਨੂੰ ਛੰਦ ਕੁਪ ਵਿਚ ਪੇਸ਼ ਕੀਤਾ ਹੈ ਜਿਸ ਤੋਂ ਪਾਠਕ ਲਈ ਲੋੜੀਦਾ ਮਾਹੌਲ ਹੋਰ ਤੁੰਦ ਅਤੇ ਤੀਬਰ ਹੋ ਜਾਂਦਾ ਹੈ। ਇਸ ਰਚਨਾ ਤੋਂ ਜਿਥੇ ਇਕ ਪਾਸੇ ਕਰਤਾ ਦੀ ਜੁਰਾਤਮੰਦੀ ਅਤੇ ਬੇਲਾਗਪਨ ਦਾ ਸੰਕੇਤ ਮਿਲਦਾ ਹੈ, ਉਥੇ ਦੂਜੇ ਪਾਸੇ ਲੇਖਕ ਦੇ ਬਹੁ-ਪਖੀ ਅਧਿਐਨ ਵਾਲੀ ਸ਼ਖਸੀਅਤ ਦਾ ਵੀ ਪਤਾ ਲੱਗ ਸਕਦਾ ਹੈ। 75 ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਇਸ ਰਚਨਾ ਦਾ ਵਿਸ਼ਾ ਅਤੇ ਸੈਲੀ ਅਜੇਕੇ ਪਾਠਕ ਦੀ ਬਿਰਤੀ ਨੂੰ ਭਾਵੇਂ ਬਹੁਤਾ ਆਕਰਸ਼ਿਤ ਨਾ ਕਰ ਸਕੇ ਪਰ ਜੇਕਰ ਅਸੀਂ 1925 ਈ. ਦੇ ਦੁਆਲੇ ਆਪਣੀ ਚਿਤਵਨੀ ਨੂੰ ਵਾਪਸ ਲੈ ਜਾਈਏ ਤਾਂ ਪਤਾ ਲੱਗ ਸਕਦਾ ਹੈ ਕਿ ਇਹ ਪੁਸਤਕ ਆਪਣੇ ਸਮੇਂ ਨੂੰ ਕਿੰਨੀ ਵੱਡੀ ਅਤੇ ਛੁਕਵੀਂ ਦੇਣ ਸੀ। ਇਸਤ੍ਰੀ-ਉਪਾਰ ਦਾ ਮਸਲਾ ਅਜੇ ਤਕ ਉਵੇਂ ਹੀ ਕਾਇਮ ਹੈ। ਭਾਵੇਂ ਕੁਝ ਅਜਾਦੀ ਪਿਛੇ ਇਸ ਦੀ ਤਲਖੀ ਬੜੀ ਜਿਹੀ ਘਟੀ ਹੋਈ ਮਹਸੂਸ ਹੁੰਦੀ ਹੈ, ਪਰ ਅਜੇ ਵੀ ਹਿੰਦੂ ਪ੍ਰਗਣਿਆਂ ਵਿਚ ਵਿਧਵਾ ਦਾ ਵਿਆਹ ਸੌ ਫੀ ਸਦੀ ਹੁੰਦਾ ਨਹੀਂ ਜਾਪਦਾ। ਹਿੰਦੂ ਮੈਰਿਜ਼ ਐਕਟ ਦੇ ਹੁੰਦਿਆਂ ਵੀ ਅਜੇ ਇਹ ਦਸਤੂਰ ਖਤਮ ਨਹੀਂ ਹੋਇਆ।

ਪੁਸਤਕ ਦੀ ਸੈਲੀ ਠੇਠ ਅਤੇ ਸਮੇਂ ਦੀ ਟਕਸਾਲੀ ਪੰਜਾਬੀ ਹੈ। ਕਿਧਰੇ ਕਿਧਰੇ ਸੰਸਕ੍ਰਿਤ ਦੀ ਪਰਿਭਾਸ਼ਕ ਸ਼ਬਦਾਵਲੀ ਲੋੜਵੱਸ ਆ ਗਈ ਹੈ।

ਲੇਖਕ ਦੀ, ਪਾਠ-ਬਿਰਤੀ ਨੂੰ, ਖਿੱਚਣ ਦੀ ਸ਼ਰਤੀ ਬੜੀ ਅਜੀਬ ਅਤੇ ਪ੍ਰਭਾਵਸ਼ਾਲੀ ਹੈ। ਪੁਸਤਕ ਵਿਚ ਭਾਰਤੀ ਲਿਖਣ-ਸੈਲੀ ਦੇ ਪੁਰਾਤਨ ਢੰਗ ਦਾ ਝਲਕਾਰਾ ਪੈਂਦਾ ਹੈ। ਇਸ ਸੈਲੀ ਅਨੁਸਾਰ ਦੇ ਜਾਂ ਵੱਧ ਵਿਆਕਤੀਆਂ ਵਿਚ, ਵਾਰਤਾਲਾਪ ਦੀ ਸ਼ਕਲ ਵਿਚ, ਸਮੱਸਿਆਂ ਨੂੰ ਹੋਲੀ-ਹੋਲੀ ਛੁਹਿਆ ਜਾਂਦਾ ਹੈ, ਬਹਸ ਹੁੰਦੀ ਹੈ; ਬਹਸ ਦੀ ਚਾਲ ਹੋਰ ਤੇਜ਼ ਅਤੇ ਸਿੱਧਾਂਤਮਈ ਬਣਦੀ ਜਾਂਦੀ ਹੈ। ਇਥੋਂ ਤੀਕ ਕਿ ਤਰਕ ਭਰਪੂਰ (Logical) ਅਤੇ ਯੁਕਤੀਮਈ ਮਾਹੌਲ ਬਣ ਜਾਂਦਾ ਹੈ। ਇਸ ਪ੍ਰਕਾਰ ਹੋਲੀ-ਹੋਲੀ ਪ੍ਰਸ਼ਨ ਕਰਨ ਵਾਲੇ ਵਿਰੋਧੀ ਉੱਤੇ ਪੂਰਨ ਤੌਰ ਉੱਪਰ ਵਿਜੈ ਪ੍ਰਾਪਤ ਹੋ ਜਾਂਦੀ ਹੈ।

ਬ੍ਰਾਹਮ ਸੂਤ੍ਰਭਾਸ ਵਿਚ ਸੰਕਰਾਚਾਰੀਆ ਦੀ ਇਹ ਵਾਰਤਾਲਾਪੀ ਸੈਲੀ ਆਪਣੀ ਮਿਸਾਲ ਆਪ ਹੈ। ਸਨਾਤਨੀ ਰਚਨਾਵਾਂ ਨੂੰ ਇਹ ਸੈਲੀ ਵਿਸ਼ੇਸ਼ ਕਰ ਕੇ ਰਾਸ ਆਉਂਦੀ ਸੀ। ਯੁਨਾਨੀ ਦਰਸ਼ਨਾਚਾਰੀਆਂ ਅਰਸਤੂ, ਅਫਲਾਤੂਨ ਆਦਿ ਦੇ ਵਾਰਤਾਲਾਪ (Dialogues) ਵਿਸੂ ਪ੍ਰਸਿੱਧ ਹਨ।

ਭਾਵੇਂ ਪੁਸਤਕ ਦਾ ਆਰੰਭ ‘ਉਚਿਤਿਗੁਰ ਪ੍ਰਸਾਦ’ ਤੋਂ ਹੁੰਦਾ ਹੈ ਪਰ ਅਕਾਲੀ ਜੀ ਸਹੀ ਵਿਸੇ ਨੂੰ ਪਰੰਪਰਾਗਤ ਸੈਲੀ ਦੇ ਅਨੁਸਾਰ ਹੀ ਇਸ਼ਟ-ਮੰਗਲ (ਦੇਹਰੇ) ਤੋਂ ਆਰੰਭ ਕਰਦੇ ਹਨ—“ਦੇਹਰਾ : ਸੰਕਟ ਮੇਚਨ ਨਾਮ ਗੁਰ ਤਾਂਹਿ ਕ੍ਰਿਪਾ ਸੁਖ ਚੈਨ। ਗੰਥ ਰਚੋ ਹਿਤ ਤ੍ਰਿਜਨ ਕੇ, ਬਿਘਨ ਹਰਨ ਸੁਖ ਦੈਨ॥”

ਪਹਿਲਾ ਅਧਿਆਇ ਸਿੱਧਾਂਤਕ ਪਿਛੇਕੜ ਅਤੇ ਵਿਸ਼ੇ ਦੀ ਲੋੜ ਨਾਲ ਜਾਣ-ਪਛਾਣ ਕਰਾਂਦਾ ਹੈ। ਅਗਲੇ ਅਧਿਆਇ ਤੋਂ ਦੇ ਵਿਅਕਤੀਆਂ—‘ਪਰਮਵੀਰ’ ਅਤੇ ‘ਪ੍ਰਚਾਰਕ’—ਵਿਚਕਾਰ ਪ੍ਰਸ਼ਨੋਤਤੀ ਦਾ ਸਿਲਸਿਲਾ ਤੁਰਦਾ ਹੈ। ਇਕ-ਇਕ ਕਰ ਕੇ ਮਸਲੇ ਸਾਮ੍ਝੁਣੇ ਆਉਂਦੇ ਹਨ ਅਤੇ ‘ਪ੍ਰਚਾਰਕ’ ਸਭ ਦਾ ਉੱਤਰ ਵਿਸਥਾਰ ਪੂਰਵਕ ਦਿੰਦਾ ਹੈ।

ਲੇਖਕ ਦੀ ਸੈਲੀ ਪਿਆਨ ਨੂੰ ਖਿਚ ਲੈਂਦੀ ਹੈ, ਜਿਹਾ ਕਿ : (1) “ਜਿਸ ਤਰ੍ਹਾਂ ਅਸੀਰ ਗਰੀਬ ਦੇ ਬੰਚੇ ਬਚਪਨ ਵਿਚ ਮਾਤਾ ਪਿਤਾ ਤੋਂ ਬਿਨਾ ਹੋਰ ਕਿਸੀ ਪਾਸ ਸੁਖੀ ਨਹੀਂ ਰਹਿ ਸਕਦੇ ਇਸ ਤਰ੍ਹਾਂ ਇਸਤ੍ਰੀ ਜਾਤੀ ਨੂੰ ਜਵਾਨੀ ਵਿਚ ਪਤੀ ਤੋਂ ਬਿਨਾ ਮਾਤਾ ਪਿਤਾ, ਡੈਣ ਭਰਾ, ਪੁਤ ਧੀ ਆਦਿ ਸਾਕਾਂ ਤੋਂ ਯਾ ਢੁਨੀਆਂ ਭਰ ਦੇ ਪਦਾਰਥਾਂ ਤੋਂ ਕਦੀ ਸੁਖ ਨਹੀਂ ਪ੍ਰਾਪਤ ਹੋ ਸਕਦਾ...” (ਪੰਨਾ 38)

(2) “ਗੀ ਇਹ ਕੋਈ ਪ੍ਰਕ੍ਰਿਤ ਨਿਯਮ ਹੈ ਕਿ ਕਿਸੀ ਇਸਤ੍ਰੀ ਦੇ ਪਹਿਲੇ ਪਤੀ ਦਾ ਅੰਤ ਹੋਣ ਤੇ ਉਸ ਦੀਆਂ ਪ੍ਰਕ੍ਰਿਤ ਸੁਭਾਵਕ) ਜ਼ਰੂਰਤਾਂ ਦਾ ਭੀ ਅੰਤ ਹੋ ਜਾਏਗਾ?” (ਪੰਨਾ 49)

(4) ਹਜ਼ੂਰੀ ਸਾਥੀ (ਪੁਸਤਕ)

ਇਹ ਵਿਸਤ੍ਰਿਤ ਰਚਨਾ ਅਸਲ ਵਿਚ ਉਸ ਟੈਕਟ ਜਾਂ ਲੇਖ “ਤਖਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਅਤੇ ਉਥੋਂ ਦੇ ਜੱਥੇਦਾਰ ਤੇ ਪੁਜਾਰੀ” ਦਾ ਹੀ ਵਿਸਥਾਰ ਹੈ ਜੋ ਆਪ ਨੇ ਪੋਹ-ਮਾਘ 1986 ਬਿ. (1929 ਈ.) ਨੂੰ ਲਿਖਿਆ ਅਤੇ ਜੋ ਸੱਥੇ ਸਿਰਲੇਖ ‘ਸ੍ਰੀ ਅਬਚਲ ਨਗਰ’ ਹੇਠਾਂ ‘ਕੁਲਵਾੜੀ’ ਦੇ ‘ਸਿੱਖ ਇਤਿਹਾਸ ਨੰਬਰ’ 1930 ਵਿਚ ਪ੍ਰਕਾਸ਼ਿਤ ਹੋਇਆ। ਇਹ ਰਚਨਾ 1933 ਵਿਚ ਪ੍ਰਕਾਸ਼ਿਤ ਹੋਈ। ਇਸ ਰਚਨਾ ਦੇ ਲਿਖੇ ਜਾਣ ਦਾ ਮਨੋਰਥ ਪ੍ਰੇਖ ਰੂਪ ਵਿਚ ਇਸ ਦੇ ਸਿਰਲੇਖ ਵਿਚ ਅਤੇ ਸਪੱਸ਼ਟ ਤੌਰ ਉੱਪਰ ਇਸ ਦੀ ਤ੍ਰੁਮਿਕਾ ਵਿਚ ਦਰਸਾਇਆ ਗਿਆ ਹੈ। “ਹਜ਼ੂਰੀ ਸਾਥੀ” ਪੁਸਤਕ ਦਾ ਭਾਵ ਉਸ ਵਸੀਲੇ ਤੋਂ ਹੈ ਜੋ :

(ਉ) ਸ੍ਰੀ ਅਬਚਲ ਨਗਰ (ਹਜ਼ੂਰ ਸਾਹਿਬ) ਵਿਖੇ ਚੂਰ-ਚੂਰ ਤੋਂ ਆਉਣ ਵਾਲੇ ਰਸ਼ਨ-ਅਭਿਲਾਖੀ ਯਾਤਰੂਆਂ ਲਈ ਸਾਰੇ ਪੰਧ ਉੱਪਰ ਇਕ ਜਾਣਕਾਰ ਸਾਥੀ (Guide) ਦਾ ਕੰਮ ਕਰ ਸਕੇ।²

(ਅ) ਨਾ ਸਿਰਫ ਪੰਧ ਅਤੇ ਮੰਜਲ ਦੀ ਹੀ ਜਾਣਕਾਰੀ ਦੇਵੇ ਸਗੋ ਯਾਤਰੂਆਂ ਨੂੰ ਅਖੇਤੀ

1. ਪ੍ਰਕਾਸ਼ਨ : 1933 ਈ. ਅਕਾਲੀ ਪਟਿਆਲਾ ਪ੍ਰੈਸ, ਲਾਹੌਰ।

2. ਪੁਸਤਕ ਦੇ ਮੁੱਖ ਪੰਨੇ ਉੱਪਰ ਹੀ ਇਸੇ ਹੀ ਮਨੋਰਥ ਵੱਲ ਸੰਕੇਤ ਮਿਲਦਾ ਹੈ :

“ਹਜ਼ੂਰੀ ਸਾਥੀ ਅਰਥਾਤ ਤੁਲਤ ਸਚਿੰਤ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਜੀ ਦੇ ਜ਼ਿਮੇਵਾਰ ਕਾਰਭੁਨ, ਨਿਕਟਵਰਤੀ ਤੇ ਯਾਤਰੂਆਂ ਲਈ ਪੋਗ ਮਰਯਾਦਾ ਦਰਸਾਉ ਸਲਾਹਵਾਰ”। (ਤ੍ਰੁਮਿਕਾ)।

“ਹਜੂਰ ਸਾਹਿਬ”। ਵੱਲ ਗੁਮਾਰਾ ਹੈ ਜਾਣ ਦੀ ਹੋੜ ਤੋਂ ਮੋੜ ਕੇ ਹਕੀਕੀ ਹਜੂਰ ਸਾਹਿਬ (ਅਬਚਲ ਨਗਰ) ਵੱਲ ਪ੍ਰੇਰੇ ਜਿਸ ਹਜੂਰ ਸਾਹਿਬ ਦੇ ਦਰਸ਼ਨਾਂ ਦੀ ਆਕਾਖਿਆਂ ਸਿੱਖ-ਯਾਤ੍ਰਾਂ ਦੇ ਅੰਦਰ ਪਰੰਪਰਾ ਤੋਂ ਚਲੀ ਆਉਂਦੀ ਹੈ।

- (੯) ਹਜੂਰ ਸਾਹਿਬ ਦੇ ਪ੍ਰਬੰਧਕੀ ਢਾਂਚੇ ਨਾਲ ਸੰਬੰਧਿਤ ਜਿਸੇਵਾਰ ਲੋਕਾਂ ਨੂੰ ਇਸ ਪਵਿੰਤ੍ਰ ਤੱਤ ਦੀ ਮਰਿਆਦਾ ਤੋਂ ਸੁਚੇਤ ਕਰਵਾ ਕੇ ਮਨਮਤਿ ਤੋਂ ਹੋੜਨਾ ਆਦਿ।

ਮਹੱਤਵ : ਵੇਖਣ ਨੂੰ ਇਹ ਰਚਨਾ ਸਾਧਾਰਨ ਜਿਹੀ (ਟੈਕਟ) ਹੀ ਲਗਦੀ ਹੈ, ਪਰ ਅਕਾਲੀ ਜੀ ਦਾ ਇਹ ਉਪਰਾਲਾ ਸਰਸਰੀ ਜਿਹਾ ਸਮਝ ਕੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। 1932-33 ਈ। ਵਿਚ ਰਚੀ ਗਈ ਇਹ ਲਿਖਤ ਆਪਣੇ ਤਤਕਾਲੀਨ ਮਹੱਤਵ ਨੂੰ ਸਾਂਭੀ ਬੈਠੀ ਹੈ। ਇਸ ਮਹੱਤਵ ਦਾ ਜਿਕਰ ਭਾਈ ਕਾਨੂੰ ਸਿੰਘ ਜੀ ਨਾਭਾ ਵੱਲੋਂ ਇਸ ਪੁਸਤਕ ਵਿਚ ਲਿਖੀ ਗਈ ਪ੍ਰਸ਼ੰਸਾ ਵਿਚ ਵੀ ਮਿਲ ਪੈਂਦਾ ਹੈ :

“ਪੰਥ ਰਤਨ ਅਕਾਲੀ ਕੋਰ ਸਿੰਘ ਜੀ ਨਿਹੰਗ ਨੇ ਸ੍ਰੀ ਹਜੂਰ ਅਬਚਲ ਨਗਰ ਸਾਹਿਬ ਜੀ ਦੀ ਯਾਤਰਾ ਕਰਨ ਵਾਲੇ ਪ੍ਰਮੀਆਂ ਲਈ ‘ਹਜੂਰੀ ਸਾਥੀ’ ਲਿਖ ਕੇ ਭਾਰੀ ਉਪਕਾਰ ਕੀਤਾ ਹੈ। ਇਸ ਵਿਚ ਗੁਰੂ ਪਾਮ ਦਾ ਇਤਿਹਾਸ, ਰਹੁਰੀਤੀ, ਆਮਦਨ ਖਰਚ ਦਾ ਵੇਰਵਾ ਅਤੇ ਯਾਤਰਾ ਦੀ ਵਿਧੀ ਆਦਿਕ ਸਿਰਲੇਖ ਵੱਡੀ ਯੋਗਤਾ ਨਾਲ ਲਿਖੇ ਹਨ। ਜੋ ਜੋ ਤੁਟੀਆਂ

1. “ਆਗਰੇ ਵਿਖੇ ਪ੍ਰਚਲਿਤ ਕੀਤਾ ਗਿਆ ਰਾਧਾ ਸੁਆਮੀ ਫਿਰਕੇ ਦਾ ਉਹ ਅਖੋਤੀ ਸਥਾਨ ਜਾਂ ਨਾਮ ਜਿਸ ਦਾ ਜਿਕਰ ਕਰਤਾ ਨੇ ਬ੍ਰਿਮਿਕਾ ਵਿਚ ਕੀਤਾ ਹੈ। ਲੇਖਕ ਦੇ ਸ਼ਬਦ ਇਸ ਵਿੱਚੋਂ ਬਾਰੇ ਇਸ ਪ੍ਰਕਾਰ ਹਨ :

“ਪੰਨ੍ਹ ਆਗਰਾ ਨਿਵਾਸੀ ਸ੍ਰੀਮਾਨ ਭਾਈ ਸਿੰਘ ਦਿਆਲ ਸਿੰਘ ਜੀ (ਜੋ ਸਿੱਖ ਸੰਤਾਨ ਤੇ ਖੋਜੀ, ਅਭਿਆਸੀ, ਵਿਦਵਾਨ, ਗੁਰਬਾਣੀ ਦੇ ਨੇਮੀ, ਪ੍ਰੇਮੀ ਸ਼ਰਧਾਲੂ ਸਨ) ਜਦ ਏਹ ਗੁਰੂ ਘਰ ਦੇ ਇਕ ਮਹਾਨ ਵਿਦਵਾਨ ਤੇ ਅਭਿਆਸੀ ਨਿਰਮਲੇ ਮਹੱਤਵ, ਗੁਰਦਵਾਰਾ ਸਾਹਿਬ ਮਾਈ ਬਾਨ ਮਹਲੇ ਵਾਲਿਆਂ ਤੋਂ ਦੀਖਿਤ ਹੋਕੇ ਕਮਾਈ ਵਿਚ ਲਗੇ ਤਦ ਆਪ ਦੇ ਇਕ ਲਾਲਾ ਸਾਲਗ੍ਰਾਮ ਜੀ ਸ਼ਰਧਾਲੂ ਨੇ ਆਪ ਨੂੰ ‘ਹਜੂਰ ਸਾਹਿਬ’ ਕਹਿ ਕੇ ਜਿਥੇ ਬੁਲਕ ਦੀ ਕੀਤੀ ਉਚੇ ਆਪ ਦੀ ਮਿਨ੍ਹ ਬਾਅਦ ਜੋ ਦਿਆਲ ਬਾਗ ਵਿਚ ਸਮਾਂਧੀ ਬਣਾਈ ਉਸ ਨੂੰ ਭੀ ਰਾਧਾ ਸੁਆਮੀ ਸੰਪਰਦਾ ਵਾਲਿਆਂ ਵਿਚ ‘ਹਜੂਰ ਸਾਹਿਬ’ ਕਹਿਣਾ ਪ੍ਰਚਲਤ ਕੀਤਾ, ਇਥੇ ਹੀ ਬਸ ਨਹੀਂ ਸਨੋ ਆਗਰਾ ਨਿਵਾਸੀ ਇਕ ਛੇਰੇ ਦੇ ਪ੍ਰਬੰਧਕ (ਮੁਖ ਕਰਮਚਾਰੀ) ਨੂੰ ਭੀ ‘ਹਜੂਰ ਸਾਹਿਬ’ ਕਰਕੇ ਸੰਦੱਨ ਦੀ ਪ੍ਰਾਣੀ ਉਚੇ ਕੁਝ ਸਾਲਾਂ ਤੋਂ ਪ੍ਰਚਲਤ ਹੈ ਅਤੇ ਪੰਜਾਬ ਆਦਿ ਦੇਸ਼ਾਂ ਵਿਚੋਂ ਇਸ ਮੱਤ ਦੇ ਪ੍ਰਚਾਰਕ ਯਾ ਸ਼ਰਧਾਲੂ ਕਿਤਨੇ ਹੀ ਗੁਰਸਿੱਖਾਂ (ਭੇਲੇ ਮਾਈਆਂ ਭਾਈਆਂ) ਨੂੰ ਭੁਲੇਖੇ ਦੇ ਕੇ “ਚਲੋ ਜੀ ‘ਹਜੂਰ ਸਾਹਿਬ’ ਦਰਸ਼ਨ ਕਰ ਆਈਏ” ਕਹਿਕੇ ਆਗਰੇ ਆਣ ਪੁਜੇ ਅਤੇ ਇਥੇ ਦੀਖਿਤ ਕਰਕੇ ਉਨ੍ਹਾਂ ਨੂੰ ਬਜਾਈ ‘ਵਾਹਿਗੁਰ ਜੀ ਦਾ ਪ੍ਰਾਲਸ਼’ ਕੈਹਲਾਵਨ ਦੇ ‘ਜੀ, ਅਸੀਂ ਰਾਧਾ ਸਵਾਈ ਹਾਂ’ ਜਤਲਾਣ ਵਾਲੇ ਸੁਣਾਈ ਜਾਏ ਹਨ।”

ਤਾਵੇਂ ਇਸ ਸੰਪ੍ਰਦਾਇ ਦੇ ਸਿੰਮੇਵਾਰ ਪੁਰਖ ਗੁਰਬਾਣੀ, ਗੁਰਮਿਆਦਾ ਦਾ ਉਪਯੋਗ ਕਰਦੇ ਹਨ ਪਰ ਤਾਂ ਵੀ ਵਿਅਕਤਿ ਪ੍ਰਸ਼ਾ ਦੇ ਦੋਸ਼ ਤੋਂ ਮੁਕਤ ਨਹੀਂ ਹੋ ਸਕੇ। ਅਕਾਲੀ ਜੀ ਇਨ੍ਹਾਂ ਦੀ ਇਸ ਵਿਅਕਤੀ ਪ੍ਰਸ਼ਾ ਦੀ ਬਿਤਾਵੀ ਬਾਰੇ ਲਿਖਦੇ ਹਨ :

“ਇਸੀ ਸੰਪਰਦਾ ਦੇ ਇਕ ਮਾਨਨੀਯ ਅਚਾਰਜ ਭਾਈ ਸਾਵਨ ਸਿੰਘ ਜੀ ਬਿਆਸ ਵਾਲੇ ਜਦ ਆਪਣੇ ਦੇ ਜਾਗਿਆਸੁਆਂ ਸਮੇਤ ਸ੍ਰੀ ਹਜੂਰ ਸਾਹਿਬ (ਅਬਚਲ ਨਗਰ ਸਾਹਿਬ) ਜੀ ਦੇ ਦਰਸ਼ਨ ਲਈ ਬਿ: 1989 ਵਿਚ ਪ੍ਰੈਸ਼ਨੀ ਤਦ ਆਪ ਪਾਸੋਂ ਪੁੱਛਣ ਤੇ ਆਪ ਨੇ ਕਿਹਾ ਕਿ “ਮੈਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦਾ ਸਿਖ ਹਾਂ ਸਿਖੀ ਦਾ ਪ੍ਰਚਾਰ ਕਰਦਾ ਹਾਂ, ਅੰਮ੍ਰਿਤ ਛਕਿਆ ਹੈ, ਰਹਿਤ ਰਖਦਾ ਹਾਂ, ਪਰਵਾਰ ਵਿਚ ਗੁਰ-ਮ੍ਯਾਦਾ ਕਰਦਾ ਹਾਂ, ਮੇਰਾ ਹੋਰ ਕੋਈ ਮਤ ਨਹੀਂ ਤੇ ਨਾ ਹੀ ਕੋਈ ਆਪਣਾ ਮਤ ਚਲਾਂਦਾ ਹਾਂ। ਜੇ ਐਵੇਂ ਕੋਈ ਕੁਛ ਕਹੇ ਯਾ ਸੱਕ ਕਰੋ ਤਾਂ ਮੇਰਾ ਚਾਰਾ ਲਹੀ”। (ਹਜੂਰੀ ਸਾਥੀ, ਪੰਨਾ 1-2)

ਅਤੇ ਸੁਧਾਰ ਲਾਈਕ ਗੱਲਾਂ ਹਨ ਉਹ ਮਿੱਤਰ ਭਾਵ ਨਾਲ ਪ੍ਰਗਟ ਕੀਤੀਆਂ ਹਨ। ਇਸ ਟ੍ਰੈਕਟ ਤੋਂ ਅਪਾਰ ਲਭ ਹੋਣ ਦੀ ਆਸ ਹੈ।”

ਚਾਲੀ ਪੰਜਾਹ ਵਰ੍ਹੇ ਗੁਜਰ ਜਾਣ ਤੋਂ ਉਪਰੰਤ ਵੀ ਅਜੇ ਤੀਕ ਕਿਸੇ ਵਿਅਕਤੀ ਜਾਂ ਸੰਸਥਾ ਨੇ ਅਜਿਹੇ ਵਿਸ਼ਿਆਂ ਬਾਰੇ ਸਾਹਿਤ ਲਿਖ ਕੇ ਅਭਿਲਾਖੀਆਂ ਤੀਕ ਪਹੁੰਚਾਣ ਦੇ ਮਹੱਤਵ ਨੂੰ ਨਹੀਂ ਸਮਝਿਆ। ਇਸ ਛੋਟੀ ਜਿਹੀ ਰਚਨਾ ਵਿਚ ਹਜ਼ੂਰ ਸਾਹਿਬ ਨੂੰ ਜਾਣ ਵਾਲਿਆਂ ਲਈ ਨਾ ਸਿਰਫ਼ ਦਿਸ਼ਾ ਨਿਰਦੇਸ਼ ਹੀ ਹੈ ਸਗੋਂ ਹੋਰ ਵੀ ਕਈ ਪ੍ਰਕਾਰ ਦੀ ਜਾਣਕਾਰੀ ਦਿੱਤੀ ਗਈ ਹੈ। ਜਿਹਾ ਕਿ :

(ੳ) ਛੋਗੀ ਅਤੇ ਜ਼ਰੂਰੀ ਮਸਲੇ

1. ਹਜ਼ੂਰ ਸਾਹਿਬ ਦੀ ਸਥਾਪਨਾ ਤੇ ਸੰਭਾਲ ਦਾ ਇਤਿਹਾਸਕ ਪਿਛੇਕੜ ।
2. ਹਜ਼ੂਰ ਸਾਹਿਬ ਨਾਲ ਸੰਬੰਧਿਤ ਬੇਅੰਤ ਇਤਿਹਾਸਕ ਸਥਾਨਾਂ ਨੂੰ ਲਭ ਕੇ ਉਨ੍ਹਾਂ ਦੇ ਮਹੱਤਵ ਦਾ ਜ਼ਿਕਰ ।
3. ਬੁੰਗਿਆਂ ਦਾ ਮਹੱਤਵ ਅਤੇ ਸਥਾਪਨਾ ।
4. ਹਜ਼ੂਰ ਸਾਹਿਬ ਦੀ ਨਿਤ-ਕਾਰ ਦਾ ਵੇਰਵਾ ।
5. ਹਜ਼ੂਰੀ ਗੁਰਪਾਂਦੀ ਪੁਰਾਤਨ ਅਤੇ ਅਜੋਕੀ ਦਸ਼ਾ ।
6. ਗੁਰਪਾਂਦੀ ਦੇ ਨਾਮ ਸਰਕਾਰੀ ਤੌਰ ਉੱਪਰ ਅਤੇ ਚਿਨ੍ਹਾਂ ਤੋਂ ਚਲੀ ਆ ਰਹੀ ਜਾਗਰੀਰ, ਜਮੀਨ-ਜਾਇਦਾਦ ਅਤੇ ਮਲਕੀਅਤੀ ਹੱਕਾਂ ਦੀਆਂ ਸਨਦਾਂ ਦੀ ਜਾਣਕਾਰੀ ਅਤੇ ਵੇਰਵੇ ਆਦਿ ਜੋ ਮਹਾਰਾਜਾ ਰਣਜੀਤ ਸਿੰਘ, ਸਿੱਖ ਰਿਆਸਤਾਂ ਅਤੇ ਰਿਆਸਤ ਹੈਦਰਾਬਾਦ ਆਦਿ ਦੇ ਆਦੇਸ਼ਾਂ ਅਨੁਸਾਰ ਕਾਫ਼ੀ ਦੇਰ ਤਕ ਜਾਰੀ ਰਹੇ ।
7. ਹਜ਼ੂਰ ਸਾਹਿਬ ਦੀ ਸੇਵਾ-ਸੰਭਾਲ ਕਰਨ ਵਾਲੇ ਭਿੰਨ-ਭਿੰਨ ਸੇਵਕਾਂ ਤੇ ਸਰਬਰਾਹਾਂ ਦੇ ਸਮੇਂ-ਸਮੇਂ ਦੇ ਕਾਰਜ ਦਾ ਵੇਰਵਾ ।
8. ਹਜ਼ੂਰ ਸਾਹਿਬ ਦੇ ਚੇਗਿਰਦ, ਅਤੇ ਮਹਾਰਾਸ਼ਟਰ ਵਿਚ, ਰਹਿ ਰਹੇ ਸਿੱਖੀ ਦੇ ਨਾਮਲੇਵਾ ਬੰਜਾਰੇ ਸਿੱਖਾਂ ਦੇ ਦ੍ਰਵੀ ਹਾਲਾਤ ਦਾ ਬਿਆਨ ਤਾਂ ਜੋ ਪੰਜਾਬ ਦੇ ਸਰਦੇ-ਪੁਜਦੇ ਨੀਤੀਵਾਨ ਸਿੱਖ ਉਨ੍ਹਾਂ ਦੀ ਸੰਭਾਲ ਕਰਨ ਵੱਲ ਪਿਆਨ ਦੇਣ ਆਦਿ ।

(ਅ) ਬੁਧਿ ਲਈ ਅਨਿਵਾਰਯ ਧਾਰਮਿਕ ਤੇ ਅਧਿਆਤਮਕ ਮਸਲੇ

1. ਬੰਡੇ ਦੇ ‘ਅੰਮ੍ਰਿਤੀਏ’ ਦਾ ਅਰਦਾਸਾ ।
2. ਤਨਖਾਹੀਆ ਕੋਣ ਹੁੰਦਾ ਹੈ?
3. ਕੁਰੈਹਤੀਆ ਤੇ ਪਾਤਿਤ ਕਿਸ ਨੂੰ ਕਹਿੰਦੇ ਹਨ?
4. ਨਿਰਮਲੇ ਸਿੱਖ ਜਾਂ ਸੰਤਾਂ ਦਾ ਅਰਦਾਸਾ ।
5. ਕੇਸਾਧਾਰੀ ਬੇ-ਅੰਮ੍ਰਿਤੀਏ ।
6. ਸਹਜਧਾਰੀ ਸਿੱਖ ਤੇ ਸੰਪ੍ਰਦਾਏ ਸਜਨ ।
7. ਖਾਲਸੇ ਵਿਚ ਵਰਨਜਾਤ ਸੰਬੰਧੀ ਭੇਦ ।
8. ਅਰਦਾਸੇ ਪਿਛੇ ਕੀ ਕੀਤਾ ਜਾਵੇ । ਆਦਿ

ਸਮੁੱਚੀ ਵਿਚਾਰ

ਹਜ਼ੂਰ ਸਾਹਿਬ ਉਸ ਗੁਰ-ਅਸਥਾਨ ਦਾ ਨਾਮ ਹੈ ਜਿਥੇ ਗੁਰੂ ਗੋਬਿੰਦ ਸਿੱਖ ਜੀ 1708

1. ਪੁਸਤਕ ਦੇ ਮੁੱਢਲੇ ਸਥਾਨ (ਹੋਰ ਵਿਸਥਾਰ ਲਈ ਵੇਖੋ ‘ਗਿ ਸੇਰ ਸਿੱਖ’ ਲੇਖਕ ਗੁਰਚਰਨ ਸਿੱਖ ਗਿਆਨੀ)

ਈ।¹ ਨੂੰ ਜੋਤੀ ਜੋਤਿ ਸਮਾਏ। ਅਕਾਲੀ ਜੀ ਲਿਖਦੇ ਹਨ :

“ਅਜ ਤਕ ਇਸੀ ਸਿੰਘਾਸਨ ਨੂੰ ਤਖ਼ਤ ਸਚਖੰਡ ਅਤੇ ਇਸ ਪਰ ਸਜੀ ਹੋਈ ਅਮਾਰਤ ਨੂੰ
ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਜੀ ਆਖਦੇ ਹਨ। ਇਸੀ ਦਾ ਸੰਕੇਤਕ ਨਾਮ ਸ੍ਰੀ ਹਜ਼ੂਰ
ਸਾਹਿਬ ਜੀ ਹੋਨ ਤੇ ਇਸ ਸਾਰੇ ਪੁਰੇ ਨੂੰ ਹਜ਼ੂਰ ਸਾਹਿਬ ਕਹਿੰਦੇ ਹਨ।”

ਇਹ ਸਥਾਨ ਦੱਖਣੀ ਭਾਰਤ ਦੀ ਪ੍ਰਾਤਿਨਿਧਿ ਹੈ। ਇਹ ਉਹ ਸਥਾਨ ਹੈ ਜਿਥੇ ਗੁਰੂ ਜੀ ਨੇ ਗ੍ਰੰਥ ਅਤੇ ਪੰਥ ਨੂੰ ਗੁਰਤਾ ਸੌਂਪ ਕੇ ਆਪਣੀ ਸੰਸਾਰ ਯਾਤਰਾ ਸੰਪੰਨ ਕੀਤੀ। ਸਿੰਘ ਪੰਥ ਦੇ ਤਖ਼ਤਾਂ ਵਿਚ ਇਸ ਤਖ਼ਤ, ਭਾਵ ਸਚਖੰਡ ਸ੍ਰੀ ਹਜ਼ੂਰ ਸਾਹਿਬ, ਦਾ ਵਿਸ਼ੇਸ਼ ਮਹੱਤ੍ਵ ਹੈ। ਖਾਲਸੇ ਨੂੰ ਸ੍ਰੀ ਹਜ਼ੂਰ ਸਾਹਿਬ ਦੀ ਪਿੱਚ ਸੈਕਤੇ ਵਾਤਿਆਂ ਤੋਂ ਪ੍ਰਭਾਵਤ ਕਰਦੀ ਆ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਅੰਤਲੇ ਦਿਨ ਇਥੇ ਹੀ ਗੁਜ਼ਰੇ ਸਨ। ਪੰਜਾਬ ਦੇ ਪਿਆਰ-ਵਿਗੁਤੇ ਖਾਲਸੇ ਤੋਂ ਵਿਦਾ ਹੋ ਕੇ ਦੱਖਣ ਵਿਖੇ ਐਰੰਗਜ਼ੇਬ ਨੂੰ ਮਿਲਣ ਆਏ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਪੰਜਾਬ ਦੀਆਂ ਸੰਗਤਾਂ ਨੂੰ ਜਦ ਦੁਰਲੱਭ ਹੋ ਗਏ ਤਾਂ ਦਰਸ਼ਨ-ਪਿਆਸੀਆਂ ਖਾਲਸਟੀ ਰੂਹਾਂ ਨੇ ਆਪਣੀ ਮੁਹਾਰ ਦੱਖਣ ਵਿਚ ਸਥਾਪਿਤ ਹੋ ਚੁੱਕੀ ਗੁਰੂ ਜੀ ਦੀ ਅੰਤਮ ਯਾਦ ਵੱਲ ਮੇੜ ਲਈ; ਇਸ ਪ੍ਰਕਾਰ ਇਹ ਅਸਥਾਨ ‘ਸਰਖੰਡ’ ਦਾ ਰੂਪ ਦਿੱਸਣ ਲਗ ਪਿਆ ਜਿਥੇ ਨਿਰੰਕਰ ਰੂਪ ‘ਗੁਰੂ’ ਦਾ ਸਦੀਵੀ ਸਥਾਨ ਹੈ। ਇਹ ਗੱਲ ਸੁਭਾਵਕ ਹੀ ਸੀ ਕਿ ‘ਹਜ਼ੂਰ ਸਾਹਿਬ’ ਦੇ ਦਰਸ਼ਨ ਕਰਨ ਦੀ ਭਾਵਨਾ ਬਾਅਦ ਵਿਚ ਖਾਲਸੇ ਦੇ ਜੀਵਨ ਦਾ ਚੜ੍ਹਾਂਗੀ ਕਰਤੱਵ ਬਣ ਕੇ ਰਹਿ ਜਾਂਦੀ। ਸੇ ਇਵੇਂ ਹੀ ਹੋਇਆ। ਸਿੰਘ ਪਰੰਪਰਾ ਵਿਚ ਇਹ ਪ੍ਰਮਿੱਧ ਬਥਨ ਹੈ ਕਿ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘ ਦੀ ਉਡੀਕ ਕਰਦੇ ਰਹਿੰਦੇ ਹਨ ਅਤੇ ਇਸ ਅਸਥਾਨ ਦੇ ਦਰਸ਼ਨ ਕਰਨਾ ਸਿੰਘ ਦੇ ਸੰਸਾਰੀ ਜੀਵਨ ਦਾ ਅਤਿ ਲੋੜੀਦਾ ਮਨੋਰਥ ਤੇ ਕਰਤੱਵ ਹੈ। ਇਸ ਕਿਸਮ ਦੀ ਭਾਵਨਾ ਇਸ ਲਈ ਉਤਾਰਾਂਕਿ ਪੰਜਾਬ ਦਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਖਾਤਰ ਇੰਨਾ ਪਿਆਸਾ ਹੋ ਗਿਆ ਸੀ ਕਿ ਉਨ੍ਹਾਂ ਦਾ ਵਿਛੋੜਾ ਬਹੁਤੀ ਦੇਰ ਬਰਦਾਸ਼ਤ ਕਰਨਾ ਉਨ੍ਹਾਂ ਨੂੰ ਮੇਤ ਤੋਂ ਘਟ ਨਹੀਂ ਸੀ ਜਾਪਦਾ ਰਿਹਾ। ਵਿਆਕੁਲ ਹੋਈਆਂ ਪੰਜਾਬੀ ਸੰਗਤਾਂ ਵਿਛੜ ਕੇ ਗਏ ਗੁਰੂ ਪ੍ਰਤਿ ਸ਼ਰਧਾ ਵਸ, ਆਪਣੀ ਹਰ ਭਾਵਨਾ ਨੂੰ ਕਿਸੇ ਨਾ ਕਿਸੇ ਹੀਲੇ ਉਸ ਮਿੱਤਰ-ਪਿਆਰੇ ਦੇ ਚਰਨਾਂ ਨਾਲ ਜੋੜੀ ਰੱਖਣ ਦੀਆਂ ਇੱਛਕ ਹੋ ਗਈਆਂ² ਸੇ ਇਨ੍ਹਾਂ ਸ਼ਰਧਾਲੂਆਂ ਦੀ ਉਡੀਕ ਇਕ ਸਦੀਵੀ ਤਾਂਧ ਵਿਚ ਬਦਲ ਗਈ; ਤਾਂਧ ਜਿਸ ਨੇ ਨਦੇੜ ਵਿਖੇ ਸਥਾਪਿਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸੰਤੁਸ਼ਟ ਹੋਣਾ ਸੀ।

ਇਹ ਰਚਨਾ ‘ਹਜ਼ੂਰੀ ਸਾਥੀ’ ਕਈਆਂ ਗੱਲਾਂ ਨੂੰ ਛੁਹਣ ਦਾ ਪਹਿਲਾ ਅਤੇ ਅਛੂਹ ਯਤਨ ਹੈ। ਇਸ ਤੋਂ ਪਹਿਲਾਂ ਜਾਂ ਬਾਅਦ ਵਿਚ ਕਦੀ ਵੀ ਕਿਸੇ ਸਿੰਘ-ਵਿਦਵਾਨ ਨੇ ਇਨ੍ਹਾਂ ਗੱਲਾਂ ਵੱਲ ਪਿਆਨ ਨਹੀਂ ਸੀ ਦਿੱਤਾ। ਇਹ ਗੱਲਾਂ ਹਨ :

1. ਸ੍ਰੀ ਹਜ਼ੂਰ ਸਾਹਿਬ ਦਾ ਸਮੁਚਾ ਇਤਿਹਾਸ। ਇਸ ਵਿਸ਼ੇ ਉਪਰ ਇਹ ਪਹਿਲੀ ਤੇ ਇਕੋ-ਇਕ ਭਰੋਸੇ-ਯੋਗ ਤੇ ਵਿਸਤ੍ਰਿਤ ਲਿਖਤ ਹੈ। ਗੁਰੂ ਸਾਹਿਬ ਦੇ ਦੱਖਣ ਪ੍ਰੇਸ਼ ਸਮੇਂ ਦੀਆਂ ਘਟਨਾਵਾਂ ਦੇ ਇਤਿਹਾਸਕ ਹਵਾਲੇ ਬਹੁਤਾ ਕਰ ਕੇ ਪਰੰਪਰਾਗਤ ਸਿੰਘ ਲਿਖਤਾਂ ਉਪਰ ਅਧਾਰਤ ਹਨ।

1. ਕਤਕ ਸੁਦੀ ਪੰਜ, 1765 ਬਿਕਾਮੀ

2. ਗੁਰੂ-ਪਿਤਾ ਵੀ ਆਪਣੇ ਪਿਆਰੇ ਖਾਲਸੇ ਨੂੰ ‘ਮਿੜ-ਪਿਆਰਾ’ ਕਹਿਕੇ ਨਿਵਾਜਦੇ ਹਨ।

ਇਹ ਗੱਲ ਪਿਆਨ ਦੀ ਪਾਤਰ ਹੈ ਕਿ ਅਕਾਲੀ ਜੀ ਨੇ ਮਨਮਰਜ਼ੀ ਦੀਆਂ ਅਟਕਲਬਾਜ਼ੀਆਂ ਤੋਂ ਪਰਹੇਜ਼ ਕੀਤਾ ਹੈ। ਜਾਂ ਤਾਂ ਨਿਜੀ ਤੌਰ ਤੇ ਲੋੜੀਦੀਆਂ ਥਾਵਾਂ ਉੱਪਰ ਹਾਜ਼ਰ ਹੋ ਕੇ ਅਤੇ ਜਾਂ ਭਰੋਸੇ-ਯੋਗ ਵਸੀਲਿਆਂ ਦੇ ਅਧਿਐਨ ਅਤੇ ਮੇਲ ਤੋਂ ਵਾਸਤਵਿਕ ਸਾਖੰਗੀ ਇਕੱਤਰ ਕਰਕੇ ਤਥ (facts) ਪੇਸ਼ ਕੀਤੇ ਹਨ। ਇਸ ਤੋਂ ਅਕਾਲੀ ਜੀ ਦੀ ਯਥਾਰਥ-ਪਸੰਦ ਅਤੇ ਵਿਗਿਆਨਕ ਬਿਰਤੀ ਦਾ ਇਹਸਾਸ ਹੁੰਦਾ ਹੈ। ਯਥਾਰਥ ਦੇ ਗਿਆਨ ਲਈ ਉਹ ਸਿਰਫ ਕਿਤਾਬੀ ਅਤੇ ਸੁਣੀ-ਸੁਣਾਈ ਸੂਚਨਾ ਹੀ ਕਾਫੀ ਨਹੀਂ ਸਨ ਸਮਝਦੇ ਸਗੋਂ ਮਸਲੇ ਦੇ ਅਮਲੀ ਅਨੁਭਵ ਅਤੇ ਸਜਿੰਦ ਜਾਣਕਾਰੀ ਨੂੰ ਹੀ ਅੰਤਮ ਸਮਝਦੇ ਸਨ। ਇਸੇ ਲਈ ਉਹ ਸਰੀਰਕ ਤੌਰ ਉੱਪਰ ਭਾਰਤ-ਭਰ ਦੇ ਸਾਰੇ ਗੁਰਦੁਆਰਿਆਂ ਦੀ ਦਸ਼ਾ ਤੋਂ ਜਾਨੂ ਰਹਿੰਦੇ ਸਨ। ਹਜ਼ੂਰ ਸਾਹਿਬ ਦੀ ਸਥਾਪਨਾ ਅਤੇ ਸੰਭਾਲ ਦਾ ਹਕੀਕੀ ਵੇਰਵਾ ਇਕੱਤਰ ਕਰ ਕੇ ਪਹਿਲੀ ਵਾਰ ਸਿੱਖਾਂ ਸਾਮ੍ਰਾਂ ਪੇਸ਼ ਕੀਤਾ ਹੈ। ਇਸ ਸੰਬੰਧੀ ਨਿਮਨ ਲਿਖਤ ਹਕੀਕਤਾਂ ਸਾਮ੍ਰਾਂ ਆਉਂਦੀਆਂ ਹਨ :

- (ੴ) ਹਜ਼ੂਰ ਸਾਹਿਬ ਦੀ ਸਥਾਪਨਾ ਕੋਈ ਅਕੱਸਮਾਤ ਮਾਤਰ (Accidental) ਗੱਲ ਨਹੀਂ ਸੀ; ਇਸ ਸਥਾਨ ਨੂੰ 'ਮਲ ਤਾਰ ਕੇ' ਪ੍ਰਾਪਤ ਕਰਨ ਦਾ ਸੰਕਲਪ ਗੁਰੂ ਸਾਹਿਬ ਦੇ ਮਨ ਵਿਚ ਕਿਸੇ ਮਨੋਰਥ-ਹਿਤ ਹੀ ਸੀ।
- (ਅ) ਗੁਰੂ ਸਾਹਿਬ ਜਿਨ੍ਹਾਂ ਰਾਹਾਂ ਤੋਂ ਲੰਘੇ ਉਥੇ ਹੀ ਗੁਰ-ਧਾਮ ਸਥਾਪਤ ਹੋ ਗਏ। ਆਪ ਪੰਜਾਬ ਤੋਂ ਰਾਜਪੁਤਾਨੇ ਹੋ ਕੇ ਬੁਰਹਾਨਪੁਰ, ਅਕੋਲਾ, ਇੰਗੋਲੀ, ਬਾਸਮ, ਬਸਮਤ ਆਦਿ ਥਾਵਾਂ ਵੱਲੋਂ ਹੋ ਕੇ ਨਦੇੜ ਪਹੁੰਚੇ। ਨਦੇੜ ਦੇ ਗਿਰਦ ਬੇਅੰਤ ਗੁਰਦੁਆਰਿਆਂ ਦੀ ਸਥਾਪਨਾ ਆਪ ਦੇ ਦੀਰਘ ਪ੍ਰਭਾਤੀ ਮਨੋਰਥ ਵੱਲ ਸੰਕੇਤ ਕਰਦੀ ਹੈ। ਨਾ ਸਿਰਫ ਉਪਰੋਕਤ ਸਗੋਂ ਨਿਮਨ ਲਿਖਤ ਥਾਵਾਂ ਉੱਪਰ ਵੀ ਸਿੰਘਾਂ ਦੇ ਗੁਰ-ਅਸਥਾਨ ਕਾਇਮ ਹਨ : ਮਨਵਾੜ, ਬੁਰਹਾਨਪੁਰ, ਪੁਸ਼ਕਰ ਰਾਜ, ਗਵਾਲੀਅਰ ਆਦਿ।
- (ੳ) ‘ਅਬਚਲ ਨਗਰ’ ਨਾਮ ਇਸ ਲਈ ਪਿਆ ਕਿਉਂਕਿ ਜਦ ਗੁਰੂ ਜੀ ਨੇ ਗ੍ਰੰਥ ਨੂੰ “ਪ੍ਰਗਟ ਗੁਰਾਂ ਕੀ ਦੇਹ” ਦਾ ਆਦੇਸ਼ ਦਿੱਤਾ ਤਾਂ ਉਸ ਸਮੇਂ ਨਿਕਲਿਆ ਵਾਕ ਸੂਹੀ ਮਹਲਾ ੫ ਦਾ ਇਹ ਸ਼ਬਦ ‘ਅਬਚਲ ਨਗਰ ਗੋਬਿੰਦ ਗੁਰੂ ਬਾ...’ ਸੀ।

2. ਹਜ਼ੂਰ ਸਾਹਿਬ ਦੇ ਕੇਂਦ੍ਰੀ ਗੁਰਧਾਮ ਦੇ ਦੁਆਲੇ ਢੂਰ-ਢੂਰ ਤਕ ਦੇ ਉਨ੍ਹਾਂ ਗੁਰਦੁਆਰਿਆਂ ਦੇ ਹਾਲਾਤ (ਫੋਟੋਆਂ ਸਮੇਤ) ਨੂੰ ਇਕੱਤਰ ਕਰਨ ਦਾ ਇਹ ਰਚਨਾ ਪਹਿਲਾ ਯਤਨ ਹੈ। ਨਾ ਸਿਰਫ ਉਹ ਗੁਰਦੁਆਰੇ ਜਿਥੇ ਗੁਰੂ ਜੀ ਟਿਕੇ, ਜਿਵੇਂ ਸਿਕਾਰਘਾਟ, ਨਗੀਨ ਘਾਟ ਆਦਿ ਜਿਨ੍ਹਾਂ ਤੋਂ ਕਿ ਬਹੁਤੇ ਯਾਤਰੂ ਕਿਸੇ ਨਾ ਕਿਸੇ ਵਸੀਲੇ ਤੋਂ ਜਾਨੂ ਹੁੰਦੇ ਹਨ, ਸਗੋਂ ਉਨ੍ਹਾਂ ਗੁਰਦੁਆਰਿਆਂ ਦਾ ਵੀ ਜਿਕਰ ਹੈ ਜਿਨ੍ਹਾਂ ਥਾਰੇ ਆਮ ਯਾਤਰੂਆਂ ਨੂੰ ਕੋਈ ਪਤਾ-ਖਬਰ ਨਹੀਂ ਹੁੰਦਾ, ਜਿਹਾ ਕਿ ਸੰਗਤ ਖਾਲਸੇ ਦੇ ਸਮੇਂ ਦੇ ਗੁਰਦੁਆਰੇ—ਜਾਲਨਾ, ਨਿਜਾਮਾਬਾਦ, ਬੁਲਾਰਮ, ਸਿੰਕਦਰਾਬਾਦ, ਹੈਦਰਾਬਾਦ, ਓਢੀਆ, ਨਾਗਰਾਂਥ, ਆਦਿ। ਇਹ ਗੁਰਦੁਆਰੇ ਦੱਖਣ ਪ੍ਰਦੇਸ਼ ਵਿਖੇ ਸੈਕੜੇ ਵਿਚਿਆਂ ਤੋਂ ਰਹਿ ਰਹੇ ਸਿੰਘਾਂ ਦੇ ਕਾਇਮ ਕੀਤੇ ਹੋਏ ਹਨ। ਇਸ ਪੁਸਤਕ ਵਿਚ ਅਜਿਹੇ ਲਗਪਗ ਪੰਜਾਹ ਕੁ ਗੁਰਦੁਆਰਿਆਂ ਦੀ ਜਾਣਕਾਰੀ ਦਿੱਤੀ ਗਈ ਹੈ। ਬੁੰਗਿਆਂ ਅਤੇ ਥੱਡੀਆਂ ਨੂੰ ਲੱਭ ਕੇ ਇਨ੍ਹਾਂ ਟੂਟੇ-ਭੱਜੇ ਸਥਾਨਾਂ ਦੀ ਪਛਾਣ ਕਰਵਾਣ ਦਾ ਪਹਿਲਾ ਯਤਨ ਹੈ।

3. ਇਹ ਪੁਸਤਕ ਪਹਿਲਾ ਯਤਨ ਹੈ ਸਮੇਂ-ਸਮੇਂ ਅਨੁਸਾਰ ਸ੍ਰੀ ਹਜ਼ੂਰ ਸਾਹਿਬ ਦੀ

ਸੇਵਾ-ਸੰਭਾਲ ਕਰਨ ਵਾਲੇ ਸੇਵਕਾਂ ਅਤੇ ਸਰਬਖਾਹਾਂ ਦੇ ਵੈਰਵੇ ਇਕੱਠੇ ਕਰਨ ਦਾ। ਇਨ੍ਹਾਂ ਜਿਸੇਵਾਰ ਪ੍ਰਬੰਧਕਾਂ ਦਾ ਆਰੰਭ ਭਾਗ, ਸੰਤੋਖ ਸਿੰਘ ਤੋਂ ਹੁੰਦਾ ਹੈ ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਹੀ ਇਹ ਸਥਾਨ ਸੰਭਾਲਣ ਦੀ ਅਗਿਆਨਾ ਪ੍ਰਾਪਤ ਹੋਈ। ਉਨ੍ਹਾਂ ਤੋਂ ਉਪਰੰਤ ਅਕਾਲੀ ਗੁਰਬਖਸ਼ ਸਿੰਘ (1766 ਬਿ.) ਸ੍ਰ. ਅਕਲ ਕਲਾ ਸਿੰਘ, ਸ. ਗਜ਼ਗਾਹ ਸਿੰਘ ਆਦਿ। ਇਨ੍ਹਾਂ ਨੇ ਸਮੇਂ-ਸਮੇਂ ਅਨੁਸਾਰ ਗੁਰਦੁਆਰੇ ਦੀ ਇਮਾਰਤ ਅਤੇ ਬੁੰਗਿਆਂ ਦੀ ਉਸਾਰੀ ਕੀਤੀ।

ਮੈਂ, ਹਜ਼ੂਰ ਸਾਹਿਬ ਦੇ ਮੁੱਖ ਤੱਖਤ ਅਸਥਾਨ ਅਤੇ ਨਾਲ ਲਗਦੇ ਦੂਜੇ ਇਤਿਹਾਸਕ ਗੁਰਦੁਆਰਿਆਂ ਅਤੇ ਖਸਤਾ ਹਾਲਤ ਵਿਚ ਪਏ ਹੋਏ ਬੁੰਗਿਆਂ ਦੇ ਸਹੀ-ਸਹੀ ਹਵਾਲੇ ਤੇ ਇਤਿਹਾਸ ਦੀ ਇਹ ਇਕ ਵੱਡਮੁਲੀ ਰੀਕਾਰਡ-ਪੁਸਤਕ ਹੈ।

4. ਪੰਜਾਬ ਤੋਂ ਬਾਹਰਲੀਆਂ ਰਿਆਸਤਾਂ ਵਿਚ ਵਸ ਰਹੇ ਗੁਰੂ ਨਾਨਕ ਦੇ ਨਾਮ ਲੇਵਾ ਲੋਕਾਂ ਦੀ ਦਸ਼ਾ ਨੂੰ ਪੰਜਾਬੀਆਂ ਤੱਕ ਪਹੁੰਚਾਣ ਦਾ ਪਹਿਲਾ ਅਤੇ ਅਪੂਰਵ ਯਤਨ ਹੈ। ਇਸ ਤੋਂ ਪਹਿਲਾਂ ਕਿਸੇ ਵੀ ਪੰਜਾਬ ਵਾਸੀ ਸਿੱਖ ਨੇ ਬਾਹਰ ਵਸਦੇ ਲੋਕਾਂ ਨਾਲ ਇੰਨ੍ਹਾਂ ਹਮਦਰਦਾਨਾ ਵਰਤਾਉ ਅਤੇ ਸਾਰ ਨਹੀਂ ਸੀ ਲਈ। ਅਕਾਲੀ ਜੀ ਪ੍ਰਕਾਰ-ਪ੍ਰਕਾਰ ਕੇ ਪੰਜਾਬੀਆਂ ਨੂੰ ਕਹਿੰਦੇ ਸਨ ਕਿ ਹੂੰਰ ਸਾਹਿਬ ਦੀ ਯਾਦ ਨੂੰ ਮਨ ਵਿਚ ਵਸਾਉਂਦੇ ਹੋਏ ਦੱਖਣ ਵਿਚ ਰਹਿੰਦੇ ਇਨ੍ਹਾਂ ਸਿੱਖਾਂ (ਵਿਸ਼ੇਸ਼ ਕਰ ਕੇ ਬਨਜਾਰੇ ਸਿੱਖਾਂ) ਦੀ ਕੁਰਬਾਨੀ ਨੂੰ ਅਜਾਈਂ ਨਾ ਜਾਣ ਦੇਵੇ। ਉਹ ਸਰਕਾਰੀ ਅਤੇ ਗੈਰ-ਸਰਕਾਰੀ ਦਬਾਓ ਦੇ ਹੁੰਦਿਆਂ ਵੀ ਗੁਰੂ ਦਾ ਨਾਮ ਅਤੇ ਪੰਜਾਬ ਦੀ ਯਾਦ ਨੂੰ ਦਿਲ ਵਿਚ ਇਸ ਭਰੋਸੇ ਉੱਪਰ ਟਿਕਾਈ ਬੈਠੇ ਹਨ ਕਿ ਸ਼ਾਇਦ ਕੋਈ ਗੁਰੂ ਦਾ ਪਿਆਰਾ ਉਨ੍ਹਾਂ ਦੇ ਦਿਲ ਨੂੰ ਟੋਟੇਲ ਕੇ ਉਨ੍ਹਾਂ ਦੇ ਜ਼ਖਮਾਂ ਨੂੰ ਮਰਹੱਮ ਲਗਾਉਣ ਆਵੇ। ਪਰ ‘ਤੁਸੀਂ ਪੰਜਾਬੀ ਐਸੇ ਹੋ ਕਿ ਸਿਰਫ਼ ਆਪਣੀ ਹੀ ਧੁਨ ਵਿਚ ਮੱਸਤ ਹੋ; ਲੋੜਵੰਦਾਂ ਦਾ ਪਿਆਨ ਹੀ ਨਹੀਂ ਕਰਦੇ।’ ਅਕਾਲੀ ਜੀ ਨੇ ਇਸ ਪੁਸਤਕ ਵਿਚ ਬੜੀਆਂ ਹੀ ਹਿਰਦੇ ਵੇਧਕ ਜੋਦੜੀਆਂ ਕੀਤੀਆਂ ਹਨ ਪੰਜਾਬ ਦੇ ਸਿੱਖਾਂ ਨੂੰ ਕਿ ਉਹ ਬਾਹਰ ਦੇ ਗੁਰਦੁਆਰਿਆਂ ਅਤੇ ਗੁਰਸਿੱਖਾਂ ਦੀ ਸਾਰ ਲੈਣ, ਨਹੀਂ ਤਾਂ ਇਹ ਸਮੇਂ ਦੇ ਕੁਰੱਖਤ ਵਤੀਰੇ ਅੱਗੇ ਬੇਸਹਾਰਾ ਹੋ ਜਾਣਗੇ।

5. ਹਜ਼ੂਰ ਸਾਹਿਬ ਦੀ ਪਰੰਪਰਾਗਤ ਅਤੇ ਨਵੀਨ ਮਰਿਆਦਾ ਬਾਰੇ ਜਾਣਕਾਰੀ ਦੇਣ ਦਾ ਪ੍ਰਯਮ ਉਪਰਾਲਾ ਹੈ। ਨਾ ਸਿਰਫ਼ ਹਜ਼ੂਰ ਸਾਹਿਬ ਦੀ ਸਗੋਂ ਸਾਰੀ ਸਿੱਖ ਸੰਪ੍ਰਦਾਇ ਦੀ ਮਰਿਆਦਾ ਦਾ ਵੀ ਉਲੇਖ ਕੀਤਾ ਹੋਇਆ ਹੈ।

6. ਇਹ ਪੁਸਤਕ ਮੁੱਖ ਸਿੱਖ-ਲਹਿਰ ਤੋਂ ਪੈਦਾ ਹੋਣ ਵਾਲੇ ਦੂਜੇ ਗੈਣ ਫਿਰਕਿਆਂ ਦੀਆਂ ਗੁਰਮਾਹਕੁਨ ਗੱਲਾਂ ਤੋਂ ਖਾਲਸੇ ਨੂੰ ਜਾਣੂ ਕਰਵਾਣ ਦਾ ਪ੍ਰਯਮ ਉਪਰਾਲਾ ਹੈ। ਪਹਿਲਾਂ ਦੇ ਉਪਰਾਲੇ ਸਿੱਖਮਤਿ ਤੋਂ ਭਿੰਨ ਮਤਾ (ਹਿੰਦੂ, ਈਸਾਈ ਆਦਿ) ਦੀਆਂ ਕੁਨੀਤੀਆਂ ਤੋਂ ਜਾਣੂ ਕਰਵਾਣ ਲਈ ਲਿਖੇ ਗਏ ਹਨ ਪਰ ਸਿੱਖਮਤਿ ਦੀ ਮੁੱਖ ਲਹਿਰ ਤੋਂ ਡੁਰਨ ਵਾਲੀਆਂ ਬੇਲੋੜੀਆਂ ਲਹਿਰਾਂ ਦੀਆਂ ਕੁਨੀਤੀਆਂ ਤੋਂ ਪਹਿਲੀ ਵਾਰ ਸੁਚੇਤ ਕੀਤਾ ਗਿਆ ਹੈ। ਆਗਰੇ ਤੋਂ ਚਲੇ ਰਾਧਾਸੁਆਮੀ ਫਿਰਕੇ ਨੂੰ ਵਿਸ਼ੇਸ਼ ਕਰ ਕੇ ਨਿੰਦਿਆ ਹੈ।

ਸੈਲੀ

ਰਚਨਾ ਦੀ ਸੈਲੀ ਆਪਣੇ ਸਮੇਂ ਦੀ ਪ੍ਰਤਿਨਿਧ ਸੈਲੀ ਹੈ ਜੋ ਕਿ ਟਕਸਾਲੀ ਪੰਜਾਬੀ ਸੀ। ਵਿਸੇ ਅਤੇ ਮਨੋਰਥ ਅਨੁਸਾਰ ਹੀ ਪਰੰਪਰਾਗਤ ਹਵਾਲਿਆਂ ਨੂੰ ਵਰਤ ਕੇ ਆਪਣੀ ਗੱਲ ਕਰਿ ਦਿੰਦੇ ਹਨ।

ਗੁਰੂ ਗੋਬਿੰਦ ਸਿੰਘ ਜੀ ਦੇ ਅੰਤਮ ਸਮੇਂ ਬਾਰੇ ਲਿਖਦਿਆਂ ਬੜੇ ਵਿਲੱਖਣ ਢੰਗ ਨਾਲ ਆਪਣੀ ਇੱਛਾ ਪ੍ਰਗਟ ਕਰ ਗਏ ਹਨ :

“...ਆਪ ਨੇ ਚਿਖਾ ਤਿਆਰ ਕਰਵਾ ਕੇ ਚੋਗਿਰਦੇ ਕਨਾਤ ਤੇ ਸੰ : 1765 ਕੱਤਕ ਸੁਦੀ ਪੰਚਮੀ ਵਾਲੇ ਦਿਨ “ਵੀਰਵਾਰ ਸਿ ਚੜ੍ਹੇ ਬੇਬਾਨ” ਵਾਲੀ ਲੀਲਾ ਵਰਤਾਈ ਤਦ ਸਾਰੀ ਰਾਤ ਖਾਲਸਾ ਜੀ ਨੇ ‘ਜਾਗਨਾ ਜਾਗਨ ਨੀਕਾ ਹਰਿ ਕੀਰਤਨ ਮਹਿ ਜਾਗਨਾ’ ਕਰਕੇ ਚਿਤਾ ਠੰਡੀ ਹੋਣ ਤੇ ਬਹੁਤ ਭਾਲ ਕੀਤੀ ਪਰੰਤੁ—

ਹੂਲ ਅਸਤ੍ਰ ਕਢ ਸਸਤ੍ਰ ਨਾ ਪਾਇਓ ॥ ਏਕ ਪਤਾ ਨਹੀਂ ਨੈਨ ਲਖਾਇਓ ॥”

ਇਹ ਲਿਖਣ-ਢੰਗ ਭਾਵੇਂ ਪਰਪਾਰਗਤ ਹੈ, ਪਰ ਇਸ ਵਿਚ ਉਨ੍ਹਾਂ ਲੋਕਾਂ ਦੀ ਇਕ ਭਾਵਨਾ ਵੀ ਲੁਕੀ ਹੋਈ ਹੈ ਜੋ ਭਾਵਨਾ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ (ਸਰੀਰ ਤਿਆਗਣ) ਦੀ ਪ੍ਰਕਿਆ ਨੂੰ ਹੋਰ ਗੁਰੂ ਸਾਹਿਬਾਨ ਦੀ ਪ੍ਰਕਿਆ ਤੋਂ ਭਿੰਨ ਸਮਝਦੀ ਹੈ। ਆਧੁਨਿਕ ਸਦੀ ਵਿਚ ਇਹ ਭਾਵਨਾ ਘਟ ਗਈ ਹੈ ਜੋ ਕਿ ਵਿਗਿਆਨਕ ਬਿਰਤੀ ਦੇ ਪਸਾਰੇ ਕਾਰਨ ਹੈ।

ਯੁਕਤੀ ਪੂਰਨ ਅਤੇ ਵਿਅੰਗਾਤਮਕ ਢੰਗ ਨਾਲ ਗੱਲ ਕਰ ਦੇਣੀ, ਜਿਸ ਨਾਲ ਕਿ ਵਿਰੋਧੀ ਦੀ ਕਮਜ਼ੋਰੀ ਵੀ ਸਪੱਸ਼ਟ ਹੋ ਜਾਵੇ ਪਰ ਉਹ ਨੂੰ ਬੁਗ ਵੀ ਨਾ ਲੱਗੇ, ਇਹ ਅਕਾਲੀ ਜੀ ਦੀ ਕਥਨੀ ਦਾ ਵਿਚਿਤ੍ਰ ਗੁਣ ਸੀ। ਰਾਧਾ ਸੁਆਮੀਆਂ ਬਾਰੇ ਲਿਖੇ ਸ਼ਬਦਾਂ ਵਿਚ ਨਿਮਨ ਲਿਖਤ ਤੱਥ ਸਪੱਸ਼ਟ ਹੁੰਦੇ ਹਨ :

1. ਰਾਧਾ ਸੁਆਮੀਆਂ ਦੇ ਪ੍ਰਵਰਤਕ ਭਾਈ ਸ਼ਿਵ ਦਿਆਲ ਨੇ ਦੀਖਿਆ ਇਕ ਗੁਰਸਿੱਖ ਨਿਕਮਲੇ ਮਹੰਤ ਤੋਂ ਲਈ (ਭਾਵ ਇਸ ਫਿਰਕੇ ਦਾ ਮੂਲ ਅਤੇ ਪੁਰਾ ਸਿੱਖੀ ਤੋਂ ਬਿਨਾ ਕੋਈ ਹੋਰ ਨਹੀਂ)।
2. ਬਿਆਸਾ ਨਿਵਾਸੀ ਵਰਤਮਾਨ¹ ਰਾਧਾ ਸੁਆਮੀ ਵਿਦਵਾਨ ਭਾਈ ਸਾਵਨ ਸਿੰਘ ਜੋ ਕਿ ਅੰਮ੍ਰਿਤਪਾਰੀ, ਗੁਰਮਤਿ ਦੇ ਅਨੁਯਾਈ ਹਨ, ਮੰਨਦੇ ਹਨ ਕਿ ਉਨ੍ਹਾਂ ਦਾ ਇਸ਼ਟ ਬਾਣੀ ਹੈ ਪਰ ਲੋਕ ਮੱਲੋ-ਮੱਲੀ ਉਨ੍ਹਾਂ ਨੂੰ ਪੂਜਣ ਲੱਗ ਪਏ ਹਨ। ਆਦਿ

ਇਹ ਸਾਰੇ ਤੱਥ ਉਹ ਇਕ ਯੁਕਤੀ ਪੂਰਵਕ ਸੈਲੀ ਵਿਚ ਵਰਤ ਗਏ ਹਨ।

ਕਈ ਥਾਈਂ ਸੈਲੀ ਬਹੁਤ ਹੀ ਭਾਵਕ ਹੈ। ਜਦ ਬਨਸਾਰੇ ਸਿੱਖਾਂ ਦੀ ਦਸ਼ਾ ਬਿਆਨ ਕਰਦੇ ਹਨ ਤਾਂ ਪਾਠਕ ਦਾ ਹਿਰਦਾ ਦ੍ਰਵਿਆ ਜਾਂਦਾ ਹੈ। ਇਥੇ ਆਪ ਦੀ ਸੈਲੀ ਦਾ ਬਲ ਅਤੇ ਸ਼ਖਸੀਅਤ ਦੀ ਜੁਰਾਤ ਸਪੱਸ਼ਟ ਹੁੰਦੀ ਹੈ। ਨਿਸੰਗ ਹੋ ਕੇ ਪੰਜਾਬੀ ਵੀਰਾਂ ਨੂੰ ਵੰਗਾਰਦੇ ਹਨ ਅਤੇ ਇਨ੍ਹਾਂ ਦੀ ਕਰਨੀ ਨੂੰ ਕੋਸਦੇ ਹਨ ਜਿਸ ਕਰਨੀ ਨੇ ਸਿਰਫ ਆਪਣੇ ਹੀ ਸਰੀਰ ਦੀ ਸੰਭਾਲ ਤੇ ਸੁਖ-ਦੁਖ ਤੀਕ ਆਪਣੇ-ਆਪ ਨੂੰ ਸੀਮਤ ਰਖਿਆ ਹੋਇਆ ਹੈ।

ਪੁਸਤਕ ਦੀ ਰਚਨਾ-ਸੈਲੀ ਪੂਰਨ ਤੌਰ ਉੱਪਰ ਬਿਆਨ-ਪ੍ਰਣਾਨ ਹੈ; ‘ਇਸਤ੍ਰੀ ਸੰਕਟ ਮੋਚਨ’ ਪੁਸਤਕ ਦੀ ਸੈਲੀ ਵਾਰਤਾਲਾਈ ਹੈ। ਉਥੇ ਸਮੱਸਿਆ ਨੂੰ ਹੋਲੀ-ਹੋਲੀ ਤੌਰ ਕੇ, ਕੁਝ ਵਿਅਕਤੀਆਂ ਦੇ ਵਾਰਤਾਲਾਪ ਦੁਆਰਾ, ਅੰਤਮ ਸਿਖਰ ਵੱਲ ਪਹੁੰਚਾਇਆ ਗਿਆ ਹੈ। ਪਰ ਇਸ ਰਚਨਾ ਦੀ ਵਰਣਨ-ਸੈਲੀ ਸ਼ੁਰੂ ਤੋਂ ਲੈ ਕੇ ਅਖੀਰ ਤਕ ਇਥੇ ਜਿਹੇ ਬਹਾਉ ਅਤੇ ਪ੍ਰਸ਼ਨਾਂ ਨੂੰ ਨਾਲ ਲੈ ਕੇ ਤੁਰਦੀ ਹੈ, ਇਸੇ ਲਈ ਇਹ ਵਧੇਰੇ ਕਰਕੇ ਬਿਆਨ-ਪ੍ਰਣਾਨ ਵਾਰਤਕ ਰਚਨਾ ਹੈ ਨਾ ਕਿ ਵਾਰਤਾਲਾਪ ਪ੍ਰਣਾਨ।

1. ਭਾਵ 1933 ਈ. ਵਿਚ

(5) ਸੁਖ ਸਾਗਰ ਅਰਥਾਤ “ਘਰ ਦਾ ਵੈਦ” (ਪੁਸਤਕ)

ਇਹ ਆਪ ਦੀ ਅਜਿਹੀ ਮੋਲਿਕ ਰਚਨਾ ਹੈ ਜਿਸ ਦਾ ਸੰਬੰਧ ਅਧਿਕਤਰ ਆਯੁਰਵੇਦ ਨਾਲ ਹੈ। ਸਿੱਖ-ਸਾਹਿਤ ਵਿਚ ਇਸ ਵਿਸ਼ੇ ਉਪਰ ਲਿਖੀਆਂ ਕਿਤਾਬਾਂ ਦੀ ਬਹੁਤ ਘਾਟ ਹੈ। ਇਸੇ ਘਾਟ ਨੂੰ ਮਹਿਸੂਸ ਕਰ ਕੇ ਅਕਾਲੀ ਜੀ ਕਹਿੰਦੇ ਹਨ :

“ਪਿਆਰੇ ਪਾਠਕੇ ਭਾਵੇਂ ਅੰਗਰੇਜ਼ੀ, ਉਰਦੂ, ਹਿੰਦੀ, ਮਰਾਠੀ, ਗੁਜਰਾਤੀ, ਬੰਗਾਲੀ ਆਦਿ ਲਿਖਤਾਂ ਅਤੇ ਬੋਲੀਆਂ ਵਿਚ ਤਾਂ ਆਮ ਲੋਕਾਂ ਨੂੰ ਆਯੁਰਵੈਦ ਦੇ ਮਤ ਤੋਂ ਵਾਕਵਾਕ ਕਰਨ ਵਾਸਤੇ ਵਿਦਵਾਨਾਂ ਨੇ ਹਸਥ ਜ਼ਰੂਰਤ ਪੁਸਤਕਾਂ ਪ੍ਰਚਲਤ ਕਰ ਰਖੀਆਂ ਹਨ ਜਿਨ੍ਹਾਂ ਤੋਂ ਸਾਰੇ ਹੀ ਗਰੀਬ-ਅਮੀਰ ਲਾਭ ਉਠਾਵੇ ਹਨ ਪ੍ਰੰਤੂ ਪੰਜਾਬੀ (ਗੁਰਮੁਖੀ) ਦੇ ਜਾਣੂ ਇਸ ਲਾਭ ਤੋਂ ਵਿਰਵੇ ਹਨ। ਇਸ ਘਾਟੇ ਨੂੰ ਪੂਰਾ ਕਰਨਾ ਆਲਮ ਸਜਨ ਵਿਦਵਾਨਾਂ, ਵੈਦਾਂ ਦਾ ਕਰਤਵ ਸੀ ਪ੍ਰੰਤੂ ਸ਼ਾਇਦ ਉਹ ਕਿਸੀ ਇਸ ਤੋਂ ਉਤਮ ਕੰਮ ਵਿਖੇ ਲਗੇ ਹੋਣ ਜਾਣ ਕੇ ਇਸ ਗ੍ਰੰਥ ਦਾ ਲਿਖਣਾ ਸ਼ੁਰੂ ਕੀਤਾ ਹੈ।... (ਬੂਮਿਕਾ)

ਇਹ ਖਰੜਾ (260 ਪੰਨੇ) 1908 ਈ. ਨੂੰ ਹਜ਼ੂਰ ਸਾਹਿਬ ਵਿਖੇ ਆਰੰਭ ਕਰ ਕੇ 1910 ਈ. ਨੂੰ ਪੰਡਰਪੁਰ (ਆਸਾਮ) ਵਿਖੇ ਮੁਕੰਮਲ ਕੀਤਾ ਤੇ ਪ੍ਰਕਾਸ਼ਿਤ ਹੋਇਆ।

(6) ਸ੍ਰੀ ਗੁਰ ਸੋਭਾ : ਰਚਿਤ ਸੈਨਾਪਤਿ ਜੀ (ਕਾਵਿ)

ਪ੍ਰਕਾਸ਼ਨ : 1925 ਈ. ਨੂੰ ਭਾਈ ਨਾਨਕ ਸਿੰਘ ਹਜ਼ੂਰੀਆ² ਪ੍ਰਦੇਸ਼ੀ ਮਾਲਵਾ ਪ੍ਰੈਸ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੋਈ। ਪ੍ਰਕਾਸ਼ਨ ਬਹੁਤ ਸੁੰਦਰ ਅਤੇ ਆਕਰਸ਼ਕ ਹੈ। ਬਾਹਰਲੇ ਪੰਨੇ ਉਪਰ ਗੁਰੂ ਗੋਬਿੰਦ ਸਿੰਘ ਜੀ ਦੀ ਪੁਰਾਨ ਸੈਲੀ ਵਿਚ ਉਤਾਰੀ ਹੋਈ ਤਸਵੀਰ ਵੀ ਦਿੱਤੀ ਹੋਈ ਹੈ। ਇਸ ਤੋਂ ਇਲਾਵਾ ਬੜੀ ਸੁੰਦਰ ਅਤੇ ਰੰਗਦਾਰ ਸਿਆਹੀ ਵਿਚ ‘ਗੁਰ ਸੋਭਾ’ ਗ੍ਰੰਥ ਦੇ ਇਸੇ ਹੀ ਬਾਹਰਲੇ ਪੰਨੇ ਉਪਰ ਨਿਮਨ ਲਿਖਤ ਕਵਿਤਾ ਛਾਪੀ ਹੋਈ ਹੈ ਜੋ ਕਿ ਅਕਾਲੀ ਜੀ ਦੀ ਆਪਣੀ ਹੀ ਕਿਰਤ ਜਾਪਦੀ ਹੈ :

“ਗੁਰਸੋਭਾ” ਵਿਚ ‘ਗੁਰ ਸੋਭਾ’ ਦੇ ‘ਮੋਤੀ’ ‘ਲਾਲ’ ਪਰੋਤੇ।

‘ਸੈਨਾਪਤਿ’ ਕਾਵਿ ਮੁੱਖ ਉਚਾਰੇ ‘ਅੰਮ੍ਰਿਤ’ ਦੇ ਵਿਚ ਧੋਤੇ।

‘ਕਲਰੀਪਰ’ ਦੇ ਅਸਚਰਜ ਕੋਤਕ ਵਰਨਨ ਕਰਕੇ ਭਾਰੀ।

ਮਾਨੇ ਕਵਿ ਨੇ ‘ਛੁੱਲਾਂ’ ਸੰਦੀ ਸੁੰਦਰ ‘ਮਹਕ’ ਪਸਾਰੀ।

ਕਲਰੀ, ਤੀਰ ਚੱਕਰ, ਗਾਲ ਮਾਲਾ, ਬਿਜਲੀ ਵਾਂਗਰ ਚਮਕੇ।

ਦਸਮ ਪਿਤਾ ਦੇ ਸੁੰਦਰ ਮੁੱਖ ਤੇ, ਨੂੰ ਇਲਾਹੀ ਦਮਕੇ।

ਪੜ੍ਹ ਪੜ੍ਹ ਕੇ ‘ਮਨ’ ਖੀਵਾ ਥੀਵੇ, ਛਡਿਆ ਮੂਲ ਨਾ ਜਾਵੇ।

ਕੁੰਡੀ ਪਾ ਕੇ ਦਿਲ ਸਾਡੇ ਨੂੰ, ਖਿਚ ਚਰਨੀ ਲੈ ਜਾਵੇ।

ਪੁਸਤਕ ਬਾਰੇ : ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸੈਨਾਪਤਿ ਦੀ ਇਹ ਰਚਨਾ

1. ਖਰੜਾ ਦੁਰਲੱਭ ਹੈ। ਵੇਰਵਾ, ‘ਜੀਵਨ ਬਿਤਾਂਤ’ ਪੁਸਤਕ ਵਿਚੋਂ ਲਿਆ ਗਿਆ ਹੈ। ਸਪੱਸ਼ਟ ਹੈ ਕਿ ‘ਜੀਵਨ ਬਿਤਾਂਤ’ ਦੇ ਲੇਖਕ ਦੀਆਂ ਨਜ਼ਰਾਂ ਵਿਚੋਂ ਇਹ ਖਰੜਾ ਗੁਜਰਿਆ ਹੈ। ਪੁਸਤਕ ਦਾ ਡਾਫਿਆ ਹੋਇਆ ਰੂਪ ਵੀ ਪ੍ਰਾਪਤ ਹੋ ਗਿਆ ਹੈ।
2. ਇਸ ਸੰਸਕਰਨ ਦੀ ਕਾਪੀ ਪੰਜਾਬੀ ਯੂਨੀਵਰਸਿਟੀ ਦੀ (ਮੋ. ਵੈਦ) ਲਾਇਬ੍ਰੇਰੀ ਵਿਚ ਮੌਜੂਦ ਹੈ।

ਪਹਿਲੀ ਵਾਰ ਸਿੱਖ ਵਿਦਵਾਨਾਂ ਦੇ ਸਾਮ੍ਰਾਜੁਣੇ ਉੱਦੋਂ ਆਈ ਜਦ ਅਕਾਲੀ ਜੀ ਨੇ ਕਿਸੇ ਤਰ੍ਹਾਂ ਇਸ ਰਚਨਾ ਦੀਆਂ ਦੇ ਪੇਖੀਆਂ ਪ੍ਰਾਪਤ ਕਰ ਕੇ ਉਪਰੋਕਤ ਮਿਤੀ ਨੂੰ ਪ੍ਰਕਾਸ਼ਿਤ ਕਰਵਾ ਦਿੱਤਾ। ਅਕਾਲੀ ਜੀ ਦਾ ਇਹ ਪ੍ਰਕਾਸ਼ ਉਪਰਾਲਾ ਅਦੁੱਤੀ ਸੀ। ਇਸ ਗੱਲ ਵੱਲ ਇਸ਼ਾਰਾ ਕਰਦੇ ਹੋਏ ਪ੍ਰਸਿੱਧ ਇਤਿਹਾਸਕਾਰ ਡਾਕਟਰ ਗੰਡਾ ਸਿੱਖ ਲਿਖਦੇ ਹਨ :

“...ਇਨ੍ਹਾਂ ਦਿਨਾਂ ਵਿਚ ਹੀ ਅਕਾਲੀ ਕੌਰ ਸਿੱਖ ਜੀ ਨਿਹੰਗ ਨੇ ਇਤਿਹਾਸ ਅਤੇ ਹੋਰ ਸਾਹਿਤਕ ਗ੍ਰੰਥਾਂ ਦੀ ਭਾਲ ਲੁਕ੍ਕੀ ਕੀਤੀ। ਇਸ ਭਾਲ ਵਿਚ ਉਨ੍ਹਾਂ ਨੂੰ ਕਵੀ ਸੈਨਪਤਿ ਰਚਿਤ ਸ੍ਰੀ ਗੁਰ ਸੋਭਾ ਦੀਆਂ ਦੇ ਲਿਖਤੀ ਪੇਖੀਆਂ ਮਿਲ ਗਈਆਂ ਜਿਨ੍ਹਾਂ ਦਾ ਆਪਸ ਵਿਚ ਟਾਕਰਾ ਕਰਕੇ ਉਨ੍ਹਾਂ ਨੇ ਪੋਰ 457 ਨਾਨਕ ਸ਼ਾਹੀ, 1982 ਬਿ. (ਦਸੰਬਰ 1925 ਈ.) ਵਿਚ ਇਸ ਨੂੰ ਪ੍ਰਕਾਸ਼ਿਤ ਕਰ ਦਿੱਤਾ। ਇਸ ਤਰ੍ਹਾਂ ਗ੍ਰੰਥ ਚਾਨਣੇ ਵਿਚ ਆਇਆ।”¹

ਇਸ ਰਚਨਾ ਨੂੰ ਡਾਕਟਰ ਗੰਡਾ ਸਿੱਖ ਨੇ ਸੰਪਾਦਿਤ ਕਰ ਕੇ ਨਵੀਂ ਭੂਮਿਕਾ ਸਹਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਜੂਨ, 1967 ਈ. ਨੂੰ ਮੁੜ ਪ੍ਰਕਾਸ਼ਿਤ ਕਰਵਾਇਆ।

ਕਾਵਿ ਰੂਪ ਵਿਚ ਲਿਖੇ ਇਸ ਗ੍ਰੰਥ ਦਾ ਸੰਬੰਧ ਗੁਰੂ ਗੋਬਿੰਦ ਸਿੱਖ ਜੀ ਦੇ ਯੁਧਾਂ-ਜੰਗਾਂ, ਗੁਰ ਖਾਲਸੇ ਦੀ ਪ੍ਰਸੰਸਾ ਅਤੇ ਆਉਣ ਵਾਲੇ ਸਮੇਂ ਬਾਰੇ ਵਿਵਰਣ ਦਿੱਤੇ ਗਏ ਹਨ। ਇਸ ਗ੍ਰੰਥ ਦੀ ਮਹਾਨਤਾ ਬਾਰੇ ਅਕਾਲੀ ਜੀ ਭੂਮਿਕਾ ਵਿਚ ਲਿਖਦੇ ਹਨ :

“ਸਿੱਖ ਕੌਮ ਪਾਸ ਆਪਣੇ ਜਨਮ ਦਾਤਾ ਦੀ ਸ੍ਰੀ ਮੁਖਵਾਕ ਬਾਣੀ ਦਾ ਹੋਣਾ ਹੋਰ ਕੌਮਾਂ ਤੋਂ ਵਾਧੀਕ ਮਾਣ ਦਾ ਕਾਰਨ ਹੈ ਪੰਜੂ ਜੇ ਇਸ ਦਾ ਇਤਿਹਾਸ ਵੀ ਆਰੰਭ ਸਮੇਂ ਦੇ ਵਿਦਵਾਨਾਂ ਦੀ ਕਲਮ ਦਾ ਹੋਵੇ ਤਦ ਇਸ ਜੈਸਾ ਸੁਭਾਗਯ ਕੇਣ ਹੈ? ਕੌਮ ਦੇ ਵਿਦਵਾਨ ਮੰਨਦੇ ਹਨ ਕਿ ‘ਗੁਰ ਸੋਭਾ’ ਦਸਮ ਪਾਤਸ਼ਾਹ ਦੇ ਸਮੇਂ ਦੀ ਰਚਨਾ ਹੈ ਪੰਜੂ ਪ੍ਰਾਪਤੀ ਕਠਨ ਸੀ। ਬੜੇ ਯਤਨ ਨਾਲ ਦੇ ਪੁਸਤਕਾਂ ਮਿਲੀਆਂ ਹਨ ਜਿਸ ਤੋਂ ਆਮ ਸਿੱਖ ਸੰਗਤ ਦੇ ‘ਦਿਗ-ਰੰਜਨ’ ਲਈ ਇਸ ਪੇਸ਼ੀ ਨੂੰ ਪ੍ਰਕਾਸ਼ਿਤ ਕਰਾਉਣ ਦਾ ਯਤਨ ਕੀਤਾ ਹੈ।

ਇਸ ਵਿਚ ਦਸਮ ਪਾਤਸ਼ਾਹ ਜੀ ਦੇ ਅਨੰਦਧੁਰ, ਚਮਕੋਰ ਸਾਹਿਬ ਤੋਂ ਇਲਾਵਾ ਹੋਰ ਭੀ ਜੰਗਾਂ ਦਾ ਜ਼ਿਕਰ ਖਾਲਸੇ (ਸਿੱਖ) ਦੀ ਤਾਰੀਝ ਤੇ ਭਵਿੱਖਤ ਵੀਚਾਰ ਹਰ ਇਕ ਸਿੱਖ ਮਾਈ ਭਾਈ ਦੇ ਵੀਚਾਰਨ ਯੋਗ ਹਨ।”

ਅਕਾਲੀ ਜੀ ਦੇ ਮਨ ਵਿਚ ਇਸ ਪ੍ਰਸਿੱਧ ਗ੍ਰੰਥ ਨੂੰ ਦੁਬਾਰਾ ਛਾਪਣ ਦੀ ਇੱਛਾ ਪੈਦਾ ਹੋਈ। ਡਾ. ਗੰਡਾ ਸਿੱਖ ਜੀ ਵੀ ਅਕਾਲੀ ਜੀ ਦੀ ਇਸ ਇੱਛਾ ਵੱਲ ਇਸ਼ਾਰਾ ਕਰਦੇ ਹਨ :

“ਮੁਦਤ ਹੋਈ ਸੁਰਗਵਾਸੀ ਅਕਾਲੀ ਕੌਰ ਸਿੱਖ ਜੀ ਨਾਲ ਇਸ ਪੁਸਤਕ ਨੂੰ ਮੁੜ ਪ੍ਰਕਾਸ਼ਨ ਦਾ ਵਿਚਾਰ ਹੋਇਆ ਸੀ ਪਰ ਕਈਆ ਕਾਰਨਾਂ ਕਰਕੇ ਵਿੱਲ ਪੈ ਗਈ”²

ਸੇ, ਪੰਜਾਬੀ ਯੂਨੀਵਰਸਿਟੀ ਦੇ ਉਪਰਾਲੇ ਨਾਲ ਇਹ ਗ੍ਰੰਥ ਮੁੜ ਸੁੰਦਰ ਤਰੀਕੇ ਨਾਲ ਪ੍ਰਕਾਸ਼ਿਤ ਕੀਤਾ ਗਿਆ ਹੈ ਪਰ ਇਸ ਦੇ ਪਹਿਲੇ ਸੰਸਕਰਣ ਦੇ ਮੁੱਖ ਪੰਨੇ ਉੱਪਰ ਛਾਪੀ ਹੋਈ ਗੁਰੂ ਗੋਬਿੰਦ ਸਿੱਖ ਜੀ ਦੀ ਤਸਵੀਰ ਨੂੰ ਮੁੜ ਨਹੀਂ ਪ੍ਰਕਾਸ਼ਿਤ ਕੀਤਾ ਗਿਆ (ਹਾਲਾਂਕਿ ਸਤਾਬਦੀ ਸਮਾਜੇਂ ਦੇਰਾਨ ਲਗਪਗ ਇਸੇ ਹੀ ਤਸਵੀਰ ਜਿਹੀ ਹੋਰ ਤਸਵੀਰ ਨੂੰ ਮੋਲਿਕ ਸਮਝਿਆ ਗਿਆ।)

1. ਡਾ. ਗੰਡਾ ਸਿੱਖ (ਸੰਪਾਦਕ) : ਭੂਮਿਕਾ ‘ਗੁਰ ਸੋਭਾ’, ਪੰਜਾਬੀ ਯੂਨੀਵਰਸਿਟੀ ਪਟਿਆਲਾ, 1967.

2. ਉਹੋ : ਭੂਮਿਕਾ

(7) ਬ੍ਰੋਧਿਆਰਿਧ ਹਿਤ ਉਪਦੇਸ਼ ਰਤਨਾਕਰ ('ਕਾਵਿ')¹

ਪ੍ਰਕਾਸ਼ਨ : ਇਸ ਰਚਨਾ ਦਾ ਪ੍ਰਕਾਸ਼ਨ ਵੀ 'ਭਾਈ ਨਾਨਕ ਸਿੰਘ, ਕ੍ਰਿਪਾਲ ਸਿੰਘ ਹਜ਼ੂਰੀਆ ਪ੍ਰੇਸੀ ਮਾਲਵਾ ਪ੍ਰੈਸ ਅੰਮ੍ਰਿਤਸਰ' ਦੁਆਰਾ ਹੋਇਆ ਸੀ।

ਪੁਸਤਕ ਬਾਰੇ : ਸੰਪਾਦਕ (ਅਕਾਲੀ) ਕੋਰ ਸਿੰਘ ਇਸ ਪੁਸਤਕ ਬਾਰੇ ਲਿਖਦੇ ਹਨ :

‘ਖਾਲਸਾ ਜੀ; ਹਰ ਇਕ ਮੁਲਕ ਵਿਚ ਦੇਸ਼-ਕੋਮ ਦੀ ਉੱਨਤੀ-ਸੁਧਾਰ ਸੰਬੰਧੀ ਲਹਿਰ ਨੂੰ ਇਤਿਹਾਸਕੇਤਾ ਪੈਦਾ ਤਾਂ ਕਰ ਦਿੰਦੇ ਹਨ ਪਰ ਉਸ ਨੂੰ ਕਾਮਯਾਬੀ ਦੇ ਸਿਖਰ ਤੇ ਪਹੁੰਚਾਣਾ ਕੇਵਲ ਰਾਜਨੀਤੀ ਪੇਲੀਟੈਕਸ ਦੇ ਹੀ ਗਿਆਤਿਆਂ ਦਾ ਕੰਮ ਹੁੰਦਾ ਹੈ। ਇਸ ਵਾਸਤੇ ਦਸ਼ਮੇਸ਼ ਜੀ ਨੇ ਪੰਥ ਪ੍ਰਗਟ ਕਰਨ ਤੋਂ ਪਹਿਲੇ ਪੁਰਾਤਨ ‘ਇਤਿਹਾਸ-ਰਾਜਨੀਤਕ’ ਗ੍ਰੰਥਾਂ ਨੂੰ ਗੁਰਮੁਖੀ ਵਿਚ ਸੰਗ੍ਰਹ ਕੀਤਾ ਕਰਯਾ ਸੀ ਜੋ ਅਸਾਡੀ ਭੁੱਲ ਕਰਕੇ ਗੁਪਤ ਹੋਈ ਜਾਂਦੇ ਹਨ। ਇਹ ਸ੍ਰੀ ਦਸ਼ਮੇਸ਼ ਜੀ ਦੇ ਸਮੇਂ ਦੀ ਰਚਨਾ ਲਿਖ ਕਰਕੇ ਬੜੇ ਡਾਖਰਮਾਨ ਅਤੇ ਦਸ਼ਮੇਸ਼ ਜੀ ਦੀ ਇਕ ਤਰ੍ਹਾਂ ਤੋਂ ਅਲੋਕਿਕ ਯਾਦਗਾਰ ਹੋਣ ਤੇ ਅਤੀਕੰਤ ਕਦਰ ਪਿਆਰ ਯੋਗ ਵਸੂਲੂ ਹੈ।’² ਭੂਮਿਕਾ

ਇਹ ਗ੍ਰੰਥ ਪੰਚਤੰਤ੍ਰ ਦਾ ਗੁਰਮੁਖੀ ਅਖਰਾਂ ਦਾ ਗੁਪਤਕਾਰ ਹੈ।

(8) ਗੁਟਕਾ ਪ੍ਰਮਾਣੀਕ ਨਿਤਨੇਮ²

ਪ੍ਰਕਾਸ਼ਨ : ਇਸ ਰਚਨਾ ਦਾ ਪ੍ਰਕਾਸ਼ਨ ਅਕਾਲੀ ਜੀ ਨੇ ਬਿਕਰਮੀ ਸੰਮਤ 1927 ਈ.) ਨੂੰ ਕੀਤਾ ਸੀ।

ਰਚਨਾ ਬਾਰੇ : ਆਪ ਵੱਲੋਂ ਸੰਪਾਦਿਤ ਕੀਤਾ ਗਿਆ ਇਹ ਗੁਟਕਾ ਸਹੀ ਅਰਥਾਂ ਵਿਚ ਸਨਾਤਨੀ ਅਤੇ ਸਿੰਘ ਸਭਾਈ ਬਿਰਤੀ ਦਾ ਅਨੁਸਾਰੀ ਤੇ ਅਸੂਲਨ ਪ੍ਰਮਾਣਿਕ ਵੀ ਸੀ। ਇਸ ਨੂੰ ਸੰਪਾਦਿਤ ਕਰ ਕੇ ਪ੍ਰਕਾਸ਼ਣ ਦੀ ਲੋੜ ਕਿਉਂ ਪਈ? ਕਿਉਂਕਿ :

“ਹਰ ਇਕ ਮਜ਼ਹਬ ਦੇ ਅਨੱਧਕ ਮਨੁੱਖਾਂ ਵਤ ਸਿੱਖ ਸਦਾ ਤੋਂ ਆਪਣੇ ਨਿਤਨੇਮ ਦੀ “ਇਜ਼ਤ ਪਾਬੰਦੀ” ਰਖਦੇ ਆਏ ਹਨ, ਪੰਤ੍ਰ ਪਛਮੀ ਰੋਸ਼ਨੀ ਦੇ ਰਾਜ ਵਿਚ ਅਧੂਰੇ ਤਰਕਵਾਦ ਨੇ ਉਹ ਪਹਿਲੀ ਸੂਰਤ ਨਹੀਂ ਰਹਿਣ ਦਿੱਤੀ। ਸੀਨਾ-ਬਸੀਨਾ ਬਾਣੀਆਂ ਯਾਦ ਕਰਨ ਵਾਲੇ ਮਾਈ ਭਾਈ ਸਮੇਂ ਦੇ ਪੜਦੇ ਵਿਚ ਗੁਪਤ ਹੋਈ ਜਾਂਦੇ ਹਨ। ਵਰਤਮਾਨ ਸਭਜਤਾ ਪ੍ਰੈਸ, ਪੁਰਾਤਨ ਰਹੁ ਰੀਤਾਂ ਨੂੰ ਹਜਮ ਕਰੀ ਜਾਂਦੇ ਹਨ। ਬਾਣੀ ਦੇ ਕ੍ਰਮ ਤੇ ਅਖਰ-ਮਾਤਰਾ ਦੀ ਪਾਬੰਦੀ ਵਿਚ ਘਾਟੇ ਵਾਧੇ ਦਾ ਦੌਰ ਜਾਰੀ ਹੈ। ਐਸ ਹਾਲਤ ਵਿਚ ਸ਼ਰਧਾਲੂ ਪ੍ਰਮੀਆਂ ਨੂੰ ਨਿਰਸੰਸੇ ਬਿੜ ਸ਼ਰਧਾ ਨਾਲ ਪਾਠ ਕਰਨ ਵਾਸਤੇ ਅਗਾਂਹ ਨੂੰ ਗੁਜਰੇ ਸਮੇਂ ਦੀ ਟੋਹ ਲਾਉਣ ਲਈ ਲੋੜ ਸੀ ਕਿ ਪ੍ਰਾਣ, ਰਵਾਜ਼, ਰਵਾਇਤਾਂ ਦੇ ਅਧਾਰ ਪਰ ਇਕ ਨਿਤਨੇਮ ਪ੍ਰਕਾਸ਼ਤ ਹੋਵੇ, ਜੋ ਹੁਣ ਆਪ ਦੇ ਕਰ-ਕਮਲਾਂ ਵਿਚ ਪੁੱਜਣ ਤੇ ਆਸ ਹੈ ਆਪ ਵੀਚਾਰ ਉਤਸ਼ਾਹ ਸਹਿਤ ਪਾਠ ਪ੍ਰਚਾਰ ਕਰਕੇ ਲਾਭ ਉਠਾਓ।”³

ਇਸ ਗੁਟਕੇ ਵਿਚ ਨਿਤਨੇਮ ਦੀਆਂ ਬਾਣੀਆਂ ਦੀ ਸੰਖਿਆ, ਸਮਾਂ, ਸਰੂਪ, ਸੀਮਾ ਆਦਿ ਨੂੰ ਅਕਾਲੀ ਜੀ ਨੇ ਕਈ ਪ੍ਰਮਾਣਿਕ ਤੇ ਪੁਰਾਤਨ ਹਵਾਲਿਆਂ ਦੀ ਸਹਾਇਤਾ ਨਾਲ ਮੁੜ ਸਥਾਪਤ ਕੀਤਾ

1. ਇਹ ਗ੍ਰੰਥ ਦੁਰਲੱਭ ਹੈ। ਵੇਖੋ ‘ਜੀਵਨ ਬਿੜਾਂਤ’

2. ਦੁਰਲੱਭ ਹੈ। ਵੇਖੋ ‘ਜੀਵਨ ਬਿੜਾਂਤ’;

3. ਗੁਟਕੇ ਦੀ ਭੂਮਿਕਾ ਵਿਚ ਕਹੇ ਹੋਏ ਅਕਾਲੀ ਜੀ ਦੇ ਹੀ ਸ਼ਬਦ ਹਨ। ਵੇਖੋ : ‘ਜੀਵਨ ਬਿੜਾਂਤ’, ਪੰ. 237.

ਹੈ। ਨਾ ਸਿਰਫ ਪੁਰਾਤਨ ਲਿਖਤੀ ਸਾਹਿਤ ਦਿਆਂ ਹਵਾਲਿਆਂ ਤੋਂ ਸਗੋਂ ਪਰੰਪਰਾ ਤੋਂ ਸ੍ਰੀ ਅਕਾਲ ਤਖ਼ਤ ਵਿਖੇ ਚਲੀ ਆ ਰਹੀ ਮਰਿਆਦਾ ਦੀ ਸਹਾਇਤਾ ਤੋਂ ਪ੍ਰਮਾਣਿਕ ਨਿਤਨੇਮ ਨੂੰ ਹਮੇਸ਼ਾਂ ਲਈ ਸਿੱਖੇ-ਬੰਦ ਕਰਨ ਦਾ ਇਹ ਉਪਰਾਲਾ ਅਦੁੱਤੀ ਸੀ। ਨਿਤਨੇਮ ਦੀਆਂ ਇਹ ਬਾਣੀਆਂ, ਨਿਸਨ ਅਨੁਸਾਰ ਦੱਸੀਆਂ ਹਨ :

(ੳ) ਅੰਮ੍ਰਿਤ ਵੇਲੇ ਪਾਠ ਕਰਨ ਦੀ ਬਾਣੀ :

- (1) ਜਾਪੁ, ਸਤ ਸ਼ਬਦ (ਹਜ਼ਾਰੇ);
- (2) ਜਾਪੁ, ੧੦ ਸ਼ਬਦ, ੧੦ ਸਵਧੇ।

(ਅ) ਸਾਮ (ਸੰਧਿਆ) ਵੇਲੇ ਪਾਠ ਕਰਨ ਦੀ ਬਾਣੀ :

- (3) ਰਹਿਰਾਸੁ (ਜੇ ਸਦਾ ਤੋਂ ਸ੍ਰੀ ਅਕਾਲ ਤਖ਼ਤ ਦੇ ਦੀਵਾਨ ਵਿਚ ਨਿਤ ਪਾਠ ਹੁੰਦਾ ਹੈ।)
- (4) ਆਰਤੀ ਪੰਜ ਸ਼ਬਦ (ਜੇ ਅਜਕਲੂ ਭੀ ਨਿਤ ਰਹਿਰਾਸ ਦੇ ਪਿਛੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਸੰਗਤ ਮਿਲ ਕੇ ਪੜ੍ਹਦੀ ਹੈ ਪਰ ਇਕ ਪੇਖੀ ਵਿਚ ਸਵਾ ਪਹਿਰ ਦਿਨ ਚੜ੍ਹੇ ਭੀ ਆਰਤੀ ਗਾਵਨ ਦਾ ਜ਼ਿਕਰ ਹੈ ਜੇ ਸਿਵਾਇ ਅਖੰਡ ਪਾਠ ਆਦਿਕ ਸਮਾਗਮਾਂ ਦੇ, ਹੋਰ ਕਿਤੇ ਰਵਾਜ਼ ਨਹੀਂ ਹੈ।)

(ੰ) ਸੋਣ ਵੇਲੇ ਨਿਤ ਪਾਠ ਦੀ ਬਾਣੀ :

- (5) ਸੋਹਿਲਾ (ਪੰਜ ਸ਼ਬਦ) !!

ਸਿੱਖੀ ਮਰਿਆਦਾ ਬਾਰੇ ਅਕਾਲੀ ਜੀ ਦੀ ਰਾਇ ਨੂੰ ਅਧਿਕ ਭਰੋਸੇ ਯੋਗ ਅਤੇ ਜ਼ਿੰਮੇਵਾਰਾਨਾ ਸਮਝਿਆ ਜਾਂਦਾ ਸੀ।¹ ਤਾਈਓਂ ਭਾਈ ਵੀਰ ਸਿੰਘ ਜੀ ਲਿਖਦੇ ਹਨ, ਜਿਵੇਂ ਕਿ ਪਿਛੇ ਵੀ ਜ਼ਿਕਰ ਆਇਆ ਹੈ :

“ਅਕਾਲੀ ਜੀ ਆਲਮ ਬਾਅਮਲ ਸਨ। ਕੋਈ ਗੁਰਮਤ ਦਾ ਖਰੜਾ ਪਾਸ ਨਹੀਂ ਸੀ ਹੁੰਦਾ ਜਦੋਂ ਤਕ ਅਕਾਲੀ ਜੀ ਸੇਹੀ ਨਹੀਂ ਸਨ ਪਾਉਂਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਬੜੀ ਖੋਜ ਭਰੀ ਗੁਪਤ ਗੁੜ-ਭਾਵਾਂ ਦੀ ਹੁੰਦੀ ਸੀ। ਉਹ ਅਸਲੀ ਤੌਰ ਪਥ ਸਿੱਖੀ ਦਾ ਸਰੂਪ ਸਨ।”²

ਸਿੱਖੀ ਅਸੂਲਾਂ ਨੂੰ ਇਕ ਪ੍ਰੱਕ ਸਰੂਪ ਅਤੇ ਪ੍ਰਮਾਣਿਕ ਲੀਹ ਪ੍ਰਦਾਨ ਕਰਨ ਦੀ ਲੋੜ ਨੂੰ ਤੀਬਰਤਾ ਨਾਲ ਅਨੁਭਵ ਕਰਦਿਆਂ ਅਕਾਲੀ ਜੀ ਕਹਿੰਦੇ ਹਨ :

“ਵਰਤਮਾਨ ਵਿਚ ਜੇ ਪੁਰਾਤਨ ਪੰਥਕ ‘ਲਿਖਤ ਰਵਾਜ਼’ ਨੂੰ ਨਾ ਸਤਿਕਾਰਿਆ ਗਿਆ ਤਦ ਖਤਰਾ ਹੈ ਕਿ ਤਰਕਬਾਦ ਦੇ ਹੋਰ ਦੇ ਕਦਮ ਅਗਾਂਹ ਵਧਣ ਕਰਕੇ, ਨਿਯਤ ਬਾਣੀਆਂ ਦਾ ਪਾਠ ਕਰਨ ਵੱਲੋਂ ਸਹਜੇ ਹੀ ‘ਖਾਲਸੇ ਮੁਲਾਸਾ’ ਹੋਕੇ ਜਿਥੇ ਦਿਨ ਚੜ੍ਹੇ ਤਕ ਧਰਮਗਜ਼ ਦੀ ਸਪੁੱਤ੍ਰੀ ਦੀ ਗੇਦ ਵਿਚ ਲੋਰੀਆਂ ਲੈਣ ਲੱਗ ਜਾਣਗੇ ਉਥੇ ਸੁਭਾਵਕ ਹੀ ਸੰਝ ਵੇਲੇ ‘ਸੈਲ-ਸਪਾਟੇ ਦੇ ਬੁਲੇ’ ਭੀ ਲੌਟਿਆ ਕਰਨਗੇ।

ਵਾਹਿਗੁਰੂ-ਗੁਰੂ ਮਿਹਰ ਕਰੇ ਐਸਾ ਸਮਾਂ ਨਾ ਆਵੇ ਅਤੇ ਸਦਾ ਲਈ ‘ਗਾਵਹੁ

1. ਗੁਰਮਤਿ ਰਹਿਤ ਮਰਿਆਦਾ ਸੰਬੰਧੀ ਸਭ ਤੋਂ ਪਹਿਲਾਂ ਤੇ 1950 ਤਕ ਸਥਾਪਿਤ ਕਮੇਟੀ ਵਿਚ ਆਪ ਦਿੜਤਾ ਨਾਲ ਪ੍ਰੱਕਤਾ ਦੇ ਹਾਮੀ ਰਹੇ ਹਨ।

2. ਅੱਤਰ ਸਿੰਘ, ਸੀਵਨ ਬਿਤਾਂਤ, ਪੰ. 177

ਸੁਣਹੁ, ਪੜਹੁ, ਨਿਤ ਭਾਈ' ਇਸ ਗੁਰਵਾਕ ਦੀ ਪਾਲਨਾ ਕਰਕੇ 'ਇਹ ਲੋਕ ਸੁੱਖੀਏ ਪਰਲੋਕ ਸੁੱਖੀਲੇ' ਹੋਣ ਦੇ ਅਧਿਕਾਰੀ ਥਣੇ ਰਹਿੰਦੇ ।"

II. ਲੇਖ ਤੇ ਨਿਬੰਧ

ਇਹ ਤਾਂ ਸਪੱਸ਼ਟ ਹੀ ਹੈ ਕਿ ਅਕਾਲੀ ਜੀ ਦੀ ਜਿੰਦਗੀ ਦਾ ਸਭ ਤੋਂ ਪ੍ਰਤਿਨਿਧ ਲੱਛਣ ਉਨ੍ਹਾਂ ਦਾ ਬਾਅਮਲ ਕਿਰਦਾਰ ਸੀ। ਉਨ੍ਹਾਂ ਦੀ ਕਥਨੀ ਅਤੇ ਚਿਤਵਨੀ ਜੀਵਨ-ਅਮਲ ਵਿਚ ਢਲ ਕੇ ਆਈ ਹੁੰਦੀ ਸੀ। ਇਹੋ ਹੀ ਗੱਲ ਉਨ੍ਹਾਂ ਦੀ ਲਿਖਤ ਉੱਪਰ ਵੀ ਲਾਗੂ ਹੁੰਦੀ ਹੈ। ਉਨ੍ਹਾਂ ਦੀ ਲਿਖਤ ਦਾ ਵਿਸ਼ਾ ਸਿਰਫ਼ ਉਹੋ ਹੀ ਮਸਲੇ ਹੋਇਆ ਕਰਦੇ ਸਨ ਜੋ ਜੀਵਨ ਨਾਲ ਜੁੜ ਰਹੇ ਗੁਰਸਿੱਖ ਦੇ ਰਾਹ ਵਿਚ ਨਿਤ ਆਉਂਦੇ ਰਹਿੰਦੇ ਸਨ। ਭਾਵੇਂ ਇਹ ਮਸਲੇ ਆਮ ਵਿਅਕਤੀ ਨੂੰ ਪੇਸ਼ ਆਉਂਦੇ ਸਨ ਪਰ ਜਿਸ ਦ੍ਰਿਸ਼ਟੀ ਤੋਂ ਅਕਾਲੀ ਜੀ ਇਹਨਾਂ ਨੂੰ ਵੇਖਦੇ ਸਨ ਉਹ ਦ੍ਰਿਸ਼ਟੀ ਸੀਮਤ ਨਾ ਰਹਿ ਕੇ ਵਿਆਪਕ ਅਤੇ ਸਰਬਤ ਦੇ ਭਲੇ ਵੱਲ ਕੋਦਿੜ ਹੋਈ ਰਹਿੰਦੀ ਸੀ। ਇਹ ਗੱਲ ਆਪ ਦੇ ਉਨ੍ਹਾਂ ਹੱਥ-ਲਿਖਤ ਕਾਗਜ਼-ਪਤਰਾਂ ਤੋਂ ਪ੍ਰਤੱਖ ਹੁੰਦੀ ਹੈ ਜਿਨ੍ਹਾਂ ਵਿਚ ਉਨ੍ਹਾਂ ਨੇ ਨਿਕੇ-ਨਿਕੇ ਪਰ ਬਦੇ ਗੁਣਕਾਰੀ ਮਸਲੇਆਂ ਉੱਪਰ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਕੀਤੇ ਹੋਏ ਹਨ। ਇਹ ਮਸਲੇ ਧਰਮ, ਵਿੰਦਿਆ, ਰਾਜਨੀਤੀ, ਭਾਈਚਾਰੇ, ਸਦਾਚਾਰ ਆਦਿ ਖੇਤਰਾਂ ਨਾਲ ਸੰਬੰਧਿਤ ਹਨ। ਕੁਝ ਮਜ਼ਮੂਨ ਉਹ ਹਨ ਜਿਹੜੇ "ਕਸ਼ਮੀਰ ਸਿੱਖ ਸਮਾਚਾਰ, ਚਕਾਰ" ਦੇ ਪਰਚਿਆਂ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ, ਕੁਝ ਉਹ ਜਿਹੜੇ 1947 ਦੇ ਦੇਰਾਨ ਪੇਸ਼ ਆਈਆਂ ਉਲਿਕਾਂ ਨੂੰ ਆਪਣਾ ਵਿਸ਼ਾ ਬਣਾਂਦੇ ਹਨ; ਅਤੇ ਕੁਝ ਉਹ ਜੋ 1947 ਤੋਂ ਬਾਅਦ ਦੇ ਸਿੱਖ-ਸਮਾਜ ਦੇ ਸਾਮ੍ਰਾਜ ਉਪਾਰ ਲਈ ਕੀਤੇ ਉਪਰਾਲਿਆਂ ਸੰਬੰਧੀ ਲਿਖੇ ਗਏ ਸਨ। ਸੋ, ਇਹਨਾਂ ਮਜ਼ਮੂਨਾਂ ਦੀ ਰਿਗਣਤੀ ਕਾਫ਼ੀ ਜ਼ਿਆਦਾ ਹੈ। ਅਸੀਂ ਇਹਨਾਂ ਵਿਚੋਂ ਕੁਝ ਕੁਦਾਲ ਜਿਕਰ ਕਰ ਦਿੰਦੇ ਹਾਂ :

- (i) 20 ਮਈ 1938 1. ਤਨਖਾਹ ਨਾਮਾ ਭਾਈ ਨੰਦ ਲਾਲ ਜੀ
 2. ਨਿਜਾਮ ਹੈਦਰਾਬਾਦ ਤੇ ਸਿੱਖ
 3. ਰਾਜਾ ਸਾਹਿਬ ਪੁਣਡ ਤੇ ਸਿੱਖ
 4. ਸਿੱਖ ਧਰਮ ਤੇ ਮੌਜੂਦਾ ਜ਼ਮਾਨਾ ਕੀ ਦੱਸਦਾ ਹੈ।
- (ii) 2 ਮਾਰਚ, 1940 1. ਗੁਰਮਤ ਅਤੇ ਵਿੰਦਿਆ
 2. ਕੂਕਾ ਕੁਫਰ ਤੋੜ ਕਾਨਫਰੰਸ ਵਿਚ ਕੀ ਡਿੱਠਾ
 3. ਕੂਕਾ ਕੁਫਰ ਤੋੜ ਆਲ ਇੰਡੀਆ ਅਕਾਲੀ ਕਾਨਫਰੰਸ,
 ਮੁਲਾਂਪੁਰ (ਲੁਧਿਆਣਾ)
- (iii) 20 ਜੂਨ, 1940 1. ਸਿੱਖ ਤੇ ਫੌਜੀ ਭਰਤੀ
- (iv) ਜਨਵਰੀ, 1942 1. ਪੁਰਾਤਨ ਸ਼ਸਤ੍ਰਪਾਰੀ ਤੇ ਉਨ੍ਹਾਂ ਦੇ ਵੀਚਾਰ

1. ਗੁਣਕ ਦੀ ਭੁਮਿਕਾ (ਗੁਣਕ ਯੂਨੀਵਰਸਿਟੀ ਦੀ ਖੋਜ-ਲਾਇਬ੍ਰੇਰੀ ਵਿਚ ਪ੍ਰਾਪਤ ਹੈ)

2. ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਬਹਾਦਰ ਸ਼ਾਹ ਬਾਦਸ਼ਾਹ
(ਸੂ. ਪ੍ਰ. ਟਿਪਣੀ)
- (v) ਮਾਰਚ, 1942 1. ਅਕਾਲੀ ਹਜੂਰਾ ਸਿੰਘ ਨਿਹੰਗ ਸਚਖੰਡ ਕਮਰ ਕਸੇ ਕਰ ਗਏ।
- (vi) ਅਪ੍ਰੈਲ, 1943 1. ਦੇਹ ਧਾਰੀ ਗੁਰੂ ਬਾਰੇ ਗੁ. ਪ੍ਰ. ਕਮੇਟੀ ਦੀ ਵਿਚਾਰ
- (vii) ਮਈ, 1943 1. ਕਸ਼ਮੀਰ ਦੇ ਨਵੇਂ ਪ੍ਰਾਇਮਿਨਿਸਟਰ ਕੰਵਰ ਸਰ ਮਹਾਰਾਜ਼ ਸਿੰਘ (ਕਪੂਰਥਲੇ ਦੇ) ਦਾ ਜੀਵਨ ਚਰਿਤ੍ਰ।
- (viii) ਜੁਲਾਈ, 1943 1. ਸ੍ਰੀ ਹਿਗੰਡਰ ਦਰਬਾਰ ਸਾਹਿਬ ਦੀ ਪ੍ਰਕਰਮਾ
- (ix) ਸਤੰਬਰ, 1943 ਗਊ ਬਧ ਤੇ ਸਿੱਖ-ਖਾਲਸਾ
- (x) ਅਕਤੂਬਰ, 1947 1. ਯੂਨੀਵਰਸਿਟੀ ਸੰਬੰਧੀ
2. ਮਾਦਰੀ ਬੋਲੀ ਤੇ ਵਰਨਮਾਲਾ
3. ਆਪ ਨਾ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾ
4. ਗੁਜਰੇ ਹਾਲਾਤ

ਇਨ੍ਹਾਂ ਤੋਂ ਇਲਾਵਾ ਨਿਮਲਿਖਤ ਮਜ਼ਮੂਨ ਹੱਥ-ਲਿਖਤ ਰੂਪ ਵਿਚ ਪ੍ਰਾਪਤ ਹਨ :

- (ੳ) 1. ਨਾ ਹਮ ਹਿੰਦੂ ਨਾ ਮੁਸਲਮਾਨ
2. ਹਜ਼ਰਤ ਮੁਹੰਮਦ ਮਤਲਕ ਉਨ੍ਹਾਂ ਦੀ ਮੁਖਤਸਰ ਹਿਸਟਰੀ
3. ਵਹੁ ਪ੍ਰਗਟਿਓ ਪੁਰਖ ਅੰਗੀਮੜਾ ਵਰਿਆਮ ਅਕੇਲਾ
4. ਗੁਰਦੁਆਰਾ ਅਤੇ ਸਿੰਘ
5. ਸਿੱਖ ਵਿਦਵਾਨ ਪਿਆਨ ਦੇਣ, ਰਾਗ ਮਾਲਾ ਤੇ ਦਸਮ ਗ੍ਰੰਥ
6. ਅੰਮ੍ਰਿਤ ਛਕਨ ਬਾਰੇ (ਗੁਰ ਸੋਭਾ ਅਨੁਸਾਰ)
7. ਅਸਾਡੀ ਭੁਲ
8. ਗੁਰਪੁਰਖ ਬਾਰੇ
9. ਜਾਤ ਕੀ ਹੈ।
10. ਬਾਬਾ ਦੇਖੈ ਧਿਆਨ ਧਰ
11. ਬੀੜਾਂ ਦੇ ਭੇਦ
12. ਪੰਥ ਕੈਸਾ ਹੋਇ
13. ਦਸਮ ਗ੍ਰੰਥ ਤੇ ਅੱਸੋਕ ਜੀ ਆਦਿ।

ਉਪਰੋਕਤ ਹੱਥ-ਲਿਖਤ ਮਜ਼ਮੂਨਾਂ ਨੂੰ ਪੜ੍ਹ ਕੇ ਪਤਾ ਲਗਦਾ ਹੈ ਕਿ ਇਨ੍ਹਾਂ ਵਿਚੋਂ ਵੀ ਬਹੁਤੇ 'ਸਮਾਚਾਰ' ਵਿਚ ਪ੍ਰਕਾਸ਼ਿਤ ਹੋਏ ਹੋਣਗੇ ਅਤੇ ਕੁਝ ਕੁ ਸੂਤੰਤਰ ਹਨ। ਕਈਆਂ ਮਜ਼ਮੂਨਾਂ ਵਿਚ ਤਤਕਾਲੀਨ ਬੌਧਿਕ ਖਿਚੋਤਾਣ ਦਾ ਉਲੋਖ ਮਿਲ ਜਾਂਦਾ ਹੈ। ਕੁਕਿਆਂ, ਨਿਰਕਾਰੀਆਂ ਆਦਿ ਦੇ ਸੰਕਾ-ਜਨਕ ਨੁਕਤਿਆਂ ਦਾ ਵੀ ਕਿਧਰੇ ਕਿਧਰੇ ਉੱਤਰ ਮਿਲਦਾ ਹੈ। ਦਸਮ ਗ੍ਰੰਥ ਦੀ ਬਾਣੀ ਦੇ ਕਰਤਿੜ੍ਹ! ਸੰਬੰਧੀ ਚਲ ਰਹੀ ਤਤਕਾਲੀਨ ਬਹਿਸ ਦਾ ਬੜੀ ਦਲੀਲ ਭਰਪੂਰ ਸੈਲੀ ਨਾਲ ਉੱਤਰ

1. ਸ਼ੇਰਿ ਪੰਜਾਬ (ਉਰਦੂ ਅਖਬਾਰ) ਲਾਈਅਰ ਵਿਚ ਸਾਮਿਤ ਸਿੰਘ ਅੱਸੋਕ ਦੇ ਛਪੇ ਇਕ ਮਜ਼ਮੂਨ ਦੇ ਉੱਤਰ ਵਿਚ ਆਪਣਾ ਮਜ਼ਮੂਨ 'ਦਸਮ ਗ੍ਰੰਥ ਅਤੇ ਅੱਸੋਕ ਜੀ' ਲਿਖ ਕੇ ਪਾਠਕਾਂ ਸਾਗੂਣੇ ਪੇਸ਼ ਕੀਤਾ।

ਦਿੰਦੇ ਹਨ। ਇਹ ਸਾਰੇ ਮਜ਼ਮੂਨ ਪ੍ਰਕਾਸ਼ਿਤ ਰੂਪ ਵਿਚ ਨਹੀਂ ਮਿਲਦੇ।

(ਅ) ਇਹ ਮਜ਼ਮੂਨ ਉਹ ਹਨ ਜਿਨ੍ਹਾਂ ਵਿਚ ਅਕਾਲੀ ਜੀ ਆਪਣੇ ਉਸ ਅਨੁਭਵ ਦਾ ਉਲੇਖ ਕਰਦੇ ਹਨ ਜਿਹੜੇ ਤਲਖ ਅਨੁਭਵ ਸਰਨਾਰਵੀ ਲੋਕਾਂ ਦੇ ਮਸਾਲਿਆਂ ਨੂੰ ਹੱਥ ਵਿਚ ਲੈਂਦਿਆਂ ਆਪ ਨੂੰ ਪੇਸ਼ ਆਉਂਦੇ ਰਹੇ। ਇਹ ਮਜ਼ਮੂਨ ਕੁਝ ਤਾਂ ਚਿਠੀਆਂ ਦੇ ਰੂਪ ਵਿਚ ਹਨ ਅਤੇ ਕੁਝ ਸਹਿਜ ਸੁਭਾਵ ਲਿਖੇ ਹੋਏ ਵਰਣਨਾਂ ਤੇ ਹਵਾਲਿਆਂ ਦੇ ਰੂਪ ਵਿਚ ਮਿਲਦੇ ਹਨ। ਇਨ੍ਹਾਂ ਮਜ਼ਮੂਨਾਂ ਵਿਚ ਅਕਾਲੀ ਜੀ ਦੀ ਨਿਰਸੰਕੋਚ ਰਾਇ ਦਾ ਪਤਾ ਲਗਦਾ ਹੈ।

(ਈ) ਇਹ ਉਹ ਮਜ਼ਮੂਨ ਹਨ ਜਿਨ੍ਹਾਂ ਵਿਚ ਸਿੱਖੀ ਪ੍ਰਚਾਰ ਦੀ ਲੋੜ, ਸਿੱਖੀ ਰਹਿਤ-ਮਰਿਆਦਾ ਦੀ ਪਛਾਣ ਅਤੇ ਨਖੇੜਾ, ਸਮਾਜ-ਸੁਧਾਰ ਆਦਿ ਦੇ ਮਸਲੇ ਛੋਹੇ ਗਏ ਹਨ। ਸਿੱਖੀ ਰਹਿਤ-ਮਰਿਆਦਾ ਬਾਰੇ ਦੱਸਦਿਆਂ ਬੜੇ ਠੇਸ ਨੁਕਤਿਆਂ ਉੱਪਰ ਆਪਣੀ ਦਲੀਲ ਨੂੰ ਆਧਾਰਿਤ ਕਰਦੇ ਹਨ ਜੋ ਕਿ ਸਨਾਤਨੀ ਗ੍ਰੰਥਾਂ ਦੀ ਪੁਸ਼ਟੀ ਸਹਿਤ ਹੁੰਦੇ ਸਨ। ਇਹਨਾਂ ਵਿਚੋਂ ਬਹੁਤੇ ਮਜ਼ਮੂਨ ਇਕ ਖਾਸ ਪ੍ਰਯੋਜਨ ਨਮਿਤ ਸਨ : ਪਟਿਆਲੇ ਆ ਕੇ ਆਪ ਨੇ ਵੇਖਿਆ ਕਿ ਇਸ ਰਿਆਸਤ ਦੀ ਪੇਂਡੂ ਸਿੱਖ-ਵਸੋਂ ਵਿਚ ਪ੍ਰਚਾਰ ਦੀ ਘਾਟ ਕਾਰਨ ਜਾਗ੍ਰਤੀ ਨਹੀਂ ਆਈ। ਇਸ ਮਨੋਰਥ ਲਈ ਆਪ ਨੇ ਹੋਰ ਚਾਰ ਸਿਰਮੌਰ ਗੁਰ-ਸਿੱਖਾਂ-। ਸੰਤ ਤੇਜਾ ਸਿੰਘ ਜੀ ਡਬਲ ਐਮ. ਐ., 2. ਸ. ਰਣਧੀਰ ਸਿੰਘ ਜੀ ਜੱਸ, 3. ਸ. ਭਗਵੰਤ ਸਿੰਘ ਜੀ ਹਰੀ (ਨਾਭਾ), 4. ਗਿਆਨੀ ਨਿਰਜਨ ਸਿੰਘ ਜੀ ਪਟਿਆਲਾ ਨੂੰ ਨਾਲ ਰਲਾ ਕੇ ਪ੍ਰਚਾਰ-ਜਥਾ ਕਾਇਸ ਕੀਤਾ। ਇਸ ਦਾ ਨਾਮ ਆਪ ਜੀ ਨੇ ‘ਅਮਲ ਪ੍ਰਹਾਰੀ ਰੈਹਤ ਤੇ ਅੰਮ੍ਰਿਤ ਪ੍ਰਚਾਰੀ ਜੱਥਾ ਮਾਲਵਾ ਪੈਪਸੂ’ ਰਖਿਆ। ਸੋ, ਇਸ ਮਨੋਰਥ ਨਮਿਤ ਆਪ ਨੇ ਕਈ ਮਜ਼ਮੂਨ ਇਸਤਿਹਾਰਾਂ ਅਤੇ ਅਖ਼ਬਾਰਾਂ ਦੁਆਰਾ ਲੋਕਾਂ ਤੀਕ ਪਹੁੰਚਾਏ। ਇਨ੍ਹਾਂ ਮਜ਼ਮੂਨਾਂ ਦਾ ਵੇਰਵਾ ਕੁਝ ਕੁ ਇਸ ਪ੍ਰਚਾਰ ਦਾ ਸੀ :

1. ਗੁਰਮਤ ਪ੍ਰਚਾਰ ਜੱਥੇ ਦੇ ਨਿਯਮ ਉਪਨਿਯਮ,
2. ਪ੍ਰਚਾਰਕ ਜੱਥੇ ਦਾ ਮਨੋਰਥ ਅਤੇ ਲੋੜ
3. ਗੁਰਮਤ ਪ੍ਰਚਾਰ ਦੇ ਸਮਾਚਾਰ

ਭਾਵੇਂ ਇਨ੍ਹਾਂ ਮਜ਼ਮੂਨਾਂ ਦੀ ਬਹੁਤੀ ਸਾਹਿਤਕ ਮਹੱਤਤਾ ਨਹੀਂ ਪਰ ਤਾਂ ਵੀ ਇਹ ਮਜ਼ਮੂਨ ਅਕਾਲੀ ਜੀ ਦੀ ਜ਼ਿੰਦਗੀ ਦੇ ਅੰਤਮ ਸਮੇਂ ਤਕ ਦੀ ਘਾਲ ਦੀ ਗਵਾਹੀ ਜ਼ਰੂਰ ਭਰਦੇ ਹਨ।

(ਉ) ਨਿਬੰਧ : ਅਕਾਲੀ ਜੀ ਦੀ ਵਾਰਤਕ ਰਚਨਾ ਨਿਬੰਧ-ਰੂਪ ਵਿਚ ਵੀ ਮਿਲਦੀ ਹੈ। ਇਹ ਨਿਬੰਧ ਅਜਿਹੇ ਹਨ ਜਿਨ੍ਹਾਂ ਦਾ ਕੋਈ ਨਿਯੋਜਤ ਅਤੇ ਬੋਧਿਕ ਪ੍ਰਯੋਜਨ ਸੀ। ਅਜਿਹੇ ਲੇਖ ਦੋਹਾਂ ਰੂਪਾਂ ਵਿਚ ਮਿਲਦੇ ਹਨ—(ਉ) ਰਿਸਾਲਿਆਂ ਵਿਚ ਪ੍ਰਕਾਸ਼ਿਤ (ਅ) ਲੇਖਕ ਦੀਆਂ ਮੋਲਿਕ ਅਤੇ ਸੰਪਾਦਿਤ ਪੁਸਤਕਾਂ ਦੀਆਂ ਭੂਮਿਕਾਵਾਂ ਦੇ ਰੂਪ ਵਿਚ।

(ਊ) ਸ੍ਰੁਤੰਤਰ ਨਿਬੰਧ : ਭਾਵੇਂ ਅਜਿਹੇ ਨਿਬੰਧ ਬਹੁਤੇ ਪ੍ਰਾਪਤ ਨਹੀਂ ਹੋਏ ਪਰ ਤਾਂ ਵੀ ਦੋ ਨਿਸਚੈ ਹੀ ਪ੍ਰਾਪਤ ਹਨ। ਇਹ ਦੋਵੇਂ ਨਿਬੰਧ—“ਕਸ਼ਮੀਰ ਅਤੇ ਸਿੱਖੀ ਧਰਮ” “ਸ੍ਰੀ ਅਬਚਲ ਨਗਰ” ਮਾਸਕ ਪੱਤਰ ‘ਫੁਲਵਾੜੀ’ ਦੇ 1930 ਦੇ ‘ਸਿੱਖ ਇਤਿਹਾਸ ਨੰਬਰ’ ਵਿਚ ਸਮਿਲਤ ਹੋਏ ਸਨ। ਇਸ ਵਿਸ਼ੇਸ਼ ਨੰਬਰ ਨੂੰ ਸੰਪਾਦਕ ਗਿਆਨੀ ਹੀਰਾ ਸਿੰਘ ਦਰਦ ਨੇ ‘ਬਹੁਮੁਲੇ ਇਤਿਹਾਸਕ ਲੇਖ’ ਦੇ ਸਿਰਲੇਖ ਅਧੀਨ 1963 ਈ. ਵਿਚ ਮੁੜ ਪ੍ਰਕਾਸ਼ਿਤ ਕਰ ਦਿੱਤਾ।

ਭਾਵੇਂ ਇਹ ਨਿਬੰਧ ਸੰਖਿਆ ਵਜੋਂ ਥੋੜ੍ਹੇ ਹਨ ਪਰ ਇਨ੍ਹਾਂ ਤੋਂ ਇਕ ਪ੍ਰੇਸ਼ੁ ਨਿਬੰਧਕਾਰ ਦੀ ਤਸਦੀਕ ਮਿਲ ਪੈਂਦੀ ਹੈ।

ਪਹਿਲੇ ਲੇਖ ‘ਕਸ਼ਮੀਰ ਵਿਚ ਸਿੱਖੀ ਪਰਚਾਰ’ ਵਿਚ ਆਪ ਨੇ ਕਸ਼ਮੀਰ ਵਿਖੇ ਸਿੱਖੀ ਦੇ ਸਥਾਪਨ ਹੋਣ ਅਤੇ ਵਿਗਸਣ ਦਾ, ਕ੍ਰਮ ਅਨੁਸਾਰ ਅਤੇ ਸੰਖੇਪ ਜਿਹਾ, ਵਰਣਨ ਦਿੱਤਾ ਹੈ :

— ਗੁਰੂ ਨਾਨਕ ਦੇਵ ਜੀ ਦਾ ਕਸ਼ਮੀਰ ਵਿਚ ਪ੍ਰਵੇਸ਼, ਭਾਈ ਬ੍ਰਹਮ ਦਾਸ ਦਾ ਸਿੱਖ ਸਜਣਾ

— ਗੁਰੂ ਅਰਜਨ ਦੇਵ ਜੀ ਦਾ ਭਾਈ ਮਾਧੇ ਸੇਵੀ ਨੂੰ (17ਵੀਂ ਸਦੀ ਬਿਥ ਵਿਚ) ਸਿੱਖੀ ਪ੍ਰਚਾਰ ਲਈ ਕਸ਼ਮੀਰ ਭੇਜਣਾ।

— ਗੁਰੂ ਹਰਗੋਬਿੰਦ ਜੀ ਦਾ ਕਸ਼ਮੀਰ ਜਾ ਕੇ ਮਾਈ ਭਾਗ ਭਰੀ ਨੂੰ ਨਿਵਾਜਣਾ ਅਤੇ ਮਾਤਾ ਜੀ ਦੇ ਪੁੱਤਰ ਭਾਈ ਸੇਵਾ ਦਾਸ ਨੂੰ ਸਿੱਖੀ ਦੀ ਸੇਵਾ ਦਾ ਕੰਮ ਸੌਂਪੇ ਜਾਣਾ।

— ਦਸਮੇਸ਼ ਜੀ ਦਾ ਭਾਈ ਅਮੇਲਕ ਸਿੰਘ ਜੀ ਨੂੰ ਅੰਮ੍ਰਿਤ ਛਕਾ ਕੇ ਕਸ਼ਮੀਰ ਭੇਜਣਾ ਅਤੇ ਬਾਅਦ ਵਿਚ ਭਾਈ ਫੇਰੂ ਸਿੰਘ, ਭਾਈ ਪੰਜਾਬ ਸਿੰਘ ਆਦਿ ਕਸ਼ਮੀਰ ਆਉਣੇ।

— ਮੁਗਲਈ ਜਥਰ ਕਾਰਨ ਸਿੰਘਾਂ ਦਾ ਮੁੜ ਪੰਜਾਬ ਵੱਲ ਚਲੇ ਜਾਣਾ।

— ਰਾਜਕਾਕ ਵਰਗੇ ਨੀਤੀਵਾਨਾਂ ਦਾ ਰਣਜੀਤ ਸਿੰਘ ਦੇ ਦਰਬਾਰ ਵਿਚ ਜਥਰ ਤੋਂ ਮੁਕਤੀ ਦਿੱਤੇ ਜਾਣ ਦੀ ਮੰਗ ਲੈ ਕੇ ਆਉਣਾ।

— ਰਣਜੀਤ ਸਿੰਘ ਦੇ ਸਮੇਂ ਕਸ਼ਮੀਰ ਵਿਚ ਸਿੱਖੀ ਦੀ ਚੜ੍ਹਦੀ ਕਲਾ।

— ਲਾਹੌਰ ਦਰਬਾਰ ਦੀ ਤਬਾਹੀ ਤੋਂ ਬਾਅਦ ਕਸ਼ਮੀਰ ਦੀ ਸਿੱਖੀ ਨੂੰ ਮਲੀਆਮੇਟ ਕਰਨ ਲਈ ਡੋਗਰਾ ਫੌਜਾਂ ਦਾ ਜੁਲਮ ਅਤੇ ਸਿੱਖੀ ਨਾਮ ਮਾਡਰ ਰਹਿ ਜਾਣੀ।

— ਅੰਗ੍ਰੇਜ਼ੀ ਰਾਜ ਸਮੇਂ ਸਿੱਖੀ ਨਾਲ ਰਾਜਸੀ ਵਿਤਕਰੇ ਜਾਰੀ ਰਹਿਣੇ ਆਏ।

ਉਪਰੋਕਤ ਘਟਨਾਵਾਂ ਦੀ ਪੁਸ਼ਟੀ ਲਈ ਅਕਾਲੀ ਜੀ ਦੇ ਪ੍ਰਾਕਰ ਦੀ ਸਾਮੱਗ੍ਰੀ ਲੈਂਦੇ ਹਨ :

1. ਪੁਰਾਤਨ ਸਿੱਖ ਇਤਿਹਾਸਕ ਗ੍ਰੰਥ, ਜਿਹਾ ਕਿ :

ਜਨਮਸਾਖੀ, ਮਹਿਮਾ ਪ੍ਰਕਾਸ਼, ਗੁਰਸਿੱਖ ਭਗਤ ਰਤਨਾਵਲੀ, ਨਾਨਕ ਪ੍ਰਕਾਸ਼ ਆਦਿ।

2. ਲੋਕਾਂ ਦੀ ਸਿਮ੍ਰਤਿ ਵਿਚ ਟਿਕੀਆਂ ਹੋਈਆਂ ਘਟਨਾਵਾਂ ਦੀ ਯਾਦ (ਜਿਹਾ ਕਿ ਕਸ਼ਮੀਰ ਦੀ ਸਿੱਖੀ ਦੇ ਪੁਰਾਣੇ ਹਾਲਾਤ ਬਾਰੇ ਮਸਾਲਾ)।

ਇਹ ਲੇਖ ਸੰਖੇਪ ਵਿਚ ਨਾ ਸਿਰਫ ਕਸ਼ਮੀਰ ਦੀ ਸਿੱਖੀ ਦਾ ਪਿਛਲਾ ਇਤਿਹਾਸ ਦੱਸਦਾ ਹੈ ਸਗੋਂ ਤਤਕਾਲੀਨ (ਭਾਵ 1930) ਸਮੇਂ ਵਿਚ ਕਸ਼ਮੀਰ ਦੇ ਸਿੱਖਾਂ ਦੀ ਦਸ਼ਾ ਵੱਲ ਸੰਖੇਪ ਇਸ਼ਾਰਾ ਕਰ ਜਾਂਦਾ ਹੈ।

ਇਸੇ ਤਰ੍ਹਾਂ ਅਗਲੇ ਲੇਖ ‘ਤੱਖਤ ਸ੍ਰੀ ਹਜ਼ੂਰ ਅਬਚਲ ਨਗਰ’ ਵਿਚ ਇਤਿਹਾਸਕ ਘਟਨਾ ਅਤੇ ਲੜੀ ਨੂੰ ਸੰਖੇਪ ਵਿਚ ਦੱਸ ਦਿੱਤਾ ਹੈ। ਇਹ ਲੇਖ ਆਪ ਨੇ ਜਨਵਰੀ-ਫਰਵਰੀ 1929 ਨੂੰ ਇਕ ਵਿਸਤ੍ਰਿਤ ਸਿਰਲੇਖ ਹੇਠ ਲਿਖਿਆ ਸੀ। ਅਕਾਲੀ ਜੀ ਨੇ ਵਿਸ਼ੇ ਦੀ ਮਹੱਤਤਾ ਨੂੰ ਪਛਾਣ ਕੇ ਹੀ ਬਾਅਦ ਵਿਚ, 1934 ਵਿਚ, 158 ਪੰਨਿਆਂ ਦੀ ਇਕ ਪੁਸਤਕ ਪ੍ਰਕਾਸ਼ਤ ਕੀਤੀ ‘ਹਜ਼ੂਰੀ ਸਾਖੀ’। ਸੋ ਪਤਾ ਲਗਦਾ ਹੈ ਕਿ ਆਪ ਨੇ ਐਨੇ ਵੱਡੇ ਵਿਸ਼ੇ ਨੂੰ ਕਿਵੇਂ ਇਕ ਛੋਟੇ ਜਿਹੇ ਲੇਖ ਵਿਚ ਵੀ ਭਲੀ ਪ੍ਰਕਾਰ ਨਿਭਾਇਆ ਹੈ।

ਅਕਾਲੀ ਜੀ ਦੀ ਸ਼ਬਦਾਵਲੀ ਭਾਵੇਂ ਬਹੁਤਾ ਕਰ ਕੇ ਆਮ ਪ੍ਰਚਲਿਤ ਟਕਸਾਲੀ ਪੰਜਾਬੀ ਹੈ ਅਤੇ ਇਸ ਸ਼ਬਦਾਵਲੀ ਵਿਚ ਕਿਧਰੇ ਵੀਂ ਆਪ ਦੇ ਆਪਣੇ ਇਲਾਕੇ ਦੀ 'ਪਹਾੜੀ ਪੰਜਾਬੀ' ਦਾ ਲੇਸ਼ ਮਾਤਰ ਵੀ ਪ੍ਰਭਾਵ ਨਹੀਂ ਮਿਲਦਾ ਪਰ ਆਪ ਦੀ ਨਿਰੰਗ ਸਿੰਘਾਂ ਵਾਲੀ ਸ਼ਬਦੀਅਤ ਦਾ ਪ੍ਰਭਾਵ ਕਈ ਥਾਂਦੀਂ ਸ਼ਬਦਾਵਲੀ ਦੇ ਰੂਪ ਵਿਚ ਝਲਕਕਰੇ ਮਾਰ ਦਿੰਦਾ ਹੈ :

ਸਚਖੰਡ ਨੂੰ ਕਮਰ-ਕਸੇ ਕਰ ਗਏ.....
ਸੇਵਾ ਕਰਕੇ ਸ਼ਾਂਤ ਹੋ ਗਏ (ਭਾਵ ਚਲ ਬਸੇ)
ਵਹੀਂ ਪਾ ਗਏ (ਚਲੇ ਗਏ)
ਚੰਡੀ ਖੜਕਦੀ ਰਹੀ (ਤਲਵਾਰ ਖੜਕਦੀ ਰਹੀ)
ਗੁਪਤ ਪਰਗਟ (direct-indirect)

ਇਹ ਦੇਵੇਂ ਲੇਖ ਵੇਖਣ ਨੂੰ ਤਾਂ ਸੀਮਤ ਹਨ ਪਰ ਇਨ੍ਹਾਂ ਲੇਖਾਂ ਦੇ ਲਿਖੇ ਜਾਣ ਪਿਛੇ ਇਕ ਕਿਆਸੀਲ ਭਾਵਨਾ ਅਤੇ ਮਨੋਰਥ ਕਿਸੇ ਗਲੋਂ ਸੀਮਤ ਨਹੀਂ। ਨਿਰਸੰਦੇਹ ਪੰਜਾਬ ਦੇ ਸਿੱਖ ਇਤਿਹਾਸਕਾਰਾਂ ਨੇ 1930 ਦੇ ਲਾਗੇ-ਚਾਗੇ ਸਿੱਖੀ ਇਤਿਹਾਸ ਥਾਰੇ ਭਰੋਸੇਯੋਗ ਉਪਰਾਲੇ ਆਰੰਭ ਲਏ ਸਨ ਪਰ ਅਕਾਲੀ ਕੋਰ ਸਿੰਘ ਜੀ ਦੇ ਇਨ੍ਹਾਂ ਦੇ ਲੇਖਾਂ ਵਿਚ ਸਿੱਖ-ਇਤਿਹਾਸਕਾਰੀ ਨੂੰ ਇਕ ਨਵੀਂ ਸੇਧ ਦਿੱਤੇ ਜਾਣ ਦਾ ਇਸ਼ਾਰਾ ਪ੍ਰਤੱਖ ਹੈ। ਪੰਜਾਬ ਵਾਸੀ ਸਿੱਖ-ਇਤਿਹਾਸਕਾਰਾਂ ਦਾ ਮੁੱਖ ਮਨੋਰਥ ਪੰਜਾਬ ਦੀ ਸਿੱਖੀ ਦਾ ਹੀ ਇਤਿਹਾਸ ਲਿਖਣਾ ਰਿਹਾ। ਪਰ ਅਕਾਲੀ ਕੋਰ ਸਿੰਘ ਇਕ ਹੋਰ ਦਿਸ਼ਾ ਵੱਲ ਵੀ ਧਿਆਨ ਦਿੱਤੇ ਜਾਣ ਲਈ ਕਹਿੰਦੇ ਹਨ। ਪੰਜਾਬ ਤੋਂ ਬਾਹਰ ਦੀ ਸਿੱਖੀ ਅਤੇ ਇਸ ਦੇ ਇਤਿਹਾਸ ਦਾ ਧਿਆਨ ਕਰਨਾ ਵੀ ਤਾਂ ਪੰਜਾਬ ਦੇ ਸਿੱਖਾਂ ਦਾ ਫਰਜ਼ ਬਣਦਾ ਹੈ। ਜੇਕਰ ਸਿਰਫ਼ ਪੰਜਾਬ ਤੁਕ ਹੀ ਆਪਣੀ ਦਿਸ਼ਾਟੀ ਸੀਮਤ ਕਰ ਲਈ ਜਾਵੇ ਤਾਂ ਪੰਜਾਬ ਤੋਂ ਬਾਹਰ ਸਿੱਖੀ-ਹੋਰ ਅਤੇ ਸਿੱਖੀ-ਯਾਦਗਾਰਾਂ ਦੇ ਇਤਿਹਾਸ ਦਾ ਕੀ ਬਣੇਗਾ? ਸੋ ਅਕਾਲੀ ਜੀ ਦੇ ਇਨ੍ਹਾਂ ਦੇ ਲੇਖਾਂ ਵਿਚ ਪੰਜਾਬੀਆਂ ਨੂੰ ਇਕ ਚਣੋਤੀ ਦਿੱਤੀ ਗਈ ਹੈ। ਅਕਾਲੀ ਜੀ ਦੀ ਇਹ ਚਣੋਤੀ ਬਾਅਦ ਵਿਚ 1934 ਈ। ਵਿਚ 'ਹਜੂਰੀ ਸਾਥੀ' ਪੁਸਤਕ ਦੇ ਰੂਪ ਵਿਚ ਸਾਮੂਨੇ ਆਈ। ਪਰ ਅਜੇ ਤਕ ਸਿੱਖ-ਇਤਿਹਾਸ ਦਾ ਕੋਈ ਵੀ ਸਿਰਲੱਖ ਵਿਅਕਤੀ ਅਕਾਲੀ ਜੀ ਦੇ ਖਿਆਲਾਂ ਦੇ ਅੰਦਾਜ਼ ਜਾਂ ਨਿਭਜ਼ ਨੂੰ ਪਛਾਣਨ ਵਿਚ ਸਮਰੱਥ ਨਹੀਂ ਹੋ ਸਕਿਆ। ਜਿਸ ਸਿੱਖੀ, ਸਿੱਖ-ਇਤਿਹਾਸ, ਸਿੱਖੀ-ਸ੍ਰੂਪ ਜਾਂ ਸਿੱਖੀ ਜਥਾਤ ਨੂੰ ਅਕਾਲੀ ਜੀ ਪੰਜਾਬੀਆਂ ਦੀ ਰਗ-ਰਗ ਵਿਚ ਸਮਾ ਦਿੱਤੇ ਜਾਣ ਦੀ ਤਾਂਧ ਰਖਦੇ ਸਨ ਉਸ ਸਭ ਕਾਸੇ ਦਾ ਸਿਰੇ ਚੜ੍ਹ ਜਾਣਾ ਇਕ ਥੇ-ਮਿਸਾਲ ਪ੍ਰਾਪਤੀ ਸਾਬਦ ਹੋ ਸਕਦੀ ਹੈ।

ਆਪ ਦੇ ਇਨ੍ਹਾਂ ਦੇ ਲੇਖਾਂ ਵਿਚ ਸਿੱਖੀ-ਜਗਤ ਦੀ ਲੋੜੀਦੀ ਚੇਤਨਾ ਦਾ ਇਸ਼ਾਰਾ ਮਿਲਦਾ ਹੈ ਜਿਸ ਚੇਤਨਾ ਦੀ ਅਕਾਲੀ ਜੀ ਸਾਮੂਹਕ ਸ੍ਰੀਕ੍ਰਿਤੀ ਚਾਹੁੰਦੇ ਸਨ। ਆਪ ਚਾਹੁੰਦੇ ਸਨ ਕਿ ਸਿੱਖ ਆਪਣੇ ਇਤਿਹਾਸ ਦੇ ਨਾਲ ਨਾਲ ਆਪਣੇ ਇਤਿਹਾਸ ਦੀਆਂ ਉਨ੍ਹਾਂ ਵੱਡਮੁਲੀਆਂ ਯਾਦਾਂ ਨੂੰ ਵੀ ਹਮੇਸ਼ਾਂ ਲਈ ਮਿਟ ਜਾਣ ਤੋਂ ਬਚਾਣ ਦੀ ਸੋਝੀ ਪ੍ਰਾਪਤ ਕਰ ਲੈਣ। ਪਰ ਆਪ ਦੀ ਇਸ ਚੇਤਨਾ ਨੂੰ ਬਾਅਦ ਦੇ ਕਿਸੇ ਸਿੱਖ ਨੇ ਨਾ ਪਛਾਣਿਆ ਅਤੇ ਆਪ ਤੋਂ ਬਿਨਾ ਕਿਸੇ ਵੀ ਸਿੱਖ ਨੇ ਭਾਰਤ-ਵਰਸ ਅਤੇ ਇਸ ਤੋਂ ਬਾਹਰ ਦੇ ਗੁਰਦੁਆਰਿਆਂ, ਗੁਰਸਿੱਖਾਂ ਆਦਿ ਦੀ ਸੂਹ ਨਾ ਲਈ, ਹੁਣ ਤਕ ਪਤਾ ਨਹੀਂ ਕਿੰਨੀਆਂ ਕੁ ਯਾਦਗਾਰਾਂ ਮਿਟ ਚੁੱਕੀਆਂ ਹੋਣਗੀਆਂ ਪਰ ਅਕਾਲੀ ਜੀ ਤੋਂ ਬਾਅਦ ਕੋਈ ਵੀ ਸਾਰ ਲੈਣ ਵਾਲਾ ਹਮਦਰਦ ਪੈਦਾ ਨਹੀਂ ਹੋ ਰਿਹਾ। ਆਪ ਇਨ੍ਹਾਂ ਦੋਹਾਂ ਲੇਖਾਂ ਵਿਚ ਆਮ ਕਰ ਕੇ ਅਤੇ

ਆਪ ਦੀ ਪੁਸਤਕ 'ਹਜ਼ੂਰੀ ਸਾਥੀ' ਵਿਚ ਖਾਸ ਕਰਕੇ ਸਿੱਖੀ ਰੂਪ ਨੂੰ ਪ੍ਰਕਾਰ-ਪ੍ਰਕਾਰ ਕੇ ਜਗਾਉਂਦੇ ਹਨ ਕਿ ਉਨ੍ਹਾਂ ਥੇ-ਆਸਰੇ ਸਿੱਖ-ਸਥਾਨਾਂ ਦੀ ਸਾਰ ਲਵੇ ਜੋ ਪੰਜਾਬ ਤੋਂ ਬਾਹਰ ਸਦੀਆਂ ਤੋਂ ਤੁਹਾਡੀ ਉਡੀਕ ਅਤੇ ਆਸ ਨੂੰ ਮਨ ਵਿਚ ਲੈ ਕੇ ਜੀਉਂ ਰਹੇ ਹਨ ਕਿ ਸ਼ਾਇਦ ਕਦੀ ਨਾ ਕਦੀ ਕੋਈ ਹਮਦਰਦ ਸਿੱਖ ਸਾਡੀ ਸਾਰ ਲੈਣ ਆ ਜਾਵੇ ।

ਸ਼ੈਲੀ : ਇਨ੍ਹਾਂ ਦੇਹਾਂ ਲੇਖਾਂ ਤੋਂ ਪਤਾ ਲਗਦਾ ਹੈ ਕਿ ਅਕਾਲੀ ਜੀ ਦੀ ਸੈਲੀ ਆਪਣੇ ਸਮੇਂ ਦੀ ਅਤਿਵਿਕਸਿਤ ਪੰਜਾਬੀ ਵਾਰਤਕ ਦਾ ਨਮੂਨਾ ਹੈ । ਵਾਰਤਕ ਦੀ ਇਕ ਖਾਸ ਕਿਸਮ ਦੀ ਨੁਹਾਰ ਹੁੰਦੀ ਹੈ ਜਿਸ ਦਾ ਪ੍ਰਮਾਣਿਕ ਝਲਕਾਰਾ ਪੰਜਾਬੀ ਵਿਚ ਆਮ ਕਰਕੇ ਪ੍ਰਿੰਟੇਜਾ ਸਿੰਘ ਦੀ ਵਾਰਤਕ ਵਿਚੋਂ ਮਿਲਦਾ ਹੈ । ਪਰ ਲਗਦਾ ਹੈ ਕਿ ਇਸ ਨੁਕਦਾਰ ਪੰਜਾਬੀ ਵਾਰਤਕ ਦਾ ਮੁੱਢ 1930 ਤੋਂ ਪਹਿਲਾਂ ਹੀ ਬੱਥ ਢੁੱਕਾ ਸੀ । ਇਸ ਗੱਲ ਦਾ ਪ੍ਰਮਾਣ 1930 ਦੇ ਫੁਲਵਾੜੀ ਅੰਕ ਦੇ ਕਈ ਲੇਖ ਹਨ ਜਿਨ੍ਹਾਂ ਵਿਚ ਅਕਾਲੀ ਜੀ ਦੇ ਦੇ ਲੇਖ ਵੀ ਸ਼ਾਮਲ ਹਨ ।

ਇਹ ਲੇਖ ਖਿਆਲ ਦੇ ਇਕ-ਰਸ ਅਤੇ ਸੰਦਿਖਧ ਪ੍ਰਭਾਵ ਕਰਕੇ ਲੇਖ-ਸੈਲੀ ਦੇ ਉਤਮ ਨਮੂਨੇ ਹਨ । ਕੁਝ ਕੁ ਸ਼ਬਦਾਂ ਵਿਚ ਬਹੁਤ ਕੁਝ ਕਹਿ ਰਾਏ ਹਨ । ਇਹ ਲੇਖ ਜਿਥੇ ਬਿਆਨੀਆਂ ਹਨ ਉਥੇ ਗੁਣ ਰੂਪ ਵਿਚ ਅਧਿਕਤਰ ਸ਼ੁਝਾਊ (Suggestive) ਵੀ ਹਨ ਜਿਸ ਕਰ ਕੇ ਪਾਠਕ ਉਹ ਸਭ ਕੁਝ ਜਾਣ ਲੈਂਦਾ ਹੈ ਜੋ ਲੇਖ ਵਿਚ ਦਰਜ ਨਹੀਂ ਹੋ ਸਕਿਆ ਪਰ ਜਿਸ ਦਾ ਇਸ਼ਾਰਾ ਜ਼ਰੂਰ ਮਿਲ ਜਾਂਦਾ ਹੈ । ਵਿਚਾਰ ਲੜੀ ਦਾ ਇਕ ਸਮੁੱਚਾ ਪ੍ਰਭਾਵ ਪੈਂਦਾ ਹੈ । 'ਕਸ਼ਮੀਰ ਦੇਸ਼ ਅਤੇ ਸਿੱਖੀ ਧਰਮ' ਵਾਲੇ ਲੇਖ ਵਿਚ ਬਹੁਤ ਵੱਡੇ ਵਿਸ਼ੇ ਨੂੰ ਪੂਰੀ ਸਫ਼ਲਤਾ ਨਾਲ ਕੁਝ ਕੁ ਸ਼ਬਦਾਂ ਵਿਚ ਬਿਆਨ ਕਰ ਦਿੱਤਾ ਹੈ ।

ਅਕਾਲੀ ਜੀ ਦਾ ਇਕ ਲੇਖ 'ਗੁਰਮਤ ਅਨੁਸਾਰ ਕੀਰਤਨ ਕਿਵੇਂ ਕਰੀਏ ਅਤੇ ਸੁਣੀਏ?' 'ਪ੍ਰਕਾਸ਼' ਵਿਚ 15 ਅਕਤੂਬਰ 1970 ਨੂੰ ਪ੍ਰਕਾਸ਼ਿਤ ਹੋਇਆ । ਪ੍ਰਸ਼ਨ-ਉਤਰ ਵਾਲੀ ਸੈਲੀ ਵਿਚ ਸਮੱਸਿਆਵਾਂ ਉਠਾ ਕੇ ਉਨ੍ਹਾਂ ਦਾ ਉੱਤਰ ਗੁਰਮਤਿ ਅਨੁਸਾਰ ਦਿੱਤਾ ਹੈ । ਇਹ ਲੇਖ ਬੜਾ ਪ੍ਰਭਾਵਸ਼ਾਲੀ ਅਤੇ ਬਾਦਲੀਲ ਹੈ । ਇਸ ਲੇਖ ਤੋਂ ਨਿਬੰਧਕਾਰੀ ਦੀ ਉਸ ਸੈਲੀ ਦਾ ਝਾਂਵਲਾ ਪੈਂਦਾ ਹੈ ਜੋ ਪਰੰਪਰਾ ਤੋਂ ਆਪਣੀ ਉਪਯੋਗਤਾ ਨੂੰ ਕਾਇਮ ਕਰੀ ਬੈਠੀ ਹੈ । ਇਹੋ ਸੈਲੀ ਅਕਾਲੀ ਜੀ ਦੀ ਪੁਸਤਕ 'ਇਸਤ੍ਰੀ ਸੰਕਟ ਮੇਚਨ' ਵਿਚ ਵੀ ਵਿਦਮਾਨ ਹੈ ।

(ਅ) **ਭੂਮਿਕਾਵਾਂ :** ਅਕਾਲੀ ਜੀ ਦੀਆਂ ਮੌਲਿਕ ਅਤੇ ਸੰਪਾਦਿਤ (ਪ੍ਰਕਾਸ਼ਿਤ) ਰਚਨਾਵਾਂ ਦੀ ਗਿਣਤੀ ਇਕ ਦਰਜਨ ਦੇ ਕਰੀਬ ਬਣਦੀ ਹੈ । ਇਨ੍ਹਾਂ ਸਾਰੀਆਂ ਰਚਨਾਵਾਂ ਦੀਆਂ ਭੂਮਿਕਾਵਾਂ ਆਪਣੇ-ਆਪ ਵਿਚ ਇਕ ਚੰਗੀ ਨਿਬੰਧ-ਸੈਲੀ ਦਾ ਨਮੂਨਾ ਹਨ । ਇਨ੍ਹਾਂ ਦੀ ਵਾਰਤਕ ਵੀ ਆਪਣੇ ਪ੍ਰਯੋਜਨ ਦੇ ਮੁਕਾਬਲ ਹੀ ਸਨਾਤਨੀ ਪ੍ਰਭਾਵ ਵਾਲੀ ਹੈ । ਆਪਣੀ ਗਲ ਅਛੋਪਲੇ ਜਹੋ ਤੇ ਅਨੁਭਵੀ ਸੈਲੀ ਵਿਚ ਕਹਿ ਜਾਂਦੇ ਹਨ ਜਿਸ ਵਿਚ ਠੋਸਪਨ ਜ਼ਿਆਦਾ ਹੁੰਦਾ ਹੈ । "ਗੁਰਮੋਤਾ" ਦੀ ਭੂਮਿਕਾ ਵਿਚ ਕਹਿੰਦੇ ਹਨ :

"ਸਿੱਖ ਪਾਸ ਆਪਣੇ ਜਨਮਦਾਤਾ ਦੀ ਸ੍ਰੀ ਮੁਖਵਾਕ ਬਾਣੀ ਦਾ ਹੋਣਾ ਹੋਰ ਕੋਮਾਂ ਤੋਂ ਵਧੀਕ ਮਾਣ ਦਾ ਕਾਰਨ ਹੈ ਪ੍ਰਤੀ ਜੇ ਇਸ ਦਾ ਇਤਿਹਾਸ ਵੀ ਆਰੰਭ ਸਮੇਂ ਦੇ ਵਿਦਵਾਨਾਂ ਦੀ ਕਲਮ ਦਾ ਹੋਵੇ ਤਦ ਇਸ ਜੈਸਾ ਸੁਭਾਗਯ ਕੈਣ ਹੈ?"

ਹਰ ਭੂਮਿਕਾ ਠੋਸ ਨੁਕਤਿਆਂ ਨੂੰ ਛੁਹੰਦੀ ਹੈ, ਵਿਅਰਥ ਜਿਹੀ ਸ਼ਬਦ-ਲੀਲਾ ਨਹੀਂ ਹੁੰਦੀ ।

ਭਾਵੇਂ ਪੁਸਤਕ ਦਾ ਵਿਸ਼ਾ ਜਾਂ ਪ੍ਰਯੋਜਨ ਕਿੰਨਾ ਵੀ ਮਾਮੂਲੀ ਕਿਉਂ ਨਾ ਹੋਵੇ, ਅਕਾਲੀ ਜੀ ਕੋਈ ਨਾ ਕੋਈ ਠੋਸ ਗੱਲ ਪਕੜ ਕੇ ਉਸ ਦਾ ਬਿਆਨ ਸੰਖੇਪ ਜਿਹੇ ਕਰ ਦਿੰਦੇ ਹਨ। ‘ਬੁਧੀ ਬਾਰਿਧ ਹਿਤ ਉਪਦੇਸ਼ ਰਤਨਾਕਰ’ ਜੋ ਕਿ ਪੰਚ ਤੰਤ੍ਰ ਦਾ ਅਨੁਵਾਦ ਹੈ, ਦੇ ਸੰਬੰਧ ਵਿਚ ਕਹਿੰਦੇ, ਲਿਖਦੇ ਹਨ :

“ਹਰ ਇਕ ਮੁਲਕ ਵਿਚ ਦੇਸ਼-ਕੋਮ ਦੀ ਉਨਤੀ-ਸੁਧਾਰ ਸੰਬੰਧੀ ਲਹਿਰ ਨੂੰ ਇਤਿਹਾਸਵੇਤਾ ਪੈਦਾ ਤਾਂ ਕਰ ਦਿੰਦੇ ਹਨ ਪਰ ਉਸ ਨੂੰ ਕਾਮਯਾਬੀ ਦੇ ਸਿਖਰ ਤੋਂ ਪਹੁੰਚਾਣਾ ਕੇਵਲ ਰਾਜਨੀਤੀ-ਪੈਲੀਟੈਕਸ ਦੇ ਹੀ ਗਿਆਇਆਂ ਦਾ ਕੰਮ ਹੁੰਦਾ ਹੈ। ਇਸ ਵਾਸਤੇ ਦਸ਼ਮੇਸ਼ ਜੀ ਨੇ ਪੰਚ ਪ੍ਰਗਟ ਕਰਨ ਤੋਂ ਪਹਿਲੇ ਪੁਰਾਤਨ ‘ਇਤਿਹਾਸ-ਰਾਜਨੀਤਕ’ ਗ੍ਰੰਥਾਂ ਨੂੰ ਗੁਰਮੁਖੀ ਵਿਚ ਸੰਗ੍ਰਹ ਕੀਤਾ ਕਰਾਂਦਾ ਸੀ...”

ਇਹ ਨਿਬੰਧ ਆਪਣੇ-ਆਪ ਵਿਚ ਖੇਤ ਭਰਪੂਰ ਉਪਰਾਲੇ ਹਨ ਜਿਨ੍ਹਾਂ ਦਾ ਵਿਸ਼ਾ ਸਿੱਖ-ਇਤਿਹਾਸ, ਸਿੱਖ-ਮਰਿਆਦਾ, ਸਿੱਖ-ਸਿੱਧਾਂਤ ਅਤੇ ਗੁਰਬਾਣੀ ਆਦਿ ਹੈ। ‘ਗੁਟਕਾ ਪ੍ਰਮਾਣੀਕ ਨਿਤਨੇਮ’ ਦੇ ਆਰੰਭ ਵਿਚ ਲਿਖਦੇ ਹਨ :

“ਹਰ ਇਕ ਮਜ਼ਬੂਥ ਦੇ ਆਸਤਕ ਮਨਸ਼ਾਂ ਵਡ ਸਿੱਖ ਸਦਾ ਤੋਂ ਆਪਣੇ ਨਿਤਨੇਮ ਦੀ ‘ਇਜ਼ਤ-ਪਾਬੰਦੀ’ ਰਖਦੇ ਆਏ ਹਨ, ਪੰਤੁ ਪੱਛਮੀ ਰੋਸ਼ਨੀ-ਰਾਜ ਵਿਚ ਅਧੂਰੇ ਤਰਕਵਾਦ ਨੇ ਉਹ ਪਹਿਲੀ ਸੂਰਤ ਨਹੀਂ ਰਹਿਣ ਦਿੱਤੀ। ਸਿੰਨਾ ਬਸੀਨਾ ਬਾਣੀਆਂ ਯਾਦ ਕਰਨ ਵਾਲੇ ਮਾਈ ਭਾਈ ਸਮੇਂ ਦੇ ਪੜ੍ਹੇ ਵਿਚ ਗੁਪਤ ਹੋਈ ਜਾਂਦੇ ਹਨ।”

ਪਤਾ ਲਗਦਾ ਹੈ ਕਿ ਇਨ੍ਹਾਂ ਨਿਬੰਧਾਂ ਦੀ ਸੈਲੀ ਬੜੀ ਹੀ ਸਾਰ-ਪੂਰਨ, ਸੰਭਚਵੀਂ ਅਤੇ ਨੁਕਦਾਰ ਹੈ। (ਇਨ੍ਹਾਂ ਨੂੰ ਇਕੱਤਰ ਕਰਨ ਦੀ ਲੋੜ ਹੈ)।

III. ਪੱਤਰਕਾਰੀ ਅਤੇ ਸੰਪਾਦਨ

ਅਕਾਲੀ ਜੀ ਇਕ ਸੁਲਝੇ ਹੋਏ ਪੱਤਰਕਾਰ (Journalist) ਅਤੇ ਸੁਹਿਰਦ ਸੰਪਾਦਕ (Editor) ਸਨ। ਉਨ੍ਹਾਂ ਨੇ ਕਸ਼ਮੀਰ ਦੇ ਦੂਰ-ਦਰਾਜ ਇਲਾਕੇ (ਚਕਾਰ) ਵਿਖੇ ਪਤਰਕਾ (ਅਖਬਾਰ) ਜਾਰੀ ਕੀਤਾ ਹੋਈ ਸੀ ਜਿਸ ਨੂੰ ਨਿਰੰਤਰ ਚਾਲ੍ਹ ਰਖਣ ਲਈ ਅਤਿਅੰਤ ਦੁਖਦਾਈ ਐਕੜਾਂ ਦਾ ਸਾਮੂਹਾ ਕਰਨਾ ਪਿਆ।

(ੳ) ਪੱਤਰਕਾਰੀ : ਗੁਰੂ ਨਾਨਕ ਆਸ਼੍ਰਮ ਸਥਾਪਤ ਹੋਣ ਤੋਂ ਉਪਰੰਤ ਉਥੋਂ ਦੀਆਂ ਸਾਰੀਆਂ ਗਤੀ-ਵਿਧੀਆਂ ਨੂੰ ਅਤੇ ਵਿਦਿਆਕ ਤੌਰ ਉੱਪਰ ਪਛੜੇ ਹੋਏ ਲੋਕਾਂ ਦੀ ਆਵਾਜ਼ ਨੂੰ ਜਨਤਾ ਤੀਕ ਪਹੁੰਚਾਉਣ ਲਈ ਇਕ ਸਮਾਚਾਰ ਪਰਚੇ ਦੀ ਲੋੜ ਪਈ। ਸੇ ਆਪ ਨੇ ਇਕ ਸਮਾਚਾਰ ਬੁਲਿਟਨ ਜਾਰੀ ਕੀਤਾ ਜਿਸ ਦਾ ਨਾਮ ਪਹਿਲਾਂ ‘ਆਸ਼ਰਮ ਜਗਤ ਸਮਾਚਾਰ’ (ਚਕਾਰ) ਰਖਿਆ। ਜਿਉਂ-ਜਿਉਂ ਇਸ ਪਰਚੇ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਮੰਸਿਆਵਾਂ ਅਤੇ ਸੁਚਨਾਵਾਂ ਦਾ ਘੇਰਾ ਵਧਦਾ ਗਿਆ ਤਿਉਂ-ਤਿਉਂ ਇਸ ਦੇ ਪ੍ਰਕਾਸ਼ਨ ਅਤੇ ਆਕਾਰ ਵਿਚ ਫਰਕ ਪੈਂਦਾ ਗਿਆ। ਆਪਿਰ ਇਸ ਦਾ ਨਾਮ “ਕਸ਼ਮੀਰ ਸਿੱਖ ਸਮਾਚਾਰ” ਰਖ ਲਿਆ ਗਿਆ ਕਿਉਂਕਿ ਇਸ ਦੇ ਪ੍ਰਕਾਸ਼ਕ ਤੇ ਸੰਪਾਦਕ (ਜੋ ਕਿ ਅਕਾਲੀ ਜੀ ਆਪ ਹੀ ਸਨ) ਦੀ ਹਮਦਰਦੀ ਸਿਰਫ ਆਸ਼੍ਰਮ ਤਕ ਹੀ ਸੀਮਤ ਨਾ ਰਹਿ ਕੇ ਕਸ਼ਮੀਰ ਦੇ ਸਾਰੇ ਸਿੱਖਾਂ ਨਾਲ ਜੁੜ ਗਈ। ਇਸ ਤਰ੍ਹਾਂ ਇਸ ਪਤਰਕਾ ਦੇ ਪਾਠਕਾਂ ਦਾ ਵੀ ਘੇਰਾ ਵਧ ਗਿਆ।

ਇਸ ਸਮਾਚਾਰ-ਪੱਤਰਕਾ ਨੂੰ ਵੇਖ ਕੇ ਅੰਦਾਜ਼ਾ ਲਗਦਾ ਹੈ ਕਿ ਅਕਾਲੀ ਜੀ ਸਮੇਂ ਦੇ ਹਰ ਇਕ ਮਸਲੇ ਬਾਰੇ ਕਿਨੇ ਜਾਗ੍ਰਿਤ ਅਤੇ ਸੁਚੇਤ ਸਨ। ਨਾ ਸਿਰਫ਼ ਰਿਆਸਤ ਸਰੋਂ ਸਾਰੇ ਭਾਰਤ ਦੇ ਰਾਜਾਨੀਤਕ ਉਤਾਰਚੜ੍ਹਾਓਂ ਅਤੇ ਨੀਤਿ-ਪਰਿਵਰਤਨਾਂ ਤੋਂ ਉਵੈਂ ਹੀ ਸੁਚੇਤ ਸਨ ਜਿਵੇਂ ਕਿ ਉਸ ਸਮੇਂ ਦਾ ਕੋਈ ਵੀ ਭਾਰਤੀ ਪੱਤਰਕਾਰ। ਕਸ਼ਮੀਰ ਸਰਕਾਰ ਦਾ ਸਿੱਖ-ਘਟਗਿਣਤੀ ਨਾਲ ਜੋ ਸਲੂਕ ਸੀ ਉਸ ਬਾਰੇ ਆਮ ਤੌਰ ਉੱਪਰ ਵਿਸਤ੍ਰਿਤ ਮਜ਼ਮੂਨ ਲਿਖਿਆ ਕਰਦੇ ਸਨ। ਇਨ੍ਹਾਂ ਮਜ਼ਮੂਨਾਂ ਵਿਚੋਂ ਅਜਿਹੇ ਨਿਡਰ ਪੱਤਰਕਾਰ ਦੀ ਝਲਕ ਮਿਲਦੀ ਹੈ ਜੋ ਗੁਲਾਮ ਦੇਸ਼ ਵਿਚ ਘਟ ਹੀ ਪ੍ਰਾਪਤ ਹੁੰਦੀ ਹੈ। ਬੜੇ ਪੀਮੇ ਜਿਹੇ ਅੰਦਾਜ਼ ਵਿਚ ਸਰਕਾਰ ਦੀ ਨੀਤੀ ਦੀ ਆਲੋਚਨਾ ਵੀ ਕਰ ਜਾਂਦੇ ਹਨ ਅਤੇ ਸੇਧ ਵੀ ਦੇ ਜਾਂਦੇ ਹਨ। ਮਈ 1943 ਈ. ਦੇ ਪਰਚੇ ਵਿਚ ‘ਕੰਵਰ ਸਰ ਮਹਾਰਾਜ਼ ਸਿੰਘ’ ਬਾਰੇ ਲਿਖੇ ਸੰਪਾਦਕੀ ਲੇਖ ਨੂੰ ਪੜ੍ਹ ਕੇ ਆਪ ਦੀ ਲਿਖਤ ਦਾ ਪ੍ਰਭਾਵਸ਼ਾਲੀ ਨਮੂਨਾ ਮਿਲਦਾ ਹੈ। ਜੁਲਾਈ 1943 ਦੇ ਅੰਕ ਵਿਚ ਪੰਜਾਬ ਦੀ ਅਮੀਰ ਸਿੱਖ-ਸ੍ਰੋਣੀ ਦੀ ਦਸ਼ਾ ਤੋਂ ਜਾਣੂ ਕਰਵਾਣ ਦਾ ਦਲੋਗਾਨਾ ਉਪਰਾਲਾ ਹੈ, ਜਦ ਕਿ ਸਿੱਖ ਨੈਜਵਾਨ ਪੱਛਮੀ ਪ੍ਰਭਾਵ ਅਧੀਨ ਦਿਨੋਂ ਦਿਨ ਪਤਤ ਹੋ ਕੇ ਈਸਾਈ ਬਣਦੇ ਜਾ ਰਹੇ ਸਨ।

‘ਕਸ਼ਮੀਰ ਸਿੱਖ ਸਮਾਚਾਰ ਪਤ੍ਰਿਕਾ’ ਨੂੰ ਚਲਾਣ ਲਈ ਕਾਫ਼ੀ ਐਕੜਾਂ ਪੇਸ਼ ਆਈਆਂ। ਪਹਿਲਾਂ ਪਹਿਲ ਸਾਰੀ ਸਾਮੱਗਰੀ ਨੂੰ ਪੰਜਾਬ (ਅੰਮ੍ਰਿਤਸਰ, ਰਾਵਲਪਿੰਡੀ) ਤੋਂ ਛਪਵਾਇਆ ਜਾਂਦਾ ਸੀ ਅਤੇ ਬਾਅਦ ਵਿਚ ਜਦ ਛਾਪਾਈ ਦੀ ਸਹੂਲਤ ਸ੍ਰੀ ਨਗਰ ਹੋ ਗਈ ਤਾਂ ਇਥੋਂ ਹੀ ਪ੍ਰਕਾਸ਼ਤ ਕਰਨ ਲੱਗ ਪਏ।

ਇਹ ਸਮਾਚਾਰ ਪੱਤਰ 1947 ਦੇ ਘਲੂਘਾਰਿਆਂ ਤੀਕ ਤਾਂ ਚਕਾਰ ਤੋਂ ਹੀ ਜਾਰੀ ਹੁੰਦਾ ਰਿਹਾ ਅਤੇ ਬਾਅਦ ਦੇ ਕੁਝ ਕੁ ਅੰਕ ਸ੍ਰੀ ਨਗਰ ਹੀ ਜਾਰੀ ਕੀਤੇ। ਸਰਨਾਰਥੀਆਂ ਦੀਆਂ ਸਮੱਸਿਆਵਾਂ ਦੇ ਰੁਝੇਵੇਂ ਕਾਰਨ ਅੰਤ ਇਸ ਸਮਾਚਾਰ-ਪੱਤਰ ਨੂੰ ਬੰਦ ਕਰਨਾ ਪਿਆ।

(ਅ) ਸੰਪਾਦਨ : ਅਕਾਲੀ ਜੀ ਇਕ ਮੰਜ਼ਿਦਾ ਸੰਪਾਦਕ ਵੀ ਸਨ। ਆਪ ਨੇ ਕਈ ਮਹੱਤਵਪੂਰਨ ਪੁਸਤਕਾਂ ਨੂੰ ਸੰਪਾਦਿਤ ਕਰ ਕੇ ਅਤੇ ਨਿਸ਼ਕਾਮਤਾ ਵਜੋਂ ਸਰਬਤ ਦੇ ਗਿਆਨ ਲਈ ਨਿੱਜੀ-ਉੱਦਮ ਨਾਲ ਪ੍ਰਕਾਸ਼ਤ ਕੀਤਾ। ਇਨ੍ਹਾਂ ਪੁਸਤਕਾਂ ਦਾ ਵੇਰਵਾ ਇਉਂ ਹੈ :

- | | |
|---|-----------------|
| 1. ਦੇਵੇਂ ਤੱਤਕਰੇ ਜਿਨ੍ਹਾਂ ਦਾ ਜ਼ਿਕਰ ਪਿਛੇ ਆਇਆ ਹੈ। | (ਮੌਲਿਕ ਸੰਪਾਦਨਾ) |
| 2. ‘ਸ੍ਰੀ ਗੁਰਸੇਭਾ’ | (ਕਾਵਿ) |
| 3. ਬੁਧਿ ਬਾਰਿਧ ਹਿਤ ਉਪਦੇਸ਼ ਰਤਨਾਕਰ | (ਕਾਵਿ) |
| 4. ਗੁਟਕਾ ਪ੍ਰਮਾਣੀਕ ਨਿਤਨਮ ਆਦਿ | |

ਭਾਰਤ ਭਰ ਦੇ ਸਫਰ ਦੌਰਾਨ ਆਪ ਨੂੰ ਗੁਰਬਾਣੀ ਅਤੇ ਗੁਰਇਤਿਹਾਸ ਸੰਬੰਧੀ ਜੋ ਵੀ ਹੱਥਲਿਖਤ ਜਾਂ ਪ੍ਰਕਾਸ਼ਿਤ, ਪਰ ਦੁਰਲਭ, ਸਾਮੱਗਰੀ ਲਭਦੀ ਉਸ ਨੂੰ ਸਾਂਭ ਲੈਂਦੇ ਸਨ। ਲੋੜ ਪੈਣ ਉੱਪਰ ਦੁਰਲੱਭ ਵਸਤੂਆਂ ਨੂੰ ਮੁਲ ਦੇ ਕੇ ਵੀ ਖਰੀਦ ਲੈਂਦੇ ਸਨ। ਇਨ੍ਹਾਂ ਦੁਰਲੱਭ ਵਸਤਾਂ (ਗ੍ਰੰਥਾਂ) ਦਾ ਆਪ ਪਾਸ ਇਕ ਵਡਮੁੱਲਾ ਭੰਡਾਰ ਇਕਤੱਤਰ ਹੋ ਚੁੱਕਾ ਸੀ ਜੋ ਆਸੂਮ ਵਿਖੇ ਹੀ 1947 ਦੇ ਹਮਲਾਵਰਾਂ ਨੇ ਅਗਨਿ-ਭੇਟ ਕਰ ਦਿੱਤਾ। ਆਪ ਨੇ ਉਸ ਸਾਹਿਤ-ਭੰਡਾਰ ਵਿਚੋਂ ਕੁਝ ਕੁ ਨੂੰ ਪਹਿਲੀ ਵਾਰ ਪ੍ਰਕਾਸ਼ਿਤ ਕੀਤਾ। ਉਨ੍ਹਾਂ ਵਿਚ ਉਪਰੋਕਤ—‘ਸ੍ਰੀ ਗੁਰ ਸੇਭਾ’, ‘ਬੁਧਿ ਬਾਰਿਧ ਹਿਤ ਉਪਦੇਸ਼’ ਨੂੰ ਸੰਪਾਦਨ ਕਰ ਕੇ ਪ੍ਰਕਾਸ਼ਤ ਕੀਤਾ। ਬਾਕੀ ਦੀਆਂ ਰਚਨਾਵਾਂ—ਤੱਤਕਰੇ ਤੇ ਗੁਟਕਾ ਪ੍ਰਮਾਣੀਕ

ਨਿਤਨੇਮ—ਆਪ ਦੇ ਨਿਜੀ ਉਪਰਾਲੇ ਦੇ ਫਲਸ਼੍ਰੂਪ ਤਿਆਰ ਹੋਈਆਂ ਸਨ ਜੇ ਲਾਹੌਰੰਦੀਆਂ ਲਿਖਤਾਂ ਕਹੀਆਂ ਜਾ ਸਕਦੀਆਂ ਹਨ ਜਿਨ੍ਹਾਂ ਵਿਚ ਆਪਣੀ ਭਾਲ, ਗ੍ਰੰਥ-ਪ੍ਰਾਪਤੀ, ਖੋਜ ਦੀ ਪ੍ਰਮਾਣਿਕਤਾ, ਮਸਲੇ ਦੀ ਅਨੁਪਮਤਾ ਆਦਿ ਕਈ ਗੱਲਾਂ ਵੱਲ ਇਸ਼ਾਰੇ ਕੀਤੇ ਹੋਏ ਹਨ।

‘ਸ੍ਰੀ ਗੁਰ ਸੋਭਾ’ ਦੀ ਸੰਪਾਦਨਾ ਬੜੇ ਸੁੰਦਰ ਤਰੀਕੇ ਨਾਲ ਕੀਤੀ ਗਈ ਹੈ। ਮੁੱਖ ਪੰਨੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਦੇ ਕੇ, ਤੇ ਕਾਵਿ-ਰੂਪ ਵਿਚ ਗ੍ਰੰਥ ਦੇ ਵਿਸ਼ੇ ਬਾਰੇ ਇਸ਼ਾਰੇ ਕਰ ਕੇ ਪੁਸਤਕ ਨੂੰ ਹੋਰ ਪ੍ਰਭਾਵਧਾਰਨ ਬਣਾ ਦਿੱਤਾ ਗਿਆ ਹੈ।

ਅੰਤਿਕਾ I

‘ਹਜੂਰੀ ਸਾਥੀ’ ਵਿਚੋਂ

੧੯੮੫ ਸ੍ਰੀ ਵਾਹਿਗੁਰੂ ਜੀ ਕੀ ਫਤੇ ਹੈ॥
ਭੂਮਿਕਾ

(ੴ) ਹਜੂਰ ਸਾਹਿਬ ਕਿਤਨੇ ਹਨ ?

ਅੱਜ ਤੋਂ ੨੨੫ ਵਰ੍ਹੇ ਪਹਿਲਾਂ ਭਾਰਤ ਖੰਡ ਵਿਚ ਕਿਸੀ ਅਸਥਾਨ ਦਾ ਨਾਮ ਸ੍ਰੀ ‘ਹਜੂਰ ਸਾਹਿਬ’ ਨਹੀਂ ਸੀ, ਪਰੰਤੂ ਜਿਸ ਥਾਂ ਨੂੰ ਦੱਖਣ ਦੇਸ਼ ਵਿਚ ਆ ਕੇ ਕਤਕ ੧੭੬੫ ਤੋਂ ਪਹਿਲੇ ਗੁਰੂ ਦੇਸ਼ਮੇਸ਼ ਜੀ ਨੇ ਭਾਗ ਲਾਇਆ ਉਸ ਦਾ ਨਾਮ ਖਾਲਸਾ ਪੰਖ ਵਿਚ ਤਥਤ ਸ੍ਰੀ ਹਜੂਰ ਅਬਚਲ ਨਗਰ ਸਾਹਿਬ ਪ੍ਰਚਲਤ ਹੋਇਆ ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਪ੍ਰਗਟ ਗੁਰਾਂ ਕੀ ਦੇਹ’ ਪ੍ਰਗਟ ਕਰਨ ਲਈ “ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨੀਉ ਗ੍ਰੰਥ” ਵਾਲੇ ਭਾਵ ਦੇ ਵਾਕ ਦਾ ਉਚਾਰਨ ਕੀਤਾ ਤਦ “ਪ੍ਰਕਾਸ਼” ਸਮੇਂ ਪਹਿਲਾ ਸਥਦ-“ਸੂਹੀ ਮਹਲਾ ਪਾ। ਅਬਿਚਲਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ” ਹੀ ਆਇਆ ਸੀ, ਇਸੀ ਕਰਕੇ ਖਾਲਸੇ ਵਿਚ “ਸ੍ਰੀ ਹਜੂਰ ਅਬਚਲ ਨਗਰ ਸਾਹਿਬ” ਇਸ ਥਾਂ ਦਾ ਨਾਮ ਪ੍ਰਚਲਤ ਹੋ ਗਿਆ ਜਿਸ ਦਾ ਸੰਖੇਪ ਨਾਮ ਬੋਲ ਚਾਲ ਵਿਚ “ਸ੍ਰੀ ਹਜੂਰ ਸਾਹਿਬ” ਸਿੱਖ ਮਾਤ੍ਰ ਦੇ ਜਗੀਏ ਅਮ ਲੋਕਾਂ ਵਿਚ ਪ੍ਰਚਲਤ ਹੋਇਆ ਹੈ ਪਰੰਤੂ ਆਗਰਾ ਨਿਵਾਸੀ ਸ੍ਰੀ ਮਾਨ ਭਾਈ ਸਿਵ ਦਿਆਲ ਸਿੰਘ ਜੀ (ਜੋ ਸਿੱਖ ਸੰਤਾਨ ਤੋਂ ਖੋਜੀ, ਅਭਿਆਸੀ, ਵਿਦਵਾਨ, ਗੁਰਬਾਣੀ ਦੇ ਨੇਮੀ, ਪੇਸ਼ੀ ਸਰਪਾਲੂ ਸਨ) ਜਦ ਇਹ ਗੁਰੂ ਘਰ ਦੇ ਇਕ ਮਹਾਨ ਵਿਦਵਾਨ ਤੇ ਅਭਿਆਸੀ ਨਿਰਮਲੇ ਮਹੰਤ, ਗੁਰਦਵਾਰਾ ਸਾਹਿਬ ਮਾਈ ਥਾਨ ਮਹਲੇ ਵਾਲਿਆਂ ਤੋਂ ਦੀਖਿਅਤ ਹੋ ਕੇ ਕਮਾਈ ਵਿਚ ਲੱਗੇ ਤਦ ਆਪਦੇ ਇਕ ਲਾਲਾ ਸਾਲਗ੍ਰਾਮ ਜੀ ਸਰਪਾਲੂ ਨੇ ਆਪਣੂੰ “ਹਜੂਰ ਸਾਹਿਬ” ਕਹਿਕੇ ਜਿਥੇ ਬੁਲਾਨ ਦੀ ਕੀਤੀ ਉਥੇ ਆਪ ਦੀ ਮਿਤ੍ਰ ਬਾਦ ਜੋ ਦਿਆਲ ਬਾਗ ਵਿਚ ਸਮਾਧ ਬਨਾਈ ਉਸ ਨੂੰ ਭੀ ਰਾਧਾ ਸ੍ਰਾਮੀ ਸੰਪਰਦਾ ਵਾਲਿਆਂ ਵਿਚ “ਹਜੂਰ ਸਾਹਿਬ” ਕਹਿਣਾ ਪ੍ਰਚਲਿਤ ਕੀਤਾ। ਇਥੇ ਹੀ ਬਸ ਨਹੀਂ ਸਗੋਂ ਆਗਰਾ ਨਿਵਾਸੀ ਇਕ ਡੇਰੇ ਦੇ ਪ੍ਰਬੰਧਕ (ਮੁਖ ਕਰਮਚਾਰੀ) ਨੂੰ ਭੀ ‘ਹਜੂਰ ਸਾਹਿਬ’ ਕਰਕੇ ਸੱਦਣ ਦੀ ਪ੍ਰਾਣੀ ਉਥੇ ਕੁਛ ਸਾਲਾਂ ਤੋਂ ਪ੍ਰਚਲਤ ਹੈ ਅਤੇ ਪੰਜਾਬ ਅਗਦ ਦੇਸ਼ਾਂ ਵਿਚੋਂ ਇਸ ਮਤ ਦੇ ਪ੍ਰਚਾਰਕ ਯਾ ਸ਼ਰਧਾਲੂ ਕਿਤਨੇ ਹੀ ਗੁਰਸਿੱਖਾਂ (ਭੋਲੇ ਮਾਈਆਂ ਭਾਈਆਂ) ਨੂੰ ਭੁਲੇਖਾ ਦੇ ਕੇ “ਚਲੋ ਜੀ ‘ਹਜੂਰ ਸਾਹਿਬ’ ਦਰਸ਼ਨ ਕਰ ਆਈਏ” ਕਹਿਕੇ ਆਗਰੇ ਆਣ ਪੁੱਜਦੇ ਅਤੇ ਇਥੋਂ ਦੀਖਿਯਤ ਕਰਾਕੇ ਉਨ੍ਹਾਂ ਨੂੰ ਬਣਾਇ ‘ਵਾਹਿਗੁਰੂ ਜੀ ਕਾ ਖਾਲਸਾ’ ਕੈਹਲਾਵਨ ਦੇ ‘ਜੀ ਅਸੀਂ ਰਾਧਾ ਸ੍ਰਾਮੀ ਹਾਂ’, ਜਤਲਾਣ ਵਾਲੇ ਬਣਾਈ ਜਾਂਦੇ ਹਨ।

ਇਸੀ ਸੰਪਰਦਾ ਦੇ ਇਕ ਮਾਨਨੀਯ ਅਚਾਰਜ ਭਾਈ ਸਾਵਨ ਸਿੰਘ ਜੀ ਬਿਆਸ ਵਾਲੇ ਜਦ ਆਪਣੇ ਦੋ ਜਗਿਆਸੂਆਂ ਸਮੇਤ ਸ੍ਰੀ ਹਜੂਰ ਸਾਹਿਬ (ਅਬਚਲ ਨਗਰ) ਦੇ ਦਰਸ਼ਨ ਲਈ ਬਿ: ੧੯੮੯ ਵਿਚ ਪੁਜੇ ਤਦ ਆਪ ਪਾਸੋਂ ਪੁੱਛਣ ਤੇ ਆਪ ਨੇ ਕਿਹਾ ਕਿ ਮੈਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹਾਂ, ਸਿੱਖੀ ਦਾ ਪਰਚਾਰ ਕਰਦਾ ਹਾਂ, ਅੰਮ੍ਰਿਤ ਡਕਿਆ ਹੈ, ਰਹਿਤ ਰਖਦਾ ਹਾਂ, ਪਰਵਾਰ ਵਿਚ ਗੁਰ ਮਰਯਾਦਾ ਕਰਦਾ ਹਾਂ, ਮੇਰਾ ਹੋਰ ਕੋਈ ਮਤ ਨਹੀਂ ਤੇ ਨਾ ਹੀ ਕੋਈ ਆਪਣਾ ਮਤ ਚਲਾਂਦਾ ਹਾਂ। ਜੇ ਐਵੇਂ ਕੋਈ ਕੁਛ ਕਰੇ ਯਾ ਮੱਕ ਕਰੇ ਤਾਂ ਮੇਰਾ ਚਾਰਾ ਨਹੀਂ।

ਗੁਰੂ ਕੇ ਸਿੱਖਾਂ ਵਿਚ ‘ਹਜੂਰ ਸਾਹਿਬ’ ਜਿਸ ਗੁਰਦੁਆਰੇ ਸਾਹਿਬ ਦਾ ਨਾਮ ਹੈ ਉਹ ਦੱਖਣ ਵਿਚ ਨਦੇੜ ਸਟੇਸ਼ਨ ਪਾਸ ਦਸ਼ਮੇਸ਼ ਜੀ ਦਾ ਸਿੰਘਾਸਨ ਯਾ ਤਥਤ ਹੈ, ਉਸ ਦੇ ਭੁਲੇਖੇ ਆਗਰੇ ਸਹਿਰ ਵਿਚ ਯਾ ਸ਼ਹਿਰ ਦੇ ਬਾਹਰ ਵਾਰ ਬਾਗ ਵਿਚ ਕਿਸੀ ਮਨਸ ਯਾ ਸਥਾਨ ਨੂੰ ਹਜੂਰ ਸਾਹਿਬ ਕਹਿਣ ਯਾ ਸਮਝਣ ਦੀ ਭੁਲ ਕਿਸੀ ਸਿੱਖ ਮਾਈ ਭਾਈ ਨੂੰ ਨਹੀਂ ਕਰਨੀ ਚਾਹੀਏ।

ਦਰਅਸਲ ਦੱਖਣ ਵਿਚ ਨਦੇੜ ਸਹਿਰ ਗੁਦਾਵਰੀ ਦੇ ਕੰਢੇ ਤੇ ਆਬਾਦ ਹੋਏ ਇਕ ਅਸਥਾਨ ਦਾ ਨਾਮ ਸ੍ਰੀ ਹਜੂਰ ਅਥਚਲ ਨਗਰ ਸਾਹਿਬ ਯਾ ਹਜੂਰ ਸਾਹਿਬ ਹੈ ਪਰੰਤੂ ਆਗਾਰਾ ਨਿਵਾਸੀ ਸਜਨਾਂ ਨੇ ਜੋ ਇਕ ਹੋਰ ਥਾਂ ਦਾ ਨਾਮ ਪਰਚਲਤ ਕੀਤਾ ਹੈ ਇਹ ਸਿੱਖਾਂ ਨੂੰ ਭੁਲੇਖਾ ਪਾਣ ਵਾਲਾ ਹੈ ਅਤੇ ਸਿੱਖ ਮਾਝ ਨੂੰ ਯੋਗ ਤਰੀਕੇ ਨਾਲ ਜਾਣੂ ਕਰਨ ਵਾਸਤੇ ਪੰਥ ਦੇ ਮੁਖੀਆਂ ਤੇ ਪੰਥਕ ਪ੍ਰਮੀਆਂ ਨੂੰ ਧਿਆਨ ਦੇਣਾ ਚਾਹੀਏ।

(ਅ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦੱਖਣ ਪ੍ਰਵੇਸ਼

ਜਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪੰਜਾਬ ਤੋਂ ਰਾਜਪੁਤਾਨਾ ਹੋਕੇ, ਬੁਰਹਾਨਪੁਰ, ਅਕੋਲਾ, ਇੰਗੋਲੀ, ਬਾਸਮ, ਬਸਮਤ, ਆਦਿ ਲੰਘ ਆਏ ਤਦ ਇਕ ਰਮਣੀਕ ਥਾਂ ਵੇਖ :

“ਨਗਰ ਨਦੇੜ ਵਾਹਿਰ ਕੀ ਥਾਈ।

ਉਤਰੇ ਸਤਿਗੁਰ ਸੌ ਅਪਨਾਈ।

ਅਹੈ ਪੁਰਾਤਨ ਭੂਮ ਹਮਾਰੀ।

ਅਪਰ ਮਾਲਕੀ ਸਕਲ ਬਿਡਾਰੀ ॥ ੨੭ ॥

ਕੈਹੋਕੇ ਜਿਥੇ ਆਪਣੇ ਉਤਾਰਾ ਕੀਤਾ ਉਸ ਥਾਂ ਦਾ ਮਾਲਕ ਇਕ ਨੰਦੇੜ ਦਾ ਮੁਗਲ ਕਿਹਾ ਜਾਂਦਾ ਸੀ ਜਿਸ ਨੇ ਖਬਰ ਪਾਕੇ ਉਠਾਣ ਦਾ ਜਤਨ ਕੀਤਾ ਤੇ ਇਹ ਮਾਮਲਾ ਰਈਸਾਂ, ਹਾਕਮਾਂ ਤਕ ਪੁੱਜ ਗਿਆ, ਤਦ ਫੈਸਲਾ ਇਹ ਹੋਇਆ ਕਿ-

“ਜੋ ਇਸ ਕੀ ਅਭਿਲਾਖਾ ਧਰੈ। ਕੋ ਇਕ ਪਤਾ ਬਤਾਵਨ ਕਰੈ।”

ਇਸ ਪਰ ਜਦ ਗੁਰੂ ਜੀ ਨੇ-

“ਤਪ ਕੀ ਮਾਲ ਬਿਡੂਤ ਦਿਖਾਈ।

ਜੋ ਜਨ ਭੂਮ ਦੀਨ ਹਰਖਾਈ।”

ਤਾਂ ਭੀ ਮੁਗਲ ਨੂੰ ਦੇਣ ਲਈ ਗਰੀਬ ਨਿਵਾਜ ਸਤਿਗੁਰੂ ਜੀ ਨੇ :

“ਕਰੀ ਬਢਾਵਨ ਗਨ ਦੀਨਾਰ।

1. ਹਜੂਰੀ ਸਾਥੀ, ਪੰਨਾ 1-3.

ਜਿਹ ਲਗ ਅਬਲੇ ਹੈ ਦਰਬਾਰ ।”

ਜਿਨ੍ਹਾਂ ਨੂੰ ਸਮੇਟ ਕੇ ਮੁਗਲ ਅਪਨੇ ਘਰ ਗਿਆ, ਤਦ ਹਕੂਮਤ ਵਲੋਂ—“ਇਕ ਜੋਜਨ ਲਗ ਗੁਰੂ ਸਥਾਨਾ ।” ਚੌਤੁਫੀ ਦਾ ਪਟਾ ਲਿਖਕੇ ਭੇਟ ਕੀਤਾ ਗਿਆ, ਉਸੀ ਥਾਂ ਗੁਰੂ ਜੀ ਖਾਲਸੇ ਸਮੇਤ ਨਿਵਾਸ ਕਰਨ ਲਗੇ, ਪਰੰਤੂ ਜਿਥੇ ਹਰ ਰੋਜ਼ ਮਹਾਰਾਜ਼ ਦੀਵਾਨ ਸਜ਼ਾਂਦੇ ਸੀ, ਉਥੇ ਹੀ ਭਾਣਾ ਵਰਤਾਣ ਤੋਂ ਪਹਿਲੇ, ਆਪ ਨੇ ਤਖਤ ਸਜਾਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼—ਪ੍ਰਦੱਖਣਾ ਕਰਕੇ ਇਸ ਭਾਵ ਦਾ ਬਚਨ ਕੀਤਾ :

“ਆਗਿਆ ਭਈ ਅਕਾਲ ਕੀ ਤਥੈ ਚਲਗਇਓ ਪੰਥ ।

ਸਭ ਸਿਖਨ ਕੇ ਹੁਕਮ ਹੈ ਗੁਰੂ ਮਾਨੀਓ ਗ੍ਰੰਥ ।

ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇਹ ।

ਜਾਕਾ ਹਿਰਦਾ ਸੁਧ ਹੈ ਖੇਜ ਸਥਦ ਮੌਂ ਲੇਹਿ ।”

“ਦਸ ਸੈਹਲਨ ਕੀ ਪੜੀਅਹਿ ਬਾਨੀ ।

ਆਚੁਤ ਪਦ ਪਾਵਹੁ ਨਿਰਥਾਨੀ ।”

ਇਸ ਤਰ੍ਹਾਂ ਕਈ ਹੋਰ ਭੀ ਪ੍ਰਸ਼ਨ-ਉੱਤਰ ਹੋਣ ਤੇ ਇਕ ਪ੍ਰਸ਼ਨ ਦੇ ਉੱਤਰ ਵਿਚ ਭਾਈ ਸੰਤੋਖ ਸਿੰਘ ਜੀ ਨੂੰ ਇਥੇ ਹੀ ਰਹਿਣ ਦੀ ਆਗਿਆ ਹੋਈ, ਜਿਸ ਨੂੰ ਆਪ ਨੇ ਅੰਤ ਪ੍ਰਯੰਤ ਪੂਰਾ ਕੀਤਾ ਅਤੇ ਸਾਰੇ ਦਿਨ ਦੇ ਦਰਸ਼ਨ-ਦੀਦਾਰ ਮਗਾਰੋਂ ਦੀਵਾਨ-ਦਰਬਾਰ ਦੀ ਸਮਾਪਤੀ ਹੋਈ ਤੇ ਉਸੀ ਥਾਂ ਆਪਨੇ ਇਥਾ ਤਿਆਰ ਕਰਵਾਕੇ ਚੋਗਿਰਦੇ ਕਨਾਤ ਲਵਾਈ ਤੇ ਸੰ: ੧੭੬੫ ਕਤਕ ਸੁਦੀ ਪੰਚਮੀ ਵਾਲੇ ਦਿਨ “ਵੀਰਵਾਰ ਨਿਸ ਚੜ੍ਹ ਬੇਬਾਨ” ਵਾਲੀ ਲੀਲ੍ਹਾ ਵਰਤਾਈ, ਤਦ ਸਾਰੀ ਰਾਤ ਖਾਲਸਾ ਜੀ ਨੇ “ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ” ਕਰਕੇ ਚਿਤਾ ਠੰਡੀ ਹੋਣ ਤੇ ਬਹੁਤ ਭਾਲ ਕੀਤੀ ਪਰੰਤੂ :

“ਛੂਲ ਅਸਤ੍ਰ ਕਛ ਸ਼ਸਤ੍ਰ ਨ ਪਾਇਓ ।

ਏਕ ਪਤਾ ਨਹੀਂ ਨੈਨ ਲਖਾਇਓ ।

ਅਸਥੀ ਕੇ ਤੈਹ ਲੇਪ ਨ ਕੋਈ ।

ਈਧਨ ਭਸਮ ਪਰੀ ਬਹੁ ਜੋਈ ।

ਆਯੁਧ ਨਹੀਂ ਏਕ ਤੇਹੇ ਪਾਇਓ ।

ਹੋਰ ਸਭਨ ਕੋ ਮਨ ਬਿਸਮਾਇਓ ।”

* * * *

“ਦੇਹ ਸੈਹਤ ਕੀਨਸ ਪ੍ਰਸਥਾਨਾ ।

ਮਗ ਰਾਮਨੇ ਪਿਖ ਨਿਸਚੇ ਠਾਨਾ । ੩੬ ।

ਸਕਲ ਬਟੇਰ ਬਿਭੂਤ ਬਨਾਈ ।

ਰਚਿਓ ਸਿੰਘਾਸਨ ਪੁਨ ਤਿਸਥਾਈ ।”

ਅੱਜ ਤਕ ਇਸ ਸਿੰਘਾਸਨ ਨੂੰ ਤਖਤ ਸਚੰਡ ਅਤੇ ਇਸ ਪਰ ਸਜੀ ਹੋਈ ਅਮਾਰਤ ਨੂੰ ਸ੍ਰੀ ਹਜੂਰ ਅਬਚਲ ਨਗਰ ਸਾਹਿਬ ਜੀ ਆਖਦੇ ਹਨ ਅਤੇ ਇਸੀ ਦਾ ਸੰਕੇਤਕ ਨਾਮ ਸ੍ਰੀ ਹਜੂਰ ਸਾਹਿਬ ਜੀ ਹੋਣ ਤੇ ਇਸ ਸਾਰੇ ਪੂਰੇ ਨੂੰ ਹਜੂਰ ਸਾਹਿਬ ਕਹਿੰਦੇ ਹਨ। ਪਰੰਤੂ ਲੋੜ ਹੈ ਕਿ ਇਸ ਅਸਟੇਜ਼ਨ ਦਾ

ਨਾਮ ਭੀ ਹਜੂਰ ਸਾਹਿਬ ਹੋਵੇ, ਇਸ ਲਈ ਸਰਬਰਾਹ ਸਾਹਿਬ ਤੇ ਸੰਗਤਾਂ ਨੂੰ ਹਰ ਮਹਲੇ-ਗੁਰਪੁਰਬ ਆਦਿ ਤੇ ਰੈਜੂਲੇਸ਼ਨ ਭੇਜਕੇ ਜ਼ਿੰਮੇਵਾਰਾਂ, ਐਫੀਸਰਾਂ ਨੂੰ ਚੇਤਾਉਣੀ ਕਰਾਂਵਾਦੇ ਰਹਿਣਾਂ ਚਾਹੀਏ ।

(੯) ਸ੍ਰੀ ਹਜੂਰ ਸਾਹਿਬ ਅਰਥਾਤ ਸ੍ਰੀ ਹਜੂਰ ਅਥਚਲ ਨਗਰ ਸਾਹਿਬ ਦੇ ਬੁੰਗਿਆਂ ਦੀ ਰਚਨਾ ਤੇ ਖਾਲਸੇ ਦੇ ਪ੍ਰਬੰਧ ਦਾ ਸਮਾਚਾਰ

ਬਿਕ੍ਰੀ ੧੭੬੫ ਕੱਤਕ ਵਿਚ ਪੰਥ ਵਾਲੀ ਸ਼ਹਿਨਸ਼ਾਹ ਸੌਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਸੰਤੋਖ ਸਿੰਘ ਜੀ ਹਜੂਰੀ ਕਾਰਬਾਰੀ ਨੂੰ ਇਸ ਭਾਵ ਦਾ ਹੁਕਮ ਦਿੱਤਾ ਕਿ ਸਾਡੇ ਪਿੱਛੋਂ ਤੁਸੀਂ ਹਮੇਸ਼-

“ਇਸ ਥਲ ਰਹੋ ਦੇਗ ਵਰਤਾਵਹੁ ।
ਸਰਧਾ ਯੁਤ ਸੇ ਸਿੰਘ ਟਿਕਾਵਹੁ ।
ਦਰਬ ਅਸੰਖ ਈਹਾਂ ਜੇ ਆਇ ।
ਤਿਸਤੇ ਨਹ ਮੰਦਰ ਚਿਨਵਾਇ ।
ਸਕਲ ਦੇਗ ਪਰ ਦੇਹੁ ਲਗਾਈ ।
ਪੰਚਾਮ੍ਰਿਤ ਆਦਿਕ ਵਰਤਾਈ ।
ਕਰਹੁ ਪਕਾਵਨ ਦੇਹ ਵਰਤਾਇ ।
ਧੰਨ ਕੀ ਚਿੰਤਾ ਕਰਹੁ ਨ ਕਾਇ ॥

ਦਰਸ਼ਨਾਂ ਦੀ ਸਿੱਕ ਪ੍ਰਗਟ ਕਰਨ ਤੇ ਗੁਰੂ ਜੀ ਨੇ ਇਸ ਭਾਵ ਦਾ ਹੁਕਮ ਛੁਨਮਾਇਆ ਕਿ—

“ਨਿਸਚੈ ਸਬਦ ਰਿਦਾ ਹੈ ਮੇਰੋ ।
ਤਿਸ ਸੇ ਮਿਲੀਐ ਸੰਝ ਸਵੇਰੇ ।
ਹਰਿ ਗੁਰ ਗੁਨਮਹਿ ਮਨਹਿ ਪਰੋਵਹੁ ।
ਤਿਸਤੇ ਮਿਲ ਨਿਆਰੇ ਨਹ ਹੋਵਹੁ ।
ਆਯੁਧ, ਵਿਦਿਆ ਸੇ ਚਿਤ ਲਾਓ ।
ਬਨਹੁ ਬੀਰ ਅਰ ਸਮੁਖ ਸਿਧਾਓ ।
ਨਿਸ ਦਿਨ ਗੁਰਬਾਨੀ ਅਭਿਆਸੇ ।
ਕੈ ਸਸਤ੍ਰਨ ਸੰਗ ਸੁਤੇ ਬਿਨਾਸਹੁ ।
ਜੇ ਗੁਰੂ ਅਨ ਜਗ ਕਰੇ ਬਿਲਾਸਾ ।
ਸੁਨਹੁ ਪੇਮ ਧਰ ਸਭ ਇਤਿਹਾਸਾ ।
ਗੁਰਮਤ ਦੇਤ ਸਕਲ ਕਲਿਆਨ ।
ਸੁਖ ਪ੍ਰਾਪਤ ਪਾਠਕ ਸੋਤਾਨ ।

ਇਸੀ ਆਗਿਆ ਪਰ ਅਮਲ ਕਰਨ ਲਈ ਭਾਈ ਸੰਤੋਖ ਸਿੰਘ ਜੀ ਨੇ ਮਹਾਰਾਜ ਦੇ ਜੋਤੀ ਜੋਤ ਪਿੱਛੋਂ ਉਥੇ ਹੀ ਪਹਿਂਗ ਦੇਣਾ ਸ਼ੁਰੂ ਕੀਤਾ; ਥੋੜ੍ਹੇ ਹੀ ਦਿਨਾਂ ਬਾਅਦ ਬਹਾਦਰ ਸ਼ਾਹ ਦੇ ਦਿੱਲੀ ਨੂੰ ਵਾਪਸ ਹੋ ਜਾਣ ਪਿੱਛੋਂ ਸ਼ਹਿਰੀ ਤੇ ਹੋਰ ਤੁਰਕਾਂ ਨੇ ਛੇੜਖਾਨੀ ਸ਼ੁਰੂ ਕਰ ਦਿੱਤੀ ।

1. ਹਜੂਰੀ ਸਾਥੀ, ਪੰਨਾ 7-9.

ਅਕਾਲੀ ਗੁਰਬਖਸ਼ ਸਿੰਘ ਨਿਹੰਗ ਤੇ ਅਕਾਲੀ ਗਜਗਾਹ ਸਿੰਘ ਜੀ ਨਿਹੰਗ ਸਿੰਘ ਕੁਝ ਹੋਰ ਸਿੰਘਾਂ ਸਮੇਤ ੧੭੬੯ ਦੀ ਬਰਸਾਤ ਵਿਚ ਮਹਾਰਾਜਾ ਜੀ ਦੇ ਜੋਤੀ ਜੋਤ ਦਾ ਸੁਣਦੇ ਹੀ ਆ ਗਾਜੇ, ਤੇ ਇਨ੍ਹਾਂ ਨੇ ਦੂਰ ਦੂਰ ਤਕ ਮੈਦਾਨ ਬਣਾਕੇ, ਵਾੜ ਕੀਤੀ ਅਤੇ ਅੰਦਰਲੇ (ਪਿਛਲੇ) ਬਾਵੜੇ ਦਾ ਆਰੰਭ ਕੀਤਾ, ਕਿਉਂਕਿ ਇਸ ਵੇਲੇ ਤਕ ਸਿੰਘ ਜਲ ਗੁਦਾਵਰੀ ਤੋਂ ਹੀ ਲਿਆਵਦੇ ਸਨ ਤੇ ਮੇਰਚੇ ਲਗੇ ਰਹਿਣ ਕਰਕੇ ਇਸਨਾਨ ਆਦਿਕ ਵਾਸਤੇ ਬਹੁਤਾ ਦਿੰਜ਼ਾਮ ਕਰਨਾ ਪੈਦਾ ਸੀ, ਕਿਉਂਕਿ ਤੁਰਕਾਂ ਵੱਲੋਂ ਹੁਣ ਨਿਤ ਘਾਤ ਪਾਕੇ ਹੱਲੇ ਹੋ ਹੀ ਜਾਂਦੇ ਸਨ ।

੧੭੬੭ ਵਿਚ ਸਰਦਾਰ ਮੇਲਾ ਸਿੰਘ ਜੀ ੩੦ ਸਿੰਘਾਂ ਦੇ ਜੱਥੇ ਸਮੇਤ ਇਥੇ ਪੁਜੀ ਜਿਨ੍ਹਾਂ ਨੇ ਤੱਥੂ ਕਨਾਂਤਾਂ ਤੇ ਮਹਿਲ ਮਸਤਾਨੇ ਵੇਖਕੇ ਦੀਵਾਨ ਅਸਥਾਨ (ਤਖਤ ਸਾਹਿਬ ਜੀ) ਵਾਲੀ ਥਾਂ ਤੇ ੧,੦੦੦/- ਰੁਪਏ ਦਾ ਸਾਮਾਨ ਇਕੱਤ੍ਰ ਕਰਕੇ ਆਪ ਤੇ ਹੋਰ ਸਿੰਘਾਂ ਸਮੇਤ ਹੱਥੀਂ ਸੇਵਾ ਕਰਕੇ ਸ਼ੁਰੂ ਵਿਚ ਮੰਦਰ ਤਿਆਰ ਕੀਤਾ । ਜਿਸ ਵਿਚ ਮਹਾਰਾਜਾ ਦੇ ਸ਼ਸਤ੍ਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਵਾਸ-ਪ੍ਰਕਾਸ਼ ਹੋ ਕੇ ਦੀਵਾਨ ਸਜ਼ਾਨ ਲਗ ਗਿਆ, ਪੁੱਤ੍ਰ ਇਨ੍ਹਾਂ ਦੇ ਵਾਪਸ ਹੋ ਜਾਣ ਪਿਛੋਂ ਛੇਤੀ ਹੀ ਸਰਦਾਰ ਅਕਲ ਕਲਾ ਸਿੰਘ ਜੀ ਕੁਝ ਜੱਥੇ ਸਮੇਤ ਆ ਪੁਜੀ, ਜਿਨ੍ਹਾਂ ਦਾ ਅਕਾਲੀ ਗਜਗਾਹ ਸਿੰਘ ਜੀ ਨਿਹੰਗ ਨਾਲ ਇਕ ਦਿਨ ਬਿਲਾਸ ਪਰਸਪਰ ਸ੍ਰੀ ਸਾਹਿਬ ਤਕ ਪੁੱਜਣ ਤੇ ਅਕਾਲੀ ਗਜਗਾਹ ਸਿੰਘ ਜੀ ਨਿਹੰਗ ਸਿੰਘ ਸ਼ਹੀਦੀ ਪਾ ਗਏ । ਇਨ੍ਹਾਂ ਦੇ ‘ਗਜਗਾਹ’ ਨੂੰ ਅਕਾਲੀ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਤੜ੍ਹਤ ਸਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਦੇ ਹਜ਼ੂਰ ਹਾਜ਼ਰ ਕਰਕੇ, ਆਪ ਕੁਝ ਸਿੰਘਾਂ ਸਮੇਤ ਨਗੀਨਾ ਘਾਟ ਦੇ ਕਿਨਾਰੇ ਆ ਬਿਗਾਜੇ। ਪੁੱਤ੍ਰ ਭਾਈ ਸੰਤੋਖ ਸਿੰਘ ਜੀ ਦਾ ਸੰਮਤ ੧੭੭੧ ਵਿਚ ਕਮਰਕਸਾ ਹੋ ਜਾਣ ਪਰ ਇਨ੍ਹਾਂ ਦੇ ਇਕ ਸਾਥੀ ਅਕਾਲੀ ਖੁਸ਼ਾਲ ਸਿੰਘ ਜੀ ਨਿਹੰਗ ਜੱਥੇਦਾਰੀ ਦੀ ਸੇਵਾ ਲਈ ਚੁਣੇ ਗਏ, ਜਿਨ੍ਹਾਂ ਤੋਂ ਪਿਛੋਂ ੧੭੭੨ ਵਿਚ ਅਕਾਲੀ ਲਾਲ ਸਿੰਘ ਜੀ ਨਿਹੰਗ ਸਿੰਘ ਜੱਥੇਦਾਰ ਬਣੇ ਅਤੇ ਇਨ੍ਹਾਂ ਹੀ ਦਿਨਾਂ ਵਿਚ ਇਕ ਸਰਦਾਰ ਚੜ੍ਹਤ ਸਿੰਘ ਜੀ ਕਰਤਾਰਪੁਰੀਏ ਜੱਥੇ ਸਮੇਤ ਪੁਜੀ, ਇਹ ਬੜੇ ਉਦਮੀ, ਉਤਸ਼ਾਹੀ ਤੇ ਕਾਰੀਗਰ ਸਿਆਣੇ ਸਨ । ਇਨ੍ਹਾਂ ਨੇ ਇੱਟਾਂ ਪੱਥਰ ਤਿਆਰ ਕਰਕੇ ਅਕਾਲ ਬੁੰਗੇ ਦੀ ਨੀਹ ਰਖੀ ਅਤੇ ਉਤੇ ਕੱਚੀ ਛੱਤ ਪਾਈ ਜਿਸ ਨੂੰ ਸ੍ਰੀ ਗੁਰੂ ਸਿੰਘ ਜੀ ਨੇ ੫੦,੦੦੦/- ਲਗਾਕੇ ਫੇਰ ਪੱਕਾ ਕੀਤਾ ਤੇ ਬਾਵੜਾ ਭੀ ਪੱਕਾ ਬਣਵਾਇਆ ।

੧੭੬੫ ਵਿਚ ਸ. ਚੜ੍ਹਤ ਸਿੰਘ ਜੀ ਦੇ ਯਤਨ ਨਾਲ ਸ. ਬਖਤਾਵਰ ਸਿੰਘ ਜੀ ਜੱਥੇਦਾਰ ਮੁਕੱਰਰ ਹੋਣ ਕਰਕੇ ਸਾਰੇ ਹਜ਼ੂਰੀ ਸੇਵਾਦਾਰ ਨਵੇਂ ਸਿਰੇ ਮੁੜ ਜ਼ੁਦਾ ਜ਼ੁਦਾ ਟਹਿਲੇ ਲਈ ਮੁਕੱਰਰ ਕੀਤੇ ਗਏ, ਕਿਉਂਕਿ ਪਹਿਲੇ ਬਹੁਤੇ ਸਿੰਘਾਂ ਦੇ ਛਾਤਿਹ ਗਜਾਣ, ਚਾਲੇ ਪਾਣ, ਉਪਮ ਤੇ ਬਿਧ ਹੋ ਜਾਣ ਕਰਕੇ ਸੇਵਾ ਦਾ ਸਿਲਸਿਲਾ ਟੁੱਟਦਾ ਜਾਂਦਾ ਸੀ, ਜਿਸ ਦੇ ਮੁੜ ਜਾਰੀ ਹੋਣ ਤੇ ਖਾਲਸੇ ਦੀ ਇਨ੍ਹਾਂ ਪਰ ਬੜੀ ਖੁਸ਼ੀ ਹੋਈ, ਇਸੀ ਕਰਕੇ ਸਰਬ ਸੰਸਤੀ ਨਾਲ ੧੭੬੨ ਵਿਚ ਸ. ਚੜ੍ਹਤ ਸਿੰਘ ਜੀ ਨੂੰ ਹੀ ਜੱਥੇਦਾਰ ਥਾਪਿਆ ਗਿਆ ।

ਏਹ ਜਿਥੇ ਸੂਰਬੀਰ ਦਲੇਰ ਉਤਸ਼ਾਹੀ ਤੇ ਨੀਤੀ ਨਿਪੁੰਨ, ਪ੍ਰਬੰਧ ਤੇ ਸੇਵਾ ਵਿਚ ਆਪਣੀ ਆਪ ਹੀ ਮਿਸਾਲ ਸਨ, ਉਥੇ ਨਾਮ ਰਸੀਏ ਕੀਰਤਨੀ (ਰਾਗੀ) ਤੇ ਦਰਦ ਦਿਲ ਵਾਲੇ ਦੀਦਾਰੀ ਯੋਗਾ ਅੰਭਿਆਸੀ ਭੀ ਸਨ । ਇਸੀ ਕਰਕੇ ਸਾਰੇ ਇਲਾਕੇ ਵਿਚ ਇਨ੍ਹਾਂ ਦੇ ਸਤਿਕਾਰ ਸੇਭਾ ਦੀ ਬੜੀ ਚਰਚਾ ਸੀ । ਇਨ੍ਹਾਂ ਨੇ ਹੀ ਨਗੀਨੇ ਘਾਟ ਵਾਲੇ ਬੁੰਗੇ ਬਣਾਏ, ਕੁਝ ਦਿਨਾਂ ਤੋਂ ਇਨ੍ਹਾਂ ਨਾਲ ਸ. ਮੋਹਰ ਸਿੰਘ ਜੀ ਭੀ ਆ ਮਿਲੇ ਸਨ, ਜੋ ਅਰਥੀ ਫਾਰਸੀ ਦੇ ਵਿਦਵਾਨ ਫਿਲਾਸਫਰ ਤੋਂ ਰਾਜ-ਨੀਤੀ ਦੇ ਮਾਹਰ ਹੋਣ ਕਰਕੇ ਸ਼ਹਿਰ ਦੇ ਨਾਇਕ (ਹਾਕਮ) ਨਾਲ ਮਿਲਦੇ ਇਲਾਕੇ ਦੇ ਕਿਤਨੇ ਹੀ ਝਗੜੇ ਮਾਮਲੇ ਤੈਹ

ਕਰਦੇ ਸਨ। ਇਨ੍ਹਾਂ ਨੇ ੧੯੩੦ ਵਿਚ ੧੦,੦੦੦/- ਰੁਪਏ ਖਰਚ ਕੇ ਤਥਤ ਸਾਹਿਬ ਜੀ ਦੀ ਦੁਬਾਰਾ ਸੇਵਾ ਕਰਾਈ ਅਤੇ ਵੱਡਾ ਭਾਰੀ ਜਗ (ਲੰਗਰ) ਦੀਵਾਨ ਕੀਤਾ ਜਿਸ ਕਰਕੇ ਸਾਰੀ ਪ੍ਰੰਤ ਵਿਚ ਮੁੜ ਖਾਲਸੇ ਦੀ ਧਾਰ ਮਚ ਗਈ। ਇਨ੍ਹਾਂ ਦਿਨਾਂ ਵਿਚ ਹੀ ਕੰਧਾਰ ਗਾਉਂ ਦੇ ਹਿੱਦੇ ਰਾਜ ਘਰਣੇ ਦੇ ਦੋਹਾਂ ਭਰਾਵਾਂ ਵਿਚ ਕਿਸੀ ਗੱਲੋਂ ਦੁਵੇਸ਼ਾਗਨੀ ਪ੍ਰਚੰਡ ਹੋ ਗਈ। ਇਨ੍ਹਾਂ ਦੇ ਪਰਸਪਰ ਮੇਲ ਕਰਾਣ ਵਿਚ, ਖਾਲਸੇ ਨੇ ਫਡ਼ਹ ਪਾਈ। ਇਸ ਖੁਸ਼ੀ ਵਿਚ ਦੋਹਾਂ ਭਰਾਵਾਂ ਨੇ ੧੦੦੦੦/- ਰੁਪਿਆ ਭੇਟਾ ਕੀਤਾ, ਜਿਸ ਨਾਲ ਹੋਰ ਮਿਲਾਕੇ ਸ. ਮੋਹਰ ਸਿੰਘ ਜੀ ਨੇ ੧੯੪੫ ਵਿਚ ੪੫੦੦੦/- ਦੀ ਰਕਮ ਖਰਚ ਕੇ ਮਾਈ ਭਾਗ ਕੋਰ ਜੀ ਦੀ ਯਾਦਗਾਰ ਵਿਚ ਬੁੰਗਾ ਤਿਆਰ ਕਰਵਾਇਆ, ਕਿਉਂਕਿ ੧੯੪੨ ਵਿਚ ਇਹ ਜਥੇਦਾਰ ਥਾਪੇ ਜਾ ਚੁੱਕੇ ਸੀ।

ਇਨ੍ਹਾਂ ਦਿਨਾਂ ਵਿਚ ਹੀ ਅਕਾਲੀ ਮਹਾ ਕਾਲ ਸਿੰਘ ਨਿਹੰਗ ਰਾਜਪੂਤਾਨੇ ਵੱਲੋਂ ਨਜ਼ਰਾਨੇ ਲੈ ਕੇ ਆਪਣੇ ਜਥੇ ਸਮੇਤ ਇਥੇ ਪੁੱਜੇ ਜਿਸ ਤੋਂ ਹੋਰ ਬੁੰਗੇ ਬਣਨ ਦੀ ਤਿਆਰੀ ਆਰੰਭ ਹੋਈ ਪ੍ਰੰਤੂ ੧੯੪੮ ਵਿਚ ਸ. ਮੋਹਰ ਸਿੰਘ ਜੀ ਦੇ ਪਿੱਛੇ ਸ. ਰਾਮ ਸਿੰਘ ਜੀ ਦੇ ਸਮੇਂ ਤੁਰਕਾਂ ਵੱਲੋਂ ਹੱਲਾ ਹੋਣ ਤੇ ਜੰਗ ਜਾਰੀ ਹੋ ਗਿਆ। ਜਿਸ ਕਰਕੇ ਛੇਤੀ ਛੇਤੀ ਪੂਰੀ ਪੂਰੀ ਤੇ ਪੱਕੀ ਸੇਵਾ ਨਾ ਹੋ ਸਕੀ ਕਿਉਂਕਿ ਸਾਰੇ ਇਲਾਕੇ ਦੀ ਤੁਰਕਾਨੀ ਗੁਰਦਵਾਰੇ ਦੀ ਲੁੱਟ ਲਈ ਹਿਲ ਖੜੇਤੀ ਸੀ।

ਇਸੀ ਘਮਸਾਨ ਅੰਦਰ ੧੯੬੦ ਵਿਚ ਸ. ਧਰਮ ਸਿੰਘ ਅਤੇ ੧੯੭੨ ਵਿਚ ਸ. ਚੜ੍ਹਤ ਸਿੰਘ ਜਥੇਦਾਰ ਦੂਜੇ ਭੀ ਜੰਗ ਅੰਦਰ ਹੀ ਸ਼ਹੀਦੀ ਪਾ ਗਏ ਜਿਨ੍ਹਾਂ ਨੇ ੨੦,੦੦੦/- ਰੁਪਿਆ ਖਰਚ ਕੇ ਅੰਦਰਲਾ ਬਾਹੜਾ ਪੱਕਾ ਕਰਵਾਇਆ, ਅਤੇ ਜਿਥੇ ਹੁਣ ਬਾਬਾ ਨਿਪਾਨ ਸਿੰਘ ਵਾਲਾ ਬੁੰਗਾ ਕਹਿਲਾਂਦਾ ਹੈ, ਜਿਸ ਨੂੰ ਬੁੰਗਾ ਸਰਬਲੋਹ ਭੀ ਆਖਦੇ ਸਨ। ਇਥੇ ਇਕ ਦੂਸਰਾ ਬੁੰਗਾ ਬਣਵਾਇਆ ਸੀ ਜੋ ਬੁੰਗਾ ਦੀ ਸੈਲਾਘ ਨਾਲ ਰੁੜ੍ਹਾ ਗਿਆ। (ਇਸ ਦਾ ਕੁਝ ਜਿਕਰ ਬਾਬਾ ਨਿਪਾਨ ਸਿੰਘ ਜੀ ਤੇ ਅਕਾਲੀ ਹਰਦਿੱਤ ਸਿੰਘ ਜੀ ਨਿਹੰਗ ਸਿੰਘ ਵਾਲੀ ਉਸ ਦਰਖਾਸਤ ਵਿਚ ਹੈ ਜੋ ੧ ਫਰਵਰੀਨ ਦੀ ੧੯੨੩ ਫਸਲੀ ਨੂੰ ਉਨ੍ਹਾਂ ਨੇ ਉਸ ਦੀ ਮੁਰੰਮਤੀ ਲਈ ਸਰਬਰਾਹ ਹਜ਼ੂਰ ਸਾਹਿਬ ਪਾਸ ਦਿੱਤੀ ਸੀ।

੧੯੭੨ ਤੋਂ ੧੯੭੬ ਤਕ ਸ. ਮਹਿਤਾਬ ਸਿੰਘ ਜੀ ਅਤੇ ੧੯੭੬ ਤੋਂ ੧੯੮੦ ਤਕ ਸ. ਆਇਆ ਸਿੰਘ ਜੀ ਜਥੇਦਾਰ ਰਹੇ ਪ੍ਰੰਤੂ ੧੯੮੦ ਤੋਂ ਖਾਲਸਾ ਚਾਲੇ ਪਾ ਗਿਆ, ਕਿਉਂਕਿ ਇਸ ਵੇਲੇ ਬਿੜ੍ਹਾਂ ਦੇ ਛਿਲਕੇ ਤੇ ਪੱਤੇ ਭੀ ਛਕਣ ਲਈ ਖਾਲਸੇ ਜੀ ਨੂੰ ਮਿਲਨੇ ਕਠਿਨ ਸਨ, ਤਦੇ ੧੯੮੦ ਤੋਂ ੧੯੮੨ ਤਕ ਉਦਾਸੀ ਸੰਤ ਸੇਵਾ ਕਰਨ ਲਈ ਟਿਕਾਏ ਗਏ। ਪ੍ਰੰਤੂ ੧੯੮੨ ਵਿਚ ਸ. ਗਜ਼ ਸਿੰਘ ਜੀ ਜਥੇ ਸਮੇਤ ਪੁੱਜੇ ਤੇ ਮੁੜ ਸੇਵਾ ਲਈ ਖਾਲਸੇ ਜੀ ਦੇ ਪਹਿਰੇ ਲਗਾਏ ਗਏ। ਇਸੀ ਜਥੇਦਾਰ ਜੀ ਦੇ ਵਕਤ ਵਿਚ ਮਹਾਰਾਜਾ ਰਣਜੀਤ ਸਿੰਘ ਜੀ ਸੇਰੇ ਪੰਜਾਬ ਨੇ ਜਦ ਸ੍ਰੀ ਤਰਨ ਤਾਰਨ ਸਾਹਿਬ ਆਦਿ ਗੁਰਦੁਆਰਿਆਂ ਦੀ ਸੇਵਾ ਲਈ ਕਮਰਕਸਾ ਕੀਤਾ ਤਦ ਇਥੇ ਭੀ ਸ. ਚੰਦਾ ਸਿੰਘ ਜੀ ਦੀ ਰਾਹੀਂ ਕਾਰੀਗਰ ਤੇ ਮਾਇਆ ਭੇਜਕੇ। ਤਥਤ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਜੀ ਅਤੇ ਹੋਰ ਗੁਰਦੁਆਰੇ ਸਾਹਿਬਾਨ, ਬਾਰਾਂਦਰੀ ਆਦਿ ਦੀ ਸੇਵਾ ਆਰੰਭ ਕਰਵਾਈ।

ਇਸੀ ਸਮੇਂ ਵਿਚ ਮਹਾਰਾਜਾ ਚੰਦੂ ਲਾਲ ਜੀ ਬਹਾਦਰ ਨੇ ਨਗੀਨਾ ਘਾਟ ਦੀਆਂ ਪੌੜੀਆਂ ਚਾਲੀ ਹਜ਼ਾਰ ਰੁਪਿਆ ਖਰਚ ਕੇ ਬਣਵਾਈਆਂ ਤੇ ਬਿਸ਼ਨ ਪੂਰੀ, ਬਾਂਸਰੀ, ਬਾੜੀ, ਏਲਕੀ, ਤੇ ਮਸੋੜ ਆਦਿ ਪਿੰਡ ਲੰਗਰ ਲਈ ਭੇਟ ਕੀਤੇ। ਬਾਹਦ ਵਿਚ ਕੁਛ ਪਿੰਡ ਰਾਜਾ ਨਾਨਕ ਚੰਦ ਸਾਹਿਬ ਵੱਲੋਂ ਤੇ ਸਾਲਾਨਾ ਪਟਿਆਲਾ, ਜੀਦ, ਨਾਭਾ, ਕਪੂਰਥਲਾ, ਫਰੀਦਕੋਟ ਤੇ ਹੋਰ ਸਿੱਖ ਰਦੀਸਾਨ ਵੱਲੋਂ

* ‘ਫਰਵਰੀਨ’ ਪਾਰਸੀਆਂ ਦੇ ਸਾਲਾਂ ਦੇ ਪਹਿਲੇ ਮਹੀਨੇ ਦਾ ਨਾਮ, ਜੋ ਚੇਤਰ, ਵਸਾਖ ਮੁਤਾਬਕ ਹੈ।

ਲੰਗਰ ਆਦਿ ਲਈ ਲਾਏ ਗਏ । ਸੰਨ ੧੯੮੪ ਵਿਚ ਸ. ਈਸ਼ਰ ਸਿੰਘ ਜੀ ਦੇ ਜੱਥੇਦਾਰ ਬਣਨ ਪਰ ਦੁਸੈਹਿਰੇ, ਦੀਵਾਲੀ ਦਾ ਮਹਲਾ ਬੜੇ ਰੰਗ ਨਾਲ ਖੇਲਿਆ ਗਿਆ, ਪੰਤੂ ਲਿਖਾਰੀ ਰਣ ਸਿੰਘ ਜੀ ਦੀ ਥੇ-ਇਤਫਾਕੀ ਹੋ ਜਾਣ ਦੇ ਕਾਰਣ ਤੁਰਕ ਲੁੱਟਣ ਲਈ ਆ ਪਏ, ਰਹਿਰਾਸੀਆ ਸਿੰਘ ਸ਼ਹੀਦ ਹੋਇਆ ਤੇ ਤੁਰਕਾਂ ਭਾਜ ਖਾਈ, ਸੰਨ ੧੯੮੬ ਵਿਚ ਸ. ਵਰਿਆਮ ਸਿੰਘ ਜੀ ਤਿੰਨ ਦਿਨ ਜੱਥੇਦਾਰ ਰਹਿਕੇ ਸ਼ਹੀਦ ਹੋਏ ਤੇ ਸ. ਤਾਰਾ ਸਿੰਘ ਜੱਥੇਦਾਰ ਬਣਿਆਂ । ਇਸੀ ਸਾਲ ਵਿਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਮਰਕਸੇ ਦੀ ਖਬਰ ਸੁਣ ਕੇ ਆਏ ਹੋਏ ਕਾਰਬਾਰੀ ਹਰਨ ਹੋ ਗਏ ਤੇ ਗੁਰਦੁਆਰੇ ਦੀ ਦੂਜੀ ਛੱਡ ਅਧੂਰੀ ਰਹਿ ਗਈ, ਜਿਸ ਨੂੰ ਸਦਰ ਤੇ ਮੁਕਾਬੀ ਕਮੇਟੀ ਵੱਲੋਂ ਸਰਬਗਾਹਾਂ ਦੀ ਨਿਗਰਾਨੀ ਵਿਚ ਪ੍ਰਬੰਧ ਹੋ ਜਾਣ ਤੇ, ਇਹ ਸੇਵਾ ਆਮ ਖਾਲਸੇ ਤੇ ਸੰਗਤਾਂ ਦੇ ਹਿੱਸੇ ਆਈ, ਆ ਰਹੀ ਤੇ ਅਵੇਗੀ ਸਮਝਨਾ ਚਾਹੀਏ । ਇਸੇ ਜੱਥੇਦਾਰ ਨੇ ੧੫,੦੦੦/- ਪ੍ਰਚਤ ਕੇ ਨਗੀਨਾ ਘਾਟ ਦੂਜਾ ਬੁੰਗਾ ਬਣਵਾਇਆ । ਇਸੀ ਸਮੇਂ ਸ. ਚੈਨ ਸਿੰਘ, ਸ. ਬਹਾਦਰ ਸਿੰਘ ਕਾਰਬਾਰੀ ਦੇ ਵਿਤੁੱਧ (ਪਾਰਟੀਬਾਜ਼ੀ ਕਰਕੇ) ਜੰਗ ਹੋਇਆ । ੪੦ ਸਿੰਘ ਚਲ ਬਸੇ, ਸ. ਬਹਾਦਰ ਸਿੰਘ ਰੁਹੇਲੀਆਂ ਨੂੰ ਮਦਤ ਵਿਚ ਲੈ ਆਇਆ । ਸ. ਮਨਸਾ ਸਿੰਘ ਕਾਰਬਾਰੀ ਹੋਇਆ, ਜਿਸ ਨੇ ਮਸੌਡ ਪਿੰਡ ਅੰਗਰੇਜ਼ ਅਫਸਰ ਨੂੰ ਮਿਲ ਕੇ ਜਗੀਰ ਦਾ ਬੰਦੇਬਸਤ ਕਰਾਇਆ ਅਤੇ ਖਾਲਸੇ ਨੇ ਕੰਧਾਰ ਦੇ ਨੈਨ ਸਿੰਹ ਰਾਜਾ ਤੇ ਬਦਲੀ ਖਾਨ ਦੇ ਜੰਗ ਵਿਚ ਸਾਥ ਦਿੱਤਾ ਤੇ ਛੱਤਰ ਹੋਈ ।

੧੯੯੦ ਵਿਚ ਜੱਥੇਦਾਰੀ ਸ. ਅਤਤਰ ਸਿੰਘ ਜੀ ਦੇ ਹੱਦ ਆਈ । ਕਿਸ਼ਨ ਸਿੰਘ ਰਾਜਾ ਸਿੰਘ ਨੇ ਮਨਸਾ ਸਿੰਘ ਕਾਰਬਾਰੀ ਕਤਲ ਕੀਤਾ, ਉਸ ਦੇ ਪੁੱਤਰ ਸ. ਧੰਨਾ ਸਿੰਘ ਨੇ ਇਨ੍ਹਾਂ ਨੂੰ ਮਾਰ ਕੇ (ਕਿੱਕਰ ਦੇ ਦਰਖਤਾਂ ਨਾਲ ਲਟਕਾ ਕੇ) ਜੱਥੇਦਾਰ ਦਾ ਡੇਰਾ ਲੁੱਟ ਲਿਆ ਤੇ ਰੁਹੇਲੇ ਮਦਤੀ ਲੈ ਕੇ ਤੁਖਤ ਸਾਹਿਬ ਨੂੰ ਲੁੱਟਣ ਲਈ ਚੜ੍ਹਾਈ ਕੀਤੀ । ਇਸ ਵੇਲੇ ਜ਼ਿਲ੍ਹੇਦਾਰ ਹਾਕਮ “ਪਿਸ਼ਤਨ” ਜੀ ਸਨ ।

ਗੁਰਦੁਆਰੇ ਸਾਹਿਬ ਦੀ ਹਤਕ ਸਮਝ ਕੇ ਪੰਜਾਬ ਤੋਂ ਆਏ ਹੋਏ ਬਿਹੰਗਮ ਤੇ ਨਿਹੰਗ ਸਿੰਘਾਂ ਨੇ ਅਤੇ ਸ. ਆਸਾ ਸਿੰਘ ਕਰੀਮ ਨਗਰ ਵਾਲੇ ਦੇ ਪਿਤਾ ਸ: ਖੜਗ ਸਿੰਘ ਜੀ ਨੇ ਰੁਹੇਲਿਆਂ ਦੇ ਸਰਦਾਰ ਨੂੰ ਲੱਲਕਾਰ-ਵੰਗਾਰਕੇ ਥਾਂ ਰਖਿਆ ਤੇ ਰੁਹੇਲਿਆਂ ਭਾਜ ਖਾਈ । ਇਸ ਛੁੱਟ ਤੇ ਪੜ੍ਹੇਬਾਜ਼ੀ ਵਿਚ ਸਰਕਾਰ ਵੱਲੋਂ ਗੁਰਦੁਆਰੇ ਸਾਹਿਬ ਤੇ ਜਗੀਰ ਦੇ ਪ੍ਰਬੰਧ ਵਿਚ ਕਾਫੀ ਦਖਲ ਦਿੱਤਾ ਗਿਆ ਅਤੇ ਰਾਇ ਹਨਵੰਤ ਪ੍ਰਸਾਦ ਜੀ ਨੂੰ ਭੇਜ ਕੇ ਮੁਲਾਜਮਾਨ ਗੁਰਦੁਆਰਾ ਸਾਹਿਬ ਤੇ ਹੋਰ ਇਖਰਾਜਾਤ ਦਾ ਕਾਇਦਾ ਤੇ ਤੁਥਤਾ ਬਣਵਾਇਆ ਗਿਆ ਤੇ ਇਸੀ ਸਮੇਂ ਇਨ੍ਹਾਂ ਤੋਂ ਆਰਤੀ ਜਗਾ ਕੇ ਕਰਨ ਦਾ ਰਵਾਜ਼ ਚਲਿਆ, ਇਸੀ ਅਰਸੇ ਵਿਚ ਆਤਮਾ ਸਿੰਘ ਤੇ ਸੁਖਈ ਸਿੰਘ ਵਾਲਾ ਤੇ ਹੋਰ ਬੁੰਗੇ ਬਣੇ । ਸ: ਗੰਡਾ ਸਿੰਘ ਜੀ ਮੁਨਸਬਦਾਰ ਸਰਬਗਾਹ ਮੁਕੱਰਰ ਹੋਏ । ਇਸੀ ਸਮੇਂ ਤੋਂ ਸਰਦਾਰ ਯਾ ਜੱਥੇਦਾਰ ਦੀ ਬਜਾਏ ਜੱਥੇਦਾਰ ਨੂੰ ਕੇਵਲ ਪ੍ਰਸਾਰੀ ਸਿੰਘ ਜੀ ਦੇ ਨਾਮ ਪਰ ਬੋਲਣ-ਬੁਲਾਣ ਦਾ ਰਵਾਜ਼ ਜਾਰੀ ਹੋਇਆ, ਪੰਤੂ ਪਾਰਟੀ-ਬਾਜੀ ਦੇ ਜੋਰ ਪਰ ਕਦੀ ਕੋਈ ਨਿਰਬਲ ਤੇ ਕਦੇ ਕੋਈ ਸਬਲ ਹੋ ਕੇ ਦਿਨ ਗੁਜ਼ਾਰਦੇ ਰਹੇ ਤੇ ਜਦ ਭੀ ਪੜ੍ਹੇਸੀਆਂ ਦੇ ਵੱਲੋਂ ਹਮਲੇ ਹੁੰਦੇ ਤਦ ਹਜ਼ਰ ਨਿਹੰਗ ਸਿੰਘ, ਬਿਹੰਗਮ ਸਿੰਘ ਅਤੇ ਹਜ਼ੂਰੀਏ ਸਿੰਘ ਸਾਰੇ ਹੀ ਇੱਕਮੁੱਠ ਹੋ ਕੇ ਸਿੰਘਣੀਆਂ (ਮਾਈਆਂ) ਸਮੇਤ ਮੁਕਾਬਲਾ ਕਰਦੇ ।

ਨਗੀਨਾ ਘਾਟ ਤੇ ਨਿਹੰਗ ਸਿੰਘਾਂ ਦਾ ਬੁੰਗਾ

ਜਦ ਅਕਾਲੀ ਗਜ਼ਗਾਹ ਸਿੰਘ ਨਿਹੰਗ, ਅਕਲਕਲਾ ਸਿੰਘ ਜੀ ਦੇ ਹੱਥੀਂ ਸ਼ਹੀਦੀ ਪਾ ਗਏ

1. ਹਜ਼ੂਰੀ ਸਾਥੀ, ਪੰਨਾ 9-16

ਤਦ ਉਨ੍ਹਾਂ ਦਾ ਸ਼ਸਤ੍ਰ ‘ਗਜਗਾਹ’ ਮਹਾਰਾਜਾ ਦੇ ਤੁਖਤ ਦੀ ਭੇਟਾ ਕਰਕੇ ਅਕਾਲੀ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਉੱਥੇ ਸੁਭਾਵ ਤੇ ਬੋਲਿਆਂ ਦਾ ਮੇਲ ਹੋਂਦਾ ਨਾ ਵੇਖ ਕੇ, ਕੁਝ ਸਿੰਘਾਂ ਸਮੇਤ ਇਥੇ ਆ ਟਿਕੇ ਜਿਥੇ ਹੁਣ ਨਿਹੰਗ ਸਿੰਘਾਂ ਵਾਲਾ ਬੁੰਗਾ ਹੈ, ਜਿਸ ਤਰ੍ਹਾਂ ਕੁਝ ਕੁਝ ਸੇਵਾ ਬਾਵੜੇ ਆਦਿ ਦੀ ਤੁਖਤ ਸਾਹਿਬ ਦੀ ਹਜ਼ੂਰੀ ਵਿਚ ਰਹਿਕੇ ਕਰਦੇ ਸੀ ਇਸੀ ਤਰ੍ਹਾਂ ਇੱਥੇ ਟਿਕਣ ਦੇ ਸਮੇਂ ਵਿਚ ਭੀ ਭਾਈ ਧਰਮ ਸਿੰਘ ਜੀ ਦੀ ਯਾਦਗਾਰ ਪਾਸ ਬਾਵੜੇ ਦੀ ਸੇਵਾ ਅਰੰਭ ਕਰ ਦਿੱਤੀ, ਕਿਉਂਕਿ ਜਲ ਨਾ ਹੋਣ ਕਰਕੇ ਪਾਸੋਂ ਰਾਹ ਗੁਜ਼ਾਰੁ ਦੁਖੀ ਪ੍ਰਤੀਤ ਹੁੰਦੇ ਹਨ।

ਕੁਝ ਸਮੇਂ ਤਕ ਅਕਲਕਲਾ ਸਿੰਘ ਜੀ ਤੁਖਤ ਸਾਹਿਬ ਦੀ ਹਜ਼ੂਰੀ ਵਿਚ ਹੀ ਸੇਵਾ ਨਿਵਾਸ ਕਰਦੇ ਰਹੇ, ਪਰੰਪੁਰੀ ਧੀਰੇ ਧੀਰੇ ਅਕਾਲੀ ਗੁਰਬਖਸ਼ ਸਿੰਘ ਨਿਹੰਗ ਸਿੰਘ ਜੀ ਦੀ ਸਹਿਨਸ਼ੀਲਤਾ ਤੇ ਉਪਕਾਰਮੁਕਤੀ ਦਾ ਇਹਨਾਂ ਪਰ ਐਸਾ ਪ੍ਰਭਾਵ ਪਿਆ ਕਿ ਇਹ ਭੀ ਅਕਾਲੀ ਗੁਰਬਖਸ਼ ਸਿੰਘ ਜੀ ਨਿਹੰਗ ਦੇ ਜਥੇ ਵਿਚ ਜਾ ਕੇ ਨਿਹੰਗ ਸਿੰਘ ਸਜ ਰਾਏ ਤੇ ਉੱਥੇ ਹੀ ਰਹਿਕੇ ਨਿਤ ਦਰਸ਼ਨਾਂ ਲਈ ਆ ਜਾਕੇ ਸੇਵਾ ਸਤਿਸੰਗ ਕਰਨ ਲਗੇ, ਤੇ ਜਦ ਅਕਾਲੀ ਗੁਰਬਖਸ਼ ਸਿੰਘ ਜੀ ਨਿਹੰਗ ਨੇ ਕਮਰਕਸੇ ਕੀਤੇ ਤਦ ੧੯੯੨ ਵਿਚ ਇਨ੍ਹਾਂ ਨੂੰ ਹੀ ਨਿਹੰਗ ਸਿੰਘਾਂ ਨੇ ਜੱਥੇਦਾਰ ਥਾਪਿਆ ਕਿਉਂਕਿ ਇਹ ਜਿੱਥੇ ਸੂਰਬੀਰ ਸਨ ਉੱਥੇ ਕਈ ਕਿਸਮ ਦੇ ਸ਼ਸਤ੍ਰ, ਅਸਤ੍ਰ ਤੇ ਬਹੁਦ ਭੀ ਕਈ ਕਿਸਮ ਦਾ ਤਿਆਰ ਕਰ ਲੈਂਦੇ ਸੀ ਤੇ ਭੇਸ ਬਦਲਾਣੇ ਵਿਚ ਬੜੇ ਮਾਹਰ ਸਨ। ਇਸੀ ਕਰਕੇ ਪ੍ਰਾਲਸੇ ਵਿਚ ਇਨ੍ਹਾਂ ਦਾ ਇਹ ਗੁਣਵਾਈ ਉਪਨਾਮ ਮਸ਼ਹੂਰ ਸੀ ਪਰੰਪੁਰੀ ਅਸਲੀ ਨਾਮ ਇਹਨਾਂ ਦਾ ਸ. ਜਸਵੰਤ ਸਿੰਘ ਸੀ।

੧੯੯੨ ਵਿਚ ਇਹਨਾਂ ਦਾ ਕਮਰਕਸਾ ਹੋਕੇ ਫਿਰ ਇਸ ਮੈਦਾਨੀ ਮਹਿਲ ਵਿਚ ਲਗਾਤਾਰ ਮੌਰਚੇ ਪਰ ਕੋਈ ਖਾਸ ਮਸ਼ਹੂਰ ਫੌਜ ਨਹੀਂ ਰਹੀ ਕਿਉਂਕਿ ਬਹੁਤੀ ਰਿਹਾਇਸ਼ ਹਜ਼ੂਰ ਵਿਚ ਤੁਖਤ ਸਾਹਿਬ ਦੀ ਹੀ ਸੇਵਾ ਵਿਚ ਖਾਲਸੇ ਨੇ ਰਖੀ, ਜਿਸ ਦੇ ਕਾਰਣ ਦੇ ਸਨ, ਇਕ ਤੁਰਕਾਂ ਨਾਲ ਹਮੇਸ਼ਾ ਚੁੱਧ ਜੰਗ ਦਾ ਸਿਲਸਿਲਾ ਸੀ, ਜੋ ਲਾਲਚ ਤੇ ਤੁਅੱਸਬ ਵਿਚ ਲੁੱਟ ਤੇ ਬਰਬਾਦੀ ਪੁਰ ਤੁਲੇ ਹੋਏ ਸਨ, ਇਧਰ ਖਾਲਸਾ ਸਿਰ ਤਲੀ ਤੇ ਰਖੀ ਬੈਠਾ ਸੀ। ਦੂਜਾ ਕਾਰਣ ਆਪਸ ਵਿਚ ਭੀ ਖਾਲਸੇ ਦੀ ਪਾਰਟੀ ਬਾਜੀ (ਪੱਥੰਬੰਦੀ) ਲੁੱਟ ਮਾਰ ਤੇ ਬੇਲ ਵਿਗਾੜ ਤੋਂ ਜਾਰੀ ਸੀ ਜਿਸ ਕਰਕੇ ਕਿਸੀ ਕਿਸੀ ਵੇਲੇ ਸਿਰੀਸਾਹਿਬ ਤਕ ਨੋਭਤ ਪੁੱਜ ਜਾਂਦੀ ਸੀ, ਪਰੰਪੁਰੀ ਜੋ ਵਿਚ ਸਿਆਣੇ ਦਰਦੀ ਤੇ ਮੁਨਸਫ ਮਜਾਜ ਹੁੰਦੇ ਸੀ ਉਹ ਸਮਝ ਲੈਂਦੇ ਸੀ ਜਿਸ ਕਰਕੇ ਇਹ ਬਹੁਤੇ ਇਕ ਥਾਂ ਹੀ ਰਹਿੰਦੇ ਸਨ।

ਜਦ ਸ. ਚੰਦਾ ਸਿੰਘ ਜੀ ੧੯੯੨ ਵਿਚ ਮਹਾਰਾਜਾ ਰਲਜ਼ੀਤ ਸਿੰਘ ਜੀ ਵੱਲੋਂ ਹਜ਼ੂਰ ਸਾਹਿਬ ਜੀ ਦੇ ਗੁਰਦੁਆਰਿਆਂ ਦੀ ਸੇਵਾ ਲਈ ਪੁੱਜੀ, ਤਦ ਇਹਨਾਂ ਅਕਾਲ ਰਜਮੈਂਟ ਯਾ ਅਕਾਲੀ ਬਾਬਾ ਨੈਣਾ ਸਿੰਘ ਨਿਹੰਗ ਤੇ ਅਕਾਲੀ ਬਾਬਾ ਫੂਲਾ ਸਿੰਘ ਨਿਹੰਗ ਸਿੰਘ ਦੇ ਜਥੇ ਵਾਲੇ ੩੦੦ ਤੋਂ ਵਧੀਕ ਨਿਹੰਗ ਸਿੰਘਾਂ ਦਾ ਜੱਥਾ ਸੀ, ਜਿਨ੍ਹਾਂ ਦੀ ਰਾਤ ਦਿਨ ਸੇਵਾ ਹੀ ਇਹ ਸੀ ਕਿ ਪਾਠ ਸਤਿਸੰਗ ਪਿਛੇ ਗਡੀ ਛਕ ਛਕਾਕੇ ਨਿਤ ਚੂਨੇ ਲਈ ਕੰਕਰੀਟ ਜਮਾ ਕਰਕੇ ਪੈਣੇ, ਸਾੜਨੇ, ਚੂਨਾ ਪੀਸਣਾ, ਢੋਣਾ, ਇਟਾਂ ਬਧਨੀਆਂ, ਪਕਾਣੀਆਂ, ਚਿਣਾਈ ਕਰਨੀ ਤੇ ਪਹਿਰੇ ਪਰ ਅਖੱਕ ਟਹਿਲਾ ਕਰਨਾ ਤੇ ਜਦ ਜਿਸ ਦੀ ਸੇਜ ਆਵੇ ਹਰਨ ਭੀ ਹੋ ਜਾਣ।

ਬਾਰਾਂਦਰੀ, ਹੀਠ ਘਾਟ, ਸ਼ਕਾਰ ਘਾਟ ਤੇ ਤੁਖਤ ਸਾਹਿਬ ਜੀ ਦੀ ਸੇਵਾ ਹੋਣ ਤਕ ਜੇ ਕਮਰਕਸੇ ਕਰ ਜਾਣ ਤੇ ਛਤਹ ਗਜ਼ਾਨ ਤੋਂ ਰਹਿ ਗਏ ਉਹ ਬਹੁਤੇ ਇਸੀ ਬੁੰਗੇ ਵਿਚ ਆ ਬਿਰਾਜੇ ਪਰੰਪੁਰੀ ਇਹ ਪੱਕਾ ਬੁੰਗਾ ਨਹੀਂ ਸੀ ਚਾਹੁੰਦੇ, ਕੇਵਲ ਮੈਦਾਨੀ ਮਹਿਲਾਂ ਵਿਚ ਅਨੰਦ ਰਹਿੰਦੇ ਸੀ। ਇਹਨਾਂ ਦਾ ਖਿਆਲ ਸੀ ਕਿ ਜੇ ਆਪਣੇ ਲਈ ਬੁੰਗੇ ਬਣਾਏ ਤਦ ਅਹੰਤਾ-ਮਮਤਾ ਵੱਧ ਜਾਣ ਤੇ

ਗੁਰਦੁਆਰਿਆਂ ਦੀ ਸੇਵਾ ਨਹੀਂ ਕਰ ਸਕਾਂਗੇ, ਇੱਥੇ ਇਹਨਾਂ ਨੇ ਅਕਾਲੀ ਭੂਪ ਸਿੰਘ ਜੀ ਨਿਹੰਗ ਜੱਥੇਦਾਰ ਥਾਪੇ ਜਿਨ੍ਹਾਂ ਨੇ ਭਾਈ ਧਰਮ ਸਿੰਘ ਜੀ ਵਾਲੇ ਗੁਰਦੁਆਰੇ ਪਾਸ ਪਹਿਲਾ ਅਕਾਲੀ ਗੁਰਬਖਸ਼ ਸਿੰਘ ਜੀ ਨਿਹੰਗ ਵਾਲਾ ਖੇਦਿਆ ਬਾਵੜ ਪੱਕਾ ਕਰਵਾਇਆ ।

ਫਿਰ ਅਕਾਲੀ ਗਿਆਨ ਸਿੰਘ ਜੀ ਨਿਹੰਗਾ, ਅਕਾਲੀ ਮੰਗਲ ਸਿੰਘ ਨਿਹੰਗਾ, ਅਕਾਲੀ ਗਿਆਨੀ.....ਸਿੰਘ ਨਿਹੰਗਾ, ਅਕਾਲੀ ਨਰੈਣ ਸਿੰਘ ਨਿਹੰਗਾ, ਅਕਾਲੀ ਅਮਲਾ ਸਿੰਘ ਨਿਹੰਗਾ, ਅਕਾਲੀ ਖਜ਼ਾਨ ਸਿੰਘ ਨਿਹੰਗ ਆਦਿਕ ਜੱਥੇਦਾਰ ਇੱਥੇ ਕਚੇ ਬੁੰਗੇ ਵਿਚ ਹੀ ਗੱਜਦੇ ਆਏ, ਪਰੰਤੂ ਇਨ੍ਹਾਂ ਦੇ ਹੀ ਵੇਲੇ ਬਰਸਾਤ ਆਦਿ ਦੇ ਖਿਆਲ ਤੇ ਸਮੇਂ ਦੀ ਤਥਦੀਲੀ ਅਰ ਕੁਛ ਪਰੋਮੀਆਂ ਦਰਦੀਆਂ ਦੀ ਪਰੇਰਨਾ ਕਰਕੇ ਨਿਹੰਗਾਂ ਸਿੰਘਾਂ ਦਾ ਬੁੰਗਾ ਭੀ ਪੱਕਾ ਤਿਆਰ ਕੀਤਾ ਗਿਆ ਜੋ ਛੇਤੀ ਹੀ ਮਸਤਾਨਾ ਹੋ ਜਾਣ ਕਰਕੇ ਹਿੰਕਨ ਸਾਹਿਬ ਬਹਾਦਰ ਨਾਜ਼ਮ ਨੇ ਮੁੜ ਪੱਕਾ ਤਿਆਰ ਕਰਵਾ ਦਿੱਤਾ ਤੇ ਬਾਅਦ ਵਿਚ ਅਕਾਲੀ ਮਿਹਰ ਸਿੰਘ ਨਿਹੰਗ ਜੱਥੇਦਾਰ ਹੋਕੇ ਹੁਣ ਇੱਥੇ ਅਕਾਲੀ ਲੱਧ ਸਿੰਘ ਨਿਹੰਗ ਸਿੰਘ ਜੀ ਜੱਥੇਦਾਰ ਹਨ ।

ਇਨ੍ਹਾਂ ਦੇ ਵਕਤ ਵਿਚ ਬੁੰਗੇ ਨੂੰ ਤਰੇੜਾ ਪੈ ਜਾਣ ਤੇ ਮੁੜ ਨਾਜ਼ਮ ਜੇ. ਈ. ਆਰਮ ਸਟ੍ਰੰਗ ਐਸਕੁਆਇਰ ਹੈਦਰਾਬਾਦ (ਡੱਬਣ) ਨੇ ਤਿਆਰ ਕਰਵਾ ਦਿੱਤਾ ਹੈ ਅਤੇ ਮਹਾਰਾਣੀ ਸਾਹਿਬਾ ਰਾੜੇ ਵਾਲਿਆਂ ਤੇ ਹੋਰ ਸੰਗਤਾਂ ਦੇ ਉਦੱਸਥ ਨਾਲ ਹੁਣ ਇੱਥੇ ਇੱਕ ਬਾਵੜਾ ਭੀ ਪੱਕਾ ਤਿਆਰ ਹੋ ਗਿਆ ਹੈ, ਜਿਸ ਤੋਂ ਜਲ ਦੀ ਬੇਪਰਵਾਹੀ ਰਹੇਗੀ, ਪਰੰਤੂ ਗੁਜਰੇ ਸਾਲ ਵਿਚ ਪੰਜਾਬ ਤੇ ਆਏ ਕੁਝ ਨਿਹੰਗ ਸਿੰਘਾਂ ਨਾਲ ਸਰਕਾਰੀ ਕਰਮਚਾਰੀਆਂ ਦੀ ਅਚਾਨਕ ਹੀ ਨੋਬਤ ਰਾਮ-ਜੰਗੇ ਦੇ ਭੁਯੰਗੀ ਤਕ ਪੁੱਜੀ । ਇਕ ਇਨਸਪੈਕਟਰ ਛਤਹ ਗਜ਼ਾ ਗਿਆ ਕੁਝ ਹੋਰ ਜਖਮੀ ਹੋ ਕੇ ਭੜੀ ਨਠੇ ਪਰ ਨਿਹੰਗ ਸਿੰਘ ਇੱਥੇ ਹਰਨ ਹੋ ਗਏ ।

ਏਹ ਸਾਰੀ ਕਾਰਵਾਈ ਨਿਹੰਗ ਸਿੰਘਾਂ ਦੇ ਬੁੰਗੇ ਦੇ ਜੱਥੇਦਾਰ ਤੋਂ ਗੁਪਤ ਹੋਈ ਜਿਸ ਦਾ ਜੱਥੇਦਾਰ ਤੇ ਹੋਰ ਨਿਹੰਗ ਸਿੰਘਾਂ ਨੂੰ ਸਥਤ ਰੰਜ ਤੇ ਅਫਸੋਸ ਹੈ । ਐਸੀ ਕਿਸੀ ਹਾਲਤ ਵਿਚ ਲੋੜ ਹੈ ਕਿ ਜਿਥੇ ਬੁੰਗੇ ਦੀ ਹੱਦ ਵਿਚ ਉਤਰਿਆਂ ਨਿਹੰਗ ਸਿੰਘਾਂ ਸੰਬੰਧੀ ਹਰ ਗੱਲ ਤੋਂ ਜੱਥੇਦਾਰ ਨੂੰ ਪੂਰਾ ਪੂਰਾ ਜਾਣੂੰ ਕੀਤਾ ਜਾਂਦਾ ਕਰੇ ਉਥੇ ਨਿਹੰਗ ਸਿੰਘਾਂ ਦੀਆਂ ਹੋਰ ਜ਼ਰੂਰਤਾਂ ਰੋਸ਼ਨੀ, ਰਸਦਾਂ, ਬਸਤੂ, ਪ੍ਰਸਤਰ, ਸਸਤ੍ਰ ਤੇ ਨਗਦੇ ਆਦਿਕ ਦੀਆਂ ਭੀ ਜੱਥੇਦਾਰ ਦੀ ਰਾਹੀਂ ਪੂਰੀਆਂ ਕਰਨ ਵੱਲ ਧਿਆਨ ਦਿੱਤਾ ਜਾਇਆ ਕਰੇ ।

ਉਥੇ ਪੇੜੇ ਦਾ ਬੁੰਗਾ ਗੁਰਦੁਆਰੇ ਸਾਹਿਬ ਤੋਂ ਪਰੇ ਵੱਲ ਦੀ ਡਿਊਡੀ ਦੇ ਸਾਹਮਣੇ ਕਰਕੇ ਜੋ ਬੁੰਗਾ ਹੈ ਇਸਨੂੰ ਵੇਖਣ ਤੋਂ ਪ੍ਰਤੀਤ ਹੁੰਦਾ ਹੈ ਕਿ ਇਸ ਬੁੰਗੇ ਦੀ ਇਮਾਰਤੀ ਨੀਂਹ ਰਖੀ ਜਾਣ ਤੇ ਛੇਤੀ ਹੀ ਇਹ ਕੰਮ ਬੰਦ ਹੋ ਗਿਆ ਸੀ । ਤਦੇ ਅਜ ਤਕ ਇਹ ਮਸਤਾਨੀ ਹਾਲਤ ਵਿਚ ਇਸ ਗੱਲ ਦੀ ਨਜ਼਼ੀਰ ਬਣ ਰਿਹਾ ਹੈ ਕਿ ਆਮ ਸਿੰਘ ਆਪਣੇ ਉਥੇ-ਪੇੜੇ ਵਾਲੇ ਭਰਾਵਾਂ ਨਾਲ ਕਿਤਨੀ ਕੁ ਹਮਦਰਦੀ ਤੇ ਪਿਆਰ ਰਖਦੇ ਹਨ । ਦਰਅਸਲ ਇਹ ਨਜ਼਼ੀਰ ਸੋਭਨੀਕ ਨਜ਼਼ੀਰ ਨਹੀਂ ਹੈ । ਇਸ ਲਈ ਲੋੜ ਹੈ ਕਿ ਇਸ ਨੂੰ ਭੀ ਜੇ ਹੋਰਨਾਂ ਨਾਲੋਂ ਮਜ਼ਬੂਤ, ਸੁੰਦਰ ਤੇ ਆਲੀਸ਼ਾਨ ਨਹੀਂ ਬਨਾਣਾ ਚਾਹੁੰਦੇ, ਤਦ ਘੱਟ ਤੋਂ ਘੱਟ ਹੋਰ ਬੁੰਗਿਆਂ ਦੀ ਤਰ੍ਹਾਂ ਫਿਲਹਾਲ ਇੱਕ ਛਤ ਤਾਂ ਚੋਤਰਫ਼ ਐਸੀ ਤਿਆਰ ਕਰ ਛੱਡੀਏ, ਜੋ ਕਿਸੀ ਵੇਲੇ ਦੋਹਰੀ ਬਣ ਸਕੇ ਤੇ ਇਸ ਸੇਵਾ ਲਈ ਫੌਜੀ ਭਰਾਵਾਂ ਨੂੰ ਤੇ ਹੋਰ ਪੱਥਰ ਮੁੱਖੀ ਸੱਜਣਾਂ ਨੂੰ ਚਾਹੀਦਾ ਹੈ ਕਿ ਓਹ ਛੇਤੀ ਵਿਸ਼ੇਸ਼ ਧਿਆਨ ਦੇਣ, ਅਤੇ ਸਰਬਗਾਹ ਸਾਹਿਬ ਜੀ ਭੀ ਖਾਸ ਧਿਆਨ

ਦੇਣ ਤੇ ਦਿਲਾਉਣ ਦੀ ਖੇਚਲ ਕਰਨ ।¹

ਵਣਜਾਰਿਆਂ ਵਾਲਾ ਬੁੰਗਾ : ਇਹ ਬੁੰਗਾ ਗੁਰਦੁਆਰੇ ਸਾਹਿਬ ਤੋਂ ਗੁਦਾਵਰੀ ਵਾਲੀ ਸੜਕ ਤੇ ਜਾਂਦਿਆਂ, ਸਟੇਸ਼ਨ ਵੱਲ ਨਿਕਲਣ ਵਾਲੀ ਪਹਿਲੀ ਸੜਕ ਦੇ ਖੱਬੇ ਪਾਸੇ ਪਰ, ਸਾਜਿਆ ਹੋਇਆ ਹੈ, ਇਸ ਦੇ ਅੰਦਰ ਹੀ ਇੱਧਰ ਉੱਧਰ ਸ. ਹਰੀ ਸਿੰਘ ਜੀ ਦੇ ਪੋਤਰੇ ਅਤੇ ਸ. ਦੇਵਾ ਸਿੰਘ ਸਾਹਿਬ ਜੀ ਦੇ ਸਪੁੱਤ੍ਰ ਮਾਸਟਰ ਸਦਾ ਸਿੰਘ ਜੀ, ਸ. ਸੁੰਦਰ ਸਿੰਘ ਜੀ ਤੇ ਉਨ੍ਹਾਂ ਦੀ ਹੋਰ ਸੰਤਾਨ ਨਿਵਾਸ ਰਖਦੀ ਹੈ ਕਿਉਂਕਿ ਇਥੇ ਏਠੀ ਘਰ ਵਣਜਾਰਾ ਜਾਤੀ ਦੇ ਖਾਨਦਾਨੀ ਮਸੰਦਾਂ ਵਿਚੋਂ ਗੁਰੂ ਕੇ ਪਰੋਮੀ ਸੇਵਾਦਾਰ ਪਰਚਲਿਤ ਹਨ, ਹਜ਼ੂਰ ਸਾਹਿਬ ਪੁੱਜ ਕੇ ਵਣਜਾਰੇ ਸਿੰਘ, ਜਿਥੇ ਇਸ ਬੁੰਗੇ ਵਿਚ ਨਿਵਾਸ ਰਖਦੇ ਹਨ, ਉਥੇ ਇਹਨਾਂ ਦੇ ਰਾਹੀਂ ਹੀ ਹਜ਼ੂਰ ਵਿਚ ਦਸਵੰਧ, ਗੋਲਕ, ਮੰਨਤ ਆਦਿਕ ਭੇਟ ਕਰਦੇ ਹਨ। ਪਰਤੂ ਇਹਨਾਂ ਦੇ ਸੁਧਾਰ, ਉਪਾਰ ਲਈ ਤੇ ਅੱਗੀ ਨੂੰ ਇਹ ਪੱਕੇ ਸਿੰਘ ਬਣਕੇ ਵਣਜਾਰਾ ਜਾਤੀ ਲਈ ਪੂਰਨਿਆਂ ਦਾ ਕੰਮ ਦੇਣ ਵਾਲੇ ਬਣਨ, ਐਸਾ ਸਲੂਕ ਨਹੀਂ ਕੀਤਾ ਜਾਂਦਾ।

ਇਹਨਾਂ ਵਣਜਾਰੇ ਸਜਣਾਂ ਵੱਲ ਵੇਖ ਕੇ ਅੰਦਰ ਖਿਆਲ ਤੇ ਉਥਾਲ ਆਂਵਦੇ ਹਨ ਕਿ ਕੀ ਜੇ ਇਹ ੧੭੬੫ ਕੱਤਕ ਤੋਂ ਪਹਿਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਵਿਚ ਹਾਜ਼ਰ ਹੁੰਦੇ ਤਦ ਗੁਰੂ ਜੀ ਦੇ ਹਜ਼ੂਰ ਇਸੀ ਤਰ੍ਹਾਂ ਬਿਨਾ ਰੱਸੀ ਤੇ ਇਨ੍ਹਾਂ ਦੇ ਚਰਵਾਹੇ ਇਨ੍ਹਾਂ ਨੂੰ ਲੜ ਲਾਈ ਫਿਰਦੇ?

ਕੀ ਜੋ ਗੁਰੂ ਜੀ ਰਤਾ ਕੁ ਕੋੜਾ ਬੇਲਣ ਤੇ ਇਕ ਹਜ਼ੂਰੀ ਸਿੰਘ ਨੂੰ ਰਿੱਛ ਬਣਕੇ ਦਰ ਦਰ ਗਲ ਰੱਸੀ ਪਵਾਕੇ ਕਲੰਦਰ ਦੇ ਹੱਥ ਫੜਦੇ ਹਨ, ਓਹ ਇਨ੍ਹਾਂ ਸਿੱਖਾਂ ਨੂੰ ਹਰ ਪਾਸੇ ਤੋਂ ਧੁ. ਧੁ. ਧੁ. ਤਕ... ਪਰੇ... ਪਰੇ ਹੋਈ ਵੇਖਕੇ ਚੁੱਪ ਚਾਪ ਖਾਮੋਸ਼ ਰਹਿੰਦੇ?

ਕੀ ਇਨ੍ਹਾਂ ਭੁੱਖੇ-ਪਿਆਸੇ ਬੇਜ਼ਬਾਨਾਂ ਨੂੰ ਅਤਿ ਦਰਜੇ ਦੇ ਸਿਦਕੀ ਹੋਏ ਭੀ ਲੰਗਰ ਵਿਚ ਪ੍ਰਸ਼ਾਦ ਨਾ ਛਕਾਂਦੇ?

ਕੀ “ਮੇਂ ਗੈਹੂ ਤੇ ਤਨ ਤੇ ਮਨ ਤੇ ਸਿਰਲੋ ਧਨ ਹੈ ਸਭ ਹੀ ਇਨ੍ਹੀ ਕੇ” ਕਹਿਣ ਵਾਲੇ ਗਰੂ ਆਪਣੇ ਖਜਾਨੇ ਵਿਚੋਂ ਕੋਡੀ ਭੀ ਇਨ੍ਹਾਂ ਲਈ ਨਾ ਖਰਚਦੇ?

ਕੀ ਜੋ ਕਲਗੀਪਰ “ਅਥ ਹੀ ਉਠ ਭੇਟ ਹਮਾਰੀ ਹੀ ਕੀਜੈ” ਯਾ “ਲੀਨੇ ਬਿਨਾ ਨਹ ਨੈਕ ਪ੍ਰਸੰਸਾਰੀ” ਵਾਲੀ ਵਰਤੋਂ ਮਸੰਦਾਂ ਦੀ ਦੱਸਦੇ ਹਨ, ਓਹ ਆਪ ਯਾ ਆਪਣੇ ਸਿੰਘਾਂ ਪਾਸੋਂ ਕਿਸੀ ਨਾਲ ਇਹ ਸਲੂਕ ਹੁੰਦਾ ਵੇਖਕੇ ਅਪਣਾ ਸੱਜਾ ਹੱਥ ਗਰਮ ੨ ਤੇਲ ਦੇ ਕੜਛ ਪਰ ਨਾ ਰਖਦੇ?

ਕਿਉਂ ਜੀ, ਕਦੀ ਸਾਡੇ ਦਿਲਾਂ ਵਿਚ ਇਹ ਖਿਆਲ ਆਇਆ ਹੈ ਕਿ ਇਹ ਤਾਂ ਕਲਗੀਪਰ ਪਾਤਿਸ਼ਾਹ ਰੂਪ, ਸ਼ਸ਼ਾਂ ਦੇ ਪਤੰਗੇ ਹਨ, ਇਹ ਗੁਰਦੁਆਰਾ ਰੂਪ ਕਮਲ ਦੇ ਭੋਰੇ ਹਨ, ਸਾਡਾ ਕੀ ਹੱਕ ਹੈ, ਅਸੀਂ ਇਨ੍ਹਾਂ ਦਾ ਖੂਨ ਚੂਸ ਚੂਸ ਕੇ ਫਿਰ ਭੀ ਡਕਾਰੀਏ ਤਕ ਨਾ?

ਇਹਨਾਂ ਵਣਜਾਰਿਆਂ ਦੀਆਂ ਤਿੰਨ ਕੋਮਾਂ (ਜਾਤਾਂ) ਹਨ, ਇਹ ਸਾਰੇ ਹੀ ਨਿਯੂ ਸਭਯਤਾ ਰੋਸ਼ਨੀ ਤੇ ਅਜੇ ਢੂਰ ਹਨ, ਅਤੇ ਜਿਥੇ ਇਹ ਸਿਦਕ, ਪ੍ਰੇਮ, ਭਾਉ ਭਗਤ ਵਿਚ ਬੇਮਿਸਾਲ ਉੱਚੇ ਹਨ, ਉਥੇ ਇਹ ਗਰੀਬੀ, ਅਵਿੰਦਿਆ, ਬੇਹੁਨਰੀ, ਅਸਹਾਇਪਨ ਤੇ “ਛੋਈ ਕੋਇ ਨ ਦੇਇ” ਵਿਚ ਭੀ ਬੇ-ਮਿਸਾਲ ਹਨ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਜੋ ਖਾਲਸਾ ਜੀ ‘ਗੁਰੂ ਖਾਲਸਾ’ ਹੋਣ ਅਤੇ ਜਗਤ ਸੁਧਾਰ, ਦੇ ਜ਼ਿੰਮੇਵਾਰ ਆਪਣੇ-ਆਪ ਨੂੰ ਜਾਹਿਰ ਕਰਦੇ ਹਨ ਉਹਨਾਂ ਨੂੰ ਪਤਾ ਹੈ ਕਿ ਕਿਤਨੇ ਸਾਡੇ ਦੋਹਰੇ

1. ਹਜ਼ੂਰੀ ਸਾਥੀ : ਪੰਨਾ 17-18

ਦੋਹਰੇ ਭਰਾ (ਵਣਜਾਰੇ ਸਿੱਖ, ਹੋਣ ਪਰ ਭੀ ਕਿਸ ਤਰ੍ਹਾਂ ਅਨਮਤੀਆਂ ਵਿਚ ਰਹਿਕੇ ਸਿਦਕ ਦੇ ਥੋੜੇ ਤੇ ਥੈਨੇ ਸੰਸਾਰ ਸਾਗਰ ਦੇ ਅਥਾਹ ਘੁੰਮਨ ਘੇਰ ਵਿਚ ਬਿਨਾਂ ਮਲਾਹ ਬਿਨਾਂ ਉਪੇ ਠਿੱਲੇ ਪਏ ਹਨ? ਯਾ ਉਸ ਪਸੂ ਦੀ ਤਰ੍ਹਾਂ ‘ਗਹਿਬਰ ਬਨ ਘੇਰ ਗਹਿਬਰ ਬਨ ਘੇਰ’ ਵਿਚ ਵਿਚਰ ਰਹੇ ਹਨ। ਜਿਸ ਦਾ ਨਾਂ ਚਰਵਾਹਾ ਸਿਰ ਤੇ ਹੋਵੇ, ਪਰ ਚਾਰੇ ਤਰਫ ਤੋਂ ਉਸ ਨੂੰ ਭੇਜੀਏ (ਬਧਿਹਾੜ) ਅੱਖਾਂ ਪਾੜ-ਪਾੜ ਤੱਕ ਦੇ ਹੋਣ?

ਜ਼ਮਾਨੇ ਦੀ ਰਫਤਾਰ ਤੇ ਸਿੱਖਾਂ ਵੱਲੋਂ ਯਾ ਸਿੱਖਾਂ ਨਾਲ ਹੋ ਰਹੇ ਪਿਆਰ ਤੋਂ ਅੰਦੇਸ਼ਾ ਹੈ ਕਿ ‘ਬੱਕਰੇ ਦੀ ਮਾਂ ਕਦ ਤਕ ਸੁੱਖਾਂ ਸੁਖੇਗੀ’ ਤੇ ਜਦ ਤਕ ਕੋਈ ਜ਼ਿੰਮੇਵਾਰ ਬਾਡੀ ਸੁਧਾਰ ਲਈ ਆਪਾ ਨਸਾਰ ਕਰਕੇ ਇਸ ਵਣਜਾਰੇ ਪ੍ਰਵਾਰ ਦੀ ਸਾਰ ਲੈਣ ਲਈ ਤਿਆਰ ਬਰ ਤਿਆਰ ਨਾ ਹੋਵੇ ਇਹ ਕਿਸ ਤਰ੍ਹਾਂ ਬਚੇ ਰਹਿਣਗੇ? ਮੇਰੇ ਖਿਆਲ ਵਿਚ ਸਭ ਤੋਂ ਪਹਿਲੇ ਇਸ ਪਰਵਾਰ ਦੇ ਜਾਹਰਾ ਜ਼ਿੰਮੇਵਾਰ ਬਾਬਾ ਦੇਵਾ ਸਿੱਖ ਜੀ ਦੇ ਲਾਇਕ ਸਪੁੱਤਰ ਹਨ, ਇਹਨਾਂ ਤੋਂ ਬਾਅਦ ਹਜ਼ੂਰ ਸਾਂਹਿਬ ਜੀ ਦੇ ਪ੍ਰਬੰਧਕ ਤੇ ਫਿਰ ਆਮ ਪੰਥ ਪ੍ਰਾਲਸਾ ਵਿਚੋਂ ਬੜੀਆਂ 2 ਸੁਸੈਟੀਆਂ ਜ਼ਿੰਮੇਵਾਰ ਹਨ।

ਇਹਨਾਂ ਨੂੰ ਚਾਹੀਦਾ ਹੈ ਕਿ ਇਸ ਸੱਤ ਅਤ ਲੱਖ ਮਨੁਸ਼ ਹੀ ਨਹੀਂ ਬਲਕੇ ਸਿੱਖ ਮਨੁਸ਼ ਹੋਣ ਦਾ ਮਾਨ ਤੇ ਸਿਦਕ ਰਖਣ ਵਾਲੇ ਮਨੁਸ਼ ਦੀ ਸੰਭਾਲ ਕਰਨ ਲਈ ਇਹਨਾਂ ਦੇ ਬਚੇ ਲੈਕੇ ਵਿਦਵਾਨ ਬਨਾਣ, ਇਹਨਾਂ ਦੀਆਂ ਆਬਾਦੀਆਂ ਦੇ ਕੇਂਦਰਾਂ ਵਿਚ ਵਿਦਿਆਲੈ ਜਾਰੀ ਕਰਨ, ਜਿਥੇ ਇਹਨਾਂ ਦੇ ਸਕੂਲ ਬੋਰਡਿੰਗ ਕਾਮਯਾਬ ਹਨ ਉਥੋਂ ਸਹਾਇਤਾ ਭੀ ਦੇਣ ਤੇ ਚੰਗੇ ਚੰਗੇ ਪ੍ਰੈਫੈਸਰ ਵਿਦਵਾਨ ਸਿੱਖਾਂ ਨੂੰ ਉਥੋਂ ਦੇ ਸਟਾਫ ਵਿਚ ਵਾੜਨ ਤੇ ਆਪਣੇ ਅੰਗ ਸੰਭਾਲ ਕੇ ਅੰਗ-ਪਾਲ ਸਿੱਧ ਹੋਣ ਤਾਂ ਕਿ ਏਹ ਛੇਤੀ ਹੀ ਗੁਰਮਤ ਸਮਝ-ਬੁਝ ਦੇ ਮਾਲਕ ਹੋਕੇ ਉਸ “ਬਿਰਦਾਲ ਬੈਗੀ ਸਾਲ” ਸਤਿਗੁਰੂ ਜੀ ਦੇ ਸਪੁੱਤਰ ਕਹਿਲਾਨ ਵਾਲੇ ਸਾਬਤ ਹੋਕੇ ਆਪ ਆਪਣੀ ਤੇ ਹੋਰਨਾਂ ਦੀ ਭੀ ਸੇਵਾ ਸਹਾਇਤਾ ਕਰਨ ਵਾਲੇ ਬਣ ਜਾਣ।

ਜੇ ਜ਼ਿੰਮੇਵਾਰਾਂ ਦੀ ਸੁਸਤੀ ਨਾਲ ਇਹ ਬੜਾ ਅਨਮਤੀ ਘੁੰਮਨ-ਘੇਰ ਵਿਚ ਢੁੱਬ ਗਿਆ ਤਦ ਕੋਈ ਸਿੱਖ “ਮੇ ਗ੍ਰੌਹ ਤੇ ਤਨ ਤੇ ਮਨ ਤੇ ਸਿਰਲੇ ਧਨ ਹੈ ਸਬ ਹੀ ਇਨਕੋ ॥” ਕਹਿਨ ਵਾਲੇ ਪਿਤਾ ਜੀ ਦੇ ਸਨਮੁਖ ਸੁਰਖਰੂ ਨਹੀਂ ਹੋ ਸਕੇਗਾ।

ਵੀਰੇ ਤੇ ਭੈਣਾਂ (ਪਾਠਕੇ) ਜਗ ਚੰਗੀ ਤਰ੍ਹਾਂ ਦਿਲ ਦਿਮਾਗਾ ਦੇ ਦਰਵਾਜ਼ੇ ਖੇਲ੍ਹ ਕੇ ਧਿਆਨ ਨਾਲ ਇਹਨਾਂ “ਵਣਜਾਰੇ ਸਿੱਖਾਂ” ਦੀਆਂ ਤਸਵੀਰਾਂ ਵੱਲ ਵੇਖੋ, ਤੁਸੀਂ ਕੀ ਹੋ ਤੇ ਇਹ ਕੀ ਹਨ? ਕੀ ਤੁਸਾਂ ਨੂੰ ਕਲਰੀਟਰ ਪਾਤਿਸ਼ਾਹ ਜੀ ਦੇ ਸਾਮੂਲੇ ਸਾਹੂਕਾਰੀਆਂ, ਸਰਦਾਰੀਆਂ ਤੇ ਮਹਾਰਾਜ਼ੀਆਂ, ਇਹਨਾਂ ਦੀ ਸੰਭਾਲੋ ਬਿਨਾਂ ਸ਼ਾਬਾਸ਼ ਦਾ ਭਾਰੀ ਬਣਾਣਗੀਆਂ?

ਇਸ ਲਈ ਲੋੜ ਹੈ ਕਿ ਇਕ ਕਮੀਸ਼ਨ ਤਿਆਰ ਕਰੋ ਤੇ ਇਹਨਾਂ ਸਬੰਧੀ ਹਾਲਾਤ ਦਰਿਆਫ਼ਤ ਕਰਨ ਲਈ ਸੀ. ਪੀ. ਦੱਖਣ ਮੈਹਸੂਰ ਆਂਦਿ ਦੇ ਇਲਾਕੇ ਵਿਚ ਭੇਜੋ ਤੇ ਫੇਰ ਦੇਖੋ ਕੀ ਰਪੇਟ ਪੁੱਜਦੀ ਹੈ? ਕਿਤੇ ਏਹ ਨਾ ਜ਼ਿਆਲ ਕਰਨਾ ਜੋ ਇਹ ਨਿੰਹਾਂ ਕਿਤੇ ਭੰਗ ਪੀ ਕੇ ਐਵੇਂ ਕਲਮ ਵਾਹੀ ਜਾਂਦਾ ਹੈ, ਦੇਖੋ ਇਸੀ ਸੰਬੰਧ ਵਿਚ ਇੱਕ ਪੱਤ੍ਰਕਾ ਜੋ ਸਰਦਾਰ ਸ਼ੁੰਦਰ ਸਿੱਖ ਜੀ ਸਾਹੂ (ਸਪੁੱਤ੍ਰ ਬਾਬਾ ਦੇਵਾ ਸਿੱਖ ਜੀ ਮਸੰਦ ਵਣਜਾਰਿਆ) ਦੇ ਨਾਮ ਕਿਸੀ ਸੱਜਣ ਨੇ, ਲਿਖੀ ਹੈ ਅਤੇ ਉਸ ਪਰ ਗੈਰ ਕਰੋ?!

(ਸ) ਸਸਤ੍ਰਾਂ ਸੰਬੰਧੀ ਵੀਚਾਰ ਤੇ ਦੇਵੀ ਮਾਤਾ ਦੀ ਤਸਵੀਰ

ਕਿਤਨੇ ਹੀ ਦਰਸ਼ਕਾਂ ਨੂੰ ਖਿਆਲ ਹੈ ਕਿ ਇੱਥੇ ਦੇਵੀ ਮਾਤਾ ਜੀ ਦੀ ਤਸਵੀਰ ਹੈ ਜਿਸ ਦੇ

1. ਹਜ਼ੂਰੀ ਸਾਬਿ, ਪੰਨਾ 103-107

ਨਜ਼ਦੀਕੈ ਦਰਸ਼ਨ ਨਹੀਂ ਕਰਾਏ ਜਾਂਦੇ ਪਰ ਸੁਖਹ ਸ਼ਾਮ ਜੂਰੂਰ ਦਰਸ਼ਨ ਹੋਏ ਹਨ ਤੇ ਉਹ ਅਸਟਭੁਜੀ ਹੈ। ਇਸ ਦੇ ਸੰਬੰਧ ਵਿਚ ਬਿਨੈ ਹੈ ਕਿ ਇਥੇ ਇੱਕ ਤਸਵੀਰ ਦਸ਼ਮੇਸ਼ ਜੀ ਦੀ ਪਟਨੇ ਸਾਹਿਬ ਜੀ ਤੋਂ ਪੁੱਜੀ ਸੀ ਤੇ ਇਕ ਮਹਾਰਾਜਾ ਹੀਰਾ ਸਿੰਘ ਜੀ ਨਾਭਾ ਨਹੇਸ਼ ਜੀ ਨੇ ਪਹੁੰਚਾਈ ਸੀ, ਸਿਵਾਇ ਇਹਨਾਂ ਦੇ ਮੂਰਤਾਂ ਦੇ ਅੰਦਰ ਹੋਰ ਕੋਈ ਮੂਰਤੀ ਨਹੀਂ ਹੈ ਪਰੰਤੂ ਜਿਸ ਦੇ ਸੁਖਹ ਸ਼ਾਮ ਦਰਸ਼ਨ ਹੁੰਦੇ ਹਨ ਉਹ ਇੱਕ ਸ਼ਸਤ੍ਰੀ ਹੈ ਤੇ ਉਸ ਦਾ ਅਸਲੀ ਨਾਮ ‘ਗਜ਼ਗਾਹ’ ਹੈ।

(ਹ) ਗਜ਼ਗਾਹ ਕੀ ਹੈ ਤੇ ਕਿਵੇਂ ਆਇਆ ਹੈ

ਕਿਤਨੇ ਹੀ ਦਰਸ਼ਕ ਜਿਸ ਗਜ਼ਗਾਹ ਨੂੰ ਅਸਟਭੁਜੀ ਦੇਵੀ ਸਮਝਦੇ ਹਨ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਇਹ ਸ਼ਸਤ੍ਰੀ ਹੈ ਤੇ ਕਿਸ ਤਰ੍ਹਾਂ ਇਥੇ ਪੁੱਜਾ ਹੈ। ਵੀਚਾਰ-ਖੇਜ਼ ਤੋਂ ਪਤਾ ਲਗਿਆ ਹੈ ਕਿ ਇਹ ਇੱਕ ਬਰਛੇ ਦੀ ਤਰ੍ਹਾਂ ਕਿਸੀ ਮਜ਼ਬੂਤ ਸਲੋਤ੍ਤ ਦੇ ਸੀਸ ਪਰ ਬਿਰਾਜਰੇ “ਰਕਤ ਭਛਨ ਕਰਨ” ਲਈ ਕਮਰਕਸਾ ਕਰਨ ਵਾਲਾ ਹਵਿਆਰ ਹੈ, ਇਸਦੀ ਦੋਹੀ ਪਾਸੀ ਬੜੀਆਂ ਤੇਜ਼ ਭੁਜਾ ਤੇ ਸਾਹਮਣੇ ਤੇਜ਼ ਨੋਕਦਾਰ ਬਰਛੇ ਹਨ ਜੋ ਪੇਟ ਵਿਚ ਪ੍ਰਵੇਸ਼ ਕਰਨ ਤੇ ਆਂਦਰਾਂ ‘ਅਨੀਆਰ ਪਰੋਈਆ’ ਦਾ ਪ੍ਰਤੱਖ ਸਰੂਪ ਦਰਸਾਦੇ ਹਨ।

ਇਸ ਸ਼ਸਤ੍ਰੀ ਨੂੰ ਚਮਕੋਰ ਦੇ ਜੰਗ ਵਿਚ ਗੁਰੂ ਦਸ਼ਮੇਸ਼ ਜੀ ਮਹਾਰਾਜਾ ਭਾਈ ਸੰਤ ਸਿੰਘ ਜੀ ਯਾ ਭਾਈ ਸੰਗਤ ਸਿੰਘ ਜੀ ਨੂੰ ਦੇ ਕੇ ਆਪਣੀ ਥਾਂ ਬਠਾ ਆਏ ਸਨ ਤੇ ਨਾ ਮਾਲੂਮ ਫਿਰ ਕਿਸ ਤਰ੍ਹਾਂ ਇਹ ਉਸ ਬਾਬਾ ਮਾਨ ਸਿੰਘ ਜੀ ਨਿਹੰਗ ਸਿੰਘ ਪਾਸ ਪੁੱਜਾ, ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੀਲ ਬਸਤ੍ਰ ਲੈ ਕਪੜੇ” ਵਾਕ ਕਹਿਕੇ ਨੀਲਾ ਬਾਬਾ ਪਾੜ-ਸਾੜਨ ਵੇਲੇ ਇੱਕ ਬਸਤ੍ਰ ਦਾ ਟੁਕੜਾ ਦੇ ਕੇ ਫੁਰਮਾਇਆ ਸੀ ਕਿ ਨਜ਼ਾਰ ਰੱਖੋ, ਏਹ ਬਾਬਾ ਮਾਨ ਸਿੰਘ ਜੀ ਨਿਹੰਗ ਉਹ ਸਨ ਜੋ ਆਨੰਦਪੁਰ ਸਾਹਿਬ ਵਿਖੇ ਬਾਬਾ ਛਤਰ ਸਿੰਘ ਜੀ ਸਾਹਿਬਜਾਦੇ ਸਾਹਿਬ ਦੀ ਸੇਵਾ ਵਿਚ ਬਾਲ ਉਮਰ ਦੇ ਸਮੇਂ ਖਿਡਾਵੇ ਮੁਕੱਰਰ ਸਨ ਅਤੇ ਜਿਸ ਸੁਰਮਈ ਬਾਨੇ ਦੇ ਖਾਸ ਲਿਬਾਸ ਵਿਚ ਬਾਬਾ ਛਤਰ ਸਿੰਘ ਜੀ ਗੁਰੂ ਦਸ਼ਮੇਸ਼ ਜੀ ਦੇ ਦਰਬਾਰ ਵਿਚ ਭੁਜੰਗੀਆਂ ਦੀ ਫੌਜ ਸਮੇਤ ਜੈਕਰੇ “ਬੋਲੋ ਸੇ ਨਿਹਾਲ, ਸਤਿ ਸ੍ਰੀ ਅਕਾਲ” ਗਜ਼ਾਂਦੇ ਗਜ਼ਾਂਦੇ ਪੁੱਜੇ ਤੇ ਵਰ ਪਾ ਕੇ ਵਾਪਸ ਗਏ ਕਿ “ਤੁਹਾਡੇ ਇਸ ਬਾਨੇ ਵਾਲਾ ਪੰਥ ਵਿਚ ਨਿਹੰਗ ਸਿੰਘ ਪੰਥ ਹੋਵੇਗਾ। ਓਹੀ ਬਾਣੀ ਬਾਬਾ ਛਤਰ ਸਿੰਘ ਸਾਹਿਬ ਜੀ ਨੇ ਬਾਬਾ ਮਾਨ ਸਿੰਘ ਜੀ ਨੂੰ ਨਿਹੰਗ ਕਹਿਕੇ “ਬਖਸ਼ਿ ਅਪਣੀ ਕਰ ਦੀਨੀ” ਸੀ, ਜਿਸ ਕਰਕੇ ਇਹ ਹਮੇਸ਼ਾਂ ਸੁਰਮਈ ਬਾਨੇ ਦੇ ਉਸੀ ਫੁਰੇ ਵਾਲੀ ਸ਼ਕਲ ਵਿਚ ਪਾਰਨੀ (ਪਾਬੰਦ) ਰਹਿਕੇ ਹੋਰਾਂ ਨੂੰ ਭੀ ਨਿਹੰਗ ਬਣਾਂਦੇ ਸੀ, ਇਹ ਬਾਬਾ ਜੀ ਬਹੁਤ ਸਮੇਂ ਤਕ ਮਹਾਰਾਜਾ ਦੇ ਹਜ਼ੂਰੀ ਜੁਪ ਜੱਗਾਂ ਵਿਚ ਸ਼ਾਮਲ ਰਹੇ। ਪਰੰਤੂ ਦੱਖਣ ਆਵਣ ਤੋਂ ਪਿੱਛੋਂ ਬੇਤ੍ਤੇ ਹੀ ਦਿਨਾਂ ਬਾਬਾ ਸਰਹੰਦ ਸਹਿਰ ਦੇ ਉਜ਼ੜਨ ਪਿੱਛੋਂ ਬਾਬਾ ਛਤਰ ਸਿੰਘ ਜੀ ਦੇ ਅੰਗੀਠੇ ਤੇ ਯਾਦਗਾਰ ਦੀ ਸੇਵਾ ਕਰਦੇ ਕਰਦੇ ਕਮਰਕਸੇ ਕਰ ਗਏ, ਇਹਨਾਂ ਦੇ ਜਾਨਸ਼ੀਨ ਜਿਸ ਗੁਰਬਖਸ਼ ਸਿੰਘ ਨਿਹੰਗ ਨੂੰ ਖਾਲਸੇ ਨੇ ਮੁਕੱਰਰ ਕੀਤਾ ਉਸੀ ਨਾਮ ਦੇ ਹੋਰ ਭੀ ਸਿੰਘ ਹੋਣ ਕਰਕੇ ਤੇ ਇਹਨਾਂ ਦੇ ‘ਗਜ਼ਗਾਹ’ ਦੇ ਧਾਰਨੀ ਹੋਣ ਕਰਕੇ ‘ਗਜ਼ਗਾਹ’ ਸਿੰਘ ਨਾਮ ਮਸ਼ਹੂਰ ਹੋ ਗਿਆ ਪਰੰਤੂ ਜਦ ਇਹਨਾਂ ਨੂੰ ਪਤਾ ਲਗਾ ਕਿ ਗੁਰੂ ਦਸ਼ਮੇਸ਼ ਜੀ ਜੋਤੀ ਜੋਤ ਸਮਾ ਗਏ ਹਨ ਤਦ ਇਹ ਅੰਗੀਠੇ ਸਾਹਿਬ ਦੇ ਪਹਿਰੇ ਤੇ ਹੋਰ ਸਿੰਘ ਟਿਕਾਕੇ ਤੇ ਆਪਣੇ ‘ਮਨਮੇਲੀ’ ਦੂਜੇ ਅਕਾਲੀ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਸਮੇਤ ਕੁਝ ਹੋਰ ਫੌਜਾਂ ਸਣੇ ਹਜ਼ੂਰ ਸਾਹਿਬ ਪੁੱਜ ਗਏ ਸਨ।

1. ਹਜ਼ੂਰੀ ਸਾਥੀ, ਪੰਨਾ 145

ਇੱਥੇ ਹੀ ਜਦ ਸ੍ਰੀ ਅਕਲਕਲਾ ਸਿੰਘ ਜੀ ਨਾਲ ਸ੍ਰੀ ਸਾਹਿਬ ਤਕ ਨੋਬਤ ਪੁੱਜੀ ਤੇ ਫਤਹ ਗਾਜਾ ਗਏ ਤਦ ਇਹਨਾਂ ਵਾਲਾ 'ਗਜਗਾਹ' ਗੁਰੂ ਕੇ ਤਖਤ ਦੀ ਹਜ਼ੂਰੀ ਵਿਚ "ਜਿਸਕੀ ਵਸਤ ਤਿਸ ਆਗੂ ਰਾਖੈ" ਕਹਿ ਕੇ ਹਜ਼ਰ ਕਰਕੇ ਅਕਾਲੀ ਗੁਰਬਖ਼ਸ਼ ਸਿੰਘ ਜੀ ਨਿਹੰਗ ਨਗੀਨਾ ਘਾਟ ਜਾ ਸਜੇ, ਤਦ ਤੋਂ ਇਹ 'ਗਜਗਾਹ' ਦੇ ਦੀਦਾਰੇ ਭਾਲਸਾ ਜੀ ਇੱਥੇ ਹੀ ਵਿਸ਼ੇਸ਼ਤਾ ਨਾਲ ਕਰਦੇ ਹਨ।

ਜਿਸ ਦਰਸਕ ਨੂੰ ਅੱਜੇ ਭੀ ਇਸ ਦੇ ਦੇਵੀ ਹੋਣ ਦਾ ਸੰਦੇਹ ਹੈ ਉਹ ਕਿਰਪਾ ਕਰਕੇ ਦੀਪਮਾਲਾ ਦੇ ਮਹਲੇ ਪਰ ਹਜ਼ੂਰ ਸਾਹਿਬ ਪੁਜ ਕੇ ਚੰਗੀ ਤਰ੍ਹਾਂ ਦਰਸਨ ਕਰਕੇ ਆਪਣਾ ਭਰਮ ਨਵਿਰਤ ਕਰ ਲਵੇ ਕਿਉਂਕਿ ਉਸ ਦਿਨ ਇਹ ਬਾਹਰਲੇ ਤਖਤ ਸਾਹਿਬ ਤੇ ਕੱਢ ਕੇ ਸਜਾਏ ਜਾਂਦੇ ਹਨ ਅਤੇ ਹੋਰ ਭੀ ਬਹੁਤ ਸ਼ਸਤ੍ਰ-ਅਸਤਰ ਬਾਹਰ ਨਿਕਲਦੇ ਹਨ।

ਇਸ "ਗਜਗਾਹ" ਦੇ ਜਿਸ ਵੇਲੇ ਦਰਸਨ ਕਰਾਏ ਜਾਂਦੇ ਹਨ ਉਸ ਵੇਲੇ ੧ ਕਲਗੀ ਭੀ ਐਨ ਸਾਹਮਣੇ ਬਰੋਬਰ ਕਰਕੇ ਟਿਕਾਈ ਜਾਂਦੀ ਹੈ, ਜੋ ਸ੍ਰੀ ਮਾਨ ਬਾਬਾ ਨਰਾਇਨ ਸਿੰਘ ਜੀ ਪੁਜਾਰੀ ਦੇ ਭਾਣਜੇ ਸ: ਕਿਸ਼ਨ ਸਿੰਘ ਹਜ਼ੂਰੀਏ ਨੇ ਭੇਟ ਕੀਤੀ ਸੀ ਪਰੰਤੂ ਪਤਾ ਲਗਦਾ ਹੈ ਕਿ ਇਸ ਤੋਂ ਪਹਿਲੇ ਭੀ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਸ਼ੇਰ ਸਿੰਘ, ਮਹਾਰਾਜਾ ਨੌਨਿਹਾਲ ਸਿੰਘ ਤੇ ਉਹਨਾਂ ਦੇ ਪਿਤਾ ਜੀ ਵੱਲੋਂ ਕੀਮਤੀ ਮਲੀਆਂ ਤੇ ਜੁਵਾਹਰਾਤ ਦੀਆਂ ਕਲਗੀਆਂ ਹਾਜ਼ਰ ਹੋਈਆਂ ਹਨ।¹

1. ਹਜ਼ੂਰੀ ਸਾਥੀ, ਪੰਨਾ 146-148

‘ਬਹੁ-ਮੁਲੇ ਇਤਿਹਾਸਕ ਲੇਖ’ ਵਿਚੋਂ

(ੳ) ਕਸ਼ਮੀਰ ਦੇਸ਼ ਅਤੇ ਸਿੱਖੀ ਧਰਮ¹

ਕਸ਼ਮੀਰ ਦੇਸ਼ ਵਿਚ ਬ੍ਰਾਹਮਣ ਵਰਣ ਤੋਂ ਸਿਵਾਏ ਬਹੁਤ ਥੋੜੇ ਖੱਤਰੀ, ਵੈਸ਼ ਤੇ ਸ਼ੂਦਰ ਵਰਣ ਦੇ ਲੋਕ ਵਸਦੇ ਹਨ, ਪਰੰਤੂ ਸਭ ਤੋਂ ਵਧੀਕ ਵਰਤਮਾਨ ਸਮੇਂ ਵਿਚ ਮੁਸਲਮਾਨਾਂ ਦੀ ਆਬਾਦੀ ਹੈ। ਕਹਿੰਦੇ ਹਨ ਕਿ ਇਹ ਵਧਾ ਮੁਸਲਮਾਨ ਬਾਦਸ਼ਾਹਾਂ ਦੇ ਵੇਲੇ ਹੋਇਆ ਹੈ, ਜਦੋਂ ਜ਼ਬਰਨ ਹਿੱਦੂ ਮੁਸਲਮਾਨ ਕੀਤੇ ਜਾਂਦੇ ਹਨ।

ਇਸ ਦੇਸ਼ ਵਿਚ ਲੋਕੀ ਬਹੁਤ ਸੈਵ ਮਤ ਦੇ ਉਪਾਸਕ ਹੋਣ ਕਰਕੇ ਭਾਵੇਂ ਵੇਦ ਸ਼ਾਸਤਰਾਂ ਦੇ ਵਿਦਵਾਨ ਭੀ ਹੁੰਦੇ ਸਨ, ਤਾਂ ਭੀ ਮੂਰਤੀ-ਪੁਜਕ ਤੇ ਤੰਤ੍ਰ ਮੰਤ੍ਰ ਜਪ ਅਨੁਸਟਾਂਗ ਵਿਚ ਵਧੀਕ ਲੀਨ ਰਹਿ ਕੇ ਪਰੰ-ਬ੍ਰਾਹਮ ਪ੍ਰਮਾਤਮਾ ਦੇ ਸਿਮਰਨ ਤੋਂ ਢੂਰ ਸਨ, ਪਰੰਤੂ ਜਦੋਂ ਪਰੰਬ੍ਰਾਹਮ ਕਰਤਾ ਪੁਰਖ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਥਾਂ ਥਾਂ ਵਿਚਰ ਕੇ ਲੋਕਾਂ ਨੂੰ ਗ੍ਰਾਹਲਤ ਤੋਂ ਬੇਦਾਰ ਕਰਨ ਲਈ ਸੰਸਾਰ ਵਿਚ ਭੇਜਿਆ, ਤਦ ਆਪ ਕਸ਼ਮੀਰ ਦੇਸ਼ ਵਿਚ ਭੀ ਪੁੱਜੇ ਅਤੇ ੧੩ ਦਿਨ ਇਕ ਪਹਾੜੀ ਉੱਤੇ ਠਹਿਰਨ ਤੋਂ ਮਗਰੋਂ ਚੌਪਈਵੇਂ ਦਿਨ ਸ਼ਹਿਰ ਵਿਚੋਂ ਸਰਨ ਆਇਆਂ ਦੀ ਪ੍ਰੇਮਾ-ਭਗਤੀ ਦੇ ਖਿੜੇ ਹੋਏ ਬਸਤੀ ਵਿਚ ਆਏ। ਸਭ ਤੋਂ ਪਹਿਲੇ ਜਿਸ ਨੂੰ ਪਰਤੀਤ ਆਈ ਉਹ ਇਕ ਆਜ਼ਦੀ ਸੀ ਅਤੇ ਸਭ ਤੋਂ ਪਿਛੋਂ ਜੋ ਵਰੋਸਾਇਆ ਉਹ ਇਕ ਦਿਗ ਵਿਜੱਈ ਸ਼ਾਸਤਰੂਰਬੀ ਪੰਡਿਤ ਸੀ।

ਇਸ ਸ਼ਹਿਰ ਵਿਚ ਦਰਿਆ ਦੇ ਕਿਨਾਰੇ ਪਰ ਐਨ ਉਸੇ ਪਹਾੜੀ ਦੇ ਸਾਹਮਣੇ ਕਰਕੇ ਧਰਮਸਾਲ ਬਣਵਾ ਕੇ ਆਪ ਉਸ ਮਹਾਨ ਵਿਦਵਾਨ ਦਿਗ ਵਿਜੱਈ ਪੰਡਿਤ (ਜੇ ਹੁਣ ਸਿੱਖ ਹੋ ਚੁੱਕਾ ਸੀ) ਨੂੰ ਧਰਮਸਾਲ ਵਿਚ ਸਿੱਖੀ ਧਰਮ ਦਾ ਅਧਿਆਪਕ (ਪਾਂਧਾ-ਗੁਰਮੁਖ ਪਾਂਧਾ) ਬਣਾ ਕੇ ਅੱਗੇ ਚਲੇ ਗਏ (ਦੇਖੋ ਨਾਨਕ ਪ੍ਰਕਾਸ਼ ਤੇ ਜਨਮ ਸਖੀ ਆਦਿ ਗ੍ਰੰਥ)। ਅਤੇ ਇਸੇ ਭਾਈ ਬ੍ਰਾਹਮਦਾਸ ਦੀ ਨਿੱਤ ਸਤਿਸੰਘ ਸੇਵਾ ਪਰਚਾਰ ਦੀ ਵਰਤੋਂ ਨੇ ਗੁਰੂ ਨਿਰੰਕਾਰੋਂ ਭੁਲੇ ਲੋਕਾਂ ਵਿਚ ਉਸ ਦੀ ਯਾਦ ਦਾ ਅਜਿਹਾ ਪਰਭਾਵ ਪੈਦਾ ਕੀਤਾ ਕਿ ਸਦੀ ਦੇ ਅੰਦਰ ਅੰਦਰ ਪੁਰਸ਼ਾਂ ਦਾ ਤਾਂ ਕੀ ਕਹਿਣਾ ਹੈ ਬਲਕਿ ਮਾਈ ਭਾਗਭਰੀ ਜੈਸੀਆਂ ਵੱਡਭਾਗਾਣਾਂ ਮਾਈਆਂ ਵੀ ਪੈਦਾ ਕੀਤੀਆਂ, ਜਿਨ੍ਹਾਂ ਦੀ ਧਿਆਨ-ਕਾਰ ਬਿਰਤੀ ਦੀ ਇਕਾਗਰਤਾ ਵਿਚ ਚੁੰਬਕ ਸ਼ਕਤੀ ਪੈਦਾ ਹੋ ਗਈ।

ਪਰਤੀਤ ਹੁੰਦਾ ਹੈ ਕਿ ਇਸ ਭਾਈ ਬ੍ਰਾਹਮਦਾਸ ਜੀ ਦਾ ਥੋੜ੍ਹੇ ਅਰਸੇ ਵਿਚ ਹੀ ਸਰੀਰ ਸ਼ਾਤ ਹੋ ਗਿਆ, ਜਿਸ ਕਰਕੇ ਇਥੋਂ ਦੇ ਖਟ-ਕਰਮੀ ਬ੍ਰਾਹਮਣ, ਨਾਮ ਉਪਾਸਕਾਂ ਤੇ ਗੁਰਬਾਣੀ ਦੇ ਪ੍ਰੇਮੀ ਪਾਣੀ ਕੀਰਤਨੀਆਂ ਨਾਲ ਵਿਰੋਧ ਕਰਨ ਲੱਗੇ। ਉਨ੍ਹਾਂ ਦੀ ਅਰਦਾਸ ਸੁਣ ਕੇ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਮਧੇ ਸੋਢੀ ਜੀ ਨੂੰ ਗੁਰਬਾਣੀ ਦੀ ਮਹੱਤਤਾ ਤੇ ਗੁਰਮਤਿ ਪਰਚਾਰ ਵਾਸਤੇ ੧੭ਵੀਂ ਸਦੀ

1. ਇਹ ਦੋਵੇਂ (ਉ, ਅ) ਲੇਖ ‘ਛੁਲਵਾੜੀ’ ਰਸਾਲੇ ਵਿਚ, 1930 ਵਿਚ, ਡਾਫੇ ਸਨ।

ਵਿਚ ਕਸ਼ਮੀਰ ਭੇਜਿਆ ॥

ਇਕ ਤਾਂ ਪਹਿਲੇ ਹੀ ਧਰਮਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਣਾਈ ਹੋਈ ਕਸ਼ਮੀਰ ਵਿਚ ਸੀ, ਪਰੰਤੂ ਦੂਜੀ ਧਰਮਸਾਲਾ ਭਾਈ ਮਾਥੇ ਜੀ ਨੇ ਸ਼ਹਿਰ ਦੀ ਬਸਤੀ ਦੇ ਵਿਚਕਾਰ ਕਰਕੇ ਨਦੀ ਦੇ ਦੂਜੇ ਪਾਸੇ ਵੱਲ ਕਾਇਮ ਕਰਕੇ ਸਿੱਖੀ ਧਰਮ ਦਾ ਪ੍ਰਚਾਰ ਜਾਰੀ ਕੀਤਾ, ਅਤੇ ਕੁਝ ਸਮੇਂ ਮਗਰੋਂ ਆਪ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਸ਼ਮੀਰ ਵਿਚ ਚਰਨ ਪਾਏ ਅਤੇ ਭਾਈ ਸੇਵਾ ਦਾਸ ਜੀ ਨੂੰ ਉਸ ਦੀ ਮਾਤਾ ਜੀ ਦੇ ਸ਼ਾਂਤ ਹੋਣ ਪਿਛੋਂ ਸਿੱਖੀ ਧਰਮ ਪ੍ਰਚਾਰ ਦੀ ਸੇਵਾ ਸੌਂਪੀ । ਇਨ੍ਹਾਂ ਨੇ ਭੀ ਸੰਗਤਾਂ ਦੇ ਉੱਦਮ ਨਾਲ ਇਕ ਧਰਮਸਾਲਾ (ਗੁਰਦੁਆਰੇ ਦੀ ਇਮਾਰਤ) ਬਣਾਈ ਤੇ ਦੇਗ ਚਲਾਈ, ਜੋ ਅੱਜ ਤਕ ਕਾਠੀ ਦਰਵਾਜ਼ੇ ਪਾਸ ਮੌਜੂਦ ਹੈ ।

ਕੁਝ ਅਰਸੇ ਪਿਛੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਗੜ੍ਹੀਆ ਨੂੰ ਕਸ਼ਮੀਰ ਵਿਚ ਭੇਜਿਆ, ਜਿਨ੍ਹਾਂ ਨੇ ਸਿੱਖੀ ਧਰਮ ਦਾ ਪ੍ਰਚਾਰ ਕਰਕੇ ਇਕ ਹੋਰ ਧਰਮਸਾਲਾ ਢੁੱਧ ਗੰਗਾ ਦੇ ਕਿਨਾਰੇ ਵੱਲ ਤਿਆਰ ਕਰਵਾਈ ਅਤੇ ਸਿੱਖੀ ਧਰਮ ਦਾ ਪ੍ਰਚਾਰ ਜਾਰੀ ਕੀਤਾ । ਸਿੱਖੀ ਧਰਮ ਦਾ ਪ੍ਰਚਾਰ ਜਾਰੀ ਕਰਨ ਤੋਂ ਇਲਾਵਾ ਸ਼ਹਿਰ ਤੋਂ ਦੁਰਾਡੇ ਇਲਕੇ ਦੀਆਂ ਹੋਰ ਅਬਾਦੀਆਂ ਵਿਚ ਭੀ ਧਰਮਸਾਲਾਂ ਬਣਾਈਆਂ; ਜਿਹਾ ਕਿ ਮਟਨ, ਵੇਰੀਨਾਗ, ਇਸਲਾਮਾਬਾਦ 'ਅਨੰਤਨਾਗ' ਵਰੈਰਾ ਵਰੈਰਾ ਵੱਡੀਆਂ ਬਸਤੀਆਂ ਤੇ ਇਲਾਕਿਆਂ ਵਿਚ ਅਜੇ ਕਿਤੇ ਕਿਤੇ ਹਨ ।

ਜਦ ਦਸੇਸ਼ ਪਾਤਸ਼ਾਹ ਜੀ ਨੇ ਭਾਈ ਅਮੇਲਕ ਸਿੰਘ ਜੀ ਨੂੰ ਅੰਮ੍ਰਿਤ ਦਾਤ ਬਖਸ਼ ਕੇ ਕਸ਼ਮੀਰ ਵਿਚ ਵਾਪਿਸ ਭੇਜ ਦਿੱਤਾ ਅਤੇ ਪਿਛੋਂ ਭਾਈ ਫੇਰੂ ਸਿੰਘ, ਭਾਈ ਪੰਜਾਬ ਸਿੰਘ ਜੀ ਆਦਿ ਖਾਸ ਨਿਵਾਜੇ ਹੋਏ ਗੁਰਮੁਖ ਹੋਰ ਭੀ ਰਵਾਨਾ ਕੀਤੇ, ਤਦ ਅਠਾਰੂੰਵੀਂ ਸਦੀ ਵਿਚ ਖੰਡੇ ਦੇ ਅੰਮ੍ਰਿਤੀਏ ਸਿੰਘਾਂ ਦੇ ਸਾਥਤ ਸੂਰਤ ਵਾਲੇ ਸਰੂਪ ਇਸ ਧਰਤੀ ਪਰ ਭੀ ਦਿਖਾਈ ਦੇਣ ਲੱਗੇ । ਪਰੰਤੂ ਇਸ ਅਰਸੇ ਵਿਚ ਮੁਸਲਮਾਨ ਸੂਬਿਆਂ ਦਾ ਦਿਨ-ਬ-ਦਿਨ ਜੂਲਮ ਤੇ ਜੋਰ ਵਧੀ ਜਾਂਦਾ ਸੀ, ਅਰ ਸਿੰਘ ਬਹੁਤ ਥੋੜ੍ਹੇ ਸਨ ਜੋ ਬਿਨਾਂ ਕਿਸੇ ਸਾਜ਼ੇ-ਸਮਾਨ ਦੇ ਬੱਤੀ ਦੰਦਾਂ ਵਿਚ ਇਕੱਲੀ ਜੀਭ ਦੀ ਤਰ੍ਹਾਂ ਸਮਾਂ ਬਤੀਤ ਕਰ ਰਹੇ ਸਨ । ਇਸ ਅਰਸੇ ਵਿਚ ਪੰਜਾਬ ਦੇਸ਼ ਅੰਦਰ ਖਾਲਸੇ ਦੀ ਚੜ੍ਹਦੀ ਕਲਾ ਦੀਆਂ ਪੁੰਜਾਂ ਪੈਣ ਕਰਕੇ ਕਿਤੇ ਹੀ ਸਿੰਘ ਕਸ਼ਮੀਰ ਛੱਡ ਕੇ ਮਾਥੇ, ਦੁਆਖੇ ਤੇ ਮਾਲਵੇ ਵਿਚ ਜਾ ਰਹੇ ।

ਉਨ੍ਹਿਸਵੀਂ ਸਦੀ ਵਿਚ ਪੰਡਿਤ ਰਾਜਕਾਕ ਜੈਸੇ ਨੀਤੱਗਾ ਤੇ ਕਸ਼ਮੀਰ ਦੇਸ਼ ਦੇ ਉੱਥੇ ਖਾਨਦਾਨੀ ਰਈਸ ਭੀ ਖਾਲਸਈ ਤੇਗ ਦੇ ਆਸਰੇ ਤੋਂ ਬਿਨਾਂ ਆਪਣੇ ਧਰਮ, ਮਾਲ ਤੇ ਆਬਕੂ ਦਾ ਬਚਾਉ ਹੋਣਾ ਅਸੰਭਵ ਸਮਝ ਕੇ ਲਾਹੌਰ ਪੁੱਜੇ ਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਪਨਾਹ ਵਿਚ ਰਹਿਣਾ ਪ੍ਰਵਾਨ ਕਰਕੇ ਖਾਲਸਈ ਛੋਜ ਸਮੇਤ ਕਸ਼ਮੀਰ ਪੁੱਜੇ । ਤਦ ਖਾਲਸੇ ਨੇ ਕਸ਼ਮੀਰ ਸਰਕਾਰ ਤੇ ਕਸ਼ਮੀਰ ਦਾ ਸੂਬਾ ਭਾਵੇਂ ਇਕ ਮੁਸਲਮਾਨ ਹੀ ਬਣਾ ਦਿੱਤਾ, ਪਰੰਤੂ ਹਿੰਦੂ ਤੇ ਸਿੱਖਾਂ ਪਰ ਨਿੱਤ ਨਵੇਂ ਜੂਲਮ ਕਰਾਉਣ ਵਾਲੇ ਜਾਲਮਾਂ ਨੂੰ ਕਾਫੀ ਦੰਡ ਦੇ ਕੇ ਸਿੱਧੇ ਰਾਹ ਪਾ ਦਿੱਤਾ ।

ਇਨ੍ਹਾਂ ਦਿਨਾਂ ਵਿਚ ਭਾਵੇਂ ਸ਼ਹਿਰ ਤਾਂ ਖਾਲਸਈ ਛੋਜਾਂ ਪੰਜਾਬ ਤੋਂ ਆਈਆਂ ਹੀ ਰਹਿੰਦੀਆਂ ਸਨ, ਪਰੰਤੂ ਬਾਹਰਲੇ ਕਿਲ੍ਹਿਆਂ ਵਿਚ ਉਸੇ (ਕਸ਼ਮੀਰ) ਦੇਸ਼ ਦੇ ਸਿੱਘਾਂ ਨੂੰ ਖਾਲਸਾ ਛੋਜ ਵਿਚ ਭਰਤੀ ਕਰਕੇ ਕੇਵਲ ਜਿਨਸ ਪਰ ਹੀ ਗੁਜ਼ਾਰਾ ਕਰਨ ਦੀ ਆਗਿਆ ਦਿੱਤੀ ਗਈ । ਕਿਉਂਕਿ ਕਸ਼ਮੀਰ ਦੇਸ਼ ਵਿਚ ਪੈਸਾ ਬਹੁਤ ਘੱਟ ਸੀ ਤੇ ਇਕ ਨਵੈਦ ਵਸੜ੍ਹ ਸੀ । ਰਈਅਤ ਪਾਸੋਂ ਮਾਮਲਾ

1. ਏਥੇ ਗੰਬਚ, ਮਹਿਮਾ ਪ੍ਰਕਾਸ਼ ਤੇ ਗੁਰਸਿੱਖ ਭਗਤ ਰਤਨਾਵਲੀ ।

(ਖਰਾਜ) ਅੰਨ-ਗੱਲਾ ਹੀ ਲਿਆ ਜਾਂਦਾ ਸੀ, ਜੋ ਪਹਾੜੀ ਰਸਤੇ ਬਿਖੜੇ ਹੋਣ ਕਰਕੇ ਕਿਸੇ ਹੋਰ ਪਾਸੇ ਜਾ ਨਹੀਂ ਸਕਦਾ ਸੀ, ਇਸ ਲਈ ਸਰਕਾਰੀ ਮੁਲਾਜ਼ਮਾਂ ਨੂੰ ਹੀ ਤਨਖਾਹ ਦੇ ਬਦਲੇ ਦਿੱਤਾ ਜਾਂਦਾ ਸੀ।

ਪੰਜਾਬ ਤੋਂ ਆਈ ਛੋਜ਼ ਤਾਂ ਨਗਰੇ ਭੀ ਲੈਂਦੀ ਸੀ। ਪਰੰਤੂ ਕਸ਼ਮੀਰ ਤੋਂ ਭਰਤੀ ਕੀਤੀ ਖਾਲਸਾ ਛੋਜ਼ ਕੇਵਲ ਜਿਨਸ ਹੀ ਲੈਂਦੀ ਸੀ। ਇਸ ਵਾਸਤੇ ਇਸ ਦੇਸ਼ ਦੇ ਨਿਵਾਸੀ ਸਿੰਘ ਜਿਨਸੀ ਸਿੰਘ ਕਹਿ ਕੇ ਬੁਲਾਏ ਜਾਣ ਲੱਗੇ। ਇਨ੍ਹਾਂ ਦੀਆਂ ਡਿਊਟੀਆਂ ਕੁਲ ਕਸ਼ਮੀਰ, ਗਿਲਗਿਤ, ਲਦਾਖ ਤਕ ਪੁਣਛ, ਜੰਮੂ ਅਤੇ ਹਰੀਪੁਰ ਤਕ ਦੇਅਂ ਪਹਾੜੀ ਨਾਕਿਆਂ ਪੁਰ ਲਗਾਈਆਂ ਗਈਆਂ। ਇਸੇ ਕਰਕੇ ਅੱਜ ਤਕ ਕਸ਼ਮੀਰ ਦੀ ਤਰ੍ਹਾਂ ਹੀ ਹਰੀਪੁਰ ਦੇ ਇਲਾਕੇ ਤੇ ਗਲੀਆਂ ਵਿਚ ਭੀ ਬਹੁਤ ਬ੍ਰਹਮਣ ਸਿੰਘ ਵੇਖੇ ਜਾਂਦੇ ਹਨ।

ਜਦ ਵੀਹਵੀਂ ਸਦੀ ਦੇ ਸ਼ੁਰੂ ਵਿਚ ਸਿੱਖ ਰਾਜ ਤੇ ਅੰਗਰੇਜ਼ੀ ਗੋਰਮੀਟ ਜਾਂ ਕੰਪਨੀ ਦਾ ਕਬਜ਼ਾ ਹੋ ਗਿਆ ਅਤੇ ਕਸ਼ਮੀਰ ਜੰਮੂ ਦਾ ਇਲਾਕਾ ਰਾਜਾ ਗੁਲਾਬ ਸਿੰਘ ਜੀ ਨੇ ਲੈ ਲਿਆ, ਤਦ ਜੰਮੂ ਤੇ ਲਾਹੌਰ ਤੋਂ ਡੋਗਰਾ ਛੋਜ਼ ਕਸ਼ਮੀਰ ਵੱਲ ਭੇਜੀ ਗਈ, ਜਿਸ ਨੇ ਥਾਂ ਥਾਂ ਤੋਂ ਖਾਲਸਾ ਛੋਜ਼ ਹਟਾ ਕੇ ਅਧ ਨਾਕਿਆਂ ਪੁਰ ਕਬਜ਼ਾ ਕਰਨ ਦਾ ਜਤਨ ਕੀਤਾ। ਪਰ ਸਿੱਖਾਂ ਨੂੰ ਸਿੱਖ ਰਾਜ ਦੇ ਨਾ ਰਹਿਣ ਦੀ ਖ਼ਬਰ ਨਹੀਂ ਸੀ ਅਤੇ ਡੋਗਰਿਆਂ ਨੂੰ ਡੋਗਰਾ ਰਾਜ ਹੋਣ ਦੀ ਹੈਕੜ ਸੀ, ਜਿਸ ਕਰਕੇ ਆਪੋ ਵਿਚ ਸਖ਼ਤ ਕਟਾਵੱਡ ਹੋਈ।

ਸਿੱਖਾਂ ਨੂੰ ਤਾਂ ਪਿਛੋਂ ਮਦਦ ਪੁੱਜਣੀ ਨਹੀਂ ਸੀ, ਇਸ ਲਈ ਚੰਗੇ ਆਹੂ ਲਾਹੁਣ ਮਗਰੋਂ ਭੀ ਮੈਦਾਨ ਡੋਗਰਾ ਛੋਜ਼ ਦੇ ਹੱਥ ਰਹਿੰਦਾ ਗਿਆ ਤੇ ਡੋਗਰਿਆਂ ਨੇ ਵੱਡੀ ਥੇ-ਤਰਸੀ ਨਾਲ ਸਿੱਖਾਂ ਦਾ ਕਈ ਥਾਵਾਂ ਤੇ ਉੱਕਾ ਨਾਮ ਮਿਟਾ ਦਿੱਤਾ ਅਤੇ ਕਈ ਥਾਈ ਵੱਡੇ-ਵੱਡੇ ਸਰਦਾਰਾਂ ਨੂੰ ਕੈਦ ਵਿਚ ਰਖ ਕੇ ਤੱਤਾ ਪਾਣੀ ਤੇ ਲੂਣ ਦੇ ਦੇ ਕੇ ਤਸੀਹਿਆਂ ਨਾਲ ਪਾਰ ਬੁਲਾਇਆ, ਜਿਸ ਕਰਕੇ ਆਖਰੀ ਸਮੇਂ ਪਰ ਥੋੜ੍ਹੇ ਸਿੰਘ ਕਸ਼ਮੀਰ-ਮੰਡਲ ਵਿਚ ਇਲਾਕਾ ਤਰਾਲ, ਕਰੋਵਾ, ਇੱਛਾ ਹਾਮਾ, ਪਟਨ ਤੇ ਸਿੰਘਪੁਰਾ, ਸਿਆਲਕੋਟ ਵਰੀਗਾ ਤੇ ਇਲਾਕਾ ਪੁਣਛ, ਪਰਲ, ਬਾਗ, ਡੰਨਾ, ਚਕਾਰ ਜਾਂ ਮੁਜ਼ਫ਼ਰਾਬਾਦ, ਗਲੀਆਂ ਵਰੀਗਾ ਵਿਚ ਰਹਿ ਗਏ। ਕਹਿੰਦੇ ਹਨ ਕਿ ਜੇ ਕਦੀ ਰਾਜਾ ਗੁਲਾਬ ਸਿੰਘ ਜੀ ਹੋਰ ਇਕ ਮਹੀਨਾ ਕਸ਼ਮੀਰ ਨਾ ਪੁੱਜਦੇ, ਤਦ ਸਿੱਖਾਂ ਦਾ ਕਸ਼ਮੀਰ ਵਿਚ ਨਾਮੋ-ਨਿਸ਼ਾਨ ਨਾ ਵੇਖਣ ਵਿਚ ਆਉਂਦਾ। ਕਿਉਂਕਿ ਇਕ ਪਾਸੇ ਤਾਂ ਮੁਸਲਮਾਨ ਸਿੱਖਾਂ ਦੇ ਪਹਿਲੋਂ ਹੀ ਵੈਰੀ ਥਣੇ ਥੈਠੇ ਸਨ, ਉਪਰੋਂ ਡੋਗਰਾ ਛੋਜ਼ ਕਈ ਤਰ੍ਹਾਂ ਦੇ ਬਦਲਿਆਂ ਦੀ ਚਾਹ ਵਿਚ ਭੁੱਖੇ ਬਿਖਿਆੜ ਵਾਂਗ ਜਾ ਪੁੱਜੀ ਸੀ।

ਇਹੀ ਕਾਰਨ ਹੈ ਕਿ ਕਸ਼ਮੀਰ ਦੇਸ਼ ਦੇ ਨਿਵਾਸੀ ਸਿੰਘ ਧਨ, ਮਾਲ, ਅਹੁੱਦੇ, ਇੱਜਤ ਤੋਂ ਖਾਲੀ ਬੇਪੁਰ ਕੀਤੇ ਹੋਏ ਪੱਛੀਆਂ ਦੀ ਤਰ੍ਹਾਂ ਅਜੇ ਤਕ ਇਕ ਸਮੇਂ ਸਾਲ ਦੇ ਕਰੀਬ ਸਮਾਂ ਗੁਜਰਨ ਤੇ ਭੀ ਹੋਸ਼ ਨਹੀਂ ਸੰਭਾਲ ਸਕੇ। ਭਾਵੇਂ ਮਹਾਰਾਜਾ ਗੁਲਾਬ ਸਿੰਘ ਜੀ ਵੱਲੋਂ ਸਿੱਖਾਂ ਨੂੰ ਪਰਵਾਨੇ ਦਿੱਤੇ ਗਏ ਅਤੇ ਭਰੋਸਾ ਦਿਵਾਇਆ ਗਿਆ ਕਿ ਬਹੁਤ ਕੁਝ ਰਿਆਇਤਾਂ ਤੁਸਾਂ ਨਾਲ ਕੀਤੀਆਂ ਜਾਣਗੀਆਂ, ਜੇਸਾ ਕਿ ਤਿਣੀ ਮਾਫ਼, ਕਈ ਥਾਈ ਗੁਰਦੁਆਰੇ ਅਤੇ ਹੋਰ ਰਈਸਾਂ ਨੂੰ ਜ਼ਮੀਨਾਂ ਮਾਫ਼ ਪਰੰਤੂ ਹੋਲੀ-ਹੋਲੀ ਨਾ ਤਾਂ ਇਨ੍ਹਾਂ ਨੂੰ ਇਲਮ ਵਿਚ, ਨਾ ਅਹੁੱਦੇ ਵਿਚ, ਨਾ ਇੱਜਤ ਵਿਚ ਅੱਗੇ ਕੀਤਾ ਗਿਆ ਤੇ ਨਾ ਹੀ ਉਨ੍ਹਾਂ ਨੂੰ ਰਿਆਇਤਾਂ ਦਾ ਭਾਗੀ ਰਹਿਣ ਦਿੱਤਾ ਗਿਆ।

ਇੱਥੇ ਹੀ ਬਸ ਨਹੀਂ, ਬਲਕਿ ਹੁਣ ਤਾਂ ਮਿਲਟਰੀ ਹਿੱਸੇ ਵਿਚੋਂ ਕਤੱਈ ਸਿੱਖਾਂ ਨੂੰ ਅਲਹਿਦਾ

ਕਰ ਦਿੱਤਾ ਗਿਆ ਹੈ, ਜਿਸ ਕਰਕੇ ਸਿੱਖ ਫੌਜੀ ਮਹਿਕਮੇ ਵਿਚ ਜਾ ਹੀ ਨਹੀਂ ਸਕਦਾ।

ਇਸ ਵੇਲੇ ਜਿੱਥੇ ੪੦,੦੦੦ ਤੋਂ ਵਧੀਕ ਸਿੱਖ, ਰੋਰਮਿੰਟ ਜੰਮੁ ਕਸ਼ਮੀਰ ਦੀ ਰਿਆਇਆ ਹੀ ਨਹੀਂ ਬਲਕਿ ਸਮੇਂ ਸਿਰ ਇਕ ਮਜ਼ਬੂਤ ਭੁੱਜਾ (ਬਾਂਹ) ਆਪਣੇ-ਆਪ ਨੂੰ ਮੰਨੀ ਬੈਠੇ ਹਨ, ਉਥੇ ਉਕਤ ਰਾਈਸ ਜਾਂ ਹੁਕਮਰਾਨ ਉਨ੍ਹਾਂ ਨੂੰ ਇਸ ਯੋਗ ਸਾਡਾਤ ਹੋਣ ਵਿਚ ਪੂਰਾ ਪੂਰਾ ਧਿਆਨ ਨਹੀਂ ਦੇ ਰਹੇ। ਪ੍ਰਾਤਮਾ ਕਿਰਪਾ ਕਰੋ ਜੋ ਹਰ ਇਕ ਹਿੱਸੇ (ਰਾਜਾ ਪਰਜਾ) ਦੇ ਇਲ ਦਿਮਾਗ ਵਿਚ ਪਰਸਪਰ “ਆਤਮਾ ਸਰਬ ਭੂਤਾਨੰ” ਦਾ ਭਾਵ ਤੇ ਸਿਵ ਜੀ ਮਹਾਰਾਜਾ ਜੀ ਦੀ ਨੀਤੀ ਦਾ ਅਸਰ ਕਾਇਮ ਹੋਵੇ, ਜਿਸ ਕਰਕੇ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਹੁੰਦਾ ਰਹੇ।

ਇਸ ਵੇਲੇ ੪੦ ਹਜ਼ਾਰ ਤੋਂ ਵਧੀਕ ਸਟੇਟ ਸਬਜੈਕਟ ਸਿੱਖਾਂ ਵਿਚ ਨਾ ਤਾਂ ੪੦ ਸਿੱਖਾਂ ਤੋਂ ਬਿਨਾਂ ਖੇਤੀ ਦੇ ਕੰਮ ਤੋਂ ਹੋਰ ਕਿਸੀ ਹੁਨਰ ਦੇ ਮਾਹਰ ਹਨ, ਨਾ ਹੀ ੨੦ ਇੰਨਟੈਨਸ ਪਾਸਾਂ ਤੋਂ ਅੱਗੇ ਵਧੇ ਹਨ। ਨਾ ਹੀ ੪ ਗੈਜ਼ੂਏਟ ਹਨ, ਨਾ ਹੀ ੨ ਗੈਜ਼ਟਿਡ ਆਫੀਸਰ ਹਨ, ਨਾ ਹੀ ੧ ਸਿੱਖ ਕਿਸੀ ਦੂਜੇ ਦੇਸ਼ ਵਿਚ ਸਰਕਾਰੀ ਵਜੀਫੇ ਤੇ ਭੇਜਿਆ ਗਿਆ ਹੈ। ਹਾਲਾਂਕਿ ਹੋਰ ਸੈਕਡੇ ਟੈਕਨੀਕਲ ਵਿਚ ਮਾਹਰ ਹੋ ਜਾਣਗੇ, ਇੰਨਟੈਸ ਤੋਂ ਅੱਗੇ ਦਰਜਨਾਂ ਗੈਜ਼ੂਏਟ ਤੇ ਕੈਜ਼ਟਿਡ ਆਫੀਸਰ ਜਾਂ ਦੂਜੇ ਮੁਲਕਾਂ ਨੂੰ ਵਜੀਫ਼ਾਂ ਤੇ ਭੇਜੇ ਗਏ ਹਨ।

ਇਤਿਹਾਸ ਦੱਸਦਾ ਹੈ ਕਿ ਕਸ਼ਮੀਰ-ਵਾਸੀ ਸਿੱਖ ਕਿਥੋਂ ਤਕ ਚੜ੍ਹਦੀ ਕਲਾ ਵਿਚ ਪਹਿਲੇ ਸਨ ਤੇ ਹੁਣ ਉਨ੍ਹਾਂ ਦੀ ਕੀ ਹਾਲਤ ਹੈ।

(ਅ) ਤਖ਼ਤ ਸ੍ਰੀ ਹਜ਼ੂਰ ਅਖ਼ਚਲ ਨਗਰ

ਉਥੋਂ ਦੇ ਜਥੇਦਾਰ ਤੇ ਪੁਜਾਰੀ

ਜਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੰਦੇੜ ਸ਼ਹਿਰ ਦੇ ਪਾਸ ਬਿ: ੧੭੯੫ ਵਿਚ ਜੋਤੀ ਜੋਤ ਸਮਾਏ, ਤਦ ਪਿਛੋਂ ਖਾਲਸੇ ਜੀ ਦੀ ਜਥੇਦਾਰੀ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਜੀ ਦੇ ਸਪੁਰਦ ਹੋਈ। ਪਰੰਤੂ ਦੇ ਸਾਲ ਕੁਝ ਮਹੀਨੇ ਮਗਰੋ ਇਨ੍ਹਾਂ ਦੋਹਾਂ ਗੁਰੂ ਚਰਨਾਂ ਦੇ ਭੰਰਿਆਂ ਦੇ ਸੱਚਖੰਡ ਨੂੰ ਕਮਰ-ਕਸੇ ਹੋ ਜਾਣ ਪਰ ਖਾਲਸਾ ਜੀ ਨੇ ਭਾਈ ਸੰਤੋਖ ਸਿੰਘ ਜੀ ਨੂੰ ਜਥੇਦਾਰ ਚਾਪਿਆ, ਜੋ ਬਿ: ੧੭੭੧ ਤਕ ਸੇਵਾ ਕਰ ਕੇ ਸ਼ਾਂਤ ਹੋ ਗਏ।

ਕੁਝ ਦਿਨ ਮਗਰੋ ਭਾਵੋਂ ਖੁਸ਼ਹਾਲ ਸਿੰਘ ਜੀ ਜਥੇਦਾਰ ਥਾਪੇ ਗਏ, ਪਰੰਤੂ ਧੀਰੇ ਧੀਰੇ ਖਾਲਸਾ ਜੀ ਕੁਝ ਤਾਂ ਕਮਰ-ਕਸੇ ਕਰ ਗਏ, ਕੁਝ ਉਦਾਸੀਨ ਹੋ ਕੇ ਵਹੀਰਾਂ ਪਾ ਗਏ। ਰਹਿੰਦੇ ਸਿੰਘਾਂ ਨੂੰ ਗਿਰਦ-ਨਿਵਾਹੀ ਦੇ ਮੁਸਲਮਾਨ ਦੁਖੀ ਕਰਨ ਲੱਗੇ ਤਦ ਸ਼ਿਕਾਰ ਘਾਟ, ਹੀਰਾ ਘਾਟ, ਮਾਤਾ ਸਾਹਿਬ ਦੇਵਾਂ ਦਾ ਗੁਰਦੁਆਰਾ, ਮਾਲ ਟੇਕੜੀ, ਸੰਗਤ ਸਾਹਿਬ, ਨਗੀਨਾ ਘਾਟ ਅਤੇ ਬੰਦਾ ਘਾਟ ਆਦਿਕ ਸਮੱਸਤ ਗੁਰੂ-ਅਸਥਾਨਾਂ ਦੇ ਸੇਵਾਦਾਰ ਸ੍ਰੀ ਹਜ਼ੂਰ ਅਖ਼ਚਲ ਨਗਰ ਸਾਹਿਬ ਆ ਬਿਗਨੇ, ਪਰੰਤੂ ਇਥੋਂ ਭੀ ਸੰਮਤ ਬਿ: ੧੭੮੫ ਤੋਂ ਪਹਿਲੇ ਪਹਿਲੇ ਭਾਈ ਲਾਲ ਸਿੰਘ ਜੀ ਦੀ ਜਥੇਦਾਰੀ ਦੇ ਸਮੇਂ ਵਿਚ ਸਾਰੇ ਹੀ ਸਿੰਘ ਵਹੀਰਾਂ ਪਾ ਗਏ ਅਤੇ ਗੁਰਦਰਬਾਰ (ਤਖ਼ਤ ਅਸਥਾਨ) ਦੀ ਸੇਵਾ ਕੁਝ ਉਦਾਸੀ ਸੰਤਾਂ ਨੇ ਆਪਣੇ ਜਿੰਮੇ ਲੈ ਲਈ। ਪਰੰਤੂ ਭਾਈ ਲਾਲ ਸਿੰਘ ਜੀ ਦੇ ਪਿਛੋਂ (ਬਿ: ੧੭੯੫ ਤੋਂ ਬਾਅਦ) ਜਥੇਦਾਰ ਬੜਤਾਵਰ ਸਿੰਘ ਜੀ ੧੭੯੨ ਤੋਂ ੧੮੪੨ ਤਕ ਆਂਦੇ ਜਾਂਦੇ ਤੇ ਪ੍ਰਬਹਾਰ ਲੈਂਦੇ ਦੇਂਦੇ ਰਹੇ।

ਇਹ ਜ਼ਮਾਨਾ ਪੰਜਾਬ ਵਿਚ ਖਾਲਸਈ ਰਾਜ ਦੇ ਪ੍ਰਕਾਸ਼ ਦਾ ਸੀ ਅਤੇ ੧੮੪੫ ਬਿ: ਵਿਚ

ਊਦਸੀ ਸੰਤਾਂ ਤੋਂ ਸੇਵਾ ਮੁੜ ਖਾਲਸਾ ਜੀ ਨੇ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਜਥੇਦਾਰ ਭਾਈ ਚੜ੍ਹਤ ਸਿੰਘ, ਭਾਈ ਮੋਹਰ ਸਿੰਘ, ਭਾਈ ਰਾਮ ਸਿੰਘ ਤੇ ਭਾਈ ਧਰਮ ਸਿੰਘ ਜੀ ਹੋਏ ਤੇ ਇਸ ਸਮੇਂ ਵਿਚ ਕਈ ਵਾਰ ਮੁਸਲਮਾਨਾਂ ਨਾਲ ਚੰਡੀ ਖੜਕਦੀ ਰਹੀ ।

ਬਿਕਰਮੀ ੧੯੬੦ ਤੋਂ ਛੁੱਟ ਤਕ ਭਾਈ ਧਰਮ ਸਿੰਘ ਜੀ ਦੀ ਜਥੇਦਾਰੀ ਵਿਚ ਸਿੰਘਾਂ ਦੀ ਤਾਦਾਦ ਵਧੇ ਤੇ ਹੋ ਗਈ ਅਰ ਦੱਖਣ ਵਿਚ ਕਈ ਤਰ੍ਹਾਂ ਦੇ ਮੁਲਕੀ ਮੁਆਮਲਾਤ ਵਿਗੜ ਜਾਣ ਕਰਕੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਪਾਸੋਂ ਰਾਜਾ ਚੰਦੂ ਲਾਲ ਜੀ ਨੇ ਸਿੰਘਾਂ ਦੀ ੧੨,੦੦੦ ਛੋਜ ਮੰਗਾਣ ਦਾ ਪ੍ਰਬੰਧ ਕੀਤਾ ਤੇ ਗੁਰਦਵਾਰੇ ਦੀ ਸੇਵਾ ਅਰੰਭ ਕਰਉਣ ਲਈ ਬਾਬਾ ਗਜ਼ਗਾਹਾ ਸਿੰਘ ਜੀ ਨਿਹੰਗ ਸਿੰਘ ਨੇ ਇਕ ਵੱਡੀ ਤਦਾਦ ਦੇ ਨਿਹੰਗਾਂ ਦਾ ਜੱਥਾ ਲੈ ਕੇ ਸੇਵਾ ਅਰੰਭ ਕੀਤੀ । ਸ੍ਰੀ ਮਾਨ ਰਾਜਾ ਚੰਦੂ ਲਾਲ ਜੀ ਵੱਲੋਂ ਭੀ ਸੇਵਾ ਦਾ ਊਦਮ ਜਾਰੀ ਹੋ ਗਿਆ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਸ..... ਸਿੰਘ ਜੀ ਪੰਜ ਲੱਖ ਰੁਪਿਆਂ ਲੈ ਕੇ ਸੇਵਾ ਲਈ ਹਾਜ਼ਰ ਹੋਏ ।

ਬਿ: ਸੰ: ੧੯੬੦ ਤੋਂ ੧੯੭੦ ਤਕ ਭਾਈ ਚੜ੍ਹਤ ਸਿੰਘ, ਮਹਿਤਾਬ ਸਿੰਘ, ਆਇਆ ਸਿੰਘ, ਜੱਸਾ ਸਿੰਘ, ਦੀਸ਼ਰ ਸਿੰਘ, ਬਿਰਾਮ ਸਿੰਘ, ਅਤੇ ਤਾਰਾ ਸਿੰਘ ਆਦਿ ਜਥੇਦਾਰ ਹੋਏ । ਇਸੀ ਸਮੇਂ ਵਿਚ ਗੁਰ-ਦਰਬਾਰ ਦੀ ਸੇਵਾ ਕਰਨ ਆਏ ਸਰਦਾਰ ਭੀ ਕਈ ਹੋਰ ਸਾਖੀਆਂ ਸਮੇਤ ਮਹਾਰਾਜਾ ਦੇ ਕਮਰ-ਕੌਸ ਕਰ ਜਾਣ ਦੀ ਗੱਲ ਸੂਣ ਕੇ ਮਾਇਆ ਹੜੱਪ ਕਰਨ ਦੀਆਂ ਚਾਲਾਂ ਚਲਨ ਲਗ ਪਏ । ਇਸੇ ਕਰਕੇ ਜਿਥੇ ਪਹਿਲੇ ਤਾਂ ਮੁਸਲਮਾਨਾਂ ਨਾਲ ਤੇਗ ਖੜਕਦੀ ਸੀ, ਹੁਣ ਆਪਸ ਵਿਚ ਚੰਡੀ ਖੜਕਣ ਲੱਗੀ : ੧੯੭੦ ਬਿ: ਤੋਂ ੧੯੮੫ ਤਕ ਪਰਸਪਰ ਕਈ ਧੜੇ ਬਾਜ਼ੀਆਂ ਨੇ ਜੰਗ ਕਰਾਏ ਤੇ ਮਸ਼ਹੂਰ ਨਿਰਮਲਿਆਂ ਦੀ ਲੜਾਈ ਭੀ ਇਸੇ ਅਰਸੇ ਵਿਚ ਹੋਈ, ਕਿਉਂਕਿ ਨਿਰਮਲੇ ਸੰਤ ਅੰਮ੍ਰਿਤਾਗੀ ਹੋ ਕੇ ਭੀ ਪੰਜ ਕਕਾਰਾਂ ਦੀ ਪਾਂਦੀ ਰਖਣ ਦੇ ਨਿਯਮ ਨੂੰ ਪਾਲਣ ਕਰਨ ਦੇ ਪ੍ਰਣ ਤੋਂ ਬਗੈਰ ਹੀ ਲੰਗੋਟੀ, ਪੋਤੀ ਪਾ ਕੇ ਤੁਝਤ ਸਾਹਿਬ ਤੇ ਪ੍ਰਸਾਦ ਭੇਟ ਤੇ ਦਰਸ਼ਨ ਪ੍ਰਕਰਮਾ ਕਰਨੀ ਚਾਹੁੰਦੇ ਸਨ, ਅਤੇ ਹਜ਼ੂਰੀ ਖਾਲਸੇ ਦਾ ਵਿਚਾਰ ਸੀ ਕਿ ਅੰਮ੍ਰਿਤਾਗੀ ਸਿੰਘ ਪੰਜ ਕਕਾਰਾਂ ਵਿਚੋਂ ਕਿਸੇ ਇਕ ਤੋਂ ਭੀ ਹੀਨ ਹੋ ਕੇ ਪਤਿਤ ਹੁੰਦਾ ਹੈ । ਜਦ ਤਕ ਉਹ ਤਨਖਾਹ ਨਾ ਬਖਸ਼ਾਏ, ਅਭੇਦ ਨਹੀਂ ਹੋ ਸਕਦਾ ।

ਇਸ ਅਰਸੇ ਵਿਚ ਕਈ ਇਕ ਹੋਰ ਭੀ ਗੁਪਤ ਪ੍ਰਗਟ ਕਾਰਨਾਂ ਕਰਕੇ ਜਗੀਰਾਂ ਭੀ ਜ਼ਬਤ ਹੋ ਕੇ ਕੁਝ ਬਾਗੁਜ਼ਾਰ ਹੋ ਰਹੀਆਂ ਸਨ ਤੇ ਜਥੇਦਾਰ ਦੇ ਸ਼ਿਤਾਬ ਦੀ ਥਾਂ ਹੁਣ ਪੁਜਾਰੀ ਛੋਟਾ ਆਦਿ ਅਹੁੰਦੇ ਮੁਕੱਰਰ ਹੋ ਗਏ ਸਨ । ਅਰਥਾਤ ੧੯੭੦ ਬਿ: ਤੋਂ ੧੯੮੯ ਬਿ: ਤਕ ਭਾਈ ਅਤਰ ਸਿੰਘ, ਭਾਈ ਪ੍ਰੇਮ ਸਿੰਘ, ਭਾਈ ਦੇਵਾ ਸਿੰਘ, ਭਾਈ ਵਾਘਾ ਸਿੰਘ, ਭਾਈ ਜਵਾਹਰ ਸਿੰਘ, ਭਾਈ ਨਾਨੂੰ ਸਿੰਘ ਆਦਿ ਪੁਜਾਰੀ ਸਿੰਘ ਹੋ ਗੁਜਰੇ ਸਨ ਤੇ ਇਕ ਸਦਰ ਤੇ ਇਕ ਮੁਕਾਮੀ ਕਮੇਟੀਆਂ ਪੰਜਾਬ ਦੇ ਰਾਜੇ ਤੇ ਮੁਖੀ ਸਿੰਘਾਂ ਦੀ ਸੰਮੱਤੀ ਨਾਲ ਸਰਕਾਰ ਨਿਜਾਮ ਦੀ ਨਿਗਰਾਨੀ ਵਿਚ ਗੁਰਦੁਆਰੇ ਦਾ ਪ੍ਰਬੰਧ ਰਖਣ ਲਈ ਮੁਕੱਰਰ ਹੋ ਚੁੱਕੀਆਂ ਸਨ । ਗੁਰਦੁਆਰੇ ਸਾਹਿਬ ਜੀ ਦੀਆਂ ਤੇ ਬੁੰਗਿਆਂ ਦੀਆਂ ਇਮਾਰਤਾਂ ਦਾ ਕੌਮ ਜਾਰੀ ਹੋ ਕੇ ਸੰਗਮਰਮਰ, ਸੋਨਾ ਆਦਿ ਭੀ ਸਚਿੰਡ ਵਿਚ ਲੱਗਣਾ ਸ਼ੁਰੂ ਹੋ ਗਿਆ ਸੀ ਤੇ ਰੇਲ ਭੀ ਖਾਸ ਨਦੇੜ ਪੁੱਜ ਚੁੱਕੀ ਸੀ । ਅਤੇ ਮੁਸਲਮਾਨਾਂ ਦੇ ਹਮਲੇ ਭੀ ਬੰਦ ਹੋ ਗਏ ਸਨ, ਕਿਉਂਕਿ ਐਸਕੁਆਇਰ ਹਿਨਕਨ ਸਾਹਿਬ ਬਹਾਦਰ ਰਿਆਸਤ ਵਿਚ ਹਰ ਤਰ੍ਹਾਂ ਦਾ ਜਿੱਥੇ ਹੋਰ ਇੰਤਜਾਮ ਕਰਨ ਤੇ ਨੀਯਤ ਸਨ, ਉਥੇ ਗੁਰਦੁਆਰੇ ਦੀ ਨਿਗਰਾਨੀ ਭੀ ਇਨ੍ਹਾਂ ਦੇ ਹੀ ਸਪੁਰਦ ਸੀ । ਬਿ: ਸੰਮਤ ੧੯੭੧ ਤੋਂ ਪੁਜਾਰੀ ਦਇਆ ਸਿੰਘ ਜੀ, ਹਰੀ ਸਿੰਘ ਜੀ ਅਕਾਲੀ, ਹਜ਼ੂਰਾ ਸਿੰਘ

ਜੀ ਨਿਹੰਗ ਤੇ ਭਾਈ ਹੀਰਾ ਸਿੰਘ ਜੀ ੧੯੮੮ ਤਕ ਵੱਡੇ ਪੁਜਾਰੀ ਦੇ ਅਹੁੱਦੇ ਪਰ ਤਨਖਾਹਦਾਰ ਦੀ ਹੈਸੀਅਤ ਵਿਚ ਰਹੇ। ਪਰੰਤੂ ਇਸ ਅਰਸੇ ਵਿਚ ਗੁਰਦੁਆਰੇ ਦੀ ਬਹੁਤੀ ਜ਼ਮੀਨ ਉੱਤੇ ਖਾਸ ਆਦਮੀ ਕਾਬਜ਼ ਹੋ ਕੇ ਬਹਿ ਗਏ, ਕਿਉਂਕਿ ਅਜਿਹੇ ਕੰਮਾਂ ਦੀ ਜ਼ਿੰਮੇਵਾਰੀ ਇਕ ਸਰਬਗਾਹ ਤੇ ਨਿਰਭਰ ਕੀਤੀ ਗਈ, ਜੋ ਸਰਕਾਰੀ ਆਦਮੀ ਹੁੰਦਾ ਹੈ। ਗੁਰਦੁਆਰੇ ਮੰਜ਼ੀ ਸਾਹਿਬ ਮਾਲ ਟੇਕੜੀ ਨੂੰ ਉਖੇੜ ਕੇ ਚੋਰੀ ਉੱਥੇ ਇਕ ਕਬਰ ਬਣਾ ਦਿੱਤੀ ਗਈ। ਪਿੱਛੇ ਜਿਹੇ ਸਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਉੱਤੇ ਮੁਸਲਮਾਨਾਂ ਵੱਲੋਂ ਪਾਵਾ ਕੀਤਾ ਗਿਆ, ਲੜਾਈ ਹੋਈ ਤੇ ਮੁਕੱਦਮਾ ਚਲਿਆ। ਹੁਣ ਇਸ ਗੁਰਦੁਆਰੇ ਦਾ ਫੈਸਲਾ ਵੀ ਸਿੰਘਾਂ ਦੇ ਹਕ ਵਿਚ ਹੋ ਗਿਆ ਹੈ ਤੇ ਕਬਰ ਪੁੱਟਣ ਦਾ ਹੁਕਮ ਹੋ ਗਿਆ।

‘ਕਸ਼ਮੀਰ ਸਿੱਖ ਸਮਾਚਾਰ’ ਵਿਚੋਂ

(੮) ਸ੍ਰੀ ਹਜੂਰ ਅਬਿਚਲ ਨਗਰ ਸਾਹਿਬ ਜੀ ਦੇ ਹੈਡ ਗ੍ਰੰਥੀ ਅਕਾਲੀ ਹਜੂਰਾ ਸਿੱਖ ਜੀ ਨਿਹੰਗ ਸਚਖੰਡ ਨੂੰ ਕਮਰ-ਕਸੇ ਕਰ ਗਏ।

ਭਾਵੇਂ ਬਹੁਤੇ ਸਜਨ ਸਨਬੰਧੀ ਏਹੁ ਪੜ੍ਹ ਸੁਨ ਕੇ ਇਕ ਹਾਲਤ ਵਿਚ ਮਹਾਨ ਦੁਖੀ-ਸੋਕ੍ਰਾਂਤ ਹੋਇ ਤੇ ਹੋਣਗੇ ਅਰ ਇਸ ਕਮਰ ਕਸੇ ਨੂੰ ਇਕ ਮਹਾਨ ਦੁਖਦਾਈ ਵਿਛੇੜਾ ਤੇ ਸੱਲ ਅਨੁਭਵ ਕਰਨਗੇ ਪਰ ਖਾਸ ਕਰ ਆਪ ਦੀ ਪਰਮ ਪਤਨੀ, ਸਪ੍ਰਦੀ, ਸਪ੍ਰਤ੍ਰੀ—ਭਾਈ ਦੀਵਾਨ ਸਿੱਖ ਜੀ ਤੇ ਹੋਰ ਸਾਕ ਅੰਗ ਯਾ ਸਜਨ ਮਿਤ੍ਰ ਦੇ ਦਾਵੇਦਾਰ। ਇਸ ਹਾਲਤ ਵਿਚ ਮੇਰੀ ਇਨ੍ਹਾਂ ਸਭਨਾ ਨਾਲ ਦਿਲੀ ਹਮਦਰਦੀ ਹੈ ਪੰਤੂ ਦੂਜੀ ਹਾਲਤ ਵਿਚ ਆਪ ਦੇ ਕਿਸੀ ਭੀ ਨਿਕਟਵਰਤੀ ਤੇ ਹਿਤੂ ਸੁਹਿਰਦ ਨੂੰ ਰੰਜ ਤੇ ਦੁੱਖ ਨਹੀਂ ਹੈ ਬਲਕਿ ਖੁਸ਼ੀ ਹੈ ਕਿਉਂ ਜਿਸ ਗੁਰੂ ਪਾਤਸ਼ਾਹ ਦੀ ਆਪ ਬੜੀ ਸ੍ਰੂਪ ਭਰਤੀ ਨਾਲ ਪਚਾਸ ਸਾਲ ਤੋਂ ਵਧੀਕ ਆਯੁ ਤਕ ਹੀ ਨਹੀਂ ਬਲਕਿ ੮੦ ਸਾਲ ਤੋਂ ਵਧੀਕ ਸਾਲ ਦੀ ਉਮਰ ਤਕ ਅਪੜ ਕੇ ਪਚਾਸ ਤੋਂ ਵਧੀਕ ਸਾਲ ਸੇਵਾ ਕਰਦੇ ਰਹੇ ਅਤੇ ਗੁਰੂ ਪਾਤਸ਼ਾਹ ਦੇ ਹੁਕਮਾਂ ਦਾ ਪ੍ਰਚਾਰ ਕਰਦੇ ਰਹੇ ਉਸ ਪਾਤਸ਼ਾਹ ਦਾ ਐਸੇ ਸਜਨਾਂ ਤੇ ਸੁਹਿਰਦ ਸੰਬੰਧੀਆਂ ਲਈ ਹੁਕਮ ਹੈ—“ਮਿਤ ਪੈਂਫੈ ਮਿਤ ਬਿਗਾਸੈ ਜਿਸ ਮਿਤ ਕੀ ਪੈਜ ਭਾਵਏ।। ਤੁਸੀਂ ਵੀਚਾਰ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ।।” ਪੁਨ: ਫਰਮਾਨ ਹੈ—“ਕਬੀਰ ਸੰਤ ਮੂਦੇ ਕਿਆ ਰੋਈਐ ਜੋ ਅਪਨੇ ਗ੍ਰਹਿ ਜਾਇ,” ਐਸੇ ਗੁਰਮੁਖਾਂ ਦੇ ਸਜਨ ਸੁਹਿਰਦ ਤੇ ਸਨਬੰਧੀਆਂ ਦਾ ਫਰਜ਼ ਹੈ “ਨਾਉ ਲੈਨਿ ਅਰ ਕਰਨ ਸਮਾਇ।। ਨਾਨਕ ਤਿਨ ਬਲਿਹਾਰੈ ਜਾਇ।।” ਇਸ ਲਈ ਜਦ ਮੈਨੂੰ ਨਿਸਚੈ ਹੋ ਗਿਆ ਆਪ ਦਾ ਕਮਰ-ਕਸਾ ਕਰ ਜਾਣਾ ਉਸੀ ਦਿਨ ਸ੍ਰੀ ਗੁਰੂ ਨਾਨਕ ਆਸਰਮ ਚਕਾਰ (ਕਸ਼ਮੀਰ) ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਗਿਆ ਤੇ ਦਸਵੇਂ ਦਿਨ ਭੋਗ ਪਾਇਆ ਗਿਆ ਪਰ ਸ੍ਰੀਸਾਨ ਜੀ ਦੇ ਜੀਵਨ ਸੰਬੰਧੀ ਅੱਗੇ ਲਿਖੀਆਂ ਚੰਦ ਸਤਰਾਂ ਵਿਚ ਕੁਝ ਹਾਲਾਤ ਦਰਸਾਏ ਜਾਂਦੇ ਹਨ।

(੧) ਜਿਸ ਸਿੱਖ ਸਭਾ ਲੈਹਰ ਨੇ ਖਾਲਸਾ ਪੰਥ ਵਿਚੋਂ ਅਨਮਤ ਅਸਰ ਨੂੰ ਤੇ ਕਿਤਨੀਆਂ ਹੀ ਮਨਮਤਾਂ ਦੀ ਵਰਤੋਂ ਨੂੰ ਢੂਰ ਕਰਕੇ ਵਿੱਦਿਆ ਹੁਨਰ ਤੇ ਗੁਰਮਤ ਦੇ ਪ੍ਰਚਾਰ ਦਾ ਨਵੀਨ ਰੋਸ਼ਨੀ ਦੇ ਸਮੇਂ ਪ੍ਰਚਾਰ ਅੰਭ ਕਰਕੇ ਹੋਰ ਅਧੋਗਤੀ ਵੱਲ ਜਾਂਦੀ ਪਨੀਰੀ ਨੂੰ ਸੰਭਾਲਨ ਦਾ ਜਤਨ ਕੀਤਾ ਉਸ ਲੈਹਰ ਦੇ ਜਿੱਥੇ ਆਪ ਦੱਖਣ ਦੇਸ਼ ਵਿਚ ਕੇਵਲ ਇਕੋ ਇਕ ਮੁੱਢਲੇ ਹਾਸੀਂ ਹੀ ਨਹੀਂ ਬਲਕੇ ਪ੍ਰਚਾਰਕ, ਚੀਫ ਖਾਲਸਾ ਦੀਵਾਨ ਦੇ ਧਾਰਮਕ ਸਲਾਹਕਾਰ ਤੇ ਹੋਰ ਸਿੱਖ ਸਭਾ ਯਾ ਇੱਕਤਰਾਂ ਦੇ ਨੁਮਾਇਦੇ ਤਖ਼ਤ ਸ੍ਰੀ ਹਜੂਰ ਅਬਿਚਲ ਨਗਰ ਵਿਚ ਗੁਰੂ ਨਵਾਜੇ ਗੁਰੂ ਦੇ ਲਾਲ ਸਨ। ਪੰਤੂ ਇਸ ਗੁਣ ਯਾ ਸੇਵਾ ਦੇ ਬਦਲੇ ਜੋ ਕੁਝ ਆਪ ਨੇ ੬੦ ਸਾਲ ਦੇ ਅਰਸੇ ਵਿਚ ਤਕਲੀਫਾਂ ਸਹੀਆਂ, ਓਹ ਭੀ ਘੱਟ ਨਹੀਂ ਸਨ।

1. ਇਹ ਮਜ਼ਮੂਨ ‘ਕਸ਼ਮੀਰ ਸਿੱਖ ਸਮਾਚਾਰ’ ਦੇ ਮਾਰਚ, 1942 ਵਾਲੇ ਅੰਕ ਵਿਚੋਂ ਲਿਆ ਗਿਆ ਹੈ।

(੨) ਆਪ ਦੇ ਪਿਤਾ ਬਜ਼ੁਰਗ ਭੀ ਗੁਰੂ ਦਰਬਾਰ ਦੇ ਸੇਵਕ ਸਨ ਪ੍ਰੰਤੂ ਸਿੰਘ ਸਾਹਿਬ ਤਾਂ ਇਸ ਦਰਬਾਰ ਦੇ ਸੇਵਕਾਂ ਵਿਚੋਂ ਇਕ ਅਦੁੱਤੀ ਰੁਕਨ ਹੋਨ ਕਰਕੇ ਜਦੋਂ ਗੁਰ ਦਰਬਾਰ ਦੇ ਲੰਗਰ ਲਈ ਲੱਗੀਆਂ ਜਾਗੀਰਾਂ ਜਪਤ ਹੋਈਆਂ ਤੇ ਨਵੇਂ ਤ੍ਰੀਕੇ ਨਾਲ ਸੇਵਾ ਅਰੰਭ ਹੋਈ ਕਮੇਟੀਆਂ ਤੇ ਦਸਤੂਰਲਾਮਲ ਬਣੇ ਤਦ ਦੇ ਇਕ ਆਪ ਹੀ ਐਸੇ ਹਿਤੇਸ਼ੀ ਸਨ ਜਿਨ੍ਹਾਂ ਨੇ ਜਾਗੀਰ ਦੀ ਬਹਾਲੀ ਤੇ ਹੋਰ ਇੰਡੀਆਈ ਕੰਮ ਵਿਚ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੀ ਬੇਮਿਸਾਲ ਸੇਵਾ ਕੀਤੀ ਤੇ ਵੱਧ ਤੋਂ ਵੱਧ ਕਲੇਸ਼ ਸਹਿ ਕੇ ਪਿੱਠ ਨਹੀਂ ਦਿੱਤੀ ਤੇ ਗੁਰਦੁਆਰੇ ਦੇ ਅਮਾਰਤੀ ਕੰਮ ਤੇ ਸੜਕ, ਬੁੰਗੇ ਤੇ ਪਾਠਸ਼ਾਲਾਂ ਭੁਯੰਗਨਾਵਾਂ, ਸਰੂਲ ਭੁਯੰਗੀਆਂ ਮਿਰਜਾਦਾ ਦੇ ਪ੍ਰਚਾਰ ਅਰੰਭ ਕਰ ਗੁਰਮਤ ਮ੍ਰਾਧਾਦਾ ਅਨੁਸਾਰ ਜਨਮ ਮਿਤੂ ਤੇ ਵਿਵਾਹ ਆਦਿਕ ਸੰਸਕਾਰਾਂ ਦੇ ਪ੍ਰਚਾਰ ਵਿਚ ਆਗੂ ਹੋ ਕੇ ਪ੍ਰਚਾਰ ਕੀਤਾ ਕਰਾਂਦਾ।

(੩) ਜਿਥੇ ਆਪ ਸਿੱਖ ਮਾਤਰ ਦੇ ਸੁਹਿਰਦ ਤੇ ਮਨਸ਼ ਮਾਤ੍ਰ ਦੇ ਸ਼ੁਭ ਚਿੰਤਕ ਬਾਣੀ ਤੇ ਨਾਮ ਦੇ ਰਸੀਏ ਵਿੱਦਿਆ ਸਨੇਹੀ ਅਤੇ ਵਣਜਾਰੇ ਆਦਿ ਹੋਰ ਜਾਤੀਆਂ ਨੂੰ ਅੰਮ੍ਰਿਤਪਾਰੀ ਵੇਖਨ ਦੇ ਬੇਮਿਸਾਲ ਚਾਹਵਾਨ ਸਨ ਉੱਥੇ ਇਕ ਉੱਚੇ ਸੁਉਂ ਗਿਰੀ ਤਿਆਰੀ ਭੀ ਸਨ, ਆਪ ਦੀਆਂ ਜਿਥੇ ਹੋਰ ਅਨੇਕ ਯਾਦਗਾਰਾਂ ਹਨ ਉੱਥੇ ਸ੍ਰੀ ਹਜ਼ੂਰੀ ਲਾਈਬ੍ਰੇਰੀ ਤੇ ਹਜ਼ੂਰੀ ਭੁਯੰਗੀ ਸਭਾ ਅੰਦਰ ਭੀ ਆਪ ਦੀਆਂ ਯਾਦਗਾਰਾਂ ਹਨ।

(੪) ਮੇਰੇ ਖਿਆਲ ਵਿਚ ਆਪ ਹੀ ਪੈਹਲੇ ਗ੍ਰੰਥੀ ਸਨ, ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਜੀ ਦੇ ਜਿਨ੍ਹਾਂ ਦਾ ਸਤਿਕਾਰ ਸਾਧਾਤਨ ਸਿੱਖ ਹੀ ਨਹੀਂ ਬਲਕਿ ਰਾਜੇ ਮਹਾਰਾਜੇ, ਰਦੀਸ, ਪੜ੍ਹੇ, ਅਨ-ਪੜ੍ਹੇ ਸੱਜਨ ਕਰਦੇ ਸਨ। ਸਾਲ ਦੇ ਸਾਲ ਜੋ ਸਿੱਖ ਰਿਆਸਤਾਂ ਵਿਚ ਜਾਂਦੇ ਤਦ ਸਤਿਕਾਰ ਵਜੋਂ ਪੰਜ ੨ ਸੌ ਰੁਪਿਆ ਪਟਿਆਲਾ ਪਤੀ ਤੇ ਇਸੀ ਤਰ੍ਹਾਂ ਮਹਾਰਾਜਾ ਜੀਂਦ, ਮਹਾਰਾਜਾ ਨਾਭਾ ਤੇ ਮਹਾਰਾਜਾ ਫਰੀਦਕੋਟ ਆਦਿਕ ਹਾਜ਼ਰ ਕਰਦੇ ਸਨ।

(੫) ਨਿਰਮਲਿਆਂ ਤੇ ਕੂਕਿਆਂ ਦੇ ਅਰਦਾਸੇ ਆਪ ਦੇ ਹੀ ਸਮੇਂ ਵਿਚ ਬੰਦ ਹੋਏ ਤੇ ਨਿਰਮਲਿਆਂ ਦੀ ਲੜਾਈ ਤਾਂ ਆਪ ਨੇ ਚੰਗੀ ਤਰ੍ਹਾਂ ਵੇਖੀ ਹੋਈ ਸੀ ਪਰ ਫਿਰ ਭੀ ਆਪ ਨੂੰ ਅਸਲਨ ਸੁਧਾਰ ਹੋਣ ਪਰੇ ਪਰਸਪਰ ਮਿਲਾ ਲੈਣ ਵਿਚ ਬਿਨਾਂ ਕਿਸੀ ਜਾਤੀ ਲਾਲਚ ਦੇ ਪੈਹਲੇ ਇਕ ਸੱਜਨ ਸਨ ਜੋ ਹਰ ਵੇਲੇ ਤਿਆਰ-ਬਰ-ਤਿਆਰ ਰੈਹੰਦੇ ਸਨ। ਇਸ ਪਰ ਭੀ ਵਾਧਾ ਏਹ ਸੀ ਕੇ ਆਪ ਦੀ ਬੁੱਧੀਮਤਾ ਦੀ ਸਮਤਾ ਨੀਲੰਬਰ ਪਾਰੀ ਖਾਲਸੇ ਵਿਚ ਇਕ ਭੀ ਭੁਯੰਗੀ ਜਿਥੇ ਰਖਣ ਵਾਲਾ ਨਹੀਂ ਉੱਥੇ ਸਾਰੇ ਦੱਖਣ ਦੇਸ਼ ਵਿਚ ਕੋਈ ਗੁਰਮਤ ਦਾ ਐਡਾ ਜਾਨੂੰ ਤੇ ਪੰਥ ਦਾ ਸ਼ੁਭ ਚਿੰਤਕ ਮਿਲਨਾ ਕਠਿਨ ਹੈ।

(੬) ਤਭਤ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਸਿਖੀਆਂ ਯਾ ਚੀਡ ਖਾਲਸਾ ਦੀਵਾਨ ਆਦਿਕ ਪੰਥਕ ਬਾਡੀਆਂ ਵੱਲੋਂ ਤੇ ਬ੍ਰਾਹਮਾ, ਚੀਨ, ਅਮ੍ਰੀਕਾ, ਅਫ਼ਰੀਕਾ, ਮਲਾਯਾ, ਅਰਬਸਤਾਨ, ਇੰਗਲਿਸਤਾਨ, ਵਜ਼ੀਰਸਤਾਨ ਤੇ ਹਿੰਦੁਸਤਾਨ ਪੰਜਾਬ ਆਦਿ ਤੋਂ ਜੋ ਭੀ ਧਾਰਮਕ ਪੁੱਛਾਂ ਆਂਦੀਆਂ ਸਨ ਉਹਨਾਂ ਵਿਚ ਦੂਜੀ ਸਦੀ ਆਪਦੇ ਹੀ ਰਾਹੀਂ ਉੱਤਰ ਦਿੱਤੇ ਜਾਂਦੇ ਸੀ ਤੇ ਉਜੈਨ, ਇੰਦੋਰ, ਜਾਲਨਾ, ਉਰੰਗਾਬਾਦ, ਹੈਦਰਾਬਾਦ, ਬੁਰਹਾਨਪੁਰ ਆਦਿਕ ਦੇ ਸਹਿਜ ਪਾਰੀ ਖੱਤ੍ਰੀ ਖਾਨਦਾਨ ਤੇ ਰਿਸਤੇਦਾਰ ਮਹਾਰਾਜਾ ਚੰਦੂ ਲਾਲ ਦੱਖਣ ਦੇ ਪਰਵਾਰ ਕੁਟੰਬ ਸਣੇ ਮਾਈ ਭਾਈ ਆਪ ਦੀ ਜਿਤਨੀ ਇੱਜਤ ਕਰਦੇ ਸੀ ਉਸ ਦੀ ਦੂਜੀ ਮਿਸਾਲ ਨਹੀਂ ਮਿਲਦੀ ਅਤੇ ਮੁਕਾਬੀ ਤੇ ਉਪਰਲੇ ਹਿੰਦੂ ਮੁਸਲਮਾਨ ਐਫੀਸਰ ਹਜ਼ੂਰ ਨਵਾਬ ਸਾਹਿਬ ਤੇ ਉਨ੍ਹਾਂ ਦੇ ਨਿਕਟ ਵਰਤੀਆਂ ਵਿਚ ਆਪ ਨੂੰ ਇਕ ਗਿਣਤੀ ਦਾ

ਖਾਲਸਾ ਖਿਆਲ ਕੀਤਾ ਜਾਂਦਾ ਸੀ।

(੭) ਜਿਤਨੇ ਜੰਗ ਯੁੱਧ ਗਵਾਂਢੀ ਬੇ-ਸਮਝ ਤੁਰਕਾਂ ਨੇ ਖਾਲਸੇ ਨਾਲ ਕੀਤੇ ਤੇ ਗੁਰਦੁਆਰਾ ਮਾਲ ਟੇਕਰੀ ਦੀ ਐਜੀਟੋਸ਼ਨ ਕੀਤੀ ਤੇ ਹੋਰ ਗੁਰਦੁਆਰੇ ਸਾਹਿਬ ਜੀ ਦੀ ਜਮੀਨ ਰੇਲਵੇ ਸਟੋਸ਼ਨ ਕਚੈਹਰੀਆਂ ਸਰਕਾਰੀ ਵਕੀਲਾਂ ਦੀਆਂ ਕੋਠੀਆਂ ਤੇ ਕੁਝ ਸਿੰਘਾਂ ਦੀ ਥਾਂ ਵੱਡੇ ਮਸਤਗੜ ਆਦਿਕਾਂ ਦੇ ਗੁਰਦੁਆਰੇ ਵਿਚ ਜਿੱਥੇ ਆਪ ਦੀ ਸ਼ਾਨ ਬੜੀ ਉੱਚੀ ਹੈ ਉਥੇ ਸ੍ਰੀ ਦਰਬਾਰ ਹਜ਼ੂਰ ਸਾਹਿਬ ਦੀਆਂ ਪ੍ਰਕਰਮਾਂ ਹੀ ਨਹੀਂ ਬਲਕਿ ਤਖਤ ਸਾਹਿਬ ਉੱਤੇ ਬਾਹਮਨੀ ਕਬਜ਼ਾ ਉਠਾਨ ਵਾਲੇ ਆਪ ਹੀ ਇਕ ਢੂਲੇ ਸਨ।

(੮) ਆਪ ਇਕ ਕਰਮਚਾਰੀ ਦਰਬਾਰ ਸਨ ਜਿਨ੍ਹਾਂ ਨਾਲ ਦੀਸਾਈ, ਮੁਹੰਮਦੀ, ਰਾਮਾਨੁਜ, ਰਾਮਾਨੰਦਾਈ, ਬੈਸਨੇ, ਬ੍ਰਹਮਚਾਰੀ, ਵੈਰਾਗੀ, ਦਤਾ ਤ੍ਰੈਅ ਜੀ ਦੇ ਉਪਾਸਕ, ਉਦਾਸੀ, ਨਿਰਮਲੇ, ਨਿਹੰਗ, ਬਿਹੰਗਮ, ਤੇ ਭਾਈ ਅਤਰ ਸਿੰਘ ਜੈਸੇ ਮਸ਼ਹੂਰ ਨਾਮ ਰਸੀਏ ਹੋਰ, ਗਿਹੀ ਰਸੇ, ਮਹਾਰਾਜੇ, ਮਹਾਰਾਜਾ ਰਿਪਦਮਨ ਸਿੰਘ ਆਫ ਨਾਭਾ ਜੈਸੇ ਬੜੀ ਸੁਹਿਰਦਤਾ ਦਾ ਵਰਤਾਉ ਕਰਦੇ ਤੇ ਕਿਤਨੇ ਹੀ ਅੜਖਥਾਰਾਂ ਤੇ ਇਤਿਹਾਸਾਂ ਦੇ ਲੇਖਕ ਸਲਾਹ ਲੈਂਦੇ ਹੋ। ਮੈਕਾਲਵ ਜੈਸੇ ਬਦੇਸ਼ੀ ਵਿਦਵਾਨ ਅਰ ਭਾਈ ਕਾਹਨ ਸਿੰਘ ਆਫ ਨਾਭਾ ਅਤੇ ਭਾਈ ਵੀਰ ਸਿੰਘ ਜੀ ਜੈਸੇ ਉੱਚ ਕੋਟੀ ਵਿਦਵਾਨ ਪਿਆਰ ਕਰਦੇ ਸਨ ਤੇ ਆਪ ਜੀ ਤਨੋਂ ਮਨੋਂ ਤੇ ਧਨੋਂ ਸਭ ਦਾ ਸਤਿਕਾਰ ਥਾਂ ਪਰ ਥਾਂ ਕਰਨ ਦੀ ਗੀਤੀ ਜਾਨਦੇ ਸਨ। ਇਸ ਤਰ੍ਹਾਂ ਦੇ ਅਨੇਕ ਗੁਣਾਂ ਦੇ ਖਜ਼ਾਨੇ ਹੋਨ ਪਰ ਭੀ “ਭੁਲਨ ਅੰਦਰ ਸਭ ਕੇ ਅਭੁਲ ਗੁਰੂ ਕਰਤਾਰ” ਹੀ ਹੋਣ ਕਰਕੇ ਹੋ ਸਕਦਾ ਹੈ ਆਪ ਤੋਂ ਕਈ ਜੀਵਨ ਅੰਦਰ ਭੁੱਲਾਂ ਭੀ ਹੋਈਆਂ ਹੋਣ ਪ੍ਰਤੀ ਆਪ ਦੇ ਅੰਦਰ ਗੁਣ ਬਹੁਤ ਵਧੀਕ ਸਨ। ਇਸ ਲਈ ਗੁਣ ਗ੍ਰਾਹੀ ਸੱਜਨਾ ਨੂੰ ਹਮੇਸ਼ਾ ਇਸ ਗੁਰਵਾਕ ਤੇ ਦਿਸ਼ਟ ਰੱਖਣੀ ਚਾਹੀਏ “ਗੁਣ ਕਾ ਹੋਵੈ ਵਾਸਲਾ ਕਢ ਵਾਸ ਲਈਜੈ ॥ ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ ॥”

(੯) ਇਸ ਕੀਟ ਨਾਲ ਆਪ ਦਾ ਬਿਕਰਮੀ ੧੯੬੦ ਤੋਂ ਮੇਲ ਮਿਲਾਪ ਸ਼ੁਰੂ ਵਿਚ ਹੋਇਆ ਤੇ ਇਕੱਠੇ ਹੀ ਨਿਹੰਗ ਸਿੰਘ ਸੱਜਨ ਤੇ ਹੋਰ ਵਧੀਕ ਪਿਆਰ ਸਤਿਕਾਰ ਵਧਿਆ ਤੇ ਵੀਰ ਤੇ ਭਰਤਾ ਦੀ ਤਰ੍ਹਾਂ ਆਪ ਹਰ ਸਮੇਂ ਸਹਾਇਕ ਰਹੇ ਤੇ ਸਿੱਖ ਮਤ ਦੇਂਦੇ ਸਮਝਾਂਦੇ ਰਹੇ। ਪ੍ਰਤੀਤ ਹੁੰਦਾ ਹੈ ਆਪ ਦੇ ਸਰੀਰ ਨੂੰ ਕਲੋਸ ਹੋਣ ਕਰਕੇ ਯਾ ਕਮਰਕਸੇ ਕਰਨੇ ਅਨੁਭਵ ਹੋਣ ਕਰਕੇ ੧ ਪੱਤਰ ਆਪ ਨੇ ਬਹੁਤ ਮਹੀਨਿਆਂ ਪਿੱਛੋਂ ੪ ਫਰਵਰੀ ੧੯੬੨ ਨੂੰ ਪੱਲਿਆ ਜੇ ਮੈਨੂੰ ੨੦ ਫਰਵਰੀ ਤੋਂ ਬਾਅਦ ਮਿਲਿਆ। ਕਾਰਨ? ਪਤਾ ਭੀ ਦਰਸਤ ਨਹੀਂ ਸੀ ਲਿਖਿਆ ਗਿਆ ਤੇ ਮੈਂ ਭੀ ਇਕ ਥਾਂ ਨਹੀਂ ਟਿਕਿਆ। ਪਰ ਏਹੋ ‘ਖਾਲਸਾ ਸਮਾਚਾਰ’ ਵਿਚੋਂ ਪੜਿਆ ਕਿ ਆਪ ਕਮਰਕਸੇ ਕਰ ਗਏ ਪ੍ਰਤੀ ਤਸੱਲੀ ਨਾ ਹੋਣ ਕਰਕੇ ਦੁਚਿਤਾਈ ਰਹੀ ਤੇ ਪੱਤਰ ਲਿਖਿਆ ਗਿਆ ਜਿਸ ਦੇ ਉੱਤਰ ਤੋਂ ਪੈਹਲੇ ਉਪਰੋਕਤ ਪੱਤਰ ਪੁੱਜਣ ਤੇ ਨਿਸਚਾ ਹੋ ਗਿਆ ਤੇ ਸ੍ਰੀ ਗੁਰੂ ਨਾਨਕ ਆਸ਼ਰਮ ਵਿਚ ਆਪ ਦੀ ਯਾਦ ਅੰਦਰ ਪਾਠ ਰਖਿਆ ਗਿਆ ਅਤੇ ਆਪ ਦੇ ਸਚਖੰਡ ਨਿਵਾਸ ਲਈ ਅਰਦਾਸਾ ਸੋਧਿਆ ਗਿਆ।

(੧੦) ਆਪ ਨੇ ਯਕੇਬਾਦ ਦੀਗਰ ਤਿੰਨ ਅਨੰਦ ਕੀਤੇ ਮਗਰ ਅਥੀਰਲੀ ਧਰਮ ਪਤਨੀ ਤੋਂ ਇਕ ਭੁਯੰਗਾਨ ਕਰਤਾਰ ਕੋਰ ਜੀ ਨੇ ਜਨਮ ਲੀਤਾ ਜਿਸ ਦੀ ਪੜ੍ਹਾਈ ਆਦਿ ਕਰਾਉਣ ਤੋਂ ਬਾਦ ਸੋਚੀ ਖਾਨਦਾਨ ਵਿਚੋਂ ਸੁਯੋਗ ਸਜੇ ਸਿੰਘ ਸਾਹਿਬ ਭਾਈ ਦੀਵਾਨ ਸਿੰਘ ਜੀ ਨਾਲ ਆਪ ਨੇ ਬੀਬੀ ਜੀ ਦਾ ਅਨੰਦ ਕਰ ਦਿੱਤਾ ਤੇ ਇਸੀ ਨੂੰ ਅਪਣਾ ਸੰਤਾਨ ਨ ਹੋਣ ਕਰਕੇ ਆਪਣਾ ਸਪੁੱਤਰ ਜਾਣ ਕੇ ਵਿਰਾਸਤੀ

ਹੱਕ ਹਕੂਕ ਜਾਇਦਾਦ ਤੇ ਈਡ ਗ੍ਰੰਥੀ ਦੀ ਸੇਵਾ ਦੀ ਥਾਂ ਇਸ ਦੱਖਣ ਦੇਸ਼ ਦੇ ਰਿਆਸਤੀ ਕਾਨੂੰਨ ਅਨੁਸਾਰ ਆਪ ਦੇ ਸਪੁਰਦ ਪਿਛੇ ਹੀ ਕਰ ਦਿੱਤੀ ਜੋ ਹਰ ਤਰ੍ਹਾਂ ਆਪ ਦੇ ਸੁਯੋਗ ਜਾਏਨਾ ਚਾਹੀਦਾ ਹਨ। ਮੈਂ ਆਪ ਦੀ ਧਰਮ ਪਤਨੀ, ਆਪ ਦੀ ਸਪੁਤ੍ਰੀ, ਸਪੁਤ੍ਰ ਤੇ ਹੋਰ ਭੈਣਾਂ ਭਰਾਵਾਂ ਨਾਲ ਜਿਥੇ ਪੂਰੀ ਪੂਰੀ ਹਮਦਰਦੀ ਪ੍ਰਗਟ ਕਰਦਾ ਹਾਂ ਉੱਥੇ ਅਕਾਲ ਪੁਰਖ ਵਾਹਿਗੁਰੂ ਗੁਰੂ ਦਸ਼ਮੇਸ਼ ਜੀ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ ਕਿ ਹੇ ਵਾਹਿਗੁਰੂ ਸਤਿਗੁਰੂ ਜੀਓ! ਆਪ ਕਿਰਪਾ ਕਰਕੇ ਆਪਣੇ ਪਿਆਰੇ ਨੂੰ ਸਚਖੰਡ ਚਰਨ ਕਮਲ ਵਿਚ ਨਿਵਾਸ ਤੇ ਹੋਰ ਸਰਬ ਪ੍ਰੇਮੀਆਂ ਨੂੰ ਰਜਾ ਵਿਚ ਰਾਜੀ ਰਹਿਣ ਦਾ ਬਲ ਬਖਸ਼ੇ ਤੇ ਉਨ੍ਹਾਂ ਦੇ ਪਵਿਤ੍ਰ ਗੁਣ ਗੈਹਨ ਕਰਨ ਦੀ ਸੁਮੱਤੀ ਪ੍ਰਦਾਨ ਕਰੋ।

(ਅ) ਸ੍ਰੀ ਗੁਰੂ ਗੋਬਿੰਦ ਸਿੰਘ ਤੇ ਬਹਾਦਰ ਸ਼ਾਹ ਬਾਦਸ਼ਾਹ¹

(ਗੁਰ ਪ੍ਰਤਾਪ ਸੂਰਜ ਟਿੱਪਣੀ ਵਿਚੋਂ)

ਸਰ ਜੇ. ਮੈਲਕਮ ਨੇ ਲਿਖਿਆ ਹੈ ਕਿ “ਦੂਜਿਆਂ (ਮੁਸਲਮਾਨਾਂ) ਨੇ ਸਿੱਖ ਬਜ਼ੁਰਗਾਂ ਦੇ ਕਰੈਕਟਰ ਨੂੰ ਉਲਟਾ ਕੇ ਬਿਆਨ ਕੀਤਾ ਹੈ ਤੇ ਉਨ੍ਹਾਂ ਦੇ ਗੁਣਾਂ ਤੇ ਬੁਬੀਆਂ ਨੂੰ ਘਟਾਇਆ ਹੈ।” ਬਹੁਤੀਆਂ ਹੋਰ ਹਾਲਤਾਂ ਵਿਚ ਜਿਸ ਤਰ੍ਹਾਂ ਇਹ ਗੱਲ ਸੱਚ ਹੈ ਇਸੀ ਤਰ੍ਹਾਂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿਸੀ ਮੁਗਲ ਮਰਾਣੇ ਦੀ ਨੌਕਰੀ ਵਾਲੀ ਲਿਖਤ ਵਿਚ ਵੀ ਇਹ ਚਾਲ ਚਲੀ, ਜਾਨ ਬੁਝ ਕੇ ਕਿ ਕਿਸੀ ਲਾਪਰਵਾਹੀ ਵਿਚ, ਪਰੰਤੂ ਸਿੱਖ ਲਿਖਾਰੀ ਸਾਰੇ ਦੇ ਸਾਰੇ ਇਸ ਮਾਮਲੇ ਵਿਚ ਇਕ ਆਵਾਜ਼ ਹਨ, ਜੈਸਾ ਕਿ ਉਨ੍ਹਾਂ ਦੀਆਂ ਪੁਸਤਕਾਂ ਤੋਂ ਪਾਇਆ ਜਾਂਦਾ ਹੈ (ਵੇਖੋ ਸ੍ਰੀ ਗੁਰ ਸੇਭਾ ਕਵਿ ਸੈਨਾਪਤੀ ਰਚਿਤ, ਸੈਂਸਾਖੀਆਂ, ਗੁਰ ਬਿਲਾਸ, ਪੁਰਾਤਨ ਸਾਖੀਆਂ, ਹਜ਼ੂਰੀ ਸਾਖੀਆਂ, ਪਰਚੀਆਂ ਸੇਵਾ ਦਾਸ ਉਦਾਸੀ, ਗੁਰ ਪ੍ਰਤਾਪ ਸੂਰਜ, ਗੁਰਪੁਰ ਪ੍ਰਕਾਸ਼, ਪੰਥ ਪ੍ਰਕਾਸ਼ ਰਤਨ ਸਿੰਘ, ਪੰਥ ਪ੍ਰਕਾਸ਼ ਗਿਆਨ ਸਿੰਘ, ਤਵਾਰੀਖ ਗੁਰੂ ਭਾਲਸਾ, ਭਾਲਸਾ ਇਤਿਹਾਸ ਹਿੰਦੀ ਤੇ ਸਰਦਾਰ ਭਜਾਨ ਸਿੰਘ ਜੀ, ਅੰਗਰੇਜ਼ੀ ਵਿਚ)। ਸਰਦਾਰ ਅਤਰ ਸਿੰਘ ਲਿਖਦੇ ਹਨ :

The reigning Emperor began to search for a Saint and called the Gooroo with great humility and supplications. The Guru heard his message and promised to see the Emperor on his way to the Deckkun. Shortly afterwards the Emperor heard of the Gooroo's intentions to start for Dekkun. He went on foot to receive the Gooroo on the way and brought him to Delhie.....After this the Gooroo built the tomb of his father "Tegh Bahadur" at Delhi and made friendship with the Emperor. The Gooroo then expressed his intention of going to Dukkun and the Emperor treating him with great kindness begged him to stay more for sometime. (P. 105)

ਸਭ ਦਾ ਸਾਰ ਅੰਸ਼ ਇਹ ਹੈ ਕਿ ਬਹਾਦਰ ਸ਼ਾਹ ਨੇ ਆਪਣੀ ਛਤਹ ਲਈ ਗੁਰੂ ਜੀ ਤੋਂ

1. ਇਹ ਮਜ਼ਮੂਨ ‘ਕਸ਼ਮੀਰ ਸਿੰਘ ਸਮਾਚਾਰ’ ਦੇ ਜਨਵਰੀ 1942 ਦੇ ਅੰਕ ਵਿਚੋਂ ਲਿਆ ਗਿਆ ਹੈ। ਇਹ ਪ੍ਰਮਾਣ ਹੈ ਇਸ ਗੱਲ ਦਾ ਕਿ ਭਾ. ਵੀਰ ਸਿੰਘ ਦੂਜਿਆਂ ਦੀ ਸਾਮੱਗਰੀ ਵੀ ਵਰਤ ਲਿਆ ਕਰਦੇ ਸਨ, ਪਰ ਜਿਕਰ ਤਕ ਨਹੀਂ ਸਨ ਕਰਦੇ। ਇਹ ਸੂਰਜ ਪ੍ਰਕਾਸ਼ ਦੀ ਸੰਪਾਦਨਾ ਵਿਚ ਵਰਤਿਆ ਗਿਆ ਉਲੇਖ ਹੈ, ਅਕਾਲੀ ਜੀ ਦਾ, ਇਵੇਂ ਹੀ ਸਿਵ-ਨਾਭ ਤੇ ਲੰਕਾ ਅਦਿ ਦੇ ਵਿਵਰਣ ਭਾ. ਸਾ. ਸੇਰ ਸਿੰਘ ਦੇ ਸਨ।

ਇਮਦਾਦ ਮੰਗੀ, ਗੁਰੂ ਜੀ ਨੇ ਮਦਦ ਦਿੱਤੀ, ਬਾਦਸ਼ਾਹ ਨੇ ਤੋਹਫੇ ਜਾਗੀਰ ਨਜ਼ਰ ਕੀਤੀ, ਗੁਰੂ ਜੀ ਨੇ ਜਾਗੀਰ ਤਾਂ ਅੰਗਰੀਕਾਰ ਨਾ ਕੀਤੀ ਪਰ ਤੋਹਫੇ ਉਸ ਦੀ ਪ੍ਰਸੰਨਤਾ ਲਈ ਲੈ ਲੀਤੇ। ਦੱਖਣ ਜਾਂਦਿਆਂ ਫਿਰ ਮੇਲ ਹੋਇਆ। ਬਾਦਸ਼ਾਹੀ ਤੇ ਹਕੂਮਤ ਬਹਾਦਰ ਸ਼ਾਹ ਗੁਰੂ ਜੀ ਦੀ ਬਖਸ਼ਸ਼ ਸਮਝ ਕੇ ਗੁਰਮ ਮੰਨਦ ਦੇ ਕਰਾਰ ਨੂੰ ਪੂਰਾ ਨਹੀਂ ਕਰ ਸਕਿਆ ਉਸ ਕੰਮ ਲਈ ਗੁਰੂ ਜੀ ਨੇ ਬੰਦੇ ਬਹਾਦਰ ਨੂੰ ਭੇਜ ਕੇ ਉਹ ਕੰਮ ਕਰਵਾ ਲੀਤਾ।

ਨੈਕਰ ਹੇਣ ਦਾ ਜਿਕਰ ਖਾਢੀ ਖਾਂ ਦੀ ਛਾਰਸੀ ਤੇ ਫਾਰਸਟਰ ਦੀ ਅੰਗਰੇਜ਼ੀ ਕਿਤਾਬ ਤੇ ਮੈਲਕਮ ਲੈਂਦਾ ਹੈ ਤੇ ਇਨ੍ਹਾਂ ਤ੍ਰੈਹਾਂ ਤੋਂ ਐਲਾਫਿਨਸਟਨ (ਏਥੇ ਛੁੱਟ ਨੋਟ ਪਣ) ਲੈਂਦਾ ਹੈ ਤੇ ਥੀਰੇ 2 ਏਹ ਬਾਤ ਦਾ ਬੰਦਰਗੜ ਬਣ 2 ਕੇ ਅਗਹਾਂ ਵਧੀ ਜਾ ਰਿਹਾ ਹੈ।

ਭਾਵੇਂ ਇਕ ਸਸਾਜੀ ਵੀਰ ਨੇ ੧੯੦੪ ਵਿਚ ਇਸ ਦੇ ਖਿਲਾਫ ਕਾਫੀ ਲਿਖਿਆ ਹੈ ਤੇ ਹੋਰ ਭੀ ਲਿਖਾ ਪੜ੍ਹੀ ਜਾਂਦੂ ਸਰਕਾਰ ਦੀ ਲਿਖਤ ਵੇਲੇ ਹੋਈ ਪਰ ਸਿੱਖਾਂ ਵੱਲੋਂ ਮੁਕੰਮਲ ਸਿੱਖ ਹਿਸਟਰੀ ਅੰਗਰੇਜ਼ੀ ਵਿਚ ਯਾ ਉਰਦੂ ਵਿਚ ਨਾ ਹੋਣ ਕਰਕੇ ਕੋਈ ਨਾ ਕੋਈ ਲੇਖਕ ਟਪਲਾ ਖਾ ਹੀ ਜਾਂਦਾ ਸੀ। ਇਸ ਲਈ ਲੋੜ ਹੈ ਇਕ ਮੁਕੰਮਲ ਸਿੱਖ ਹਿਸਟਰੀ ਦੀ ਜੋ ਖਾਲਸਾ ਕਾਲਜਾਂ, ਯੂਨੀਵਰਸਿਟੀਆਂ ਤੇ ਗੁਰਦੁਆਰਿਆਂ ਨਾਲੋਂ ਪੈਹਲੇ ਹੋਣੀ ਚਾਹੀਦੇ।

ਹੁਣ ਅਸੀਂ ਪਾਠਕਾਂ ਦੇ ਸਾਹਮਣੇ ਉਹ ਲੇਖ ਰਖਦੇ ਹਾਂ ਜੋ ਮੁਸਲਮਾਨਾਂ, ਹਿੰਦੂਆਂ ਤੇ ਪੂਰਪੀਨ ਸੱਜਨਾਂ ਨੇ ਮੁਲਾਜ਼ਮਤ ਦੇ ਖਿਲਾਫ ਲਿਖੇ ਹਨ ਆਸ ਹੈ ਪਾਠਕ ਗੌਰ ਨਾਲ ਵੀਚਾਰ ਕਰਨਗੇ ਕਿ ਸਚ ਕੀ ਹੈ? ਖਾਢੀ ਖਾਂ ਲਿਖਦਾ ਹੈ ਕਿ—

“ਦਰ ਅਯਾਮੇ ਕਿ ਬਹਾਦੁਰ ਸ਼ਾਹ ਬਾਦਸ਼ਾਹ ਮੁਤਵਜ਼ਹ ਹੈਦਰਾਬਾਦ ਗਰਦੀਦੰਦ, ਗੋਬਿੰਦ ਨਾਮ ਅਜ ਸਰਗੁਹਾਨਿ ਆਂ ਕੋਮੇ ਬਦਨਾਮ ਬਹਜੂਰ ਰਸੀਦਹ ਬਾ ਦੇ ਸਦ ਸਿਹ ਸਦ ਸਵਾਰ ਨੈਜਹਦਾਰ ਵ ਪਯਾਦਹ ਦਰ ਰਕਾਬ ਰਫਾਕਤ ਨਮੂਦ।”

ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਦਿਨਾਂ ਵਿਚ ਜਦੋਂ ਬਹਾਦੁਰ ਸ਼ਾਹ ਦਾ ਧਿਆਨ ਹੈਦਰਾਬਾਦ ਵੱਲ ਲੱਗਾ ਹੋਇਆ ਸੀ ਤਾਂ ਗੋਬਿੰਦ ਨਾਮ ਉਸ ਬਦਨਾਮ ਕੌਮ ਦੇ ਸਰਗਰੋਹਾਂ ਵਿਚੋਂ ਪਾਤਸ਼ਾਹ ਪਾਸ ਪੁੱਜਾ ਦੇ ਸੈਤਿਨ ਸੋਨੇ ਨੇਜ਼ਾਦਾਰ ਸੁਆਰਾਂ ਤੇ ਪਿਆਦਿਆਂ ਸਣੇ (ਉਸ ਨੇ) ਹਮਰਾਹੀਂ ਵਿਚ ਰਫਕਤ ਕੀਤੀ।

ਇਸ ਕਥਨ ਵਿਚ ਨੈਕਰੀ ਲਫਜ਼ ਤਾਂ ਨਹੀਂ ਵਰਤਿਆ ਪਰ ਰਫਾਕਤ ਲਫਜ਼ ਤੋਂ ਕੁਝ ਲਿਖਾਰੀਆਂ ਨੇ ਮੁਲਾਜ਼ਮਤ ਦਾ ਜਿਕਰ ਨਾ ਮਾਲੂਮ ਕਿਸ ਨਿਯਤ ਨਾਲ ਲਿਖਤ ਵਿਚ ਲਿਆਂਦਾ ਪਰਤੂ ਜਿਨ੍ਹਾਂ ਲੋਕਾਂ ਨੇ ਸੌਚਾਈ ਦੀ ਖੋਜ ਕੀਤੀ ਤੇ ਦਿਲ ਦਿਮਾਗ ਦੇ ਚਾਨਣੇ ਵਿਚ ਕਲਮ ਵਾਹੀ ਉਹ ਐਸਾ ਗਲਤ ਲਿਖਣੋਂ ਕਿਨਾਰੇ ਰਹੇ।

‘ਤਾਰੀਖੇ ਬਹਾਦੁਰ ਸ਼ਾਹੀ’ ਦੇ ਅੰਗਰੇਜ਼ੀ ਤਰਜਮੇ ਵਿਚ ਦੱਸਿਆ ਹੈ ਕਿ ਮੈਂ ਐਰੰਗਜੇਬ ਦੀ ਮੋਤ ਵੇਲੇ ਦਿੱਲੀ ਵਿਚ ਸਾਂ। ਅੱਗੇ ਫਿਰ ਲਿਖਦਾ ਹੈ ਕਿ ਬਹਾਦੁਰ ਸ਼ਾਹ ਦੀ ਡੋਜ ਬੁਰਹਾਨ ਪੁਰ ਦੱਖਣ ਵਾਲੇ ਪਾਸੇ ਕੁਝ ਕਰ ਰਹੀ ਸੀ। ਗੁਰੂ ਗੋਬਿੰਦ ਸਿੰਘ ਜੀ ਜੋ ਗੁਰੂ ਨਾਨਕ ਜੀ ਦੇ ਪੋਤਰਿਆਂ ਵਿਚੋਂ ਸੀ ਇਨ੍ਹਾਂ ਜਿਲਿਆਂ ਵਿਚ ਸਫਰ ਕਰਨ ਲਈ ਆ ਗਿਆ ਤੇ ਸ਼ਾਹੀ ਡੇਰੇ ਨਾਲ ਨਾਲ ਸਫਰ ਕਰਦਾ ਰਿਹਾ ਉਹ ਗੁਰੂ ਗਿਰੂਸਤੀਆਂ ਤੇ ਤਿਆਗੀਆਂ ਵਾਹਰ ਕਿਸਮ ਦੇ ਲੋਕਾਂ ਨੂੰ ਲਗਾਤਾਰ ਉਪਦੇਸ਼ ਦਿਆ ਕਰਦਾ ਸੀ।

At the time the army was marching Southwards towards Barhanpur. Guru Gobind Singh, one of the grandsons of Nanak, had come into these districts to travel, and accompanied the royal camp. He was in the habit of constantly addressing assemblies of worldly persons, religious fanatics and all sorts of people.

(Vol. 7, *History of India by its own Historians*. P. 566)

ਤਵਾਰੀਖ ਉਮਦਾਤੁਲ ਵਿਚ ਬਹਾਦੁਰ ਸ਼ਾਹ ਡਤਹ ਦੇ ਬਾਦ ਜਦ ਗੁਰੂ ਜੀ ਨੂੰ ਮਿਲਿਆ ਤਦ ਇਉਂ ਕਹਿੰਦਾ ਦੀਸਿਆ ਹੈ; (ਦੇਖੋ ਢਤਰ ੧ ਪੰਨਾ ੫੨)

“ਸ਼ਾਹਜਾਦਾ ਬਰਜ਼ਬਾਂ ਅਡੁਰਦ ਕੇ ਐ ਸੁਖਦਹਣੇ ਏਜਦ ਪ੍ਰਸਤਾਨੇ ਹਕ ਸ਼ਨਾਸ ਵਾ ਉਮਦਾਰ ਆਰਫਾਨੇ ਹਕੀਕਤ ਇਕਤਬਾਸ ਰਾਮਦਾਸ ਜੀਓ। ਤਥੀਯਤੇ ਅਨਾਯਤੇ ਤਵੀਯਤ ਸੁਮਾਂ ਬਖੀਗੀਅਤੇ ਆਫੀਅਤ ਅਸਤ ਵਾ ਅਜ ਦੀਟਾਰੇ ਫੈਜ ਆਸਾਰੇ ਏਸ਼ਾਂ ਤਮਾਸ ਗਾਮ ਅਜ ਜਾਨ ਦੂਰ ਸ਼ੁਦੈ, ਬਲਕਿ ਈਂ ਸਲਤਨਤ ਵਾ ਬਾਦਸ਼ਾਹੀ ਬਾਈ ਨਿਆਜ਼ਮੰਦ ਬੇਰਿਆ ਮਹੱਜ ਅਜ ਅਦੀਆਉਲਮਲਵੈਨ ਜਾਤੇ ਬਾ ਬਰਕਾਤ ਹਾਸਲ ਵਾ ਵਾਸਲ ਗਰਦੀਦਹ। ਦਰ ਤਕਦੀਮ ਬੰਦਗੀਧਾਤੇ ਸ਼ਾਇਸਤਾ ਵਾ ਬਨਹਵ ਬਾਇਸਤਹ ਬਲਰਾਸੂਲ ਐਨ ਕੋਸ਼਼ਸ਼ ਬਿਸਿਆਰ ਬਜ਼ਹੂਰ ਖਾਹਾਦ ਆਫੁਰਦ।”

‘ਇਸ ਦਾ ਮਤਲਬ ਇਹ ਹੈ ਕਿ ਸ਼ਾਹਜਾਦੇ (ਬਹਾਦੁਰ ਸ਼ਾਹ) ਨੇ ਕਿਹਾ, ‘ਹੇ ਵਾਹਿਗੁਰੂ ਨੂੰ ਪਛਾਨ ਤੇ ਪੁਜਣ ਵਾਲਿਆਂ ਦੇ ਸਰਦਾਰ, ਹੇ ਰਬ ਨੂੰ ਪੁਜੇ ਹੋਏ ਗਿਆਨੀਆਂ ਦੇ ਸਿਰਤਾਜ ਰਾਮਦਾਸ ਜੀਓ। ਆਪਦਾ ਕਿਪਾਲਤਾ ਦਾ ਸੌਮਾ ਸਰੀਰ ਅਨੰਦ ਪ੍ਰਸਿੰਨ ਹੈ? ਆਪਦੇ ਸੁਖਦਾਈ ਦਰਸ਼ਨਾਂ ਤੋਂ ਸਾਰੇ ਗਾਮ ਤੇ ਫਿਕਰ ਜਾਨ ਵਿਚੋਂ ਦੂਰ ਹੋ ਗਏ ਹਨ ਸਗੋਂ ਇਹ ਸਲਤਨਤ ਤੇ ਬਾਦਸ਼ਾਹੀ ਇਸ ਸਚੇ ਸੇਵਕ ਨੂੰ ਕੇਵਲ ਆਪ ਜੀ ਦੀ ਕਿਪਾ ਛਾਲੀ ਜਾਤ ਦੀਆਂ ਕਈ ਤਰ੍ਹਾਂ ਦੀਆਂ ਦੁਵਾਵਾਂ ਨਾਲ ਪ੍ਰਾਪਤ ਹੋਈ ਹੈ, ਆਪਦੇ ਵਾਜ਼ਬ ਹੁਕਮ ਸਿਰ ਤੇ ਅਖਾਂ ਪੁਰ ਰਖਕੇ ਪੂਰੇ ਕਰਨ ਦੀ ਵਿੱਤੇ ਵੱਧ ਕੋਸ਼਼ਸ਼ ਕਰਾਂਗਾ।’

ਇਹ ਹਨ ਮੁਸਲਮਾਨ ਮੁਅਰਖਾਂ ਦੇ ਲੇਖ ਤੇ ਵਿਚਾਰ ਸਿਨ੍ਹਾਂ ਵਿਚੋਂ ਨੋਕਰੀ ਤਾਂ ਨਹੀਂ ਸਾਬਤ ਹੁੰਦੀ ਪਰ ਇਹ ਪ੍ਰਗਟ ਹੁੰਦਾ ਹੈ ਕਿ ਬਹਾਦੁਰ ਸ਼ਾਹ ਆਪ ਨੂੰ ਵੱਡੇ ਤੋਂ ਵੱਡਾ ਦੁਨੀਆਂਦਾਰ ਹੀ ਨਹੀਂ ਬਲਕਿ ਹਕਕਾਨਾਸ ਤੇ ਆਰਹਾਂ ਦਾ ਸਰਦਾਰ ਤਸਲੀਮ ਕਰਕੇ ਸਲਤਨਤ ਤੇ ਬਾਦਸ਼ਾਹੀ ਆਪ ਦੀਆਂ ਦੁਵਾਵਾਂ ਤੋਂ ਮਿਲੀ ਹੈ ਜਾਹਿਰ ਕਰਕੇ ਕਰਾਰ ਕਰਦਾ ਹੈ ਕਿ ਆਪਦੇ ਜੋ ਭੀ ਹੁਕਮ ਹਨ ਉਹ ਸਭ ਵਾਜ਼ਬ ਹਨ ਉਹਨਾਂ ਦੇ ਮੈਂ ਪੂਰਾ ਕਰਨ ਦੀ ਵਿੱਤੇ ਵਧ ਕੋਸ਼਼ਸ਼ ਕਰਾਂਗਾ—ਇਸ ਲਿਖਤ ਦੇ ਹੁੰਦਿਆਂ ਨੋਕਰੀ ਦੀ ਗਾਪ ਯਾਂ ਡੀਗ ਸਵਾਏ ਬੇਸਮਝ ਤੇ ਸ਼ਰਾਰਤੀ ਦੇ ਹੋਰ ਨਹੀਂ ਮਾਰ ਸਕਦਾ।

ਹਿੰਦੂ ਲਿਖਾਰੀਆਂ ਦੇ ਲੇਖ ਇਸ ਮਾਮਲੇ ਨੂੰ ਇਸ ਤਰ੍ਹਾਂ ਦੱਸਦੇ ਹਨ :

ਲਾਲਾ ਕਨ੍ਹਿਆ ਲਾਲ ਦੀ ਰਚਿਤ ਤਾਰੀਖ ਪੰਜਾਬ ਦੇ ਪੰਨਾ ਪਪ ਪਰ ਲਿਖਿਆ ਹੈ ਕਿ

“ਦਯਾ ਸਿੰਘ ਰਾਸਤਾ ਮੈਂ ਬਾਦਸ਼ਾਹ ਕੇ ਮਰਗ ਕੀ ਖ਼ਬਰ ਲੇਕਰ ਗੁਰੂ ਜੀ ਕੇ ਪਸ ਪਹੁੰਚਾ ਐਤ ਏਕ ਕਾਸਦ ਬਹਾਦੁਰ ਸ਼ਾਹ ਪਲਾਟ ਐਰੰਗਜ਼ੇਬ ਆਲਮਰੀਰ ਦਾ ਬਤਵਸਲ ਮੁਨਸੀ ਨੰਦਲਾਲ ਖਾਦਿਮ ਬਖਿਦਮਤ ਗੁਰੂ ਜੀ ਸਾਹਿਬ ਪਹੁੰਚਾ ਕਿ ਸ਼ਾਹਜਾਦਾ ਆਜ਼ਮ ਵਲੀਐਹਦ ਤਖਤ ਏਹੋਲੀ ਸੇ ਏਹੋਲੀ ਕੀ ਤਖਤ ਨਸ਼ੀਨੀ ਕੇ ਵਾਸਤੇ ਲੜਾਈ ਹੋ ਰਹੀ ਹੈ ਆਪ ਇਨਦਾਦ ਦੇਂ। ਗੁਰੂ ਸਾਹਿਬ ਨੇ ਅਪਨੇ ਕੁਲ ਸਿਖੇ ਸੇ ਪਾਂਚ ਸਿਖ ਮਾਂ ਦਯਾ ਸਿੰਘ ਕੇ ਭੇਜ ਦੀਏ। ਸ਼ਾਹਜਾਦਾ ਅਜ਼ਮ ਤੀਰ ਸੇ ਹਲਾਕ ਹੂਆ ਯਾਨੀ ਮਾਰਾ ਗਿਆ ਐਤ ਇੰਦੂਲ

ਤੈਹਕੀਕਾਤ ਵੇਹ ਤੀਰ ਫੇਜ਼ ਮੌਜੂਦ ਸੇ ਕਿਸੀ ਕਾ ਮਾਲੂਮ ਨਾ ਹੂਆ। ਆਖਰਕਾਰ ਪਾਇਆ ਗਿਆ ਕਿ ਵੇਹ ਤੀਰ ਜਨਥ ਗੁਰੂ ਸਾਹਿਬ ਦਾ ਥਾ ਕਿਉਂਕਿ ਗੁਰੂ ਸਾਹਿਬ ਕੇ ਤੀਰ ਮੌਜੂਦ ਏਕ ਤੋਲਾ ਸੋਨਾ ਨੋਕਬੰਦ ਕੇ ਪਾਸ ਲਗਾ ਹੋਤਾ ਥਾ। ਜਥੇ ਬਹਾਦੁਰ ਸ਼ਾਹ ਤੱਖਤ ਨਸ਼ੀਨ ਹੂਆ ਤੇ ਗੁਰੂ ਜੀ ਕੇ ਆਗਰਾ ਮੌਜੂਦ ਭੁਲਇਆ, ਇਸਤਕਬਲ ਕੀਆ। ਫਿਰ ਅਪਨੇ ਹਮਰਾਹ ਦੇਹਲੀ ਮੇਂ ਲਾਇਆ ਐਰ ਨਿਹਾਇਤ ਇਜ਼ਜ਼ਤ ਕੀ।”

ਸੁਰੇਦਰ ਸਰਮਾ ਅਪਨੀ ਲਿਖਤ ਦੇ ਸਫ਼ਾ ੮੩ ਪਰ ਲਿਖਦਾ ਹੈ ਕਿ “ਗੁਰੂ ਗੋਬਿੰਦ ਸਿੰਘ ਕੇ ਪਾਸ ਸ਼ਾਹਜ਼ਾਦੇ ਮੁਅਜ਼ਾਮ ਕਾ ਏਕ ਪਤ੍ਰ ਆਇਆ। ਉਸਮੇਂ ਗੁਰੂ ਜੀ ਸੇ ਸਹਾਇਤਾ ਮਾਂਗੀ ਗਈ ਥੀ.... ਗੁਰੂ ਜੀ ਕੇ ਉਸਕੀ ਸਹਾਇਤਾ ਕਰਨੀ ਮਨਜ਼ੂਰ ਥੀ। ਅਤਿਏਵ ਵੈ ਉਸਕੇ ਲੀਏ ਤਿਆਰ ਹੋਨੇ ਲਗੇ.... ਵਿਜਯ ਕੇ ਬਾਦ ਆਗਰੇ ਕੇ ਕਿਲੇ ਮੌਜੂਦ ਏਕ ਬੜਾ ਭਾਗੀ ਦਰਬਾਰ ਹੂਆ.... ਬੜੇ ੨ ਸਰਦਾਰੋਂ ਐਤੇ ਰਾਜਿਓਂ ਨੇ ਬਾਦਸ਼ਾਹ ਕੇ ਸਾਹਮਣੇ ਭੇਟ ਦੀ। ਇਸ ਕੇ ਬਾਦ ਬਾਦਸ਼ਾਹ ਨੇ ਗੁਰੂ ਗੋਬਿੰਦ ਸਿੰਘ ਕੇ ਪ੍ਰਤੀ ਹਾਰਦਿਕ ਕਿਤੂਗਾਜਤਾ ਪ੍ਰਗਟ ਕੀ ਐਰ ਸਿਖਾਂ ਕੇ ਉਨਕੀ ਸਹਾਇਤਾ ਕੇ ਲੀਏ ਪੰਨਵਾਦ ਦੀਆ। ਦਰਬਾਰ ਮੈਂ ਸਿੱਖ ਯੋਧਾਉਂ ਕੇ ਅਨੇਕ ਪੁਰਸਕਾਰ ਭੀ ਦੀਏ ਗਏ।”

ਲਾਲਾ ਦੌਲਤ ਰਾਏ ਜੀ ‘ਸੁਆਨੇ ਉਮਰੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ’ ਦੇ ਸਫ਼ਾ ੨੦੯, ੨੧੦ ਤੇ ਇਉਂ ਲਿਖਦੇ ਹਨ—

“ਇਸ ਮੌਜੂਦ ਸ਼ਕ ਨਹੀਂ ਕਿ ਬਹਾਦੁਰ ਸ਼ਾਹ ਕੀ ਇਸ ਵਤਹ ਹਾਸਲ ਕਰਨੇ ਮੌਜੂਦ ਗੋਬਿੰਦ ਸਿੰਘ ਕਾ ਬੜਾ ਹਿਸਾ ਥਾ। ਇਸ ਕਾਰੇ ਨੁਮਾਯਾ ਕੇ ਸਿਲਾ ਮੌਜੂਦ ਗੁਰੂ ਗੋਬਿੰਦ ਸਿੰਘ ਕੇ ਬਹਾਦੁਰ ਸ਼ਾਹ ਦੇਹਲੀ ਮੈਂ ਲਾਇਆ, ਐਰ ਕੁਛ ਅਰਸਾ ਵਹਾਂ ਮੁਕੀਮ ਰਹੇ।”

ਏਕ ਰਾਇ ਯਿਹ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਬਹਾਦੁਰ ਸ਼ਾਹ ਕੀ ਮੁਲਾਜ਼ਮਤ ਅਖਤਿਆਰ ਕਰ ਲੀ ਥੀ, ਚੁਨਾਚੇ ਖਾਵੀ ਖਾਂ ਕੀ ਸਨਦ ਪਰ ਐਲਾਫਿਨਸਟਨ ਨੇ ਭੀ ਯਹੀ ਰਾਏ ਕਾਇਮ ਕੀ ਹੈ ਕਿ ਉਸ ਨੇ ਮੁਲਾਜ਼ਮਤ ਹੀ ਕਰ ਲੀ ਥੀ।

ਦੂਸਰੀ ਰਾਇ ਯਿਹ ਹੈ ਕਿ ਮੁਲਾਜ਼ਮਤ ਨਹੀਂ ਕੀ ਮਹਿਜ਼ ਬਤੌਰ ਏਕ ਮਦਦਗਾਰ ਦੇਸਤ ਕੇ ਹਮਰਾਹ ਹੂਏ ਹੋ। ਐਰ ਯਿਹ ਆਖਰੀ ਰਾਏ ਜ਼ਿਆਦਾ ਕਰੀਨੇ ਕਿਆਸ ਹੈ ਕਿਉਂਕਿ ਤਮਾਮ ਹਾਲਾਤ ਕੋ ਜ਼ੋਰਿ ਨਜ਼ਰ ਰਖ ਕਰ ਯਿਹ ਤਵਭੁਅ ਨਹੀਂ ਹੈ ਸਕਤੀ ਕਿ ਉਸ ਨੇ ਤੁਰਕੋਂ ਕੀ ਮੁਲਾਜ਼ਮਤ ਅਖਤਿਆਰ ਕੀ ਹੋ। ਮਸਲਹਤ ਵਕਤ ਦੇਖ ਕਰ ਏਕ ਭਾਈ ਕੇ ਮੁਕਾਬਲਾ ਮੈਂ ਦੂਸਰੇ ਭਾਈ ਕੀ ਇਮਦਾਦ ਕਰਨਾ ਐਰ ਬਾਤ ਹੈ, ਐਰ ਉਸ ਸੇ ਯਿਹ ਨਤੀਜਾ ਨਿਕਾਲਨਾ ਕਿ ਉਸ ਨੇ ਮੁਲਾਜ਼ਮਤ ਅਖਤਿਆਰ ਕਰ ਲੀ ਥੀ ਗਲਤ ਹੈ। ਚੁਨਾਚੇ ਆਇੰਦਾ ਕੇ ਵਾਕਿਆਤ ਭੀ ਯਹੀ ਨਤੀਜਾ ਪੇਸ਼ ਕਰਦੇ ਹੈਂ ਕਿ ਉਸ ਨੇ ਮੁਲਾਜ਼ਮਤ ਨਹੀਂ ਕਬੂਲ ਕੀ ਥੀ। ਜੈਸਾ ਕਿ ਰਾਜੇ ਯਾ ਅਮੀਰੇ ਕਾ ਬਤੌਰ ਇਮਦਾਦ ਬਾਦਸ਼ਾਹੋਂ ਕੇ ਸਾਥ ਲੜਾਈਓਂ ਮੈਂ ਸ਼ਾਮਲ ਹੋਨੇ ਕਾ ਦਸਤੂਰ ਥਾ ਵਹੁ ਭੀ ਬਤੌਰ ਰਫੀਕ ਹਮਰਾਹ ਹੋਗਾ। ਕਿਉਂਕਿ ਗੁਰੂ ਗੋਬਿੰਦ ਸਿੰਘ ਕੇ ਇਸ ਕਾਰੇ ਨੁਮਾਯਾ ਕੇ ਸਿਲਾ ਮੌਜੂਦ ਬਹਾਦੁਰ ਸ਼ਾਹ ਨੇ ਏਕ ਬਡੀ ਜਾਗੀਰ ਐਰ ਰਿਆਸਤ ਪੇਸ਼ ਕੀ ਜਿਸੇ ਗੁਰੂ ਗੋਬਿੰਦ ਸਿੰਘ ਨੇ ਲੇਨੇ ਸੇ ਇਨਕਾਰ ਕੀਆ ਐਰ ਕਹਾ ਕਿ ਹਮਾਰੇ ਦਾਦਾ ਗੁਰੂ ਅਰਜਨ ਦੇਵ ਕੇ ਦੁਸ਼ਮਨ ਚੰਦ੍ਰ ਲਾਲ ਦੀਵਾਨ ਕੇ ਉਸ ਕੇ ਸਪੁਰਦ ਕੀਆਂ ਥਾਂ ਆਪ ਕੇ ਬਸੂਜਥ ਵਾਇਦਾ ਕੇ ਸੁਬੇਦਾਰਾਨ ਸਰਹੰਦ ਐਰ ਲਾਹੌਰ ਕੇ ਐਰ ਰਾਜਗਾਨ ਪਹਾੜੀ ਵਰੀਗਾ ਕੇ (ਜਿਨ੍ਹੋਂ ਨੇ, ਉਸ ਕੇ ਮਾਸੂਮ ਬਚੋਂ ਕੇ ਕਤਲ ਕੀਆ ਥਾ) ਮੇਰੇ ਹਵਾਲੇ ਕਰੋ। ਬਹਾਦੁਰ ਸ਼ਾਹ ਨੇ ਇਕਰਾਰ ਪੂਰਾ ਕਰਨੇ ਕਾ ਵਾਇਦਾ ਤੇ ਦੁਹਰਾਇਆ ਮਗਰ ਸਾਲ ਕੀ ਮੋਹਲਤ

ਕੇ ਅਰਸਾ ਮੌਜੂਦਾ ਜਿਹ ਇਕਰਾਰ ਪੂਰਾ ਨਾ ਹੂਆ । ਹਰਚੰਦ ਗੁਰੂ ਗੋਬਿੰਦ ਸਿੰਘ ਨੇ ਈਫਾਏ ਅੰਤਿਕਾ ਮੈਂ ਆਖਰ ਤਕ ਕਾਸਰ ਹੀ ਰਹਾ । ਐਥਰ ਹਾਲਾਤ ਮੌਜੂਦਾ ਹਰਗਿਜ਼ ਜਿਹ ਕਿਆਸ ਬਬੂਲ ਨਹੀਂ ਕਰਤਾ ਕਿ ਗੁਰੂ ਗੋਬਿੰਦ ਸਿੰਘ ਬਹਸ਼ਿਅਤ ਮੁਲਾਜ਼ਮ ਕੇ ਐਸੇ ਕਰਾਰੋਂ ਕਾ ਈਫਾ ਚਾਹਤਾ ਹੋਗਾ ।”

ਇਹ ਮਸ਼ਹੂਰ ਹਿੰਦੂ ਮੁਅਰਖਾਂ ਦੀ ਰਾਏ ਹੈ ਜਿਸ ਦਾ ਸਾਫ਼ ਮਤਲਬ ਇਹ ਹੈ ਕਿ ਗੁਰੂ ਸਾਹਿਬ ਨੇ ਬਹਾਦੁਰ ਸ਼ਾਹ ਦੀ ਨੌਕਰੀ ਨਹੀਂ ਕੀਤੀ ਬਲਕਿ ਇਕ ਮੈਹਰਬਾਨ ਸਕੇ ਮਿਤਰ ਦੀ ਤਰ੍ਹਾਂ ਮਦਤ ਕੀਤੀ ਸੀ ਜਿਸ ਕਰਕੇ ਬਹਾਦੁਰ ਸ਼ਾਹ ਤਖਤ ਤਾਜ਼ ਦਾ ਮਾਲਕ ਹੋਯਾ । ਹੁਣ ਯੂਰਪੀ ਵਿਦਵਾਨਾਂ ਕੀ ਸਮਝਿਆ ਹੈ ਇਸ ਮਾਮਲੇ (ਨੌਕਰੀ) ਸਬੰਧੀ ਅਸੀਂ ਉਹ ਭੀ ਪਾਠਕਾਂ ਦੇ ਪੇਸ਼ ਕਰ ਦਿੰਦੇ ਹਾਂ ।

ਮਿ: ਐਲਾਫਿਨਸਟਨ ਆਪਣੀ ਲਿਖੀ ਹਿਸਟਰੀ ਦੇ ਸਫ਼ਾ ਪਛੀ ਦੇ ਛੁਟ ਨੋਟ ਵਿਚ ਲਿਖਦਾ ਹੈ ਕਿ “ਗੁਰੂ ਜੀ ਨੂੰ ਬਹਾਦੁਰ ਸ਼ਾਹ ਦੀ ਫੌਜ ਵਿਚ ਕਿਸੇ ਛੋਟੇ ਛੋਟੀ ਅਹੱਦੇ ਦੀ ਨੌਕਰੀ ਮਿਲੀ ਹੋਈ ਸੀ” ਪਰ ਇਥੇ ਉਹ ਪਤਾ ਦੇਂਦਾ ਹੈ ਸਰ ਜੇ. ਮੈਲਕਮ ਦਾ, ਫਾਰਸਟਰ ਦਾ, ਖਾਫੀ ਖਾਨ ਦਾ । ਉਸੇ ਲਫ਼ਜ਼ ਇਹ ਹਨ-

Sir J. Malcolm *Forster's Travels*, P. 263. The latter author states that Guru Gobind Singh had a small command in the Mogul service, which is confirmed by Khafi Khan (P. 564).

ਫਾਰਸਟਰ ਆਪਣੀ ਕਿਤਾਬ ਦੇ ਸਫੇ 262-263 ਪਰ ਲਿਖਦਾ ਹੈ ਕਿ

“ਸਿੱਖ ਕੈਹਦੇ ਹਨ ਕਿ ਬਹਾਦੁਰ ਸ਼ਾਹ ਨੇ ਗੁਰੂ ਜੀ ਨਾਲ ਚੰਗਾ ਸਲੂਕ ਕੀਤਾ, ਜਿਸ ਨੇ ਉਹਨਾਂ ਦੀ ਫੌਜੀ ਕਾਬਲੀਅਤ ਦਾ ਪਤਾ ਲਗਾਨ ਤੇ ਉਨ੍ਹਾਂ ਨੂੰ ਅਪਣੀ ਫੌਜ ਵਿਚ ਕੋਈ ਅਹੁਦਾ ਦਿੱਤਾ ਜਿਹੜੀ ਫੌਜ ਕਿ ਦਖਨ ਨੂੰ ਕਾਮਬਖਸ਼ ਦੀ ਬਗਾਵਤ ਦੇ ਮੁਕਾਬਲੇ ਤੇ ਜਾ ਰਹੀ ਸੀ”

ਫਾਰਸਟਰ ਦੇ ਆਪਣੇ ਲਫ਼ਜ਼ ਇਹ ਹਨ—

The Sicques say, he even received marks of favour from Bahauder Shah, being apprised of his military abilities, gave him a charge in the army which marched into the Decan to oppose the rebellion of Kambuckhsh. (P. 262-63)

ਇਸ ਵਿਚ ਬਿਨਾਂ ਨਾਮ ਪਤੇ ਦੇ ਸਿਰਫ਼ ਇਹ ਲਿਖ ਦੇਣਾ ਕਿ ਸਿੱਖ ਕੈਹਦੇ ਹਨ ਕੋਈ ਇਤਿਥਾਰ ਯੋਗ ਗੱਲ ਨਹੀਂ ਹੈ ਕਿਉਂਕਿ ਸਿੱਖਾਂ ਵਿਚ ਨਾ ਕੋਈ ਐਸੀ ਸਿੱਖ ਦੀ ਲਿਖਤ ਹੈ ਅਤੇ ਨਾ ਹੀ ਕੋਈ ਰਵਾਇਤ ਹੈ । ਇਸ ਲਈ ਫਾਰਸਟਰ ਦਾ ਲਿਖਣਾ ਕੋਈ ਝੁਕਤ ਨਹੀਂ ਰਖਦਾ ।

ਹੁਣ ਜੇ ਐਲਾਫਿਨਸਟਨ ਦੇ ਦੂਜੇ ਗਵਾਹ ਖਾਫੀ ਖਾਨ ਦੇ ਲਫ਼ਜ਼ ਵੇਖੀਏ ਤਦ ਉਸ ਦੇ ਲਫ਼ਜ਼ਾਂ ਵਿਚ ਸਿਵਾਏ “ਦਰ ਰਕਾਬ ਰਫ਼ਾਕਤ ਨਥੂਦ” ਦੇ ਹੋਰ ਕੋਈ ਨੌਕਰੀ ਕਰਨ ਦਾ ਸੁਚਕ ਲਫ਼ਜ਼ ਨਹੀਂ ਹੈ ਅਤੇ ਇਹ ਜੋ ਹੈ ਉਸ ਦਾ ਨਿਸ਼ਚਿਤ ਮਾਅਨਾ ਨੌਕਰੀ ਕਰਨਾ ਨਹੀਂ ਹੈ ਸਕਦਾ ।

ਐਲਾਫਿਨਸਟਨ ਦਾ ਤੀਜਾ ਗਵਾਹ ਹੈ ਸਰ ਜੇ. ਮੈਲਕਮ । ਇਹ ਲਿਖਦਾ ਹੈ ਕਿ ‘ਸਿੱਖਾਂ ਨੇ ਆਪਣੇ ਹਾਲਾਤ ਦੱਸਣ ਵਿਚ ਜੋਸ਼ ਵਾਲੀ ਵਡਿਆਈ ਵਿਚ ਆ ਕੇ ਆਪਣੇ ਬਜ਼ੁਰਗਾਂ ਨੂੰ ਸ਼ੁਭ ਗੁਣਾਂ

ਤੇ ਖੂਬੀਆਂ ਨਾਲ ਭਰਪੂਰ ਵਿਖਾਇਆ ਪਰ ਦੂਜਿਆਂ (ਮੁਸਲਮਾਨ ਲੇਖਕਾਂ) ਨੇ ਸਿੱਖ (ਬਜ਼ੁਰਗਾਂ) ਕੈਰੈਕਟਰ ਨੂੰ ਉਲਟਾ ਕੇ ਬਿਆਨ ਕੀਤਾ ਤੇ ਉਨ੍ਹਾਂ ਦੇ ਗੁਣਾਂ ਤੇ ਖੂਬੀਆਂ ਨੂੰ ਘਟਾਇਆ ਹੈ।

ਦੂਜੇ ਥਾਂ ਇਹੀ ਸਰ ਜੇ. ਮੈਲਕਮ ਫੁਟ ਨੋਟ ਵਿਚ ਫਾਰਸਟਰ ਦਾ ਹੀ ਪਤਾ ਦੇ ਕੇ ਲਿਖਦਾ ਹੈ ਕਿ 'ਸਾਰੀ ਗੱਲ ਵਿਚੋਂ ਗੁਰੂ ਜੀ ਦੇ ਨੰਦੇੜ ਵਿਚ ਚਲਾਣੇ ਦੀ ਗੱਲ ਨੂੰ ਮੈਂ ਕੇਵਲ ਸਹੀ ਮੰਨਦਾ ਹਾਂ ਕਿ ਉਹ ਨੰਦੇੜ ਵਿਚ ਜੋਤੀ ਜੋਤ ਸਮਾਏ।'

ਤੀਸਰੇ ਥਾਂ ਇਹੀ ਸਰ ਜੇ. ਮੈਲਕਮ ਸਾਹਿਬ ਬਹਾਦਰ ਫਾਰਸਟਰ ਦੇ ਲਫਜ਼ ਦੁਹਰਾਉਂਦਾ ਲਿਖਦਾ ਹੈ ਕਿ 'ਗੁਰੂ ਜੀ ਨੇ ਪਾਤਸ਼ਾਹ ਤੋਂ ਮਿਹਰਬਾਨੀ ਪ੍ਰਾਪਤ ਕੀਤੀ। ਜਿਸ ਨੇ ਉਨ੍ਹਾਂ ਦੀ ਛੋਜੀ ਤਾਕਤ ਤੋਂ ਜਾਣੂੰ ਹੋਣ ਕਰਕੇ ਉਨ੍ਹਾਂ ਨੂੰ ਆਪਣੀ ਫੌਜ ਵਿਚ ਇਕ ਛੋਟੀ ਅਸਾਮੀ ਦੱਖਣ ਵਿਚ ਦਿੱਤੀ।' ਇਸ ਦੇ ਅਸਲੀ ਲਫਜ਼ ਇਹ ਹਨ।

He received favour from the Emperor Bahadur Shah, who aware of his military talents, gave him a small military command in the Dekhin.
(P. 71)

ਪਰ ਇਸ ਤੋਂ ਅੱਗੇ ਜੋ ਤੀਜੀ ਗੱਲ ਸਰ ਜੇ. ਮੈਲਕਮ ਲਿਖਦੇ ਹਾਂ ਦੱਸਦੇ ਹਨ ਉਹ ਇਹ ਹੈ ਕਿ—ਗੁਰੂ ਜੀ ਦੇ ਮਨ ਦਾ ਉਛਾਲ, ਉਨ੍ਹਾਂ ਦਾ ਸਦਾ ਤਿਆਰ ਬਰ ਤਿਆਰ ਸੁਭਾਵ, ਉਨ੍ਹਾਂ ਦੀ ਸੂਰਮਗਤੀ ਤੇ ਬਦਲੇ ਦਾ ਜੋਸ਼, ਜੋ ਆਪਣੇ ਪਿਤਾ ਦੇ ਕਾਤਲਾਂ ਤੇ ਆਪਣੇ ਧਰਮ ਦੇ ਜਾਲਮਾਂ ਵਲ ਸੀ, ਜੋ ਬੰਚਿਆਂ ਦੇ ਮਾਰੇ ਜਾਣ ਅਤੇ ਆਪਣੇ ਸਾਥੀਆਂ ਪਰ ਵਰਤੇ ਕਹਿਰਾਂ ਤੋਂ ਹੋਰ ਵੱਧ ਗਿਆ ਹੋਣਾ ਹੈ। ਇਹ ਗੱਲ ਯਕੀਨ ਨਹੀਂ ਕਰ ਦਿੰਦੇ ਕਿ ਉਹ ਕਦੇ ਇਨ੍ਹੇ ਨੀਵੇਂ ਉਤਰ ਗਏ ਹੋਣ ਕਿ ਉਸੇ ਸਰਕਾਰ ਦੇ ਨੈਕਰ ਬਣੇ ਹੋਣ ਜਿਸ ਦੇ ਵਿਰੁੱਧ ਕਿ ਉਹ ਸਦਾ ਬਹਾਵਤ ਵਿਚ ਰਹੇ। ਨਾ ਹੀ ਇਹ ਹੋ ਸਕਦਾ ਹੈ ਕਿ ਮੁਸਲਮਾਨ ਪਾਤਸ਼ਾਹ ਨੇ ਗੁਰੂ ਜੀ ਦਾ ਇਤਥਾਰ ਕੀਤਾ ਹੋਵੇ।

ਇਹ ਹਨ ਸਰ ਜੇ. ਮੈਲਕਮ ਬਹਾਦਰ ਦੇ ਲਫਜ਼ ਜੋ ਨੈਕਰੀ ਦੀ ਤਾਈਦ ਤਾਂ ਕਿੱਥੇ ਬਲਕੇ ਤਰਦੀਦ ਕਰਦੇ ਹਨ। ਇਹ ਅਸਲੀ ਲਫਜ਼ ਇਸ ਤਰ੍ਹਾਂ ਹਨ—

It is sufficiently established, from these contradictory and imperfect accounts of the latter years of Guru Gobind, that he performed no action worthy to record after his flight from Chamkour, and when he considered the enthusiastic ardour of his mind his active habits, his valour and the insatiable thirst of revenge which he had cherished through life, against the murderers of his father and the oppressors of his sect, we cannot think, when that leading passion of his mind must have been increased by the massacre of his children, and the death or mutilation of his most attached followers, that he would have remained inactive, much less that he would have sunk into a service of that government, against which he had been in constant rebellion : nor is it likely that such a leader as Guru Gobind could ever have been trusted by Mohammedan prince.

(Sketch of the Sikhs by L. C. Malcolm, P. 71-72).

ਅਖੀਰਲਾ ਪੂਰਪੀਨ ਲਿਖਾਰੀ ਸਿੱਖ ਹਿਸਟਰੀ ਦਾ ਹੈ ਮਿਸਟਰ ਮੈਕਾਲਫ ਬਹਾਦਰ, ਜਿਸ ਨੇ ਕਾਫ਼ੀ ਤਵਾਰੀਖੀ ਸਾਮਾਨ ਇਕੱਠਾ ਕਰਕੇ ਕਲਮ ਢੁੱਕੀ ਸੀ। ਇਸ ਦੀ ਅੱਗੇ ਲਿਖੀ ਲਿਖਤ ਦਾ ਭਾਵ

ਇਹ ਹੈ ਕਿ—

“ਬਹਾਦਰ ਸ਼ਾਹ ਨੇ ਗੁਰੂ ਜੀ ਤੋਂ ਸਹਾਇਤਾ ਮੰਗੀ, ਗੁਰੂ ਜੀ ਨੇ ਇਕ ਸ਼ਰਤ ਰਖ ਕੇ ਉਸ ਨੂੰ ਨਾ ਕੇਵਲ ਸਹਾਇਤਾ ਬਲਕਿ ਪਾਤਸ਼ਾਹੀ ਦੇਣ ਦਾ ਕਰਾਰ ਦਿੱਤਾ। ਪਾਤਸ਼ਾਹ ਨੇ ਸ਼ਰਤ ਮੰਨੀਆਂ ਗੁਰੂ ਜੀ ਨੇ ਧਰਮ ਸਿੰਘ ਨੂੰ ਕੁਝ ਸਿੱਖਾਂ ਸਨੇ ਪਾਤਸ਼ਾਹ ਪਾਸ ਘੱਲ ਦਿੱਤਾ.....ਗੁਰੂ ਜੀ ਆਗਰੇ ਵਿਚ ਪਾਤਸ਼ਾਹ ਨੂੰ ਮਿਲੇ। ਉਸ ਨੇ ਸ਼ੁਕਰੀਆ ਅਦਾ ਕੀਤੇ ਬੜੇ ਤੋਹਡੇ ਪੇਸ਼ ਕੀਤੇ ਅਤੇ ਆਪਣੇ ਪਾਸ ਕੁਝ ਸਮਾਂ ਰਹਿਣ ਦਾ ਨਿਉਤਾ ਦਿੱਤਾ ਜੋ ਪ੍ਰਵਾਨ ਹੋਇਆ।”

ਇਸ ਦੇ ਅਸਲ ਸ਼ਬਦ ਇਹ ਹਨ—

The Guru, on being appealed to, promised him not only assistance but sovereignty if he agreed to a request he was about to make and did not prove false like his father. Bahadur Shah was pleased to accept these vague conditions, and informed the Guru accordingly.

The Guru sent Dharam Singh with some trusty Sikhs to render him all possible assistance, and feeling anxiety regarding the grave political circumstances of the country, deemed it advisable to retrace his steps to the north in the hope of meeting and conferring with the Emperor.....(P. 230).

The Guru only met the Emperor Bahadur Shah in Agra. The Emperor thanked him for such assistance as he had given him in obtaining the throne, made him costly presents and invited him to spend some time with him. The Guru was pleased to accept the invitation. (P. 232)

ਇਹਨਾਂ ਸਾਰੇ ਹਵਾਲਿਆਂ ਦਾ ਸਾਰ ਇਹ ਹੈ ਕਿ—

(ੴ) ਪਹਿਲੇ ਤਾਂ ਖਾਫੀ ਖਾਂ ਨੇ ਨੈਕਰੀ ਲਫਜ਼ ਵਰਤਿਆ ਹੀ ਨਹੀਂ, ਜੇ ਫਰਜ਼ ਕਰੇ ਰਹਾਕਤ ਤੋਂ ਇਹੀ ਮੁਰਾਦ ਹੈ ਤਦ ਹੋਰ ਦੇ (ਤਾਰੀਖ ਉਮਤਾਦੁਲ ਤੇ ਤਾਰੀਖ ਬਹਾਦਰ ਸ਼ਾਹੀ ਦਾ ਕਰਤਾ) ਸਜਨ ਨੈਕਰੀ ਦਾ ਤਾਂ ਜ਼ਿਕਰ ਨਹੀਂ ਕਰਦੇ ਪਰ ਕੈਹੇਦੇ ਹਨ ਕਿ ਬਹਾਦੂਰ ਸ਼ਾਹ ਗੁਰੂ ਜੀ ਨੂੰ ਵੱਡੇ ਤੋਂ ਵੱਡਾ ਆਰਡਾਂ ਦੇ ਸਿਰਤਾਜ਼ ਤੇ ਆਪਣੇ-ਆਪ ਨੂੰ ਸੇਵਕ ਸਮਝਦਾ ਸੀ। ਇਸੀ ਤਰ੍ਹਾਂ ਹਿੰਦੂ ਮੁਅਰਖ ਭੀ ਜਾਹਿਰ ਕਰਦੇ ਤੇ ਸਿੱਖ ਮੁਅਰਖ ਮੰਨਦੇ ਹਨ, ਬਲਕਿ ਲਾਲਾ ਦੋਲਤ ਰਾਏ ਮੁਲਾਜ਼ਮਤ ਦੇ ਜ਼ਿਕਰ ਪੁਰ ਨੁਕਤਾਚੀਨੀ ਕਰਕੇ ਨੋਕਰ ਵਾਲੀ ਗੱਪ ਨੂੰ ਗਲਤ ਕਰਾਰ ਦਿੰਦਾ ਹੈ।

(ਅ) ਐਲਫਿਨਸਟਨ ਵੀ ਖਾਫੀ ਖਾਂ ਤੇ ਫਾਰਸਟਰ ਅਰ ਸਰ ਜੇ. ਮੈਲਕਮ ਦੇ ਮੇਢੇ ਪਰ ਰਖ ਕੇ ਚਲਾਂਦਾ ਹੈ, ਜੇ ਖਾਫੀ ਖਾਂ ਦੀ ਤਾਂ ਗੱਲ ਹੀ ਗਈ ਤੇ ਫਾਰਸਟਰ ਕਹਿੰਦਾ ਹੈ ‘ਸਿੱਖ ਆਖਦੇ ਹਨ’, ਪਰ ਕਿਸੀ ਸਿੱਖ ਦਾ ਨਾਮ ਤੇ ਲਿਖਤ ਦਾ ਪਤਾ ਨਾ ਦੱਸਣ ਕਰਕੇ ਉਸ ਦੀ ਸੁਣੀ ਸੁਣਾਈ ਗੱਲ ਇਤਿਹਾਸ ਵਿਚ ਕੋਈ ਵਜਨ ਨਹੀਂ ਰਖਦੀ।

(ਇ) ਸਰ ਜੇ. ਮੈਲਕਮ ਦਾ ਲੇਖ ਤਿੰਨਾਂ ਹਿੱਸਿਆਂ ’ਚ ਹੈ ਪਹਿਲੇ ਹਿੱਸੇ ’ਚ ਉਹ ਗਵਾਹ ਜੋ ਗੁਰੂਆਂ ਤੇ ਸਿੱਖਾਂ ਦੇ ਖਲਾਫ਼ ਹਨ ਮੁਸਲਮਾਨਾਂ ਦੀਆਂ ਲਿਖਿਆਂ ਉਹ ਅਸਲੀਅਤ ਦੇ ਉਲੱਟ ਮੰਨਦਾ ਹੈ, ਦੂਜੇ ਹਿੱਸੇ ’ਚ ਉਹ ਫਾਰਸਟਰ ਵਰੈਗਾ ਦੇ ਲਫਜ਼ ਦੁਹਗਾਉਂਦਾ ਹੈ ਤੇ ਤੀਜੇ ਹਿੱਸੇ ’ਚ

ਆਪਣੀ ਰਾਏ ਸਾਫ਼ ਦਸਦਾ ਤੇ ਮੰਨਦਾ ਹੈ ਕਿ “ਏਹ ਗੱਲ ਮੰਨੀ ਨਹੀਂ ਜਾਂਦੀ ਕਿ ਉਸੇ ਸਰਕਾਰ ਦੇ ਉਹ ਨੋਕਰ ਬਣੇ ਹੋਣ ਜਿਸ ਦੇ ਵਿਰੁੱਧ ਉਹ ਸਦਾ ਬਗਾਵਤ ਵਿਚ ਰਹੇ ਤੇ ਨਾ ਹੀ ਏਹ ਹੋ ਸਕਦਾ ਹੈ ਕਿ ਮੁਗਲ ਪਾਤਸ਼ਾਹ ਨੇ ਗੁਰੂ ਜੀ ਦਾ ਇਤਥਾਰ ਕੀਤਾ ਹੋਵੇ ।” ਇਸ ਤੋਂ ਸਿਧ ਹੁੰਦਾ ਹੈ ਕਿ ਗੁਰੂ ਜੀ ਬਹਾਦਰਸ਼ਾਹ ਦੀ ਫੌਜ ਵਿਚ ਨੋਕਰ ਨਹੀਂ ਰਹੇ ਬਲਕੇ ਬਹਾਦਰਸ਼ਾਹ ਆਪਣੇ-ਆਪ ਨੂੰ ਉਹਨਾਂ ਦੀ ਉਚ ਹਸਤੀ ਦਾ ਸੇਵਕ (ਨਿਆਜ਼ਮੰਦ) ਜਾਹਰ ਕਰਦਾ ਰਿਹਾ ।

(੯) ਗੁਜਰ ਰਹੇ ਹਾਲਾਤ¹

ਪਿਆਰੇ ਪਾਠਕੋ! ਆਪਣੀ ਪਤਾ ਹੋਵੇਗਾ ਕਿ ਇਹ ਸੇਵਕ ਆਪਦੇ ਦੀਦਾਰ ਕਰਨੇ ਤਿੰਨ ਮਹੀਨੇ ਵਾਂਝੇ ਰੇਗੇ ਤੇ ਹੁਨ ਥੋਥੇ ਮਹੀਨੇ ਆ ਕੇ ਦੀਦਾਰ ਕਰਦਾ ਹੈ । ਇਸ ਦਾ ਕਾਰਨ ਇਹ ਹੈ ਕਿ ਜੋ ਮਜ਼ਮੂਨ ਪਰੈਸ ਵਿਚ ਡਾਕ ਰਾਹੀਂ ਭੇਜਿਆ ਗਿਆ ਉਹ ਵਕਤ ਸਿਰ ਨਹੀਂ ਪੁਜਾ ਤੇ ਪੁਜਨ ਤੋਂ ਬਾਦ ਹਾਲਾਤ ਚੰਗੇ ਨ ਰੈਹਨ ਕਰਕੇ ਛਾਪਨ ਵਾਲੇ ਛਾਪ ਨ ਸਕੇ । ਰਸਤਾ ਬੰਦ ਹੋਨ ਕਰਕੇ ਮੈਂ ਭੀ ਦਿੱਲੀ ਤੇ ਪੰਜਾਬ ਵਲੋਂ ਵਾਪਸ ਨਹੀਂ ਆ ਸਕਿਆ । ਪਰ ਹੁਨ ਕਤਕ ੭ ਦੇ ਹਾਲਾਤ ਅਖਬਾਰਾਂ ਵਿਚ ਪੜ੍ਹੇ ਸੁਣੋ ਤਦ ਮੈਂ ਦੱਤ ਕਤਕ ਦਿਲੀ ਤੋਂ ਹਵਾਈ ਜਹਾਜ਼ ਤੇ ਬੈਠ ਕੇ ਸ੍ਰੀਨਗਰ ਪੁਜਾ ਹਾਂ ਜਿਥੇ ਦੇਖਨ ਸੁਣਨ ਤੇ ਢੂੰਡਨ ਤੇ ਪਤਾ ਲਗਾ ਹੈ ਕਿ ਜਿਥੇ ਮੁਜਫ਼ਰਾਬਾਦ ਦੇ ਸਿੰਘ ਸੰਗਤਾਂ ਕੁਝ ਤਾਂ ਸ੍ਰੀ ਨਗਰ ਹੋਕੇ ਜੀਮੂ ਵਲ ਚਲੀਆਂ ਗਈਆਂ, ਕੋਟਲੀ ਨਲੂਛੀ ਪਾਰਲੇ ਅਲਾਕੇ ਦੀਆਂ ਕੁਝ ਕੋਹਾਲੇ ਤੇ ਦੁਮੇਲ, ਗੜੀ, ਚਕੋਠੀ ਤਕ ਦਾ ਪਤਾ ਹੀ ਨਹੀਂ ਕਿਧਰ ਹਨ । ਇਸੀ ਤਰ੍ਹਾਂ ਮੁਜਫ਼ਰਾਬਾਦੋਂ ਭਵਿਤਵ, ਘੋੜੀ ਦੀਆਂ ਸੰਗਤਾਂ ਦਾ ਕੋਈ ਪਤਾ ਨਹੀਂ ਤੇ ਖਾਵੜੇ, ਥਕੇ, ਕੋਟ ਕੁੰਮੀ ਵੰਡੀਨਾਂ, ਮੈਰਾ ਮੰਦਰੀ, ਚਕਾਰ ਤੇ ਕੁਝ ਹਿਸਾ ਚਕੋਠੀ, ਅਸਨੀਜੀ ਦਾ ਕੋਈ ਪਤਾ ਹੈ ਪਰ ਆਸ ਕੀਤੀ ਜਾਂਦੀ ਹੈ ਸ਼ਾਇਦ ਬਾਗ ਪੁਨਛ ਵਲ ਯਾ ਜੰਗਲਾਂ ਵਿਚ ਕਿਤੇ ਹੋਨ । ਜਿਸ ਤਰ੍ਹਾਂ ਕਠਾਈ ਰੈਂਵਦ ਪਾਹਲ ਦੀਆਂ ਸੰਗਤਾਂ ਕੁਝੀਆਂ ਨੰਗੀਆਂ ਜਥਮੀ ਤੇ ਥਕੀਆਂ ਹੁਟੀਆਂ ਹੋਈਆਂ ਕਿਤਨੇ ਨਿਰੇ ਬਾਹਰੋਂ ਆਇਆ ਨੇ ਨਹੀਂ ਬਲਕੇ ਹਮਸਾਇਆਂ ਨੇ ਮਾਰ ਮੁਕਾਏ, ਪਤਿੰਤ ਕਰ ਦਿਤੇ ਯਾ ਬੰਦੀ ਕਰ ਲਈਤੇ ਹਨ । ਪਰੰਤੂ ਇਸ ਬਦਸ਼ਲੂਕੀ ਦੀ ਪ੍ਰਵਾਹ ਨ ਕਰਕੇ ਗੁਰੂ ਪਰਮੇਸ਼ਰ ਦੇ ਆਸਰੇ ਅਕਲ ਨਾਲ ਸ੍ਰੀ ਨਗਰ ਜਮਾਂ ਹੋਨ ਦਾ ਜਤਨ ਕਰੋ । ਇਥੋਂ ਨੈਸ਼ਨਲ ਹਕੂਮਤ ਦਾ ਤੁਸਾਡੇ ਹਕ ਵਿਚ ਤੇ ਦੁਸ਼ਮਨ ਦੇ ਮੁਕਾਨ ਤੇ ਪਿਛੇ ਹਟਾਨ ਵਿਚ ਬੜਾ ਜਤਨ ਹੈ । ਸੇਖ ਮੁਹੰਮਦ ਅਬਦੂਲਾ ਸੇਰੇ ਕਸ਼ਮੀਰ ਤੇ ਉਨ੍ਹਾਂ ਦੇ ਸਾਥੀ ਰਾਤ ਦਿਨ ਜਤਨ ਵਿਚ ਹਨ । ਪੰਜਾਬ ਹਿੰਦੁਸਤਾਨ ਦੀ ਸ੍ਰਕਾਰ ਦੀਆਂ ਫੌਜਾਂ ਮਦਦ ਲਈ ਪੁਜ ਕੇ ਦੁਸ਼ਮਨ ਧਾੜਵੀ ਤੇ ਸ਼ਸਤਰਬੰਦਾਂ ਨੂੰ ਤੈਹਸੀਲ ਬਡਗਾਮ ਤੋਂ ਬਾਰਾਂਮੂਲੇ ਤੱਕ ਕਾਬੂ ਕਰ ਰਹੀਆਂ ਹਨ, ਅਜ ਕਤਕ 23 ਸਨੀਵਾਰ ਸਾਡੀਆਂ ਮਦਦਗਾਰ ਫੌਜਾਂ ਬਾਰਾਂਮੂਲੇ ਪੁਜ ਗਈਆਂ ਹਨ ਤੇ ਅਗੇ ਮਹੂਰੇ ਵੱਲ ਵਧਨ ਦੇ ਯਤਨ ਵਿਚ ਹਨ ਆਸ ਹੈ ਬਹੁਤ ਛੇਤੀ ਦੁਸ਼ਮਨ ਹਜ਼ਾਰੇ ਵੱਲ ਕੱਢ ਦਿੱਤਾ ਜਾਏਗਾ । ਤੁਸਾਂ ਆਪ ਕਿਸੀ ਸਜਨ ਤੇ ਹਮਲਾ ਕਰਨ ਵਿਚ ਪੈਹਲ ਨਾ ਕਰਨੀ ਤੇ ਹਮਲਾਵਰਾਂ ਦਾ ਡਟਕੇ ਮੁਕਾਬਲਾ ਕਰਨਾ ਅਕਲ ਤੇ ਹੈਸਲੇ ਨਾਲ ਲੁਟ ਤੇ ਐਰਤਾਂ, ਬਚਿਆਂ, ਬੁਢਿਆਂ, ਰੋਗੀਆਂ ਤੇ ਨਿਹਾਇਆਂ ਤੇ ਵਾਰ ਨਹੀਂ ਕਰਨਾ ਤੇ ਧਰਮ ਦੇ ਉਲਟ ਬਦ ਇਖਲਾਕੀ ਵਾਲਾ ਕੋਈ ਕੰਮ ਨਹੀਂ ਕਰਨਾ, ਬਦਲਾ

1. ਇਹ ਮਜ਼ਮੂਨ 6 ਅਕਤੂਬਰ 1947 ਦੇ ਅੰਕ ਵਿਚੋਂ ਲਿਆ ਗਿਆ ਹੈ । ਕਸ਼ਮੀਰ ਦੇ ਸ਼ਰਨਾਰਥੀਆਂ ਦਾ ਢਾਰਸ ਬੰਧਾਉਂਦੇ ਹਨ ।

ਲੈਨ ਦੀ ਸ਼ਕਲ ਵਿਚ ਰਬ ਗੁਰੂ ਤੇ ਆਸ ਰਖਨੀ, ਆਪ ਬਦਲਾ ਨਹੀਂ ਮੁਕਾਨਾ ਸਿਰਫ ਆਪਨੀ ਜਾਨ ਬਚਾ ਕੇ ਸ੍ਰੀਨਗਰ ਪੁਜਨ ਦਾ ਜਤਨ ਕਰਨਾ ਦੁਸ਼ਮਨ ਦਾ ਵਿਸਾਹ ਨਹੀਂ ਕਰਨਾ, ਬਾਨੀ ਪੜ੍ਹੀਨੀ, ਗੁਰੂ ਗੁਰੂ ਜਪਨਾ, ਬਿਪਤਾ ਦਾ ਮੁਕਾਬਲਾ ਭੁਖ ਦੁਖ ਸਹਾਰ ਕੇ ਕਰਨਾ, ਧਰਮ ਵਿਚ ਪ੍ਰੰਕ ਰੈਹਨਾ, ਜਾਨ ਬੁਝਕੇ ਝੁਕਨਾ ਨਹੀਂ, ਜਥਰਨ ਕੀਤਾ ਗਿਆ ਪਤਿਤ ਕੋਈ ਪਤਿਤ ਵੈਸਾ ਨਹੀਂ ਹੁੰਦਾ, ਆਪਸ ਵਿਚ ਪਿਆਰ ਰਖਨਾ-ਬੁਡੇ, ਬਚੇ, ਰੋਗੀ, ਕਮਜ਼ੋਰ ਤੇ ਇਸਤਰੀ ਜਾਤੀ ਦੀ ਮਦਦ ਕਰਨੀ, ਗੁਰੂ ਤੁਸਾਡੇ ਅੰਗ ਸੰਗ ਹੈ। ਕਿਸੀ ਦਾ ਬੁਰਾ ਨਹੀਂ ਚਿਤਵਨਾ, ਭਾਣਾ ਮੌਲਣ “ਪਰਕਾ ਬੁਰਾ ਨ ਰਾਖੋ ਚੀਤਾ। ਤੁਮਕੇ ਦੁਖ ਨਹੀਂ ਭਾਈ ਮੀਤ।” ਵਾਹਿਗੁਰੂ ਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਵਤੇਹ। ਜਿਥੇ ਭੀ ਹੋਵੋ ਘਾਸ ਪਤੇ, ਛਿਲਕੇ ਖਾਕੇ ਬਾਰਾਮੂਲੇ, ਸ੍ਰੀਨਗਰ ਪੁਜੇ, ਦੁਸ਼ਮਨ ਤੋਂ ਬਚਕੇ ਕਿਸੀ ਤੇ ਇਤਿਥਾਰ ਨਾ ਕਰਨਾ, ਨ ਮਲ੍ਹਮ ਕੈਨ ਦੁਸ਼ਮਨ ਦਾ ਸਾਥੀ ਹੋਵੇ। ਦੁਸ਼ਮਨ ਦੇ ਪਾਸ ਹਵਾਈ ਜਹਾਜ਼ ਨਹੀਂ ਹਨ। ਹਵਾਈ ਜਹਾਜ਼ ਸਾਡੀ ਮਿਤ੍ਰ ਹੁਕੂਮਤ ਦੇ ਹਨ ਇਸ ਵੇਲੇ ਰਿਆਸਤੀ ਮੁਸਲਿਮ ਸੈਨਾ ਕਿਸੀ ਫਰੰਟੀਅਰ ਉੱਤੇ ਦੁਸ਼ਮਨ ਨਾਲ ਜੰਗ ਨਹੀਂ ਕਰ ਰਹੀ, ਕਿਧਰੇ ਧੇਖੋ ਵਿਚ ਨ ਆ ਜਾਨਾਂ ਬਾਰਾਮੂਲੇ ਤੇ ਹਿੰਦਵਾੜੇ ਦੇ ਪਾਸੇ ਦੇ ਬਹੁਤੀਆਂ ਸਜਨ-ਸੰਗਤ ਸ੍ਰੀਨਗਰ ਪੁਜੀ ਹੈ ਤੇ ਭੁੜਕੁ ਵੈਲੀ ਕਸ਼ਮੀਰ ਦੀ ਸੰਗਤ ਦਿਲੀ ਪੁਜ ਗਈ ਹੈ। ਹੁਨ ਹਰ ਥਾਂ ਤੋਂ ਸੰਗਤਾਂ ਨੂੰ ਸ੍ਰੀਨਗਰ ਹੀ ਪੁਜਨਾ ਚਾਹੀਏ, ਰਾਤ ਦਿਨ ਨਹੀਂ ਵੇਖਨਾ। ਰਾਹ ਰਸਤਾ ਹੋਰ ਛੱਡ ਕੇ ਸੜਕ ਪੁਰ ਬਾਰਾਮੂਲੇ ਤੇ ਸ੍ਰੀਨਗਰ ਤਕ ਬੇਖਟਕੇ ਚਲਨਾ ਸੜਕ ਤੇ ਪਰ ਬਾਰਾਮੂਲੇ ਤੋਂ ਸ੍ਰੀਨਗਰ ਤਕ ਦੁਸ਼ਮਨ ਦਾ ਕਬਜ਼ਾ ਨਹੀਂ ਹੈ। ਉਨ੍ਹੇ ਪਰੇ ਸ਼ਾਇਦ ਕਿਸੀ ਗਰਾਂ ਮਕਾਨ ਵਿਚ ਕੋਈ ਦੁਸ਼ਮਨ ਯਾ ਉਸ ਦਾ ਸਾਥੀ ਛੱਪਿਆ ਹੋਵੇ ਇਸ ਲਈ ਸੜਕੋਂ ਦੁਗਾਡੇ ਘਰਾਂ ਮਕਾਨਾਂ ਗਾਰਾਵਾਂ ਤੇ ਹੋਰ ਲੋਕਾਂ ਤੋਂ ਹੁਸ਼ਿਆਰੀ ਨਾਲ ਗੁਜਰਨ ਦੀ ਕੋਸ਼ਿਸ਼ ਕਰਨੀ। ਤੁਸਾਡਾ ਗੁਰੂ ਰਾਖਾ ਹੋਵੇਗਾ, ਘਾਬਰਨਾਂ ਨਹੀਂ, ਹੋਸਲਾ ਰਖਨਾ ਤੁਸਾਡੀ ਤਕਲੀਫ਼ ਨੂੰ ਨੇਸ਼ਨਲ ਹਕੂਮਤ ਵਾਲੇ ਅਪਨੇ ਸੀਰਕ ਦੁਖ ਨਾਲੋਂ ਵਧੀਕ ਮੈਹਸੂਸ ਕਰਦੇ ਹਨ। ਰਬ ਕਰੇ ਤੁਸੀਂ ਸੁਖ ਨਾਲ ਆਉ। ਕਲ ਪਰਸੋਂ ਹੀ ਮੁਹੂਰਾ ਬਿਜਲੀ ਘਰ ਲੈ ਕੇ ਉੜੀ ਪੁਜ ਕੇ ਚਕੋਠੀ, ਚਨਾਈ, ਗੜ੍ਹੀ, ਚਕਾਰ ਤੇ ਮੁਜ਼ਦਗਾਬਾਦ ਪੁਜਨ ਦੀ ਆਸ ਕੀਤੀ ਜਾਂਦੀ ਹੈ। ਖਿਆਲ ਕਰੋ ਜਿਥੇ ਜਿਥੇ ਕਬਜ਼ਾ ਹੋਦਾ ਏ ਜੋ ਸ੍ਰੀਨਗਰ ਕਨਾਰੇ ਕਨਾਰੇ ਚਲਕੇ ਨਾ ਪੁਜ ਸਕਨ ਉਹ ਦੁਸ਼ਮਨ ਤੋਂ ਛੁਡਾਏ ਹੋਏ ਅਲਾਕੇ ਵਿਚ ਨਜ਼ਦੀਕ ਥਾਂ ਤੇ ਪੁਜ ਜਾਓ ਤੇ ਹਿੰਦੁਸਤਾਨ ਜ਼ਿੰਦਾਬਾਦ, ਨੇਸ਼ਨਲ ਹਕੂਮਤ ਜ਼ਿੰਦਾਬਾਦ, ਹਿੰਦੂ ਮੁਸਲਿਮ ਸਿੱਖ ਇਤਹਾਦ ਜ਼ਿੰਦਾਬਾਦ, ਦੇ ਨਾਹਰੇ ਲਗਾਉ। ਸਤਿਸ੍ਰੀ ਅਕਾਲ ਗੁਰਬਚ ਅਕਾਲ। ਬਾਗ ਤੋਂ ਚਲੇ ਹੋਏ ਸਜਨ ਸਨੀਵਾਰ ਸ੍ਰੀਨਗਰ ਪੁਜ ਗਏ ਹਨ ਹੋਰ ਭੀ ਜਿਥੇ ਕੋਈ ਪੁਜ ਸਕੇ ਅਪਨੇ 2 ਥਾਂ ਟਿਕਾਣੇ ਬਖਰ ਦਿਉ ਤਾਕਿ ਹਵਾਈ ਜਹਾਜ਼ ਰਾਹੀਂ ਖਾਨ ਪੈਨਣ ਦੀ ਮਦਦ ਪੋਹਚਾਉਣ ਦਾ ਜਤਨ ਕੀਤਾ ਜਾਏ ਯਾ ਜਿਸ ਤਰ੍ਹਾਂ ਜੋ ਮਦਦ ਪੋਹਚਾਈ ਜਾ ਸਕੇ ਪੋਹਚਾਈ ਜਾਏ। ਆਪਨੇ ਰਿਆਸਤੀ ਮੁਸਲਿਮ, ਹਿੰਦੂ ਤੇ ਸਿੱਖ ਸਜਨ ਭਗਤਰੀ ਭਾਵ ਤੇ ਸੁਹਿਰਦਤਾ ਨਾਲ ਵਰਤਦੇ ਰਹੇ, ਬਾਹਰੋਂ ਆਏ ਸ਼ਗਾਰਤੀਆਂ ਨੇ ਆਖਰ ਨਸ ਜਾਨਾ ਹੈ; ਤੁਸਾਂ ਸਭਨਾਂ ਰਿਆਸਤੀਆਂ ਇਥੇ ਹੀ ਰੈਹਨਾਂ ਹੈ। ਇਸ ਲਈ ਅਪਨੀ ਵੱਲੋਂ ਕੋਈ ਵਧੀਕੀ ਕਿਸੀ ਨਾਲ ਨਾ ਕਰਨੀ, ਢੂਜੇ ਦੀ ਕੀਤੀ ਵਧੀਕੀ ਮਾਫ਼ ਕਰਨੀ। ਇਸ ਵੇਲੇ ਜੋ ਭੀ ਦੁਸ਼ਮਨ ਦੇ ਦਬਾਏ (ਹੇਠ ਆ ਕੇ) ਤੁਸਾਡੇ ਨਾਲ ਵਧੀਕੀ ਕਰੇ ਤੁਸੀਂ ਵਾਹ ਲਗਾਏ ਉਸ ਨੂੰ ਭੀ ਮਾਫ਼ ਕਰਨ ਦਾ ਖਿਆਲ ਰਖਨਾ। ਸ਼ੁਭ ਚਿੰਤਕ, ਐਡੀਟਰ।

ਇਕ ਹੱਥ-ਲਿਖਤ ਵਿਚੋਂ :

ਦਸਮ ਗ੍ਰੰਥ ਸਾਹਿਬ ਤੇ ਅਸੋਕ ਜੀ

ਪਿਛਲੇ ਦਿਨਾਂ ਵਿਚ “ਸੋਹੇ ਪੰਜਾਬ ਲਾਹੌਰ” (ਉਰਡੂ ਅੱਖਬਾਰ) ਦੇ ਇਕ ਪਰਚੇ ਅੰਦਰ ਸ. ਮਮਸੋਰ ਸਿੰਘ ਜੀ ਅਸੋਕ ਵੱਲੋਂ ਨਿਕਲਿਆ ਹੋਇਆ ਇਕ ਲੇਖ ਦਸਮ ਗ੍ਰੰਥ ਸਾਹਿਬ ਜੀ ਦੇ ਸਬੰਧ ਵਿਚ ਦੇਖਿਆ ਹੈ ਜਿਸ ਦੇ ਅੰਦਰ ਇਤਤਾਜ਼ ਜਾਂ ਸਵਾਲ ਬਹੁਤ ਹਨ ਪਰ ਮੈਂ ਇਸ ਲੇਖ ਵਿਚ ਫਿਲਹਾਲ ਇਕ ਹੀ ਵਿਸ਼ੇ ਪੁਰ ਭੁਝ ਲਿਖਣਾ ਚਾਹੁੰਦਾ ਹਾਂ, ਇਸ ਲਈ ਕੇ ਜਿਥੇ ਪੈਹਲੇ ਇਤਤਾਜ਼ ਕਰਨ ਵਾਲੇ ਕਈ ਸਜਣ ਕੁਝ ਬਾਣੀ ਦਸਮ ਗ੍ਰੰਥ ਸਾਹਿਬ ਜੀ ਦੀ ਗੁਰੂ ਰਚਨਾ ਨਹੀਂ ਮੰਨ ਰਹੇ ਹਨ ਉਥੇ ਮੌਜੂਦਾ ਭਰਾਵਾਂ ਦੇ ਹੋਂਗਾਂ ਵਿਚੋਂ ਬਾਕੀ ਰਹੀ ਸਹੀ ਭੀ ਨਾ ਜਾਂਦੀ ਰਹੇ, ਕਿਉਂਕਿ ਇਤਤਾਜ਼ ਤਾਂ ਕੋਹੜੀ ਚੀਜ਼ ਹੈ ਜਿਸ ਪਰ ਨਹੀਂ ਹੈ ਸਕਦਾ; ਜਦ ਰਥ ਨੂੰ “ਨਹੀਂ ਹੈ” ਸਾਬਤ ਕਰਨ ਵਾਲੇ ਫਿਲਾਸਫਰ ਮੌਜੂਦ ਹਨ ਫਿਰ ਹੋਰ ਕਿਸੀ ਦੀ ਹੋਦ ਤੋਂ ਮੁਕਰਨ ਵਿਚ ਕੀ ਦੇਰ ਲਗ ਸਕਦੀ ਹੈ?

ਅਸੋਕ ਜੀ ਨੇ ਬਚਿੜ੍ਹ ਨਾਟਕ ਦੀ ਰਚਨਾ ਨੂੰ ਸਾਹਮਣੇ ਰਖ ਕੇ ਇਸ ਦੇ ਪੈਹਲੇ ਧਿਆਉ ਵਿਚੋਂ ਹੀ ਸਭ ਤੋਂ ਪੈਹਲੇ ਟੀਕਾ ਟਿੱਪਣੀ ਦਾ ਅਰੰਭ ਕੀਤਾ ਹੈ ਇਸ ਲਈ ਅਸੀਂ ਭੀ ਇਥੋਂ ਹੀ ਬਿਨੈ ਕਰਨ ਦਾ ਹੀਆ ਕਰਦੇ ਹਾਂ।

(ੴ) ਸ੍ਰੀ ਮਾਨ ਜੀ ਨੇ ਦਸਮ ਗ੍ਰੰਥ ਵਿਚ ਗੁਰੂ ਜੀ ਦੀ ਰਚਨਾ ਆਟੇ ਵਿਚ ਲੂਣ ਦੀ ਤਰ੍ਹਾਂ ਲਿਖ ਕੇ ਅਗੇ ਉਸ ਬਾਣੀ ਦਾ ਨਾਮ-ਪਤਾ ਨਹੀਂ ਦਿੱਤਾ ਕੇ ਆਪ ਕਿਸ 2 ਪਾਠ ਨੂੰ ਗੁਰੂ ਜੀ ਦੀ ਰਚਨਾ ਮੰਨਦੇ ਹਨ। ਲੋੜ ਹੈ ਕੇ ਆਪ ਉਨ੍ਹਾਂ ਪਦਾਂ, ਸ਼ਬਦਾਂ ਯਾਂ ਛੰਦਾਂ ਪ੍ਰਸੰਗਾਂ ਯਾਂ ਰਚਨਾ ਦਾ ਪੂਰਾ ਪੂਰਾ ਖੁਲਾਸਾ ਪਤਾ ਪ੍ਰਕਾਸ਼ਤ ਕਰਨ, ਕਿਸ ਨੂੰ ਉਹ ਗੁਰੂ ਜੀ ਦੀ ਰਚਨਾ ਮੰਨਦੇ ਹਨ ਤੇ ਕਿਸ ਨੂੰ ਕਵੀਆਂ ਦੀ ਮੰਨਦੇ ਹਨ ਤਾਂ ਕੇ ਉਸ ਦੇ ਸਬੰਧ ਵਿਚ ਕੁਝ ਕੇਹਾ ਜਾ ਸਕੇ।

(ਅ) ਆਪ ਨੇ ਬਚਿੜ੍ਹ ਨਾਟਕ ਨੂੰ ਕਵੀ ਰਾਮ-ਸਿਆਮ ਦੀ ਕਵਿਤਾ ਲਿਖਿਆ ਹੈ ਪਰ ਇਸ ਦਾ ਭੀ ਕੋਈ ਸਬੂਤ ਨਹੀਂ ਦਿੱਤਾ ਜਿਸ ਤੋਂ ਆਪ ਨੇ ਇਸ ਨੂੰ ਕਵੀਆਂ ਦੀ ਕਵਿਤਾ ਲਿਖਿਆ ਹੈ। ਹਾਲਾਂ ਕਿ ਆਪ ਇਹ ਭੀ ਮੰਨਦੇ ਹੋ ਕੇ ਬਚਿੜ੍ਹ ਨਾਟਕ ਗੁਰੂ ਜੀ ਦੀ ਰਚਨਾ ਕਹੀ ਜਾਂਦੀ ਹੈ। ਸਰਦਾਰ ਸਾਹਿਬ ਜੀ ਨੂੰ ਇਹ ਭੁਲੇਖਾ ਹੋਰ ਕਥਾਵਾਂ ਤੇ ਬਚਿੜ੍ਹ ਨਾਟਕ ਵਿਚ ਉਸੇ ਤਰ੍ਹਾਂ ਲਗਾ ਹੈ ਜਿਸ ਤਰ੍ਹਾਂ ਸਹਜ ਸੁਭਾ ਅਗੇ ਕਿਸੀ ਹਿੰਦੂ ਲੇਖਕ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘ਵਾਸਦੇਵ’, ‘ਕਿਸ਼ਨ’, ‘ਕੋਸ਼ਵ’, ‘ਰਾਮ’, ਆਦਿ ਕ ਨਾਮ ਨੂੰ ਪੜਕੇ ਨਿਸਚੇ ਹੋ ਗਿਆ ਕਿ ਗੁਰੂ ਜੀ ਤਾਂ ਹਿੰਦੂ ਅਉਤਾਰਾਂ ਦੇ ਉਪਾਸਕ ਸਨ ਯਾਂ ਕਿਸੀ ਈਸਾਈ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ‘ਬਿਨ ਭਜਨ ਈਸੈ’ ਤੇ ਦਸਮ ਗ੍ਰੰਥ ਸਾਹਿਬ ਵਿਚੋਂ “ਸ੍ਰੀ ਆਸਕੇਤ ਜਗਤ ਕੇ ਈਸਾ” ਪੜਕੇ ਨਿਸਚੇ ਹੋ ਗਿਆ ਕਿ ਗੁਰੂ ਸਾਹਿਬ ਪ੍ਰਭੂ ਈਸਾ (ਯਸੂ) ਮਸੀਹ ਦੇ ਉਪਾਸਕ ਸਨ ਯਾਂ ਜਿਸ ਤਰ੍ਹਾਂ ਕਿਸੀ ਦੇਵੀ ਪੂਜਕ ਨੂੰ ਦਸਮ ਗ੍ਰੰਥ ਸਾਹਿਬ ਪੜਕੇ “ਭਗਉਤੀ” ਆਦਿ ਨਾਮਾਂ ਤੋਂ ਸਮਝ ਆ ਗਈ ਕੇ ਗੁਰੂ ਜੀ ਭੀ ਦੇਵੀ ਉਪਾਸਕ ਸਨ....

....ਸਣ੍ਹੇ ਵੀਰ ਜੀ! ਇਸਦੇ ਗੁਰੂ ਜੀ ਦੀ ਰਚਨਾ ਕਹਿਣ ਦਾ ਇਹ ਸਬੂਤ ਹੈ ਕਿ ਇਸ ਦੇ ਦੂਜੇ ਧਿਆ ਵਿਚ ਲਿਖਿਆ ਹੈ—

ਅਥ ਮੈਂ ਕਹੋ ਸੁ ਅਪਨੀ ਕਥਾ।

ਸੋਢੀ ਬੰਸ ਉਪਜਿਆ ਜਥਾ ।

(ਪਿਆਉ ੨-ਅੰਕ ੮)

ਅਬ ਮੈਂ ਅਪਣੀ ਕਥਾ ਬਖਾਨੇ । ਤੁਹੁ ਸਾਧਤ ਜੈਹ ਬਿਧ ਮੁਹਿ ਆਨਦ੍ਰੀ ।

(ਪਿਆਉ ੬ ਅੰਕ-੨੯)

ਮੈਂ ਆਪਨਾ ਸੁਤ ਤੋਹਿ ਨਿਵਾਜਾ । ਪੰਥ ਪ੍ਰਚੁਰ ਕਰਦੇ ਕਉ ਸਾਜਾਂ ।

...

ਠਾਂਡ ਭਇਓ ਮੈਂ ਜੋਰ ਕਰ ਬਚਨ ਕਹਿਓ ਸਿਰ ਨਿਆਇ ॥

ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ... ।

...

ਅਥ ਕਵਿ ਜਨਮ ਕਥਨੀ ॥

ਮੁਰਹਿਤ ਪੂਰਬ ਕੀਆ ਪਿਆਨਾ ।

ਭਾਂਤਿ ਭਾਂਤਿ ਕੇ ਤੀਰਥ ਨਾਨਾ... ।

ਤਹੀ ਪ੍ਰਕਾਸ਼ ਹਮਾਰਾ ਭਯੇ ।

ਪਟਨੇ ਸੈਹਰ ਵਿਖੈ ਭਵ ਲਇਓ... ।

ਜਬ ਹਮ ਕਰਮ ਧਰਮ ਮੇਂ ਆਏ ।

ਦੇਵ ਲੋਕ ਤਬ ਪਿਤਾ ਸਿਧਾਏ ॥ (ਪਿਆਇ ੭ ਅੰਕ ੩)

...

ਰਾਜ ਸਾਜ ਹਮ ਪਰ ਜਬ ਆਇਓ ।

ਜਥਾ ਸਕਤ ਤਬ ਧਰਮ ਚਲਾਇਓ ।...

ਦੇਸ ਚਾਲ ਹਮਤੇ ਪਕ ਭਈ ।

ਸੈਹਰ ਪਾਵਟਾ ਕੀ ਸੁਧ ਲਈ ।...

ਛਤਹ ਸਾਹ ਕੋਪਾ ਤਬ ਰਾਜਾ ।

ਲੋਹ ਪਨ ਹਮ ਸਿਉ ਬਿਨ ਕਾਜਾ । (ਪਿਆਇ ੮੨, ਅੰਕ-੩)

ਏਹੋ ਕਵੀ ਜੀ ਅੱਗੇ ਜਾ ਕੇ ਲਿਖਦੇ ਹਨ ਬਚਿਤ੍ਰ ਨਾਟਕ ਵਿਚ—

ਜਹ ਜਹ ਬਿਧ ਤਨ ਮਨ ਸੁਧ ਆਈ ॥

ਤਿਮ ਤਿਮ ਕਹੇ ਗ੍ਰੰਥ ਬਨਾਈ ॥

ਪ੍ਰਥਮੇ ਸਤ ਜੁਗ ਜਹ ਬਿਧ ਲਗਾ ।

ਪ੍ਰਿਥਮੈ ਦੇਖਿ ਚਰਿਤ੍ਰ ਕਉ ਕਹਾ ।

ਪੈਹਲੇ ਚੰਡੀ ਚਰਿਤ੍ਰ ਬਨਾਇਓ ।

ਨਖ ਬਿਖ ਤੇ ਭ੍ਰਮ ਭਾਖ ਸੁਨਾਇਓ ।

ਫੇਰ ਕਥਾ ਤਬ ਪ੍ਰਥਮ ਸੁਨਾਈ ।

ਅਥ ਚਾਹਤ ਵਿਰ ਕਰੋ ਬਡਾਈ ॥

(ਪਿਆਇ ੧੪)

ਕਿਉਂ ਜੀ, ਉਹ ਕਿਹੜਾ ਕਵੀ ਰਾਮ-ਸਿਆਮ ਹੈ ਜਿਸ ਦਾ ਬੰਸ “ਸੋਚੀ” ਸੀ? ਉਹ ਕਿਹੜਾ ਕਵੀ ਸੀ ਜਿਸ ਨੇ ਹੇਮ ਕੁੰਟ ਪਰਬਤ ਪਰ ਤਪਸਿਆ ਕੀਤੀ ਤੇ ਜਿਸ ਦੇ ਪਿਤਾ ਮਾਤਾ ਨੇ “ਅਲਖ ਅਗਧਾ” ਬਹੁ ਬਿਧ ਜੋਗ ਸਾਧਨਾ ਕਰਕੇ? ਉਹ ਕੇਹੜਾ ਕਵੀ ਸੀ ਜਿਸ ਨੂੰ ਅਕਾਲ ਪੁਰਖ ਨੇ ਫੁਰਮਾਇਆ ਕਿ ਮੈਂ ਤੈਨੂੰ ਆਪਨਾ ਸੁਤ ਨਿਵਾਜਿਆ ਹੈ ਤੇ ਪੰਥ ਪਚਾਰ ਕਰਨ ਨੂੰ ਸਾਜ਼ੇਆ ਹੈ ਤੇ ਉਸ ਕਵੀ ਦਾ ਉਹ ਕੇਹੜਾ ਪੰਥ ਹੈ ਜੋ ਕਵੀ ਤੋਂ ਚਲਿਆ? ਅਗੇ ਲਿਖੇ ਲਫਜ਼ਾਂ ਵਿਚ ਕਿਹੜੇ ਕਵੀ ਦੇ ਜਨਮ ਦਾ ਜਿਕਰ ਹੈ? ਕਿਸ ਕਵੀ ਦੇ ਪਿਤਾ ਨੇ ਕਿਥੋਂ ਪੂਰਬ ਨੂੰ ਤੇਆਰੇ ਕੀਤੇ ਤੇ ਕੇਹੜੇ ਕਵੀ ਦੇ ਪਿਤਾ ਨੇ ਤਿ੍ਥੇਣੀ ਤੇ ਪੁੰਨ ਦਾਨ ਕਰਦਿਆਂ ਕੁਝ ਦਿਨ ਗੁਜ਼ਾਰੇ ਤੇ ਫੇਰ ਪਟਨੇ ਸੈਹਰ ਪੁਜ ਗਿਆ? ਉਹ ਕੇਹੜਾ ਕਵੀ ਹੈ ਜਿਸ ਦਾ ਜਨਮ ਪਟਨੇ ਸੈਹਰ ਵਿਚ ਹੋਇਆ ਤੇ ਫੇਰ ਪੰਜਾਬ ਵੱਲ ਉਸ ਨੂੰ ਲੈ ਆਏ? ਕਿਸ ਦੇ ਕਰਮ ਧਰਮ ਵਿਚ ਆਉਣ ਤੇ ਹੀ ਉਨ੍ਹਾਂ ਦੇ ਪਿਤਾ ਜੀ ਦੇਵ ਲੇਕ ਚਲੇ ਗਏ। ਸੈਹਰ ਪਾਵਟਾ ਕਿਸ ਨੇ ਸੁਭਾਏਮਾਨ ਕੀਤਾ ਤੇ ਉਸ ਤੇ ਫਤਹ ਸਾਹ ਰਾਜਾ ਗੁਸੇ ਹੋ ਗਿਆ ਤੇ ਜੁਧ ਜੰਗ ਹੋਏ ਤੇ ਫਤਹ ਸਾਹ ਕਿਸ ਕਵੀ ਦੇ ਸਮੇਂ ਹੋਇਆ?

ਮੇਰਾ ਵਿਸ਼ਵਾਸ ਹੈ ਕਿ ਉਪਰੋਕਤ ਪ੍ਰਸ਼ਨਾਂ ਦੇ ਉੱਤਰ ਵਿਚ ਕੋਈ ਭੀ ਵਿਦਵਾਨ ਇਹ ਨਹੀਂ ਕਹਿ ਸਕਦਾ ਤੇ ਜੇ ਕਰੇ ਤਦ ਸਾਬਤ ਨਹੀਂ ਕਰ ਸਕਦਾ ਕਿ ਸਿਵਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੋਰ ਕੋਈ ਕਵੀ ਹੈ? ਜੇ ਆਪ ਦੀ ਜਾਚੇ ਹੈ ਤਦ ਤੁਸੀਂ ਹਠਾਰਨੈ ਕਰਕੇ ਨਹੀਂ ਪਰ ਖੇਜ਼ੀ ਬਨ ਕੇ ਸਾਬਤ ਕਰੋ, ਨਹੀਂ ਤਾਂ ਆਪਣੇ ਉਹ ਲਫਜ਼ ਵਾਪਸ ਲਵੇ ਜੋ ਇਸ ਭਾਵ ਦੇ ਵਰਤੇ ਹਨ ਕਿ ਬਚਿਤ੍ਰ ਨਾਟਕ ਗੁਰੂ ਜੀ ਦੀ ਰਚਨਾ ਨਹੀਂ ਰਾਮ-ਸਿਆਮ ਵਰਗੀਰਾ ਕਵੀਆਂ ਦੀ ਰਚਨਾ ਹੈ।

—: 0:—

ਹਵਾਲਾ ਸੂਚੀ

I

(ੴ) ਪੁਸਤਕਾਂ

ਅਤਰ ਸਿੰਘ : 'ਭਾਗ ਜੀ,' ਹਿੰਦ ਦੀ ਚਾਦਰ ਯਾਦਗਾਰੀ ਅਕਾਲੀ ਕੋਰ ਸਿੰਘ ਟ੍ਰਸਟ, ਪਟਿਆਲਾ, 2000.

ਹਿੰਮਤ ਸਿੰਘ : 'ਜੀਵਨ ਬ੍ਰਿਤਾਂਤ ਅਕਾਲੀ ਕੋਰ ਸਿੰਘ ਨਿਹੰਗ,' ਮਨਜ਼ੀਤ ਪ੍ਰਿੰਟਿੰਗ ਐਂਡ ਪਬਲਿਸ਼ਿੰਗ ਕੰਪਨੀ, ਚੰਡੀਗੜ੍ਹ, 1971.

ਹਿੰਦ ਸਿੰਘ 'ਦਰਦ' : 'ਬਹੁਮੌਲੇ ਇਤਿਹਾਸਕ ਲੇਖ,' 1963.

ਕਾਨੂੰ ਸਿੰਘ ਜੀ 'ਨਾਭਾ' : 'ਗੁਰ ਸ਼ਬਦ ਰਤਨਾਕਰ', (ਅਕਾਲੀ ਜੀ ਦੀ ਤਸਵੀਰ 'ਨਾਨਕ ਪੰਖੀ' ਦੇ ਅੰਤਰਗਤ)

ਗੁਰਚਰਨ ਸਿੰਘ : ਗਿਆਨੀ ਸ਼ੇਰ ਸਿੰਘ, ਨਵਯੁਗ, ਦਿੱਲੀ।

ਗੁਰਦਿਤ ਸਿੰਘ (ਗਿਆਨੀ) : 'ਪ੍ਰਕਾਸ਼', (ਅਕਾਲੀ ਕੋਰ ਸਿੰਘ ਵਿਸ਼ੇਸ਼ ਅੰਕ)

ਗੰਡਾ ਸਿੰਘ (ਡਾ.) : 'ਗੁਰਸੇਤਾ' (ਸੈਨਾਪਤਿ) ਪੰਜਾਬੀ ਯੂਨੀਵਰਸਿਟੀ ਪਟਿਆਲਾ, ਜੂਨ, 1967.

ਬੁਧ ਸਿੰਘ (ਪੁਣਛ) : 'ਚੇਲਵੇਂ ਰਤਨ', ਕਿਧੂ ਸਾਗਰ ਪ੍ਰੈਸ, ਰਾਮਗਲੀ, ਲਾਹੌਰ, ਸਤੰਬਰ 1937.

ਰਣਧੀਰ ਸਿੰਘ (ਭਾਈ ਸਾਹਿਬ) : 'ਜੇਲ੍ਹ ਚਿਠੀਆਂ'

(ਅ) ਅੜ੍ਹਬਾਰਾਂ ਅਤੇ ਪੜ੍ਹਕਾਵਾਂ ਜਿਨ੍ਹਾਂ ਵਿਚ ਅਕਾਲੀ ਜੀ ਦਾ ਜ਼ਿਕਰ ਆਇਆ ਹੈ :

1. ਅਕਾਲੀ (ਰੋਜ਼ਾਨਾ) ਜਲੰਧਰ

28 ਦਸੰਬਰ, 1952 (ਅਕਾਲੀ ਜੀ ਦੀ ਥੀਮਾਰੀ ਬਾਰੇ)

26 ਜਨਵਰੀ, 1953 (ਪੰਥਕ ਇਕੱਠ ਵਿਚ ਅਫਸੋਸ ਤੇ ਵੀਚਾਰ)

1 ਫਰਵਰੀ, 1953 ('ਸਾਰਸ' ਜੀ ਦੀ ਅਕਾਲੀ ਜੀ ਉੱਪਰ ਕਵਿਤਾ)

5 ਫਰਵਰੀ, 1953 (ਭੇਗ ਦੀ ਪੂਰੀ ਖਬਰ)

6 ਫਰਵਰੀ, 1953 (ਪਹਿਲੀ ਬਰਸੀ ਬਾਰੇ ਜ਼ਿਮਲੇ ਦੀ ਖਬਰ)

9 ਫਰਵਰੀ, 1953 (ਪਿਆਰਾ ਸਿੰਘ ਪਦਮ ਜੀ ਦਾ ਲੇਖ)

10 ਫਰਵਰੀ, 1953 (ਲਾਇਬ੍ਰੇਰੀ ਬਾਰੇ)

13 ਫਰਵਰੀ, 1953 (ਜੰਮ੍ਹ ਦੀ ਖਬਰ)

22 ਫਰਵਰੀ, 1953 (ਅਤਰ ਸਿੰਘ ਜੀ ਦੀ ਖਬਰ ਕਿ ਅਕਾਲੀ ਜੀ ਬਾਰੇ ਕੁਝ ਲਿਖ ਰਹੇ ਹਨ)

29 ਫਰਵਰੀ, 1955 (ਬਰਸੀ ਬਾਰੇ)

2 ਫਰਵਰੀ, 1955 (ਬਰਸੀ ਬਾਰੇ)

2. ਅਕਾਲੀ ਪੱਤ੍ਰਕਾ (ਰੇਜ਼ਾਨਾ) ਜਲੰਧਰ
 - 7 ਜਨਵਰੀ, 1953 (ਬੀਮਾਰੀ ਬਾਰੇ)
 - 26 ਜਨਵਰੀ, 1953 (ਗੁਜਰਨ ਬਾਰੇ)
 - 31 ਜਨਵਰੀ, 1953 (ਭੋਗ ਦੀ ਖਬਰ)
 - 26 ਜਨਵਰੀ, 1955 (ਬਰਸੀ ਬਾਰੇ)
 - 26 ਫਰਵਰੀ, 1955 (ਬਰਸੀ ਬਾਰੇ)
3. (ੳ) ਅਕਾਲੀ ਯੋਧਾ (ਪੰਜਾਬੀ) ਜੰਮੂ
 - 6 ਫਰਵਰੀ, 1956
 - (ਅ) ਅਕਾਲੀ ਯੋਧਾ (ਉਰਦੂ) ਜੰਮੂ
 - 4 ਫਰਵਰੀ, 1957,
4. ਅਜੀਤ (ਉਰਦੂ)
 - 5 ਫਰਵਰੀ, 1953 (ਭੋਗ ਦੀ ਖਬਰ)
 - 1 ਫਰਵਰੀ, 1954 (ਤਸਵੀਰ)
5. ਸੰਤ ਸਿਪਾਹੀ (ਅੰਮ੍ਰਿਤਸਰ)
 - ਫਰਵਰੀ, 1953 (ਗੁਜਰਨ ਬਾਰੇ, ਸਰਧਾਜ਼ਲੀ)
6. ਸਪੋਕਸਮੈਨ (ਅੰਗ੍ਰੇਜ਼ੀ)
 - 2 ਫਰਵਰੀ, 1955
7. ਸਮਸ਼ੇਰ ਖਾਲਸਾ (ਸਪਤਾਹਕ) ਪਟਿਆਲਾ
 - 22 ਫਰਵਰੀ, 1953 (ਮ੍ਰਿਉਝ-ਸੋਕ)
8. ਸਿੱਖ ਸੰਦੇਸ਼ (ਮਾਸਕ ਪਤਰ) ਜੰਮੂ
 - ਅਪ੍ਰੈਲ, 1953
 - ਨਵੰਬਰ, 1970
 - ਜੁਲਾਈ, 1971
 - ਜੁਲਾਈ, 1972
9. ਖਾਲਸਾ ਸਮਾਚਾਰ (ਅੰਮ੍ਰਿਤਸਰ)
 - 7 ਅਕਤੂਬਰ, 1948
 - 12 ਫਰਵਰੀ, 1953 (ਲੇਖ)
10. ਪ੍ਰਕਾਸ਼ (ਪਟਿਆਲਾ)
 - 18 ਦਸੰਬਰ, 1952
 - 24 ਜਨਵਰੀ, 1953
 - 25 ਜਨਵਰੀ, 1953 (ਬੀਮਾਰੀ ਦੇ ਵਾਧੇ ਬਾਰੇ)
 - 27 ਜਨਵਰੀ, 1953
 - 31 ਜਨਵਰੀ, 1953 (ਸਰਧਾਜ਼ਲੀ ਅੰਕ ਛਾਪਣ ਬਾਰੇ)
 - 1 ਫਰਵਰੀ, 1953 (ਵਿਸ਼ੇਸ਼ ਅੰਕ)
 - 5 ਫਰਵਰੀ, 1953 (ਸ. ਅਤਰ ਸਿੰਘ ਜੀ ਦਾ ਲੇਖ)

- 7 ਛਰਵਰੀ, 1953
 8 ਜੂਨ, 1953
 26 ਜੁਲਾਈ, 1953
 19 ਅਕਤੂਬਰ, 1953
 2 ਨਵੰਬਰ, 1953
 18 ਜਨਵਰੀ, 1954
 21 ਜਨਵਰੀ, 1954
 27 ਜਨਵਰੀ, 1954
 18 ਮਾਰਚ, 20 ਮਾਰਚ, 24 ਮਾਰਚ, 25 ਮਾਰਚ, 1955
 23 ਜਨਵਰੀ, 1956
 24 ਜਨਵਰੀ, 1956 (ਗਿਆਨੀ ਪ੍ਰੇਮ ਸਿੰਘ ਜੀ ਦਾ ਲੋਖ)
 8 ਸਤੰਬਰ, 1970 (ਲੋਖ ਗਿਆਨੀ ਗੁਰਦਿਤ ਸਿੰਘ ਜੀ)
 15 ਸਤੰਬਰ, 1970 (ਅਕਾਲੀ ਜੀ ਦਾ ਇਕ ਲੋਖ ਕੀਰਤਨ ਬਾਰੇ)
- 11. ਪ੍ਰਭਾਤ (ਉਰਦੂ) ਜਲੰਧਰ**
 2 ਛਰਵਰੀ, 1953
 3 ਛਰਵਰੀ, 1953
- 12. ਪੰਜਾਬੀ ਦੁਨੀਆਂ (ਪਟਿਆਲਾ)**
 ਛਰਵਰੀ, 1953
- 13. ਪੰਥ ਸੇਵਕ (ਜਲੰਧਰ)**
 14 ਦਸੰਬਰ, 1952
 18 ਦਸੰਬਰ, 1952
- 14. ਛੱਤੇਹ (ਸਪਤਾਹਕ) ਦਿੱਲੀ**
 8 ਛਰਵਰੀ, 1953
- 15. ਛੁਲਵਾੜੀ (ਲਾਹੌਰ)**
 1930 ਈ. ਦਾ 'ਸਿੱਖ ਇਤਿਹਾਸ ਅੰਕ' (ਸੰਪਾਦਕ ਕਰਮ ਸਿੰਘ ਹਿਸਟੋਰੀਅਨ)

ਮਿਤੀਕ੍ਰਮ ਅਨੁਸਾਰ ਉਲੇਖ

1913 (7 ਦਸੰਬਰ)	<i>The Tribune</i>
1933	‘ਹਜ਼ੂਰੀ ਸਾਥੀ’ ਵਿਚ ਬਨਜਾਰਾ ਸਿਖਾਂ ਦੀ ਅੰਗ੍ਰੇਜ਼ੀ ਵਿਚ ਚਿਠੀ
1953 (ਵਰਵਰੀ)	ਸੰਤ ਸਿਪਾਹੀ
1973 (ਅਪ੍ਰੈਲ)	ਸਿਖ ਸੰਦੇਸ਼, ਜੰਮ੍ਹ
1974	ਨਾਨਕ ਪ੍ਰਕਾਸ਼ ਪਤਿੰਕਾ, ਪੰਜਾਬੀ ਯੂਨੀਵਰਸਿਟੀ
1975	<i>Encyclopaedia of Sikhism</i> , Punjabi University, Patiala.
1977	ਨਾਨਕ ਪ੍ਰਕਾਸ਼ ਪਤਿੰਕਾ, ਪੰਜਾਬੀ ਯੂਨੀਵਰਸਿਟੀ
1980	ਖੇਤ ਪਤਿੰਕਾ, ਪੰਜਾਬੀ ਯੂਨੀਵਰਸਿਟੀ
1984	ਸਚਖੰਡ ਪਤਿੰਕਾ
1984	ਸਿਖ ਸੰਦੇਸ਼
1984	ਚੜ੍ਹਦੀ ਕਲਾ
1987	ਸਿਖ ਸੰਦੇਸ਼
1990	ਸਿਖ ਸੰਦੇਸ਼
1991	ਗੁਰਮਤਿ ਪ੍ਰਕਾਸ਼
1991 (8 ਫਰਵਰੀ)	ਅਜੀਤ
1992	ਅਜੀਤ (ਲੜੀਵਾਰ)
1992	ਚੜ੍ਹਦੀ ਕਲਾ (ਲੜੀਵਾਰ)
1992 (ਨਵੰਬਰ)	ਗੁਰਮਤਿ ਪ੍ਰਕਾਸ਼ (ਵਿਸੇਸ਼ ਅੰਕ)
1992	<i>Shivalik Bani, Jammu</i>
1996	ਪ੍ਰਮੁਖ ਸਿਖ ਸ਼ਕਤੀਅਤਾਂ (ਧਰਮ ਪ੍ਰਚਾਰ ਕਮੇਟੀ)